

ISSN:2231-6930

੭੩

ਪ੍ਰਦਾਤਾ



ਅਕਟੂਬਰ-ਦਸੰਬਰ 2023

₹ 75 ਰੁਪਏ

ਪੰਜਾਬੀ ਕਹਾਣੀ

ਰਸ਼ਨਾਮੀ ਬਹਾਦਰ ਸਿੰਘ





ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਨੁਹਿਆਂ

ਪੰਨਾ: 208 ਕੋਸ਼ਿਸ਼: 300/-

ਡਾ. ਰਸ਼ਨਾਮੀ ਬਹਾਦਰ ਸਿੰਘ ਪੰਜਾਬੀ ਭਾਲੋਚਾਂ ਦੀ ਸੰਸਥ ਤਕਨੀਕਨ ਗੁਆਚ ਕਰੀ ਸੈਟੀ ਦਾ ਨੁਮਾਇਦਾ ਹੈ ਜੋ ਨਾ ਸਿਰਫ਼ ਸਿਧਾਂਤਕ ਸੁਝਾਵ ਦੇ ਯਠੀ ਹਨ, ਬਹਾਦਰ ਸਿੰਘ ਸੁਡ ਨੂੰ ਸਦਲਦੇ ਹਾਲਾਤ ਦੀ ਸਾਣ ਉੱਤੇ ਲਗਾਤਾਰ ਤਿੰਨਿਅਤ ਕਰਦੇ ਰਹਿਣ ਦੇ ਸ੍ਰੀਪਟਰਾਂ ਵਿਚ ਕੀ ਰਹਿਏ ਹਨ। ਆਪਣੇ ਇਨ੍ਹਾਂ ਗੁਣਾਂ ਕਾਰਨ ਹੀ ਇਹ ਸਾਡੀ ਬੋਲੀ ਦਾ ਉਹ ਆਖੀਚਰ ਹੈ ਜਿਸਾਂ ਨਾ ਤਾਂ ਕਹੇ ਸ਼ਿਖਾਂਤੀ ਪੁੱਛਕਾਂ ਹੀ ਪੇ ਅਤੇ ਨਾ ਹੀ ਕਹੇ ਉਸਦੇ ਵਿਦਾਹਾਂ ਵਿਚ ਖੜੋਂ ਦਾ ਆਹਿਸ਼ਸ ਹੋਇਆ ਹੈ। ਹਥਾਂ ਪੁਸ਼ਟ ਬਿਚ ਡਾ. ਰਸ਼ਨਾਮੀ ਬਹਾਦਰ ਸਿੰਘ ਨੇ ਆਪਣੀ ਭਾਲੋਚਾਨਾਤਮਕ ਪ੍ਰਤਿਕਾ ਨੂੰ ਕਹਾਣੀ ਦੀ ਚਿਤਾ ਉੱਤੇ ਕੋਈ ਰਤ ਕਰਦੇ ਹੋਏ, ਜੇ ਇਕ ਪਾਸੇ ਪੰਜਾਬੀ ਕਹਾਣੀ ਦੀ ਸ਼੍ਰੋਤੀ ਕੇਂਦਰੇ—ਕੇਂਦਰ ਹਾਲਾਂ ਦੀ ਕੀ ਤਿਆਨਦੇਹੀ ਕੀਤੀ ਹੈ। ਕਹਾਣੀਆਂ ਵਿਚ ਪਾਤੂਰਾਂ ਦੀ ਬੁਲਾਖੁਖਤਾਵੀ ਦਾ ਲਿਵੇਕਾਨਾ ਪ੍ਰਮਾਣ ਕੇ ਉਸਨੇ ਸਾਡੇ ਸਾਹਿਤ ਦੇ ਮੇਲੇ ਕਹਾਣੀਕਾਰਾਂ ਦੀਆਂ ਪਕਾਂਨੀਆਂ ਕਹਾਣੀਆਂ ਦਾ ਵਿਲੱਹਣ ਕੀ ਕੀਤਾ ਹੈ। ਇਸ ਬਾਅਨ ਡਾ. ਰਸ਼ਨਾਮੀ ਬਹਾਦਰ ਸਿੰਘ ਦੀ ਇਹ ਰਚਨਾ ਨਾ ਸਿਰਫ਼ ਪੰਜਾਬੀ ਕਹਾਣੀ ਦੇ ਪੰਜਾਬੀਆਂ, ਸਾਡੇ ਅਤੇ ਪਾਠਕਾਂ ਦੀ ਕੀ ਇਲਚਾਸਾਪੀ ਦਾ ਬਾਇਸ ਬਣਨ ਦੀ ਸ਼ਾਖਿਆ ਫੇਖਦੀ ਹੈ।

—ਸੁਲੋਗ

ਜਸ ਮੰਤ ਦਾ ਰਚਨਾ ਸੰਸਾਰ



ਮਜ਼ਾਦੀ ਤੋਂ ਅਤੇ ਸਾਲਾਨਾਤੀ ਕਾਨੂੰਨ ਵਿਚ ਪੀ ਖੇਤ, ਹੀ, ਪ੍ਰਾਪਤ ਸ਼ਰ ਮੌਜੂਦ ਦੀ ਪੁਸ਼ਟ ਮਾਨਸਿਕਤ ਅਤੇ ਸਿੱਖ ਸੰਖੇਪ ਸੁਹੀਲਾਤ ਦੀ ਪੰਜਾਬੀ ਸਾਲਾਨਾ ਦਾ ਅਨੁਭਾਵ ਤਾਹਿੰ ਲੀਤਾ ਗੁੰਧਾ ਕਿਤਾਲੇਟ ਹੈ। ਸੁਲਾਈ ਜੋਤਿਸ਼ਾਲੀ ਸਿੱਖ ਰਿਹੀ ਕੇ ਹਿੱਤੀ ਤਲਾਸੀ ਸਿੱਖ ਕੀ ਕਾਰੀ ਪੁਸ਼ਟ 'The Secret Of Happiness' ਗੁੰਧਾ ਦੇ ਸੰਖਲਾਪ ਕਰਿ ਕੀਤੀ ਹੋ ਸੇ ਕੀ ਹੈ, ਜੇ ਪਾਹਾਇਆ ਉਗਾਈ ਦੀ ਵਾਹ-ਲੋਕਾਂ ਕੀ। ਸੁਲਾਈ ਸਾਲਕਾਨੀ 'ਅਤੇ ਪ੍ਰਾਪਤ ਹਿੱਤੇ ਪ੍ਰਤਿਕਾ' ਕੇ 'ਲੋਕੀਹੇ ਤੇ ਲਤਾਹੀਹੇ ਮਾਨਸਿਕਤ' ਪੰਜਾਬੀ ਯਾਨਕੂਝਾਂ ਨੇ ਟੈਕਾਨ ਨੂੰ ਘਰ ਕੰਢੇ ਸੇ ਕਹਾਂਹ ਦੀ ਨਾਨ-ਨਾਨ ਉਨ੍ਹਾਂ ਨੂੰ ਸੈਵ ਕਰਨ ਤਾਹੀ ਸੁਖਲਾਦੇ ਕੀ ਹਨ, ਜੇ ਸੈਵ-ਸਪਾਹੇ ਦੀ ਕਾਨੀਓਤ ਦਾ ਗੈਮ ਕੀ ਕਰਦੇ ਹਨ। ਪੰਜ ਸਾਲਕਾਨੀ ਤੋਂ ਵੱਧ ਸੇਵਾ ਦੀ ਸੈਵ ਕਰ ਦੇਂਦੀ ਇਸ ਪ੍ਰਮੋਕਾਰ ਰਿਤੁਰ ਦੀਆਂ ਯਿਕਾਤਾਂ ਹਰ ਪੰਜਾਬੀ ਨੂੰ ਬੇਚਾਨ ਪੜ੍ਹਾਈਆਂ ਦੀ ਨਹੀਂ, ਜਦੋਂ ਸਿੱਖਟੀਆਂ ਚਾਹੀਦੀਆਂ ਹਨ।

— ਡਾ. ਰਸ਼ਨਾਮੀ ਬਹਾਦਰ ਸਿੰਘ



**'ਪ੍ਰਵਚਨ' ਸਾਹਿਤ, ਸਮੀਖਿਆ ਤੇ ਸੱਭਿਆਚਾਰ ਨੂੰ ਸਮਰਪਿਤ, ਯੂ.ਜੀ.ਸੀ. ਕੇਅਰ
ਲਿਸਟ ਅਨੁਸਾਰ ਪ੍ਰਵਾਨਿਤ ਤ੍ਰੈ-ਮਾਸਿਕ ਪਤ੍ਰਿਕਾ**

ਸਾਲ : 23

ਪੁਸਤਕ ਲੜੀ : 93

ਅਕਤੂਬਰ-ਦਸੰਬਰ 2023

ਬਾਨੀ ਸੰਪਾਦਕ: ਡਾ. ਰਜਨੀਸ਼ ਬਹਾਦਰ ਸਿੰਘ
ਮੁੱਖ ਸੰਪਾਦਕ: ਡਾ. ਕੁਲਵੰਤ ਸਿੰਘ
124, CHHOTI BARADARI-II
Jalandhar-144001
Mob: 98722-44885
pravachanpunjab@gmail.com
www.pravachan.org
ਸੰਪਾਦਕ: ਡਾ. ਰਮਿੰਦਰ ਕੌਰ
Mob: 94172-75147
ਸਲਾਹਕਾਰ ਬੋਰਡ
ਡਾ. ਰਵੀ ਰਵਿੰਦਰ (ਦਿੱਲੀ ਯੂਨੀਵਰਸਿਟੀ)
ਡਾ. ਜਸਵਿੰਦਰ ਸਿੰਘ (ਪਟਿਆਲਾ)
ਡਾ. ਮਹਿਲ ਸਿੰਘ (ਅੰਮ੍ਰਿਤਸਰ)
ਡਾ. ਜਨਮੀਤ
ਡਾ. ਜਸ ਮੰਡ
ਸੁਕੀਰਤ
ਡਾ. ਹਰਭਜਨ ਸਿੰਘ ਛਿੱਲੋ (ਕੈਲਗਰੀ)
ਡਾ. ਪਰਮਜੀਤ ਕੌਰ ਸਿੰਘ
(ਕੁਰੂਕਸ਼ੇਤਰ ਯੂਨੀਵਰਸਿਟੀ)
ਸੰਤੋਖ ਧਾਲੀਵਾਲ (ਯੂ. ਕੇ.)
ਬਲਬੀਰ ਪਰਵਾਨਾ
ਗਾਹੁਲ ਸਿੰਘ
ਚੰਦਿਆਂ ਦਾ ਵੇਰਵਾ:
India Rs. 75 Per Issue
Rs.1500 Per 5 Years
U.K. £20 Per Year
£100 Per 5 Years
U.S.A./ \$40 Per Year
\$160 Per 5 Years.
Canada \$40 Per Year
\$200 Per 5 Years.

- ਅੰਦਰ ਪੜ੍ਹੋ**
- ਸੰਪਾਦਕੀ/2
- ਰਾਜਲਾਂ ਤੇ ਕਵਿਤਾਵਾਂ: ਅਮਰੀਕ ਡੋਗਰਾ,
ਸਵਾਮੀ ਅੰਤਰ ਨੀਰਵ, ਮਨਦੀਪ ਅੱਲਖ/4
ਕਹਾਣੀਆਂ:
- ਬੰਗਲਾ ਕਹਾਣੀ: ਜਾਸੂਸ/ਮੁੱਝੱਫਰ ਹੁਸੈਨ
-ਪੇਜਾਬੀ ਅਨੁਵਾਦ: ਨੀਲਮ ਸ਼ਰਮਾ/23
- ਖਰੋਚ/ਅਲੀ ਉਸਮਾਨ ਬਾਜਵਾ /28
- ਨਸਾਂ 'ਚ ਫੈਲਦਾ ਜ਼ਹਿਰ
-ਬਲਬੀਰ ਪਰਵਾਨਾ/32
- ਵੱਡਾ ਵੇਲਾ/ਹਰਪ੍ਰੀਤ ਸਿੰਘ ਚਨੂੰ/41
- ਦ ਪਿੱਕ ਕੇਕ/ਅਰਵਿੰਦਰ ਕੌਰ ਧਾਲੀਵਾਲ/68
- ਸੁਆਂਤੀ ਬੁੰਦ/ਆਗਾਜ਼ਬੀਰ/75
- ਯਾਦਾਂ ਜਗਤਾਰ ਦੀਆਂ/ਡਾ. ਜਨਮੀਤ /81
- ਜਿਨ ਪਛਾਤਾ ਸਚੁ ਚੁੰਮਾ ਪੈਰ ਮੁੰ
-ਪਵਨਬੀਰ ਸਿੰਘ/92
- ਸੂਅਰਟ ਹਾਲ: ਕੋਡਿੰਗ-ਡੀਕੋਡਿੰਗ
-ਗਾਜ਼ਦੀਪ ਸਿੰਘ ਸਿੰਘ/100
- ਅਜਮੇਰ ਅੱਲਖ ਦੇ ਨਾਟਕਾਂ ਦੇ ਕਿਰਦਾਰ
(ਇਕ ਅਧਿਐਨ) /ਡਾ. ਸੰਦੀਪ ਰਾਣਾ/108
- ਵਿਸ਼ਵੀਕਰਨ ਤੇ ਕਸ਼ਮੀਰ ਦੀ ਦਸਤਕਾਰੀ ਦਾ
ਸੰਕਟ: ਚਸ਼ਮਿ ਬੁਲਬੁਲ /ਸਰਵਦੀਪ ਕੌਰ/114
- ਡਾ. ਸੁਨੀਤਾ ਵਿਸ਼ਵਾਸ ਦਾ ਸਿਖਹਾਸ ਵੱਲ ਬੁੱਲ੍ਹਦਾ
ਥੋੜੀ ਬੂਹਾ: 'ਕ੍ਰਿਸ਼ਨ' / ਜਸਵੀਰ ਰਾਣਾ/121
- ਪੰਜਾਬੀ ਸਾਹਿਤਕ ਮੁਲਾਕਾਤਾਂ: ਵਿਧਾ ਤੇ ਪ੍ਰਕਾਰਜ
-ਗੁਰਪ੍ਰੀਤ ਕੌਰ ਬਹਾਡ 127
- ਕਹਾਣੀ ਪੜ੍ਹਤ (ਪ੍ਰਵਚਨ ਪੁਸਤਕ ਲੜੀ 92
ਵਿਚ ਪ੍ਰਕਾਸ਼ਿਤ ਪੰਜਾਬੀ ਕਹਾਣੀਆਂ ਦੇ ਆਧਾਰ
ਤੇ) /ਡਾ. ਪਰਮਜੀਤ ਕੌਰ/138
- ਸਮਕਾਲੀ ਸਾਹਿਤ ਨੂੰ ਵਾਚਦਿਆਂ
-ਕੁਲਵੰਤ ਸਿੰਘ ਸਿੰਘ/142

SANDRA SAMANIEGO

ਸੰਪਾਦਕੀ

ਪ੍ਰਵਚਨ ਹਮੇਸ਼ਾ ਹੀ ਨਵੇਂ/ਸੱਜੇ ਸਾਹਿਤ ਨੂੰ ਹੱਲਾਂਸ਼ੇਰੀ ਦੇਂਦਾ ਹੈ ਅਤੇ ਨਾਲ ਹੀ ਅਜੇਹੇ ਸਾਹਿਤ ਦੀਆਂ ਕਲਾਤਮਕ ਸੰਭਾਵਨਾਵਾਂ ਤੇ ਸੀਮਾਵਾਂ ਨੂੰ ਵੀ ਵੇਖਿਆ ਜਾਂਦਾ ਹੈ। ਸਾਹਿਤ ਸਮਾਜ ਪ੍ਰਤੀ ਬੌਧਿਕ ਸੰਵਾਦ ਹੀ ਹੈ। ਇਹ ਆਪਣੇ ਸਮਾਜ ਨੂੰ ਜਾਣਨ ਦਾ ਇਕ ਸਿਰਜਣਾਤਮਕ ਜ਼ਰੀਆ ਹੈ। ਪ੍ਰਵਚਨ ਮੈਗਜ਼ੀਨ ਸਾਹਿਤ ਦੇ ਨਾਲ—ਨਾਲ ਆਪਣੀ ਸੰਪਾਦਕੀ ਰਾਹੀਂ ਨਵੇਂ ਪੈਦਾ ਹੋ ਰਹੇ ਸਮਾਜਕ ਰੁਝਾਣ ਪ੍ਰਤੀ ਵੀ ਨਜ਼ਰ ਰੱਖਦਾ ਹੈ ਕਿਉਂਕਿ, ਸਾਹਿਤ ਤੇ ਸਮਾਜ ਦਾ ਆਪੋ ਵਿਚ ਇਕ ਅਟ੍ਰੈਟ ਰਿਸ਼ਤਾ ਹੈ।

ਮੌਜੂਦਾ ਯੁੱਗ ‘ਹਾਈਟੈਕ ਮੀਡੀਏ’ ਦਾ ਹੈ। ਮਸਨੂਈ ਬੌਧਿਕਤਾ ‘ਆਰਟੀਫਿਸ਼ਨਲ ਇੰਟੈਲੀਜੈਂਸੀ ਸਾਡੀਆਂ ਬਰੂਹਾਂ’ ਤੇ ਹੈ। ਅਜੇਕਾ ਮੋਬਾਇਲ ਰੂਪੀ ਇਲੈਕਟੋਰਨਿਕ ਮੀਡੀਆ ਸਾਡੇ ਜੀਵਵਨ ਉਤੇ ਭਾਰੂ ਹੋ ਗਿਆ ਹੈ। ਇਸ ਦਾ ਸੰਚਾਰ ਪੱਖ ਤੋਂ ਆਪਣਾ ਇਕ ਵਿਸ਼ੇਸ਼ ਯੋਗਦਾਨ ਹੈ। ਇਹ ਅਜੇਕੀ ਸਭਿਆਤਾ ਦੀ ਨਵੀਂ ਖੱਜ/ਕਾਢ ਹੈ। ਪਰ ਅਜੇਹੇ ਮੀਡੀਏ ਦੇ ਪ੍ਰਭਾਵ ਥੱਲੇ ਸਾਡੀ ਮਨੋਸਥਿਤੀ ਕਿਵੇਂ ਦੀ ਹੋ ਰਹੀ ਹੈ, ਇਹ ਸੋਚਣ—ਵਿਚਾਰਨ ਦਾ ਮਸਲਾ ਹੈ। ਸਾਡੀ ਇੱਕੀਵੀਂ ਸਦੀ ਆਨ—ਲਾਈਨ ਸਿਸਟਮ ਨਾਲ ਆਰੰਭ ਹੁੰਦੀ ਹੈ। ਸਾਡੇ ਘਰਾਂ, ਦਫ਼ਤਰਾਂ ਤੇ ਸਮੂਹ ਸੰਸਥਾਵਾਂ ਦਾ ਕੰਮ—ਕਾਜ ਆਨ—ਲਾਈਨ ਹੋ ਗਿਆ ਹੈ। ‘ਪੇਪਰ ਲੈਸ’ ਸੰਚਾਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ‘ਹਾਈਟੈਕ ਮੀਡੀਏ’ ਦੀ ਚੜ੍ਹ ਮੱਚਣੀ ਹੀ ਸੀ। ਸਾਡਾ ਸਮੁੱਚਾ ਦਫ਼ਤਰੀ/ਪ੍ਰਸ਼ਾਸਕੀ ਕੰਮ ‘ਆਨ—ਲਾਈਨ’ ਹੋ ਗਿਆ ਹੈ। ਪਰ ਬੰਦਾ ਖੁਦ ਕਈ ਪੱਖਾਂ ਤੋਂ ‘ਆਫ—ਲਾਈਨ’ ਹੋ ਰਿਹਾ ਹੈ। ਕੰਮ ਸੰਬੰਧੀ ਝੱਟ—ਪੱਟ ਦੀ ਨਿਪਟਾਰਾ ਬਿਰਤੀ ਨੇ ਆਪਣਾ ਅਸਲ ਰੰਗ ਵਿਖਾਉਣਾ ਹੀ ਸੀ। ਇਸ ਦਾ ‘ਵੱਟਸ਼ਾਪੈ’ ਤੇ ‘ਫੇਸ਼ੁਬੱਕ’ ਗਰੂਪ ਪ੍ਰਤੱਖ ਪ੍ਰਮਾਣ ਹਨ। ਕਿਤੇ ਵੀ ਕੋਈ ਘਟਨਾ, ਦੁਰਘਟਨਾ ਵਾਪਰਦੀ ਹੈ ਤਾਂ ਉਸ ਪ੍ਰਤੀ ਤੱਟ—ਫੱਟ ਕਿਰਿਆ, ਪ੍ਰਤੀ—ਕਿਰਿਆ ਅਤੇ ਅਫਵਾਹਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਸਾਡੀ ਸੋਚਣੀ ਤੇ ਜੀਵਨ—ਸ਼ੈਲੀ ਵਿਚੋਂ ਸਹਿਜ ਤੇ ਠਰ੍ਹਮੇ ਰੂਪੀ ਅਸਲ ਦੀ ਨਿਰਖ—ਪਰਖ ਗਾਇਬ ਹੋ ਰਹੀ ਹੈ। ਕਾਹਲ ਤੇ ਬੇਸਬਾਗੀ ਵਾਲੀ ਇਕਹਿਰੀ ਮਾਨਸਿਕਤਾ ਤਹਿਤ ਨਿਰਣੈ ਹੋ ਰਹੇ ਹਨ। ਹੁਣ ਘਟਨਾਵਾਂ ਪ੍ਰਤੀ ਆਪੋ—ਆਪਣੇ ਨਿੱਜੀ ਹਿੱਤਾਂ ਤਹਿਤ ਤੱਟ—ਫੱਟ ਰੂਪ ਵਿਚ ਕਾਰਵਾਈ ਕਰਨ ਦੀ ਚੜ੍ਹ ਮੱਚ ਰਹੀ ਹੈ। ਘਟਨਾਵਾਂ ਤੇ ਸਮੱਸਿਆਵਾਂ ਨੂੰ ਸਹਿਜ ਰੂਪ ਵਿਚ ਨਜ਼ਿੱਠਣ ਦੀ ਥਾਂ ਆਪੋ—ਧਾਪੀ ਵਾਲੇ ਫੇਸਲਿਆਂ ਦਾ ਗਹਿਰਾਚ ਭੇੜ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਮਨੁੱਖ ਤੇ ਸਮਾਜ ਅਸਹਿਜ ਹੋ ਰਿਹਾ ਪ੍ਰਤੀਤ ਹੁੰਦਾ ਹੈ। ਸਾਡਾ ਘਰਾਂ—ਪਰਿਵਾਰਾਂ, ਦਫ਼ਤਰਾਂ, ਸੰਸਥਾਵਾਂ ਤੇ ਸਮਾਜ ਵਿਚ ਰਿਸ਼ਤਾ ਦਿਨੋਂ—ਦਿਨ ਮਾਨਵੀਂ ਨਹੀਂ ਮਕਾਨਕੀ ਹੋ ਰਿਹਾ ਹੈ।

ਅਜੇਹੇ ਮੀਡੀਏ ਦੀ ਮਾਰ ਹੇਠ ਅਸੀਂ ਆਪਣੀਆਂ ਸਾਹਿਤਕ ਤੇ ਹੋਰ ਕੋਮਲ ਕਲਾਵਾਂ ਤੋਂ ਦੂਰ ਹੋ ਰਹੇ ਹਾਂ। ਸਮਾਜ ਵਿਚ ਨਵੀਂ ਪੀੜ੍ਹੀ ਦੇ ਸੁਹਜ—ਸੁਆਦ ਬਦਲ

ਗਏ ਹਨ। ਹਲਕੇ—ਛੁਲਕੇ ਮਨੋਰਜਨ ਨੂੰ ਬੜਾਵਾ ਮਿਲ ਰਿਹਾ ਹੈ। ਸਾਡੀ ਸਮਾਜ ਜਾਂ ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ ਘੱਟ ਰਹੀ ਹੈ। ਇਹ ਸਾਡੇ ਲਈ ਹੋਰ ਚਿੱਤਾ ਦਾ ਵਿਸ਼ਾ ਹੈ। ਸਾਹਿਤ ਜਾਂ ਕਲਾ ਸਹਿਜ ਤੇ ਸੰਤੁਲਨ ਰੂਪ ਵਿਚ ਸਮੱਸਿਆਵਾਂ ਨੂੰ ਜਾਣਨ ਤੇ ਸਮਝਣ ਦਾ ਜ਼ਰੀਆ ਮੰਨੇ ਜਾਂਦੇ ਹਨ। ਸਾਹਿਤ ਕਿਉਂ ਲਿਖਿਆ ਜਾਂਦਾ ਹੈ, ਕਿਉਂ ਪੜ੍ਹਿਆ ਜਾਂਦਾ ਹੈ ਤਾਂ ਕਿ ਮਨੁੱਖ ਆਪਣੇ ਦੁੱਖ, ਚਿੱਤਾ, ਸਮੱਸਿਆਵਾਂ ਨੂੰ ਸਿੱਧਾ—ਸਿੱਧਾ ਦੇਖੋ, ਉਸ ਦਾ ਸਾਹਮਣਾ ਕਰੋ। ਆਤਮਾ ਦੀ ਅਨੁਭੂਤੀ ਪਰਮਾਤਮਾ ਦਾ ਆਭਾਸ, ਜੀਵਨ ਮੁੱਲਾਂ ਵਿਚ ਆਸਥਾ ਅਤੇ ਜੀਵਨ ਦੇ ਸੁੰਦਰ ਹੋਣ ਦੀ ਪ੍ਰਤੀਤੀ ਹੋਵੇ। ਅੱਜ ਅਜੇਹੇ ਸਿਰਜਣਾਤਮਕ ਮਾਧਿਅਮ ਨਾਲੋਂ ਟੁੱਟਣ ਦੀ ਘਾਟ ਰੜਕਦੀ ਹੈ। ਇਸ ਘਾਟ ਕਾਰਣ ਸਾਡੀ ਮਨੋਸਥਿਤੀ ਵਿਚੋਂ ਕਈ—ਕੁਝ ਰੁੜ੍ਹ—ਪੁੜ੍ਹ ਗਿਆ ਹੈ।

ਅਜੇਕੇ ਵਿਦਿਆਕ ਪ੍ਰਬੰਧ ਵਿਚ ਪ੍ਰੋਫੈਸ਼ਨਲ ਕਿਸਮ ਦੀ ਵਿਹਾਰਕ ਸਿੱਖਿਆ ਤੇ ਜੋਰ ਦਿੱਤਾ ਜਾਣ ਲੱਗਾ ਹੈ। ਅਜੇਹੀ ਸਿੱਖਿਆ ਵੀ ਦਿੱਤੀ ਜਾਣੀ ਸਮੇਂ ਦੀ ਲੋੜ ਹੈ। ਪਰ ਮਸਲਾ ਇਹ ਹੈ ਕਿ ਇਸ ਨੂੰ ਅਸੀਂ ਆਪਣੇ ਸਮਾਜ—ਵਿਗਿਆਨ, ਸਭਿਆਚਾਰ, ਸਾਹਿਤ ਤੇ ਵਿਰਸੇ ਨਾਲੋਂ ਮੂਲੋਂ ਹੀ ਤੋੜ—ਵਿਛੋੜ ਲਿਆ ਹੈ। ਵਿਦਿਆਰਥੀ ਜਾਂ ਮਨੁੱਖ ਡਾਕਟਰ, ਇੰਜੀਨੀਅਰ, ਵਕੀਲ ਕੁਝ ਵੀ ਬਣੋ, ਪਰ ਸਭ ਤੋਂ ਪਹਿਲਾਂ ਉਹ ਮਾਨਵ—ਰੂਪੀ ਬੰਦਾ ਜ਼ਰੂਰ ਬਣੋ। ਅਸੀਂ ਮਨੁੱਖ ਜਾਂ ਵਿਦਿਆਰਥੀ ਦੀ ਅਜੇਹੀ ਉਸਾਰੀ ਦੀ ਚਿੱਤਾ ਅਸਲੋਂ ਹੀ ਤਿਆਗ ਦਿੱਤੀ ਹੈ। ਇਸ ਕਰਕੇ ਸਾਡੀ ਬਣ ਰਹੀ ਇਕਹਿਰੀ ਮਨੋਸਥਿਤੀ ਨਾਲ ਸਮਾਜ ਦਿਨੋਂ—ਦਿਨ ਅਸਹਿਜ ਹੋ ਰਿਹਾ ਹੈ।

ਅਸੀਂ ਨਵੀਂ ਤਕਨੀਕ ਵੱਲ ਵੱਧੀਏ, ਪਰ ਮਾਲਕ ਬਣ ਕੇ। ਇਸ ਦੇ ਕੇਵਲ ਗੁਲਾਮ ਹੋ ਕੇ ਨਾ ਰਹਿ ਜਾਈਏ। ਬੰਦੇ ਦੀ ਬਹੁਪੱਖੀ ਉਸਾਰੀ ਵੱਲ ਧਿਆਨ ਦੇਈਏ ਸਾਨੂੰ ਆਪਣੇ ਸਮੁੱਚੇ ਵਿਦਿਆਕ ਪ੍ਰਬੰਧ ਵਿਚ ਮਾਨਵੀਂ ਤੇ ਸੰਵਾਦ ਵਾਲੀ ਸ਼ਖਸੀਅਤ ਉਸਾਰਨ ਵੱਲ ਫੌਗੀ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਾਡੀਆਂ ਸਮੱਸਿਆਵਾਂ ਦਾ ਖਲਾਗ ਬਹੁਤ ਵੱਧ ਜਾਣਾ ਹੈ। ਅਜੇਕੇ ਸਮੇਂ ਵਿਚ ਨਵੀਂ ਤਕਨੀਕ ਨਾਲ ਗਿਆਨ, ਬੁੱਧੀ—ਬਿਬੇਕ ਤੇ ਵਿਰਸੇ ਦੇ ਮਾਨਵੀਂ ਮੁੱਲਾਂ ਦਾ ਤਾਲਮੇਲ ਬਿਠਾਉਣਾ ਅਤਿ ਲਾਜ਼ਮੀ ਹੈ। ਨਵੀਂ ਤਕਨੀਕ ਦੀ ਵਰਤੋਂ ਸੰਬੰਧੀ ਕੋਈ ਨਿਯਮਾਂਵਲੀ ਜਾਂ ਜ਼ਾਬਤਾ ਹੋਣਾ ਵੀ ਜ਼ਰੂਰੀ ਹੈ। ਲੋਕਤੰਤਰੀ ਯੁੱਗ ਵਿਚ ਭਾਵੇਂ ਹਰੇਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਪਰ ਇਸ ਪ੍ਰਗਟਾਵੇ ਪ੍ਰਤੀ ਵੀ ਸਾਡੀ ਆਪਣੀ ਜ਼ਿੰਮੇਵਾਰੀ ਹੈ। ਇਸ ਉੱਤੇ ਸਮਾਜ ਪ੍ਰਤੀ ਫਰਜ਼ ਦੇ ਬੰਧੇਜ਼ ਦਾ ਕੋਈ ਕੁੰਡਾ ਵੀ ਹੋਣਾ ਚਾਹੀਦਾ ਹੈ। ਇਸ ਸੰਬੰਧੀ ਜੇ ਜ਼ਿਆਦਾ ਦੇਰ ਹੋ ਗਈ ਤਾਂ ਕੇਵਲ ਪਛਤਾਵੇ ਰੂਪੀ ਝੋਰੇ ਦਾ ਕੋਈ ਮੁੱਲ ਜਾਂ ਮਹੱਤਵ ਨਹੀਂ ਹੋਣਾ ਹੈ।

—ਡਾ. ਰਮੀਦਰ ਕੌਰ

ਗਜ਼ਲਾਂ/ਅਮਰੀਕ ਡੋਰਾਰਾ

ਸਮਾਂ ਜਦ ਫੈਸਲਾ ਕਰਦਾ

ਸਮਾਂ ਜਦ ਫੈਸਲਾ ਕਰਦਾ ਕਦੋਂ ਪੁੱਛਦਾ ਗਵਾਹਾਂ ਨੂੰ।
ਮੈਂ ਇਹ ਗੱਲ ਦੱਸਣੀ ਚਾਹੁੰਨਾ ਇਨ੍ਹਾਂ ਸੰਸਦ ਦੇ ਸ਼ਾਹਾਂ ਨੂੰ।

ਤੁਹਾਡਾ ਕੰਮ ਢਾਹੁਣਾ ਮਸਜਦਾਂ ਤੇ ਭਾਨਕਾਹਾਂ ਨੂੰ।
ਅਸਾਡਾ ਫਰਜ਼ ਹੈ ਗੁਲਸ਼ਨ ਬਣਾਉਣਾ ਕਤਲਗਾਹਾਂ ਨੂੰ।

ਸਮੇਂ ਦਾ ਕੀ ਪਤਾ, ਉਹ ਕੀ ਤੋਂ ਕੀ, ਇਕ ਪਲ 'ਚ ਕਰ ਦੇਵੇ
ਅਸੀਂ ਤਾਂ ਭੀਖ ਮੰਗਦੇ ਦੇਖਿਆ ਹੈ ਬਾਦਸ਼ਾਹਾਂ ਨੂੰ।

ਉਹ ਸਾਰੇ ਸੂਲੀਆਂ ਲੈ ਕੇ ਤੇਰੇ ਮਹਿਲਾਂ ਨੂੰ ਆਵਣਗੇ
ਤੂੰ ਸੂਲੀ ਟੰਗਿਆ ਸੀ ਜਿੰਨਿਆਂ ਵੀ ਬੇਗੁਨਾਹਾਂ ਨੂੰ।

ਤੇਰੇ ਹਾਸੇ ਦੀ ਝਾਲਰ ਵਿਛ ਗਈ ਹੋਣੀ ਹੈ ਖੇਤਾਂ ਵਿੱਚ
ਕਿਤੇ ਐਵੇਂ ਨਹੀਂ ਹੈ ਆ ਗਿਆ, ਹਸਣਾ ਕਪਾਹਾਂ ਨੂੰ।

ਕਿਤੇ ਇਸ਼ਲਾਕ ਤੇ ਇਨਸਾਫ਼ ਐਵੇਂ ਤਾਂ ਹੀ ਨਹੀਂ ਬਚਦੇ
ਤਸੀਹੇ ਝੱਲਣੇ ਪੈਂਦੇ ਨੇ, ਪਹਿਲਾਂ ਪਾਤਸ਼ਾਹਾਂ ਨੂੰ।

ਭਵਿੱਖ ਸਾਡਾ ਛੁਬੋ ਕੇ ਆਪ ਜੋ ਪੱਤਣਾਂ 'ਤੇ ਹੱਸਦੇ ਨੇ
ਛੁਬੋ ਦੇਣਾ ਹੈ ਲਹਿਰਾਂ ਨੇ ਅਜਿਹੇ ਸਭ ਮਲਾਹਾਂ ਨੂੰ।

ਤੇਰੀ ਤਲਵਾਰ ਨੇ ਧੁੱਪ-ਛਾਂ-ਹਵਾ ਨੂੰ ਕਤਲ ਕੀ ਕਰਨਾ
ਮੁਹੱਬਤ ਨਾਲ ਭਰ ਦੇਵਾਂਗਾ ਮੈਂ ਕਾਤਲ ਨਿਗਾਹਾਂ ਨੂੰ।

ਤੁਸੀਂ ਚਾਹੁੰਦੇ ਹੋ ਆਵੇ ਰਾਮ-ਰਾਜ ਇੰਨਾ ਤਾਂ ਪਰ ਦੱਸੋ
ਕੀ ਲੱਗਣਗੇ ਪਤਾਸੇ ਵੀ ਕਦੀ ਕਿੱਕਰਾਂ-ਫਲਾਹਾਂ ਨੂੰ।

ਮੈਂ ਕਦੋਂ ਦਾਅਵਾ ਇਹ ਕੀਤਾ

ਮੈਂ ਕਦੋਂ ਦਾਅਵਾ ਇਹ ਕੀਤਾ, ਮੈਂ ਕੋਈ ਫਨਕਾਰ ਹਾਂ।
ਮੈਂ ਤਾਂ ਰੱਬ ਦੀ ਹੋਂਦ ਵਾਂਗੂ ਉਲਝਿਆ ਕਿਰਦਾਰ ਹਾਂ।

ਜ਼ਿੰਦਗੀ ਦਾ ਸੱਚ ਕੀ ਹੈ ਮੈਂ ਕਰਾਂ ਕਿੱਦਾਂ ਬਿਆਨ
ਮੈਂ ਤਾਂ ਖੁਦ ਇਤਿਹਾਸ ਤੇ ਮਿਥਿਹਾਸ ਦੇ ਵਿਚਕਾਰ ਹਾਂ।

ਮੈਂ ਲਿਖਾਂਗਾ, ਲੇਖ ਆਪਣੇ, ਆਪਣੀ ਮਰਜ਼ੀ ਦੇ ਨਾਲ
ਮੈਂ ਜਿਵੇਂ ਚਾਹਾਂ, ਇਹ ਜੀਵਨ ਜੀਣ ਦਾ ਹੱਕਦਾਰ ਹਾਂ।

ਧਰਮ ਤੇ ਕਾਨੂੰਨ ਸਭ ਨੇ, ਖੂਬਸੂਰਤ ਬੇੜੀਆਂ
ਮੈਂ ਹਵਾ ਹਾਂ, ਮੈਂ ਇਨ੍ਹਾਂ ਸਭ ਬੰਧਨਾਂ ਤੋਂ ਪਾਰ ਹਾਂ।

ਤੂੰ ਜਿਨ੍ਹਾਂ ਨੂੰ ਅੱਗ ਲਾ ਕੇ, ਦਿੱਲੀ ਵਿਚ ਸੀ ਸਾਜ਼ਿਆ
ਮੈਂ ਉਨ੍ਹਾਂ ਦੀ ਰਾਖ ਵਿਚਲਾ ਸੁਲਗਦਾ ਅੰਗਾਰ ਹਾਂ।

ਜ਼ਿੰਦਗੀ ਤੇਰੇ ਮੇਰੇ 'ਤੇ, ਬਹੁਤ ਹੀ ਅਹਿਸਾਨ ਹਨ
ਮੈਂ ਨਾ-ਸੁਕਰਾ, ਮੁੱਦਤਾਂ ਤੋਂ ਧਰਤੀ ਉੱਤੇ ਭਾਰ ਹਾਂ।

ਮੈਂ ਕਦੇ ਮਰਿਆ ਨਹੀਂ, ਮਰਨਾ ਨਹੀਂ, ਇਹ ਸੱਚ ਹੈ
ਕਿਉਂਕਿ ਮੈਂ ਤਾਂ ਵਕਤ ਹਾਂ, ਹਰ ਜਗ੍ਹਾ ਇਕਸਾਰ ਹਾਂ।

ਇਹ ਸਜ਼ਾ ਕੇਹੋ ਜਿਹੀ ਦਿੱਤੀ ਤੂੰ ਮੈਨੂੰ ਮਾਲਕਾ
ਸ਼ਾਖ ਹਾਂ ਛੁੱਲਾਂ ਦੀ, ਐਪਰ ਜਾਪਦਾ ਤਲਵਾਰ ਹਾਂ।

ਉਸ ਨੇ ਦੁਨੀਆਂ ਕੀ ਜਿੱਤਣੀ

ਉਸ ਨੇ ਦੁਨੀਆਂ ਕੀ ਜਿੱਤਣੀ ਜੋ ਆਪਣੇ-ਆਪ ਤੋਂ ਹਾਰ ਗਿਆ।
ਹੰਡੂ ਦੇ ਵਿਚ ਛੁੱਬਣ ਵਾਲਾ ਕਦ ਸਾਗਰ ਤੋਂ ਪਾਰ ਗਿਆ।

ਉਹ ਵੀ ਆਪਣਾ ਮਿੱਤਰ ਹੀ ਹੈ ਉਸਦੇ ਵੀ ਅਹਿਸਾਨ ਬੜੇ
ਉਹ ਵੀ ਲੋੜ ਪਈ ਤਾਂ ਆਪਣੀ ਝਟਪਟ ਕੁੰਜ ਉਤਾਰ ਗਿਆ।

ਉਹਦਾ ਦਾਅਵਾ ਹੈ ਕਿ ਉਸ ਨੇ ਕੈਦ 'ਚ ਪੰਛੀ ਡੱਕ ਲਿਆ
ਉਹ ਕੀ ਜਾਣੇ ਪੰਛੀ ਪਿੰਜਰੇ ਸਣੇ ਉਡਾਰੀ ਮਾਰ ਗਿਆ।

ਆਪਣੀ ਗੈਰਤ ਅਤੇ ਵਿਰਾਸਤ ਗਹਿਣੇ ਰੱਖ ਕੇ ਗੈਰਾਂ ਕੋਲ
ਦੇਸ਼ ਦਾ ਇਕ ਸਚਿਆਰਾ ਪੁੱਤਰ ਦੇਸ਼ ਦਾ ਕਰਜ਼ ਉਤਾਰ ਗਿਆ।

ਕਿੰਨਾ ਉਹ ਸਤਿਕਾਰ ਹੈ ਕਰਦਾ ਅੱਖ ਵੀ ਕਦੀ ਮਿਲਾਉਂਦਾ ਨਈ
ਇਸੇ ਕਰਕੇ ਸ਼ਰਮ ਦਾ ਮਾਰਾ ਪਿੱਠ 'ਚ ਖੰਜਰ ਮਾਰ ਗਿਆ।

ਸਰਕਾਰੇ-ਦਰਬਾਰੇ ਅਕਸਰ ਭੀਖ ਮੰਗਦਾ ਤਕਿਆ ਹੈ
ਆਜ਼ਾਦੀ ਦੀ ਖਾਤਰ ਜਿਹੜਾ ਸਾਰਾ ਕੁਝ ਹੀ ਵਾਰ ਗਿਆ।

ਉਸ ਦੇ ਮਿੱਠੇ ਬੋਲਾਂ ਨੇ ਹੀ ਜੰਗ ਪਲਾਂ ਵਿਚ ਜਿੱਤ ਲਈ
ਉੱਝ ਮੈਦਾਨ 'ਚ ਦੁਸ਼ਮਣ ਉਸ ਦਾ ਲੈ ਕੇ ਸੀ ਹਥਿਆਰ ਗਿਆ।

ਕੁੱਲ ਹਯਾਤੀ ਫਿੱਕੀ-ਫਿੱਕੀ ਤੇ ਸੁਪਨੇ ਜਖਮੀ-ਜਖਮੀ
ਹਿਜਰ ਤੇਰੇ ਦਾ ਤੀਰ ਜਦੋਂ ਦਾ ਸੀਨੇ ਵਿੱਚੋਂ ਪਾਰ ਗਿਆ।

ਸਿਵਿਆਂ ਦੇ ਵਿਚ ਲਾਸ਼ ਜਲਾ ਕੇ ਘਰ ਦੇ ਸਾਰੇ ਪਰਤ ਆਏ
ਮਿੱਟੀ ਬੰਦੇ ਨੂੰ ਪੁੱਛਦੀ 'ਹੁਣ ਚੱਸ ਕਿੱਥੇ ਹੰਕਾਰ ਗਿਆ'।

ਆਲੂਣਿਆਂ ਵਿਚ ਬੋਟ

ਆਲੂਣਿਆਂ ਵਿਚ ਬੋਟ ਉਡੀਕਣ ਮਾਵਾਂ ਨੂੰ।
ਰੁੱਖ ਹੀ ਅਗਵਾ ਕਰਕੇ ਲੈ ਗਏ ਛਾਵਾਂ ਨੂੰ।

ਜੇ ਨਈਂ ਸੁਣਨਾ ਜਨਤਾ ਦੀਆਂ ਦੁਆਵਾਂ ਨੂੰ।
ਅੱਗ ਲਾਉਣੀ ਫਿਰ ਸੰਸਦ ਦਿਆਂ ਖੁਦਾਵਾਂ ਨੂੰ।

ਰਾਜ-ਭਵਨ ਵਿਚ ਏਹੀ ਕਾਵਾਂ-ਰੌਲੀ ਹੈ
ਕੀਕਣ ਚੁਪ ਕਰਾਈਏ ਬਾਹਰ ਕਾਵਾਂ ਨੂੰ।

ਪੁਲ ਤਾਂ ਆਖਰ ਪੁਲ ਨੇ ਉੱਚੇ ਹੁੰਦੇ ਨੇ
ਰੇਤ ਵੀ ਟਿੱਚਰਾਂ ਕਰਦੀ ਹੁਣ ਦਰਿਆਵਾਂ ਨੂੰ।

ਗੱਲ-ਗੱਲ ਉੱਤੇ ਜੜ੍ਹੇ ਹਿਲਾ ਕੇ ਰੱਖ ਦੇਵਣ
ਖਬਰੇ ਰੁੱਖਾਂ ਨਾਲ ਕੀ ਵੈਰ ਹਵਾਵਾਂ ਨੂੰ।

ਹੁਣ ਵੀ ਚਾਂਦੀ ਦੀ ਜੁੱਤੀ ਹੀ ਚਲਦੀ ਹੈ
ਕੌਣ ਪੂਜਦਾ ਲੱਕੜ ਦੀਆਂ ਖੜਾਵਾਂ ਨੂੰ।

ਅਪਣੇ ਨਾਲੋਂ ਵੱਡਾ ਕਾਤਲ ਕਿਹੜਾ ਹੈ
ਹੱਥੀਂ ਕਤਲ ਕਰੀਦਾ ਆਪਣੇ ਚਾਵਾਂ ਨੂੰ।

ਰੂਹ ਨੂੰ ਰੂਹ ਦਾ ਹਾਣ ਮਿਲੇ ਇਹ ਕਾਫੀ ਹੈ
ਕੀ ਕਰਨਾ ਹੈ ਸਿਹਰੇ, ਸਿਖਿਆ, ਲਾਵਾਂ ਨੂੰ।

ਸਾਹ ਵੀ ਠੀਕ ਤਰ੍ਹਾਂ ਹੈ

ਸਾਹ ਵੀ ਠੀਕ ਤਰ੍ਹਾਂ ਹੈ ਚਲਦਾ ਦਿਲ ਦੀ ਗਤੀ ਵੀ ਠੀਕ ਦਿਸੇ।
ਫਿਰ ਵੀ ਲਗਦਾ ਹੈ ਕੁਝ ਐਦਾਂ ਮੌਤ ਜਿਵੇਂ ਨਜ਼ਦੀਕ ਦਿਸੇ।

ਪੰਛੀ ਵੀ ਚੁੱਪ-ਚਾਪ ਬਨੇਰਿਆਂ ਉੱਤੇ ਸਹਿਮੇ ਬੈਠੇ ਨੇ
ਉਹਨਾਂ ਦੇ ਗਲੁ ਅੰਦਰ ਅਟਕੀ ਪੀੜ ਦੀ ਡੂੰਘੀ ਚੀਕ ਦਿਸੇ।

ਕੁਦਰਤ ਦੀ ਹਰ ਇਕ ਆਫਤ ਡੱਕੀ ਜਾ ਸਕਦੀ ਹੈ, ਐਪਰ
ਆਦਮਜ਼ਾਤ ਤਾਂ ਖੁਦ ਹੀ ਹੁਣ ਹਰ ਆਫਤ ਵਿੱਚ ਸ਼ਰੀਕ ਦਿਸੇ।

ਇਉਂ ਲਗਦੈ ਜਿਉਂ ਛੁੱਲ ਤੇ ਕਲੀਆਂ ਖੁੱਲ੍ਹੇ ਕੇ ਹਸਣੋਂ ਡਰਦੇ ਨੇ
ਉਹਨਾਂ ਦੀ ਚੁੱਪ ਦਾ ਪਰਛਾਵਾਂ ਹੁਣ ਤਾਂ ਸਿਵਿਆਂ ਤੀਕ ਦਿਸੇ।

ਤੀਜੀ ਆਲਮੀ ਜੰਗ ਦੇ ਸਾਏ ਵਿਹੜੇ ਤਕ ਤਾਂ ਆ ਪੁੱਜੇ
ਇਹ ਟਲ ਸਕਦੇ, ਐਪਰ ਆਸ ਦੀ ਲੀਕ ਬੜੀ ਬਾਰੀਕ ਦਿਸੇ।

ਤਨ-ਮਨ ਸੁੱਚਾ ਹੋ ਜਾਏ ਤਾਂ ਦੁਠੀਆਂ ਜੱਨਤ ਬਣ ਜਾਏ
ਐਪਰ ਬੰਦੇ ਅੰਦਰ ਹੁਣ ਨਾ ਐਨੀ ਵੀ ਤੌਢੀਕ ਦਿਸੇ।

ਸ਼ਾਇਰ ਉਹ ਹੋਊ ਆਪਣੇ ਘਰ, ਮੈਂ ਤਾਂ ਉਸ ਨੂੰ ਮੂੰਹ ਨਾ ਲਾਵਾਂ
ਪਰ ਕੀ ਕਰੀਏ ਜਿੱਧਰ ਜਾਈਏ, ਓਧਰ ਹੀ ਅਮਰੀਕ ਦਿਸੇ।

ਜੰਨਤ ਵਿਚੋਂ

-ਸਵਾਮੀ ਅੰਤਰ ਨੀਰਵ

1

ਇੱਕੋ ਜੇਹਾ ਹੁੰਦਾ
ਬੰਦੇ ਦਾ ਘਰੋਂ ਨਿਕਲਣਾ
ਚਿੜੀ ਦਾ ਆਲੂਣਾ ਛੱਡਣਾ

ਸ਼ਾਮਾਂ ਵੇਲੇ

ਕਦੀ ਬੰਦਾ ਨਹੀਂ ਪਰਤਦਾ
ਕਦੇ ਚਿੜੀ ਨਹੀਂ ਮੁੜਦੀ

ਅਸੀਂ ਮੌਤ ਨੂੰ ਇੱਥੇ
ਬਾਜ਼ ਆਖਦੇ

2

ਲਾਵਾਗਿਸ ਲਾਸ਼ਾਂ ਦੇ
ਕਬਰਸਤਾਨ ਵਿਚ
ਝਾੜੀਆਂ ਉਗ ਆਈਆਂ ਹਨ

ਪਰਾਈ ਧਰਤੀ ਤੇ ਮਰਨ ਵਾਲਿਆਂ
ਆਪਣੇ ਲੋਕਾਂ ਲਈ
ਸੁਨੇਹੇ ਛੱਡੇ ਹਨ

3

ਡਿੱਗੀ ਬਰਫ ਨੇ
ਕਬਰਸਤਾਨ ਢੱਕ ਲਿਆ ਹੈ
ਜਵਾਕ ਬਰਫ ਦੇ ਮੌਰਚੇ ਬਣਾ
ਐਨਕਾਊਂਟਰ ਐਨਕਾਊਂਟਰ ਖੇਡਦੇ ਹਨ
ਆਜ਼ਾਦੀ ਆਜ਼ਾਦੀ ਚੀਕਦੇ ਹਨ

4

ਦਾਦੀ ਆਖਦੀ ਸੀ
 ਖਵਾਰ ਹੋਵੇਗੇ
 ਜਲੀਲ ਹੋਵੇਗੇ
 ਉਜੜ ਜਾਓਗੇ
 ਤੁਹਾਡੀਆਂ ਕੁੱਖਾਂ ਵਿਚ
 ਰੈਰ ਪੱਲਣਗੇ

ਕਹਿਰ ਘੜੀ ਹੋਵੇਗੀ, ਜਦੋਂ
 ਸੁਫਨੇ ਵਿਚ
 ਭੁੱਖੀ ਭੇਡ ਦੇਖੋਗੇ

ਮੈਂ ਸੁਪਨੇ ਵਿਚ
 ਭੁੱਖੀ ਭੇਡ ਦੇਖੀ ਹੈ

ਅੱਜ ਪੰਜ ਅਗਸਤ ਹੈ*

5

ਇੱਕੋ ਬੱਦਲ
 ਕੰਡਿਆਲੀ ਤਾਰ ਦੇ
 ਦੋਵੇਂ ਪਾਸੇ ਵਰਿਆ ਹੈ

ਅੱਲ੍ਹਾ ਅੱਗੇ ਵੀ
 ਰਹਿਮ ਦੀ ਦੁਆ ਨਹੀਂ ਕਰਾਂਗੇ

ਹਾਕਮ ਤੋਂ
 ਨੇਕੀ ਦੀ ਆਸ ਨਹੀਂ ਰੱਖਾਂਗੇ

ਅਸੀਂ ਭਿੱਜਾਂਗੇ

* ਪੰਜ ਅਗਸਤ ਨੂੰ ਭਾਰਤ ਸਰਕਾਰ ਨੇ ਜੰਮ੍ਹ ਕਸ਼ਮੀਰ ਦਾ ਦਫਾ 370 ਤੋੜ ਕੇ ਉਸਦਾ ਵਖਰਾ ਦਰਜਾ ਖਤਮ ਕਰ ਦਿੱਤਾ ਸੀ

2 ਕਾਂਗੜੀ*

ਡਿੱਗਣ ਤੇ ਟੁੱਟ ਜਾਂਦੀ
ਕਾਂਗੜੀ ਘੁਮਿਆਰ ਬਣਾਉਂਦੇ
ਲੱਕੜਾਂ ਤੀਲੀਆਂ ਦੀ ਬਣਦੀ

ਬੰਦੇ ਦੇ ਇਸ਼ਕ ਰੱਤੀ ਠੰਡ ਨੇ
ਪਹਿਲੀ ਕਾਂਗੜੀ ਜੰਮੀ ਸੀ
ਸਿਆਣੇ ਆਂਹਦੇ

ਬਲਦੀ ਸਾੜ ਦਿੰਦੀ
ਧੁਖਦੀ ਧੂੰ ਦੇਂਦੀ
ਕਾਂਗੜੀ ਨੂੰ
ਸ਼ਾਂਤ ਮੱਖਦੀ ਅੱਗ ਚਾਹੀਦੀ

ਨਿਘ ਦੇਂਦੀ ਹੱਥਾਂ ਪੈਰਾਂ
ਬਿਸਤਰੇ ਵਿਚ, ਝਟ
ਗਰਮ ਕਰਦੀ ਬਿਸਤਰਾ

ਕਦੀ ਮਚ ਵੀ ਜਾਂਦਾ
ਮੱਚਿਆ ਬਿਸਤਰਾ
ਸੌਣ ਮਚਾਉਣ ਵਾਲੇ ਦੇ ਨਾਂ ਲਗਦਾ
ਉਮਰਾਂ ਉਮਰਾਂ

ਛੋਟੀ ਵੱਡੀ
ਵਧੀਆ ਬਹੁਤ ਵਧੀਆ
ਰੰਗਦਾਰ ਬੇਰੰਗ ਤੋਂ ਬਦਰੰਗ ਤੱਕ
ਪੈਂਡਾ ਕਰਦੀ
ਕਾਂਗੜੀ ਤੇ ਟੰਗਿਆ ਹੁੰਦਾ
ਨਿੱਕਾ ਚਿਮਟਾ, ਕੜਛੀ , ਤੇਂਬੀ

ਬੱਚੇ ਦੀ ਕਲਮ
ਸਵੈਟਰ ਵਾਲੀ ਸਲਾਈ

ਨਹੀਂ ਤਾਂ ਪੋਟਿਆਂ ਨਾਲ ਹੀ ਫਰੋਲ ਦਿੰਦੇ ਅੱਗ
ਸੇਕਣ ਵਾਲੇ

ਕਾਂਗੜੀ ਵਾਲਾ
ਧਰਤੀ ਦਾ ਲੱਗਦਾ
ਆਪਣੇ ਜੇਹਾ
ਜੋਗੀ ਕਾਂਗੜੀ ਨਹੀਂ ਰੱਖਦੇ
ਛੌਜੀ ਕਾਂਗੜੀ ਨਹੀਂ ਰੱਖਦੇ
ਮੁਜਾਹਿਦ ਕਾਂਗੜੀ ਨਹੀਂ ਰੱਖਦੇ

*ਕਸ਼ਮੀਰ ਵਿਚ ਅੱਗ ਸੇਕਣ ਲਈ ਵਰਤਿਆ ਜਾਂਦਾ ਮਿੱਟੀ ਅਤੇ ਤੀਲੀਆਂ ਦਾ
ਬਣਿਆ ਇਕ ਆਲਾ /ਬਰਤਨ

3 ਕਬਰਾਂ

ਉਨ੍ਹਾਂ ਕੋਲ ਫੋਟੂਆਂ ਹਨ
ਗੁਮਸ਼ਦਾ ਮੁੰਡਿਆਂ ਦੀਆਂ
ਗਾਇਬ ਹੋਈਆਂ ਕੁੜੀਆਂ ਦੀਆਂ
ਮਰ ਚੁੱਕੇ ਭਾਈਆਂ ਦੀਆਂ
ਰੰਗੀਨ ਫੋਟੂਆਂ
ਕਾਲੀਆਂ ਚਿੱਟੀਆਂ

ਇਕ ਤੀਵੀਂ ਕੋਲ
ਸੀਪੀਆ ਹੈ
ਮੁੰਡਾ ਜਾਣ ਤੋਂ ਪਹਿਲਾਂ
ਲੈ ਗਿਆ ਹੈ
ਸਾਰੀਆਂ ਤਸਵੀਰਾਂ

ਇਹ ਉਸਦੇ ਮਰਹੂਮ ਦਾਦੇ ਦੀ ਹੈ
ਜਮਾਂ ਇਕੋ ਜਿਹੇ ਹਨ
ਦਾਦਾ ਪੇਤਾ

ਮੁੰਡਾ ਮੰਗਿਆ ਹੋਇਆ ਸੀ
ਕੁੜੀ ਦੀ ਫੋਟੋ ਇਹ ਹੈ
ਅੱਖਬਾਰਾਂ ਵਿਚ ਛਪੀਆਂ ਚੋਂ
ਕਿਸੇ ਨਾਲ ਵੀ ਨਹੀਂ ਰਲਦੀ
ਦਾਦੇ ਪੋਤੇ ਦੀ ਫੋਟੋ
ਸਾਰੀਆਂ ਅੱਖਬਾਰਾਂ ਦੇਖੀਆਂ ਹਨ
ਸਭ ਅੱਖਬਾਰਾਂ ਦੇਖਦੀ ਹਨ
ਹਿੰਦੀ ਵਾਲੀਆਂ ਵੀ

ਕਬਰ ਦਾ ਪਤਾ ਹੀ
ਮਿਲ ਜਾਂਦਾ
ਕੁੜੀ ਉਡੀਕ ਵਿਚ ਹੈ

ਕਿਸੇ ਕਬਰ ਦੀ ਫੋਟੋ ਘੱਲੀ ਹੈ
ਜਗਹ ਦਾ ਪਤਾ ਨਹੀਂ ਹੈ।

4 ਆਪਣੀ ਧਰਤੀ ਤੋਂ

ਹੁਣ
ਰਾਤਾਂ ਨੂੰ ਕੋਈ ਨਾਠੀ
ਸਾਡੇ ਦਸਤਕ ਨਹੀਂ ਦਿੰਦਾ
ਡਰ ਹੀ ਖੜਕਾਉਂਦਾ ਹੈ ਬੂਹਾ

ਇਕ ਡਰ ਦੇ ਵਰਦੀ
ਇਕ ਬਿਨਾਂ ਵਰਦੀ
ਦੋਵਾਂ ਹੱਥ ਲੋਹਾ

ਭਾਰੂਆਂ ਤਾਂਈਂ ਆਏ
ਚਿੱਤਰਿਆਂ ਦੇ ਮੁਸ਼ਕ ਨਾਲੋਂ
ਵੱਧ ਸਿਆਣਦੇ ਕੁੱਤੇ
ਬਾਰੂਦ ਦੀ ਮੁਸ਼ਕ

ਭੌਂਕਦੇ ਆਗਾਹ ਕਰਦੇ
ਕਦੇ ਇਕ ਦੀ ਗੋਲੀ ਨਾਲ ਮਰਦੇ
ਕਦੀ ਦੂਜੇ ਦੀ ਬਲੀ ਚੜ੍ਹਦੇ

ਮੁੰਡੇ ਨੂੰ ਪਿਆਰ ਕਰਦੀ
ਮਿਲਣ ਗਈ ਕੁੜੀ
ਵਰਦੀ ਨੇ ਦੇਖੀ ਸੀ
ਕਦੀ ਨਹੀਂ ਮਿਲੀ ਸੀ

ਅਣਪਛਾਤੀਆਂ ਲਾਸ਼ਾਂ ਦੇ ਕਬਰਸਤਾਨ ਵਿਚ
ਬੁਲਬੁਲਾਂ ਆਉਂਦੀਆਂ ਹਨ

ਗਵਾਚੇ ਪੁੱਤਰ ਦੀ ਭਾਲ ਗਿਆ ਪਿਤਾ
ਖਾਲੀ ਹੱਥ ਮੁੜਿਆ ਹੈ
ਅੱਜ ਬਕਰੀਦ ਹੈ

ਮੁਖਬਰ ਖਬਰ ਦਿੱਤੀ ਹੈ
ਬਰਫ ਪੈਣ ਵਾਲੀ ਹੈ

ਸੇਬ ਭਰਪੂਰ ਫਲੇ ਹਨ
ਹਿੰਦੂਸਤਾਨ ਵਿਚ ਵਿਕਣਗੇ

ਨਾਠੀ: ਨ ਠਹਿਰਣ ਵਾਲਾ/ਮਹਿਮਾਨ
ਭਾਰੂ: ਭੇਡਾਂ ਬੱਕਰੀਆਂ
ਚਿੱਤਰਾ: ਚੀਤਾ ਜਾਂ ਤੇਂਦੂਆ

5 ਸਵਰਗਵਾਸੀ

ਕਬੂਤਰਾਂ ਦੇ ਸੀਨਿਆਂ 'ਤੇ
ਮਾਸ ਘੱਟ
ਭੇਡਾਂ ਗੰਜੀਆਂ
ਰੁੱਖਾਂ 'ਤੇ ਪੱਤੇ ਨਹੀਂ
ਕੋਇਲਾ ਅਤੇ ਲਕੜੀ
ਹਾਕਮ ਲਈ ਰਾਖਵੇਂ

ਸਿਆਲ ਕਿਵੇਂ ਕੱਟੋਗਾ
ਫਿਰਨ ਵਾਲੇ ਜਵਾਕ
ਛੌਜੀ ਗੱਡੀ ਦੇਖ
ਘੂਰੀ ਵੱਟੀ ਹੈ

ਕੁੜੀ
ਕਾਲਾ ਸਕਾਰਫ ਬੰਨ੍ਹ
ਸੜਕ 'ਤੇ ਖੜੀ ਹੈ

ਲਹੂ ਅਜੇ ਗਰਮ ਹੈ
ਸਿਆਲ ਕੱਟ ਜਾਵੇਗਾ

ਬਹਾਰ ਵਿਚ
ਬਰਫ ਪਿਘਲ ਜਾਵੇਗੀ
ਸੇਬਾਂ ਢੁੱਲ ਆਊਣਗੇ
ਬਦਾਮਾਂ ਚੁੰਜੀਆਂ ਢੁੱਟਣਗੀਆਂ
ਕੁੜੀਆਂ ਬੀਜਣਾ
ਫਿਰ ਚੁੱਗਣਾ ਹੈ ਕੇਸਰ

ਦਾਦੀ ਮਿੱਠਾ ਵੰਡੇਗੀ

ਅਗਲੀ ਈਦ ਅਸੀਂ
ਆਪਣੇ ਘਰ ਮਨਾਵਾਂਗੇ

ਫਿਰਨ: ਇਕ ਤਰ੍ਹਾਂ ਦਾ ਕਪੜਿਆਂ ਉੱਤੇ ਪਾਉਣ ਵਾਲਾ ਕਸ਼ਮੀਰੀ ਚੋਗਾ ਚੁੰਜੀਆਂ:
ਕਰੁੰਬਲਾਂ/ ਅੰਕੁਰ

6 ਪੱਠੂ*

ਗੋਲੀ ਚਲਦੀ
ਚਿੜੀਆਂ ਉੱਡ ਜਾਂਦੀਆਂ
ਕਾਂ ਰੋਲੀ ਕਰਦੇ
ਪੱਤੇ ਹਿਲਦੇ

ਰੁੱਖ ਉਂਝ ਹੀ ਰਹਿੰਦੇ
 ਹਰੇ ਦੇ ਹਰੇ
 ਗੋਲੀ ਚਲਦੀ
 ਰੋਣ ਦੀ ਆਵਾਜ਼ ਅੰਦੀ
 ਗੋਲੀ ਵੱਜਦੀ
 ਰੋਣ ਦੀ ਆਵਾਜ਼ ਬੰਦ ਹੋ ਜਾਂਦੀ
 ਰੁੱਖ ਉਵੇਂ ਹੀ ਰਹਿੰਦੇ
 ਹਰੇ ਦੇ ਹਰੇ

ਗੋਲੀ ਚਲਦੀ
 ਬੱਤੀ ਬੁੱਝਦੀ
 ਗੋਲੀ ਰੁਕਦੀ
 ਬੱਤੀ ਜਲਦੀ
 ਰੁੱਖ ਤਾਂ ਵੀ
 ਹਰੇ ਦੇ ਹਰੇ

* Hide out/ ਉਹਲਾ/ਮਚਾਨ

7 ਇਨ੍ਹਾਂ ਦਿਨਾਂ

ਮੇਰੇ ਇਲਾਕੇ ਵਿਚ
 ਛੌਜੀ ਵਰਦੀ ਟੋਪੀ ਪੇਟੀ, ਅਤੇ
 ਵੱਡਾ ਬੂਟ ਪਾ ਕੇ ਹੀ ਆ ਸਕਦਾ ਹੈ
 ਗੌਤਮ ਬੁੱਧ

ਈਸਾ ਮਸੀਹ ਨੂੰ
 ਸਮਝਾ ਦਿੱਤਾ ਹੈ
 ਦੁਆਵਾਂ ਮਰਿਆਂ ਦੇ ਕੰਮ ਨੀ ਆਉਂਦੀਆਂ
 ਜੀਣਿਆਂ ਦੇ ਕਾਰੀ ਵੀ ਨਹੀਂ ਹਨ ਦੁਆਵਾਂ
 ਰੱਜੇ ਪੁੱਜਿਆਂ ਦੀ ਖੇਡ ਹਨ ਇਹ ਤਾਂ
 ਉਹ ਅੜੀ ਕਰਦਾ
 ਦੁਆ ਦੀ ਰੁੱਤ ਇਹੀ ਹੈ

ਹਵਾ ਨੰਗਾ ਕਰਦੀ
ਅੱਗ ਜਾਲਦੀ
ਪਾਣੀ ਰੋੜਦਾ
ਬਰਫ ਸਭ ਢੱਕ ਦਿੰਦੀ

ਅੱਜਕਲ ਮੇਰੇ ਇਲਾਕੇ ਦੇ ਹਾਕਮ
ਅੱਗ ਪਾਣੀ ਹਵਾ ਬਰਫ ਹਨ

ਗਵਾਂਦੀ ਮੈਨੂੰ
ਗੁੱਡ ਮੋਰਨਿੰਗ ਦੀ ਥਾਂ
ਠਾਹ ਆਖਦਾ ਹੈ

ਮੈਂ ਵੀ ਉਸਨੂੰ ਜਵਾਬ ਵਿਚ
ਠਾਹ ਹੀ ਆਖਦਾ ਹਾਂ

ਠਾਹ ਠਾਹ ਠਾਹ
ਅਸੀਂ ਇਕ-ਦੂਜੇ ਨਾਲ
ਇਸੇ ਭਾਸ਼ਾ ਵਿਚ ਬੋਲਦੇ ਹਾਂ ਅੱਜਕਲ

ਇਨ੍ਹਾਂ ਦਿਨਾਂ
ਸੇਬਾਂ ਦੀਆਂ ਗੱਲਾਂ
ਸਭ ਦੇ ਸਾਹਮਣੇ ਕਰਨ ਵਾਲੀਆਂ
ਗੱਲਾਂ ਨਹੀਂ ਹਨ

1. ਬੱਚਾ ਡੈਡੀ

ਡੈਡੀ ਦੇ ਦੋਸਤ
ਚਾਚੇ ਤਾਰੂ ਕੋਲ
ਉਨ੍ਹਾਂ ਦੀ ਬਚਪਨ ਦੀ ਕਲਾਸ ਫੋਟੋ ਦੇਖ ਰਹੀ ਹਾਂ
ਚਾਚਾ ਵੱਡੀਆਂ ਮੁੱਛਾਂ
ਅਤੇ ਖੁਸ਼ਕ ਅੱਖਾਂ ਵਾਲੇ
ਕੁਰਸੀ 'ਤੇ ਬੈਠੇ ਮਾਸਟਰ ਸਾਹਮਣੇ
ਚੌਕੜੀ ਮਾਰੀ ਬੈਠਾ
ਮੁਸਕਰਾ ਰਿਹਾ ਹੈ
ਹਲਕਾ ਜਿਹਾ

ਡੈਡੀ ਨੂੰ ਨਹੀਂ ਪਤਾ
ਉਹ ਫੋਟੋ ਵਿਚ ਚੌਕੜੀ ਮਾਰਨ ਵਾਲੇ
ਮੁੰਡਿਆਂ ਵਿਚ ਕਿਹੜਾ ਹੈ?
ਮਾਸਟਰ ਪਿੱਛੇ ਖੜ੍ਹੇ ਮੁੰਡਿਆਂ ਵਿਚ
ਜਾਂ
ਬੈਂਚ 'ਤੇ ਖੜ੍ਹੀ ਸਭ ਤੋਂ
ਪਿਛਲੀ ਕਤਾਰ ਵਾਲਿਆਂ ਵਿਚ
ਜਾਂ ਫਿਰ ਦੱਸਣਾ ਨਹੀਂ ਚਾਹੁੰਦਾ ਡੈਡੀ
ਜਾਣ ਬੁੱਝ ਕੇ

ਮੈਂ ਤਸਵੀਰ ਵਿਚ ਦਿਸਦੇ
ਸਾਰੇ ਮੁੰਡਿਆਂ ਦੇ ਚਿਹਰੇ ਹੰਗਾਲ ਕੇ
ਡੈਡੀ ਦੀਆਂ ਅੱਖਾਂ ਤਲਾਸ਼ਦੀ ਹਾਂ
ਸਾਹਮਣੇ ਵਾਲਿਆਂ ਵਿਚ
ਚੌਕੜੀ ਮਾਰ
ਰਤਾ ਕੁ ਧੌਣ ਟੇਢੀ ਕਰੀ ਬੈਠਾ
ਇਕ ਮੁੰਡਾ ਮੈਨੂੰ ਡੈਡੀ ਵਰਗਾ ਲਗਦਾ ਹੈ

ਮਾਸਟਰ ਦੇ ਪਿੱਛੇ ਖੜ੍ਹਾ
ਇਕ ਹੋਰ

ਮਡੇਰ ਵਰਗੀ ਪੱਗ ਬੰਨ੍ਹੀ
ਡੈਡੀ ਵਾਂਗ ਮਥੋ 'ਤੇ ਤ੍ਰਿਸੂਲ ਬਣਾਈ
ਪਿੱਛੇ ਵਾਲਿਆਂ ਵਿਚ
ਸੱਜੀ ਵੱਖੀ ਖਲੋਤਾ
ਇਕ ਮੁੰਡਾ ਮੁਸਕਰਾ ਰਿਹਾ ਹੈ
ਜਿਸ ਤਰ੍ਹਾਂ ਡੈਡੀ ਮੁਸਕਰਾਉਂਦਾ
ਵਰ੍ਹੇ-ਛਿਮਾਹੀ
ਫਸਲ ਵੇਚ ਕੇ
ਘਰ ਆਉਣ ਤੋਂ ਬਾਅਦ

ਪਿਛਲੀ ਕਤਾਰ ਦੇ
ਖੱਬੇ ਪਾਸੇ ਖੜ੍ਹੇ
ਦੋ ਮੁੰਡਿਆਂ ਦੇ ਸਿਰ ਨਹੀਂ ਦਿਸਦੇ
ਸਮੇਂ ਦੀ ਧੂੜ
ਅਤੇ ਵਰਿਆਂ ਦੀ ਸਿਲ੍ਹੇ ਨੇ
ਤਸਵੀਰ ਨੂੰ ਧੁੰਦਲਾ ਦਿੱਤਾ ਹੈ
ਡੈਡੀ ਦੇ ਬਹੁਤ ਸਾਰੇ ਸੁਪਨਿਆਂ ਵਾਂਗ

ਵਾਰ-ਵਾਰ ਪੁੱਛਣ 'ਤੇ
ਡੈਡੀ ਖਿਝ ਕੇ
ਤਸਵੀਰ ਪਰਾਂਹ ਰੱਖ ਦਿੰਦਾ ਹੈ
ਮੈਂ ਫੇਰ ਚੁੱਕ ਲੈਂਦੀ ਹਾਂ
ਲੱਭਣ ਲਗਦੀ ਹਾਂ
ਡੈਡੀ ਦਾ ਚਿਹਰਾ

ਸਾਰੇ ਕਹਿੰਦੇ ਹਨ
ਮੈਂ ਡੈਡੀ ਵਰਗੀ ਲਗਦੀ ਹਾਂ

2. ਆਪੋ- ਆਪਣਾ ਬੁੱਧ

ਹੁਣੇ- ਹੁਣੇ ਮੈਂ
ਬੁੱਧ ਦੀ ਤਸਵੀਰ ਬਣਾਈ ਹੈ
ਤਸਵੀਰ ਵਿਚਲੇ ਬੁੱਧ ਦੀ
ਗੱਲ੍ਹ ਮੇਟੀ ਬਣੀ
ਨੱਕ ਬੇਢੱਬਾ
ਤੇ ਸਿਰ ਦੇ ਕੁੰਡਲ
ਮੇਰੇ ਉਲੜੇ ਖਿਆਲਾਂ ਦੀ
ਤਰਜਮਾਨੀ ਕਰਦੇ ਹਨ
ਕੰਨ ਲਟਕ ਗਿਆ ਹੈ
ਖੱਬੇ ਪਾਸੇ ਨੂੰ
ਮੁੰਦ ਹੋਈਆਂ ਅੱਖਾਂ
ਕੱਚੀ ਕੰਧ ਦੀਆਂ
ਤਰੇੜਾਂ ਵਾਂਗ ਲਗਦੀਆਂ ਹਨ
ਦੇਖਣ ਵਾਲੇ ਨੂੰ

ਇਸ ਤਸਵੀਰ ਨੂੰ ਦੇਖ ਕੇ
ਵਿਅੰਗ ਨਾਲ ਉੱਚੀ ਹੱਸਿਆ ਹੈ ਕੋਈ
ਪਰ ਇਸ ਨੇ ਮੈਨੂੰ
ਸ਼ਰਮਿੰਦਾ ਨਹੀਂ ਕੀਤਾ
ਮੇਰੇ ਅੰਦਰੋਂ ਹੀ ਕੋਈ ਬੋਲਿਆ ਹੈ
ਬੁੱਧ ਇੱਕੋ- ਇੱਕ ਨਹੀਂ
ਹਰ ਕਿਸੇ ਦਾ ਆਪਣਾ ਬੁੱਧ ਹੈ
ਹਰ ਕਿਸੇ ਦੇ ਅੰਦਰ ਬੁੱਧ ਹੈ

ਮੈਂ ਆਪਣੇ ਬੁੱਧ ਨੂੰ
ਮੁਸਕਰਾ ਕੇ ਦੇਖਿਆ ਹੈ
ਮਾਣ ਨਾਲ
ਤੇ ਸੋਚ ਲਿਆ ਹੈ
ਕਿ ਇਸ ਨੂੰ ਆਪਣੇ ਦਫਤਰ ਦੀ
ਸਾਹਮਣੀ ਕੰਧ 'ਤੇ ਲਾਵਾਂਗੀ

3. ਇਕ ਰਾਜਸੀ ਕਵਿਤਾ

ਕਾਲਿਆਂ ਚਿੱਟਿਆਂ ਵਿਚ ਵੰਡੇ ਮੋਹਰੇ
ਬਿਸਾਤ ਦੇ ਵਿਛਦਿਆਂ
ਆ ਸਜਦੇ ਇਕ ਦੂਜੇ ਸਾਹਮਣੇ
ਰਾਜਾ, ਵਜੀਰ, ਉਠ, ਘੋੜੇ, ਹਾਥੀ
ਤੇ ਇਨ੍ਹਾਂ ਸਾਮੁਣੇ ਪਿਆਦਿਆਂ ਦਾ ਲਸ਼ਕਰ

ਉਡੀਕਦੇ ਦੋ ਦਿਮਾਗਾਂ
ਦੀ ਹਰਕਤ
ਤੇ ਚਾਰ ਹੱਥਾਂ ਦੀ ਸੁੰਬਿਸ਼

ਇਕ ਦੂਜੇ ਨੂੰ ਕੱਟਦੇ, ਮਾਰਦੇ
ਬਿਸਾਤ ਤੋਂ ਬਾਹਰ ਕੱਢਦੇ
ਪਿਆਦੇ ਚੱਲਦੇ ਇੱਕੋ ਚਾਲ
ਜਾਂ ਟਿਕੇ ਰਹਿੰਦੇ
ਰਾਜੇ ਮੂਹਰੇ ਰਖਵਾਲੀ ਵਿਚ
ਕੁਰਬਾਨ ਹੋਣ ਲਈ ਤਿਆਰ

ਹਾਥੀ ਸਮਾਂਤਰ ਚਲਦੇ
ਉਠ ਟੇਢੇ
ਵਜੀਰ ਤਿਰਛੇ, ਸਿੱਧੇ ਟੇਢੇ
ਨੀਤੀ, ਰਾਜਨੀਤੀ, ਰਣਨੀਤੀ, ਕੂਟਨੀਤੀ ਬਣਦੀ
ਲਸ਼ਕਰ ਹੌਲੇ ਹੁੰਦੇ ਜਾਂਦੇ
ਮਰਦੇ ਜਾਂਦੇ ਮੋਹਰੇ
ਗੱਲ ਰਾਜੇ ਤਕ ਆ ਜਾਂਦੀ

ਆਖਿਰ ਸ਼ਹਿ ਮਾਤ ਦਾ ਐਲਾਨ ਹੁੰਦਾ
ਹਾਰ ਜਾਂਦਾ ਇਕ ਲਸ਼ਕਰ
ਜਿੱਤ ਹੁੰਦੀ ਦੂਜੇ ਦੀ
ਹੱਥ ਮਿਲਦੇ ਆਖਿਰਕਾਰ

ਬਿਸਾਤ ਸਮੇਟੀ ਜਾਂਦੀ

ਕਾਲੇ ਚਿੱਟੇ ਮੋਹਰੇ
ਆ ਟਿਕਦੇ ਇੱਕੇ ਡੱਬੇ ਵਿਚ
ਆਪਣਾ ਵੈਰ, ਵਿਰੋਧ ਤੇ ਰੰਗ ਭੁੱਲ ਕੇ
ਇਕਸੁਰ ਹੋ ਪਏ ਰਹਿੰਦੇ
ਅਗਲੀ ਬਿਸਾਤ ਵਿਛਣ ਤਕ
ਅਗਲੀ ਬਾਜ਼ੀ ਖੇਡੇ ਜਾਣ ਤਕ
ਅਗਲੀ ਮਾਰ ਕੱਟ ਤਕ

4. ਕਿਤੇ ਦੂਰ

ਉਸਦੀ ਪਛਾਣ ਦੇ ਕਈ ਅੰਸ਼
ਬਿਖਰੇ ਪਏ ਸਨ
ਦਾਦੀ ਦੇ ਸ਼ੀਸ਼ਿਆਂ ਵਾਲੇ
ਪੁਰਾਣੇ ਸੰਦੂਕ ਵਿਚ
ਸ਼ੋਅ-ਕੋਸ ਚ ਪਈਆਂ
ਪਰਿਵਾਰ ਦੀਆਂ ਤਸਵੀਰਾਂ ਓਹਲੇ
ਰਸੋਈ ਦੀ ਉਤਲੀ ਅੰਗੀਠੀ ਤੇ
ਕੱਟ ਕੇ ਵਿਛਾਈਆਂ ਅੰਖਬਾਰਾਂ ਹੇਠਾਂ
ਹੋਰ ਵੀ ਕਈ ਥਾਈਂ
ਕਤਰਾ ਕਤਰਾ ਹੋ ਕੇ
ਬਿਖਰੀ ਪਈ ਸੀ
ਉਹ ਚੁੱਪ ਜਹੀ ਸਾਂਵਲੀ ਕੁੜੀ

ਰੰਗ ਬਿਰੰਗੇ ਰਿਬਨ ਪਾ
ਸਾਇਕਲ ਚਲਾਉਂਦੀ
ਹਵਾ ਹੋ ਜਾਂਦੀ
ਸੂਂਅ ਕਰ ਨਿਕਲ ਜਾਂਦੀ
ਆਪਣੇ ਨਾਂ, ਵਜੂਦ
ਤੇ ਕਦੇ ਕਦੇ
ਸਰੀਰ ਤੋਂ ਵੀ ਅਗਾਂਹ
ਪਰ
ਉਹ ਹਮੇਸ਼ਾ ਹੁੰਦੀ
ਬਸ ਦਿਸਦੀ ਨਹੀਂ

ਸੈਲੇ ਦੇ ਸਕਾਇਲਾਰਕ ਪੰਡੀ
ਵਾਂਗ
ਉਨ੍ਹਾਂ ਪਲਾਂ ਚ
ਉਹ ਸਿਰਫ਼ ਉਹ ਹੁੰਦੀ
ਫੁੱਲਾਂ ਵਾਂਗ ਹੌਲੀ
ਉਸਦੀ ਪਛਾਣ ਚੋ
ਜੋ ਕੁਝ ਸਾਬਿਤ ਬਚਿਆ ਹੈ
ਉਹ ਉਸਨੇ ਆਪ ਕਦੇ ਨਹੀਂ ਚਾਹਿਆ
ਬਲਕਿ ਉਸ ਨਾਲ ਜੁੜ ਗਿਆ
ਸਕਰਟ ਨੂੰ ਲੱਗੇ ਸਰਕੰਡਿਆਂ ਵਾਂਗ
ਉਹ ਵਾਰ ਵਾਰ
ਮੂੰਹ ਧੋ ਕੇ
ਤਲਾਸ਼ਦੀ ਹੈ
ਆਪਣਾ ਅਸਲੀ ਰੰਗ
ਨਿਰਛਲ ਰੂਹ
ਤੇ ਦੂਜਿਆਂ ਨੂੰ ਪਿਆਰਨ ਦੀਆਂ
ਘਸ ਗਈਆਂ ਭਾਵਨਾਵਾਂ

ਪਛਾਣ ਦੇ ਉਲਟ ਜਾਂਦੇ
ਵਿਚਾਰਾਂ ਤੋਂ ਛੁਟਕਾਰਾ ਪਾਉਣ ਲਈ
ਉਹ ਤੇਜ਼ ਤੁਰਦੀ ਹੈ
ਹੋਰ ਤੇਜ਼
ਫਿਰ ਦੌੜਨ ਲਗਦੀ
ਤੇ ਉਡ ਜਾਣਾ ਚਾਹੁੰਦੀ
ਖੰਭਾਂ ਵਾਲੇ ਚਿੱਟੇ ਘੋੜੇ ਵਾਂਗ
ਜਬਰੀ ਮਿਲੀਆਂ ਪਛਾਣਾਂ ਤੋਂ
ਕਿਤੇ ਦੂਰ

ਬੰਗਲਾ ਕਹਾਣੀ (ਬੰਗਲਾਦੇਸ਼ ਤੋਂ)

ਜਾਸੂਸ

ਮੁਜ਼ਫ਼ਰ ਹੁਸੈਨ
ਅਨੁਵਾਦ - ਨੀਲਮ ਸ਼ਰਮਾ 'ਅੰਮ੍ਰਿਤ'

ਲੇਖਕ ਪਰਿਚੈ - ਮੁਜ਼ਫ਼ਰ ਹੁਸੈਨ

ਮੁਜ਼ਫ਼ਰ ਹੁਸੈਨ ਬੰਗਲਾਦੇਸ਼ ਦੇ ਸਮਕਾਲੀ ਸਾਹਿਤ ਵਿੱਚ ਇੱਕ ਮਸ਼ਹੂਰ ਅਤੇ ਪ੍ਰਸਿੱਧ ਕਹਾਣੀਕਾਰ ਹੈ। ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਵਰਤਮਾਨ ਵਿੱਚ ਬੰਗਲਾ ਅਕੈਡਮੀ, ਬੰਗਲਾਦੇਸ਼ ਦੀ ਰਾਸ਼ਟਰੀ ਸੰਸਥਾ ਵਿੱਚ ਅਨੁਵਾਦ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ। ਮੁੱਖ ਤੌਰ 'ਤੇ ਗਲਪ ਲੇਖਕ। ਅਨੁਵਾਦ ਅਤੇ ਆਲੋਚਨਾਤਮਕ ਸਾਹਿਤ ਵਿੱਚ ਵਿਸ਼ੇਸ਼ ਰੁਚੀ।

ਆਪਣੇ ਨਾਵਲਾਂ ਅਤੇ ਛੋਟੀਆਂ ਕਹਾਣੀਆਂ ਲਈ ਬੰਗਲਾਦੇਸ਼ ਦੇ ਰਾਸ਼ਟਰੀ ਪੱਧਰ 'ਤੇ ਕਈ ਮਹੱਤਵਪੂਰਨ ਪੁਰਸਕਾਰ। ਨਾਵਲ ਲਈ 'ਕਾਲੀ ਓ ਕਲਮ ਸਾਹਿਤਕ ਪੁਰਸਕਾਰ' ਅਤੇ ਗਲਪ ਲੇਖਨ ਲਈ 'ਅਨਯੋਦੀਨ ਹੁਮਾਯੂਨ ਅਹਿਮਦ ਕਥਾ ਸਾਹਿਤ ਪੁਰਸਕਾਰ', 'ਅਥੁਲ ਹਸਨ ਸਾਹਿਤ ਪੁਰਸਕਾਰ', 'ਵਿਸਾਖੀ ਟੈਲੀਵਿਜ਼ਨ ਪੁਰਸਕਾਰ' ਅਤੇ 'ਅਰਨੀ ਕਹਾਣੀ ਪੁਰਸਕਾਰ' ਪ੍ਰਾਪਤ ਕੀਤੇ। ਅੰਗਰੇਜ਼ੀ, ਨੇਪਾਲੀ, ਇਤਾਲਵੀ ਅਤੇ ਸਪੈਨਿਸ਼ ਵਿੱਚ ਅਨੁਵਾਦ ਕੀਤੀਆਂ ਕਹਾਣੀਆਂ। ਕਹਾਣੀ ਸੰਗ੍ਰਹਿ, ਲੇਖ, ਅਨੁਵਾਦ ਅਤੇ ਸੰਪਾਦਨ ਸਮੇਤ ਕੁੱਲ 25 ਪੁਸਤਕਾਂ ਪ੍ਰਕਾਸ਼ਿਤ।

ਅਨੁਵਾਦਕ ਪਰਿਚੈ - ਨੀਲਮ ਸ਼ਰਮਾ 'ਅੰਮ੍ਰਿਤ'

ਜਨਮ - ਅਲੀਪੁਰਦੁਆਰ ਜੰਕਸ਼ਨ, (ਬੰਗਾਲ)। ਪੰਜਾਬੀ - ਬੰਗਲਾ ਤੋਂ ਹਿੰਦੀ ਅਤੇ ਹਿੰਦੀ - ਬੰਗਲਾ ਤੋਂ ਪੰਜਾਬੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਾਹਿਤਕ ਅਨੁਵਾਦ। ਕੁੱਲ 20 ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ। ਬਹੁਤ ਸਾਰੇ ਲੇਖ, ਇੰਟਰਵਿਊ, ਅਨੁਵਾਦ ਸਥਾਨਕ ਅਤੇ ਰਾਸ਼ਟਰੀ ਪੱਧਰ ਦੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ।

ਕੋਲਕਾਤਾ ਸ਼ਹਿਰ ਦੀਆਂ ਜਿਹਨਾਂ ਉੱਘੀਆਂ ਔਰਤਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ ਨੈਸ਼ਨਲ ਡੇਲੀ ਵਿੱਚ 50 ਹਫ਼ਤਿਆਂ ਤੱਕ ਹਫ਼ਤਾਵਾਰੀ ਕਾਲਮ।

ਵੀਰਵਾਰ। ਸਕੂਲ ਦੀ ਅੱਧੀ ਛੁੱਟੀ। ਛੁੱਟੀ ਹੋਈ ਦੋ ਵਜੇ। ਘਰ ਪਹੁੰਚਣ ਵਿੱਚ ਕੁਝ ਸਮਾਂ ਹੋਰ ਲੱਗ ਗਿਆ। ਉਸ ਸਮੇਂ ਸਾਡੀ ਬੈਠਕ ਦੇ ਸਾਹਮਣੇ ਵੱਖ-ਵੱਖ ਉਮਰ ਦੇ ਲੋਕਾਂ ਦਾ ਇਕੱਠਣ ਸੀ। ਛੋਟਾ ਹੋਣ ਕਰਕੇ ਮੈਨੂੰ ਦੂਜੇ ਬੰਦਿਆਂ ਦੀਆਂ ਲੱਤਾਂ ਵਿਚਕਾਰੋਂ ਨਿੱਕਲ ਕੇ ਆਉਣ ਵਿੱਚ ਕੋਈ ਮੁਸ਼ਕਿਲ ਨਹੀਂ ਸੀ ਹੋਈ। ਵੇਖਿਆ, ਇੱਕ ਬੰਦਾ ਧਰਤੀ ਉੱਤੇ ਮਿੱਟੀ ਨਾਲ ਲਿਬੜਿਆ ਹੋਇਆ ਪਿਆ ਹੈ ਅਤੇ ਬੋਰੇ ਦਾ ਤੱਪੜ ਜਿਹਾ ਉਸ ਦੇ ਸਰੀਰ ਦੁਆਲੇ ਵਲੋਟਿਆ ਹੋਇਆ ਹੈ। ਸਿਨੇਮਾ ਵਿੱਚ ਦਿਖਾਏ ਗਏ ਪੁਰਾਣੇ ਚੀਜ਼ਾਂ ਵਰਗੀ ਦਾੜੀ। ਖਿੱਲੇ ਹੋਏ ਕੇਸ। ਜਾਪਦਾ ਹੈ ਕਿ ਸੁਰਤ ਆਉਣ ਤੋਂ ਬਾਅਦ, ਜ਼ਿੰਦਗੀ ਵਿੱਚ ਕਦੀ ਹਜ਼ਾਰਤ ਨਹੀਂ ਕਰਾਈ, ਯੋਤੇ ਵੀ ਨਹੀਂ।

ਅਸਰਤਾ ਹਾਸਿਲ ਕਰਨ ਤੋਂ ਬਾਅਦ ਬਿਰਧਸਥਾ ਤੱਕ ਆਉਂਦਿਆਂ-ਆਉਂਦਿਆਂ ਰੁਕ ਜਾਣ ਵਰਗੀ ਉਮਰ। ਉਦੋਂ ਵੀ ਕੁਝ ਸਮਝ ਨਹੀਂ ਸਕਿਆ ਸੀ। ਉਸ ਬੰਦੇ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਲੱਤਾਂ ਕੋਲ ਥੈਲਾ ਪਿਆ ਸੀ। ਹੇਠਾਂ ਤੋਂ ਫਟਿਆ, ਕੁਝ ਨਹੀਂ ਹੈ, ਮੈਂ ਸਮਝ ਰਿਹਾ ਸੀ। ਉਸ ਨੇ ਥੈਲੇ ਦਾ ਇੱਕ ਕੋਨਾ ਕੱਸ ਕੇ ਫਿੜਿਆ ਹੋਇਆ ਸੀ, ਪਤਾ ਨਹੀਂ ਕਿਉਂ ਟੋਟਨ ਮਾਮਾ ਥੈਲੇ ਨੂੰ ਫੜ ਕੇ ਖਿੱਚ ਰਿਹਾ ਸੀ। ਉਹ ਬੰਦਾ ਬਹੁਤੀ ਦੇਰ ਤੱਕ ਟਿਕ ਕੇ ਬੈਠ ਨਾ ਸਕਿਆ ਤਾਂ ਟੋਟਨ ਮਾਮੇ ਨੇ ਖਿੱਚ ਕੇ ਥੈਲਾ ਖੋਂ ਲਿਆ ਤੇ ਸੁੱਟਣਾ ਹੀ ਸੀ ਤਾਂ ਖੋਣ ਦੀ ਕੀ ਲੋੜ ਸੀ? ਇਹ ਸਧਾਰਨ ਸਵਾਲ ਪੁੱਛਣ ਵਾਲੇ ਲੋਕ ਵੀ ਨਹੀਂ ਸਨ। ਖੜਾ ਹਰ ਕੋਈ ਮਸਖਰੀ ਕਰ ਰਿਹਾ ਸੀ। ਪਤਾ ਨਹੀਂ ਕਿੰਨੇ ਦਿਨਾਂ ਬਾਅਦ ਉਹ ਬੰਦੇ ਇਹ ਸਭ ਕੁਝ ਦੇਖ ਕੇ ਆਨੰਦ ਮਾਣ ਰਹੇ ਸੀ। ਪਹਿਲਾਂ ਪਿੰਡ ਵਿੱਚ ਜਾਤਰਾ ਹੁੰਦੀ ਸੀ, ਹੁਣ ਅਸਲੀਲਤਾ ਦੇ ਇਲਜਾਮ ਕਾਰਨ ਨਹੀਂ। ਸਕੂਲ ਦੇ ਮੈਦਾਨ ਵਿੱਚ ਸਰਕਸ ਲੱਗਣ ਬਾਰੇ ਵੱਡੇ ਭਰਾਵਾਂ ਤੋਂ ਸੁਣਿਆ ਹੈ। ਉਹ ਵੀ ਸਦਾ ਲਈ ਬੰਦ ਹੈ। ਜਿਸ ਸਰਕਸ ਨੂੰ ਅਸੀਂ ਕਦੀ ਨਹੀਂ ਦੇਖਿਆ, ਉਸ ਬਾਰੇ ਸੋਚ ਕੇ ਮੈਂ ਲੰਬੇ ਸਮੇਂ ਤੋਂ ਕੰਬਦਾ ਰਿਹਾ ਹਾਂ। ਅੱਜ ਮੈਂ ਪੇਂਡੂ ਲੋਕਾਂ ਦੇ ਮਨੋਰਜਨ ਬਾਰੇ ਸੁਣੀਆਂ ਗਲਾਂ ਹਕੀਕਤ 'ਚ ਦੇਖ ਰਿਹਾ ਹਾਂ।

‘ਸ਼ਾਇਦ ਕੋਈ ਫਕੀਰ ਹੈ।’ ਫਜ਼ੂ ਚਾਚੇ ਨੇ ਕਿਹਾ।

‘ਆਲੇ-ਦੁਆਲੇ ਦੇ ਪਿੰਡਾਂ ਵਿੱਚ ਤਾਂ ਨਹੀਂ ਦੇਖਿਆ ਕਦੀ।’ ਪਿੱਛਿਉਂ ਹਾਫ਼ੀ ਚਾਚੇ ਦੀ ਅਵਾਜ਼ ਸੁਣਾਈ ਦਿੱਤੀ।

‘ਅੱਜ ਜੁੰਬਾ ਨਹੀਂ ਹੈ। ਜੇ ਉਹ ਫਕੀਰ ਹੁੰਦਾ ਤਾਂ ਉਸ ਕੋਲ ਥੈਰ ਲਈ ਥੈਲਾ ਵੀ ਹੁੰਦਾ। ਇੱਝ ਪਿਆ ਨਾ ਰਹਿੰਦਾ।’ ਮਾਝੂ ਬਾਈ ਨੇ ਕਿਹਾ। ਸ਼ੁੱਕਰਵਾਰ ਨੂੰ ਇੱਥੇ ਫਕੀਰ ਆਉਂਦੇ ਹਨ। ਹੋਰ ਦਿਨ ਵੀ ਆਉਂਦੇ ਹਨ। ਇਸ ਇਲਾਕੇ ਦੇ ਫਕੀਰਾਂ ਨੂੰ ਤਾਂ ਅਸੀਂ ਨਾਂ ਰਾਹੀਂ ਪਛਾਣਦੇ ਹਾਂ ਪਰ ਇਸ ਬੰਦੇ ਨੂੰ ਕੋਈ ਨਹੀਂ ਪਛਾਣਦਾ। ਜਦੋਂ ਅੱਬਾ ਵਰਗੇ ਬਜ਼ੁਰਗ ਨੇ ਵੀ ਐਲਾਨ ਕਰ ਦਿੱਤਾ ਕਿ ਉਸ ਨੇ ਕਦੀ ਦੇਖਿਆ ਹੀ ਨਹੀਂ, ਤਾਂ ਹੋਰ ਕੀ ਕਹਿਣਗੇ।

‘ਉਦੇ ਬੁੱਢੁੜੇ, ਤੇਰਾ ਨਾਂ ਕੀ ਹੈ? ਤੂੰ ਕਿੱਥੋਂ ਆਇਆ ਏਂ? ਕਿਸ ਪਿੰਡ ਦਾ ਰਹਿਣ ਵਾਲਾ ਏਂ? ਇੱਥੇ ਕਿਉਂ ਆਇਆਂ ਏਂ? ਕਿਵੇਂ ਆਇਆ ਏਂ?’ ਸ਼ੋਅਬ ਬਾਈ ਨੇ ਆਪਣੇ ਹੱਥ ਵਿੱਚ ਫੜੀ ਬਾਂਸ ਦੀ ਛਿਟੀ ਨਾਲ ਕੁਚਕਦੇ ਹੋਏ, ਇੱਕ ਤੋਂ ਬਾਅਦ ਇੱਕ ਸਵਾਲਾਂ ਦੀ ਝੜੀ ਲਾ ਦਿੱਤੀ।

‘ਆਪਣੇ ਮੂੰਹੋਂ ਨੂੰ ਤੱਕ ਤਾਂ ਥੈਲ ਵੀ ਨਹੀਂ ਸਕ ਰਿਹਾ, ਤੇ ਤੂੰ ਖਬਰਨਵੀਸਾਂ ਵਾਂਗ ਇਟਰਵਿਊ ਲੈਣਾ ਚਾਹੁੰਦਾ ਏਂ।’ ਸਾਡੇ ਹਿਸਾਬ ਦੇ ਮਾਸਟਰ ਬਿੱਲੂ ਸਰ ਨੇ ਸ਼ੋਅਬ ਬਾਈ ਵੱਲ ਇਸ਼ਾਰਾ ਕਰਦਿਆਂ ਕਿਹਾ।

ਛਿਟੀ ਨਾਲ ਹੱਥ ਅਤੇ ਪਿੱਠ 'ਤੇ ਝਰੀਟਾਂ ਪੈ ਗਈਆਂ ਹਨ। ਬਿਰਧ ਚੁੱਪ ਹੈ। ਉਹ ਪੁਰਾਣੇ ਕੁਝ ਵਾਂਗ ਜ਼ਮੀਨ ਵੱਲ ਦੇਖਦਾ ਰਹਿੰਦਾ ਹੈ। ਆਪਣੇ ਆਪ 'ਚ ਗਵਾਚਿਆ ਪਤਾ ਨਹੀਂ ਜ਼ਮੀਨ 'ਤੇ ਕੀ ਲਿਖੀ ਜਾ ਰਿਹਾ ਹੈ। ਥੋੜਾ ਜਿਹਾ ਕੁਝ ਸਮਝ ਆਉਂਦਾ ਹੈ ਕਿ ਇੱਕ ਹੋਰ ਨਿਸ਼ਾਨ ਵਾਹ ਕੇ ਹੋਰ ਚੀਜ਼ ਨੂੰ ਗੁੰਝਲਦਾਰ ਬਣਾ ਦਿੰਦਾ ਹੈ।

‘ਕਿਸੇ ਨੇ ਆਉਂਦਿਆਂ ਦੇਖਿਆ ਹੈ?’

‘ਪਹਿਲਾਂ ਕਿਸਨੇ ਦੇਖਿਆ?’

‘ਪੈਦਲ ਆਇਆਂ ਜਾਂ ਸਵਾਰੀ ‘ਤੇ?’

ਇੱਕ ਤੋਂ ਬਾਅਦ ਇਕ ਸਵਾਲ ਆਉਂਦੇ ਰਹਿੰਦੇ ਹਨ। ਸ਼ਾਮ ਦੀ ਅਜ਼ਾਨ ਦਾ ਸਮਾਂ ਹੈ

ਗਿਆ ਹੈ। ਕੁਝ ਲੋਕ ਨਮਾਜ਼ ਵੀ ਅਦਾ ਕਰਨ ਆਉਂਦੇ ਹਨ। ਇੱਕ ਬੰਦਾ ਜਾਂਦਾ ਹੈ, ਨਵੇਂ ਬੰਦੇ ਆ ਜਾਂਦੇ ਹਨ, ਭੀੜ ਰਤਾ ਵੀ ਘੱਟ ਨਹੀਂ ਹੁੰਦੀ। ਲੋਕ ਇੱਕ ਵਾਰ ਝਿੜੋੜ੍ਹਦੇ ਹਨ, ਦੂਰ ਹੋਕੇ ਖੜ੍ਹੇ ਹੋ ਜਾਂਦੇ ਹਨ। ਕੋਈ ਵੀ ਬਹੁਤ ਨੇੜੇ ਨਹੀਂ ਜਾਂਦਾ— ਅਸੀਂ ਕਿਸੇ ਅਣਜਾਣ ਕੁੱਤੇ ਨਾਲ ਖੇਡਣ ਵੇਲੇ ਅਜਿਹੀ ਸੁਚੇਤ ਦੂਰੀ ਰੱਖਦੇ ਹਨ। ਜਿਸ ਤਰ੍ਹਾਂ ਅਸੀਂ ਮੁਹੱਲੇ ਦੇ ਸਹਿਜਨ(ਝਰਮ ਸਟਿਕ) ਦੇ ਦਰੱਖਤ ਤੋਂ ਖੁਰਚ -ਖੁਰਚ ਕੇ ਗੁੰਦ ਕੱਢਦੇ ਹਨ, ਦਰਖਤ ਹਿੱਲਦਾ ਵੀ ਨਹੀਂ, ਉਸੇ ਤਰ੍ਹਾਂ ਇਹ ਅਣਜਾਣ ਬਿਰਧ ਜਿਉਂਦਾ ਹੋਣ ਦੇ ਬਾਵਜੂਦ ਬੇਜਾਨ ਪਿਆ ਹੈ। ਬਿਰਖ ਵਾਂਗ ਉਹ ਆਪਣੀ ਜਿੰਦਗੀ ਦਾ ਸਬੂਤ ਇੱਕ ਵਾਰ ਵੀ ਆਪਣੇ ਆਪ ਨਹੀਂ ਦਿੰਦਾ। ਇੱਕ ਧੜਾ ਨਿਰਾਸ ਹੋ ਜਾਂਦਾ ਹੈ, ਦੂਜਾ ਦੁਬਾਰਾ ਕੌਸ਼ਲ ਕਰਦਾ ਹੈ। ਜੇਕਰ ਕੋਈ ਉਸਦੇ ਮੂੰਹੋਂ ਇੱਕ ਵੀ ਸੰਪੂਰਨ ਲਫੜ ਕੱਢਵਾ ਲਵੇ ਤਾਂ ਜਿਵੇਂ ਕਿ ਉਸ ਨੂੰ ਗਰਾਮਵੀਰ ਦੀ ਉਪਾਧੀ ਨਾਲ ਨਵਾਜਿਆ ਜਾਣਾ ਹੋਵੇ।

ਜਦੋਂ ਅਸੀਂ ਇਕੋ ਜਿਹੇ ਦਿੱਸ ਤੋਂ ਅੱਕ ਗਏ, ਉਦੋਂ ਹੀ ਸਾਡੇ ਵਿੱਚੋਂ ਕਿਸੇ ਨੇ ਜਿਵੇਂ ਬੰਬ ਵਿਸਫੋਟ ਜਿਹਾ ਕੀਤਾ।

‘ਜਸੂਸ। ਦੇਖੋ, ਭਾਰਤ ਦਾ ਜਾਸੂਸ ਹੈ। ਉਹ ਗੁੰਗਾ-ਪਾਗਲ ਜਿਹਾ ਭੇਸ ਬਣਾ ਕੇ ਜਾਣਕਾਰੀ ਇਕਠੀ ਕਰਕੇ ਭੱਜ ਰਿਹਾ ਹੈ।’ ਭੀੜ ਵਿੱਚੋਂ ਕੋਈ ਇੱਕ ਬੋਲ ਪਿਆ। ਤੁਰੰਤ ਲੋਕ ਚੌਕੰਨੇ ਹੋ ਗਏ। ਪਿੰਡ ਦੇ ਪੱਛਮ ਵੱਲ ਸਿੱਧਾ ਛੇ ਮੀਲ ਤੁਰਣ ਤੇ ਭਾਰਤ-ਬੰਗਲਾਦੇਸ਼ ਦੀ ਸਰਹੱਦ ਹੈ। ਕੋਈ ਸਾਡੀ ਗੁਪਤ ਸੂਚਨਾਵਾਂ ਲੈ ਕੇ ਸਰਹੱਦ ਤੋਂ ਭੱਜ ਰਿਹਾ ਸੀ, ਇਸ ਲਈ ਅਸੀਂ ਉਸ ਨੂੰ ਫੜ ਲਿਆ।

ਜਸੂਸਾਂ ਦੇ ਮਾਮਲੇ ਵਿੱਚ ਪਿੰਡ ਵਿੱਚ ਕਈ ਕਹਾਣੀਆਂ ਘੜੀਆਂ ਜਾਂਦੀਆਂ ਸਨ। ਉਸੇ ਵੇਲੇ ਇੱਕ ਕਹਾਣੀ ਚੇਤੇ ਆਈ। ਇਹ ਅਜਿਹੇ ਹੁਨਰਮੰਦ ਅਤੇ ਸਮਰਪਿਤ ਦੇਸ਼ ਭਗਤ ਹੁੰਦੇ ਹਨ ਕਿ ਜਾਸੂਸੀ ਲਈ ਕਿਸੇ ਵੀ ਦੇਸ਼ ਵਿੱਚ ਜਾਕੇ ਘਰ-ਬਾਰ ਵਸਾ ਲੈਂਦੇ ਹਨ ਅਤੇ ਮਿਸ਼ਨ ਪੂਰਾ ਹੁੰਦੇ ਹੀ ਪਤਨੀ ਅਤੇ ਬੱਚਿਆਂ ਨੂੰ ਦੱਸੇ ਬਹੁਰੈ ਘਰ ਛੱਡ ਕੇ ਆਪਣੇ ਵਤਨ ਪਰਤ ਜਾਂਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਛਦਮ ਭੇਸ ਵਿੱਚ ਫੜਨਾ ਵੀ ਸੰਭਵ ਨਹੀਂ ਹੁੰਦਾ।

ਸਾਡੇ ਵਿੱਚੋਂ ਕੁਝ ਨੇ ਪਰਖ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਕਿਸੇ ਨੇ ਵਾਲਾਂ ਨੂੰ ਛਿਟੀ ਦੇ ਸਿਰੇ ਦੁਆਲੇ ਲਪੇਟਿਆ ਅਤੇ ਜ਼ੋਰ ਨਾਲ ਖਿੱਚਿਆ। ਜੇ ਉਸ ਦੇ ਨਕਲੀ ਵਾਲ ਹੁੰਦੇ ਤਾਂ ਉਹ ਬਾਹਰ ਆ ਜਾਣੇ ਸੀ। ਪਰ ਕੁਝ ਵਾਲ ਹੀ ਟੁੱਟੇ। ਇਹ ਪਰਖਣ ਲਈ ਕਿ ਕੀ ਬੁੱਢੇ ਦਾ ਰੰਗ ਅਸਲੀ ਸੀ ਅਤੇ ਕੀ ਉਸਨੇ ਚਿਹਰੇ ’ਤੇ ਮੇਕਾਅੱਪ ਕੀਤਾ ਸੀ, ਹਾਬੂ ਬਾਈ ਨੇ ਪਿੱਛੇ ਵਾਲੇ ਟੋਏ ਵਿੱਚੋਂ ਇੱਕ ਬਾਲਟੀ ਵਿੱਚ ਚਿੱਕੜ ਵਾਲਾ ਪਾਣੀ ਲਿਆ ਅਤੇ ਉਸ ਦੇ ਸਿਰ ’ਤੇ ਡੋਲ੍ਹ ਦਿੱਤਾ। ਜਿਸਮ ਦਾ ਰੰਗ ਉਹੋ ਜਿਹਾ ਹੀ ਰਿਹਾ। ਸਾਰਿਆਂ ਦਾ ਖਦਸ਼ਾ ਜਿਉਂ ਦਾ ਤਿਉਂ ਹੀ ਰਿਹਾ।

‘ਕੱਪੜੇ ਆਦਿ ਥੋੜ੍ਹੇ ਕੇ ਦੇਖੀਏ ਕਿ ਕੋਈ ਕਾਗਜ਼-ਪੱਤਰ ਜਾਂ ਪਰਚੀ ਤਾਂ ਨਹੀਂ ਹੈ?’ ਹਾਫਿਜ਼ੂਲ ਬਾਈ ਨੇ ਕਿਹਾ। ਉਸ ਦੀ ਗੱਲ ਸੁਣ ਕੇ ਲੋਕ ਉਤਸਾਹਿਤ ਹੋ ਗਏ। ਕੱਪੜਿਆਂ ਦੇ ਨਾਂ ’ਤੇ ਤੱਪੜ ਦਾ ਉਹੀ ਚਿਪਚਿਪਿਆ ਜਿਹਾ ਬੋਗਾ। ਉਸਨੇ ਸਗੀਰ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਹੀ ਢੱਕਿਆ ਹੋਇਆ ਸੀ। ਕੁਝ ਲੋਕ ਉਸੇ ਨੂੰ ਥੋੜ੍ਹਣ ਦਾ ਮੌਕਾ ਲੱਭ ਰਹੇ ਸਨ, ਇਸ ਲਈ ਉਨ੍ਹਾਂ ਨੂੰ ਜਨਤਾ ਦੀ ਸਹਿਮਤੀ ਮਿਲ ਗਈ। ਅੰਤਤਾਂ ਓਹਲੇ ਵੱਲ ਹੋ ਗਈਆਂ। ਤੱਪੜ ਨੂੰ ਸਰੀਰ ਤੋਂ ਵੱਖ ਕਰਨ ਵਿੱਚ ਕੋਈ ਅੱਖ ਨਹੀਂ ਹੋਈ। ਹੱਥ ਵੀ ਨਹੀਂ ਲਾਉਣਾ ਪਿਆ ਸੀ। ਛਿਟੀ ਦੇ ਸਿਰੇ ਨਾਲ ਖਿੱਚਦਿਆਂ ਹੀ ਕੁਝ ਹਿੱਸਾ ਫਟ ਗਿਆ ਅਤੇ ਕੁਝ ਪਿਸਕ ਕੇ ਸਰੀਰ ਤੋਂ ਵੱਖ ਹੋ ਗਿਆ। ਅਸੀਂ

ਉਸਦੇ ਆਲੋ-ਦੁਆਲੇ ਝਾਤ ਮਾਰੀ। ਕਾਗਜ਼ ਦਾ ਇੱਕ ਟੁਕੜਾ ਤੱਕ ਵੀ ਨਹੀਂ ਮਿਲਿਆ। ਸਾਡੇ ਵਿੱਚਿੰ ਕਿਸੇ ਨੇ ਇੱਕ ਅਜਿਹਾ ਵਿਸ਼ਾ ਲੱਭ ਲਿਆ ਕਿ ਕਿਸੇ ਨੂੰ ਉਸ ਬਿਰਧ ਦੇ ਭਾਰਤੀ ਜਾਸੂਸ ਹੋਣ ਵਿੱਚ ਕੋਈ ਸੰਕਾ ਨਾ ਰਹੀ। ਹਿੰਦੂ ਹੋਣਾ ਭਾਰਤੀ ਜਾਸੂਸ ਹੋਣ ਦੀ ਪਾਰਣਾ ਨੂੰ ਪ੍ਰਖਤਾ ਕਰਦਾ ਹੈ ਇਹ ਗੱਲ ਪਤਾ ਨਹੀਂ ਕਿਸਨੇ ਉਡਾ ਛੁੱਡੀ।

ਕੋਈ ਸ਼ੱਕ ਨਹੀਂ ਰਿਹਾ ਕਿਉਂਕਿ ਲੋਕਾਂ ਨੂੰ ਉਸ ਕੋਲੋਂ ਕੋਈ ਕਾਗਜ਼ ਜਾਂ ਪਰਚੀ ਨਹੀਂ ਸੀ ਲੱਭੀ। ਅਜਿਹੀ ਹਾਲਤ ਵਿੱਚ ਜੋ ਕਰਨਾ ਉਚਿਤ ਹੈ, ਉਹੀ ਕੀਤਾ ਹੋਵੇਗਾ-ਨਿਗਲ ਲਿਆ ਹੋਵੇਗਾ। ਜੇ ਦਿੱਡ ਫਾੜ ਕੇ ਦੇਖਣਾ ਸੰਭਵ ਹੁੰਦਾ, ਤਾਂ ਮਿਲ ਜਾਂਦਾ। ਪਰ ਇਹ ਸਭ ਕਰਨਾ ਸੰਭਵ ਨਹੀਂ ਸੀ। ਕੋਈ ਚਾਹੇ ਵੀ ਤਾਂ ਸਿਰਫ਼ ਅਭਿਆਸ ਨਾ ਹੋਣ ਕਰਕੇ ਪੇਟ ਪਾੜਨ ਬਾਰੇ ਸੌਚ ਵੀ ਨਹੀਂ ਸਕਦਾ। ਲੋਕ ਚਾਹੁਣ ਤਾਂ ਕੁੱਟ-ਕੁੱਟ ਕੇ ਮਾਰ ਸਕਦੇ ਹਨ। ਦਿੱਡ ਫਾੜਣ ਨਾਲੋਂ ਭੀੜ ਦੁਆਰਾ ਕੁੱਟਿਆ ਜਾਣਾ ਵਧੇਰੇ ਸਹਿਜ ਹੈ, ਪਰ ਇਸ ਨਾਲ ਇਹ ਪਤਾ ਨਹੀਂ ਲੱਗ ਸਕੇਗਾ ਕਿ ਉਹ ਕਿਹੜੀ ਜਾਣਕਾਰੀ ਇਕਠੀ ਕਰ ਰਿਹਾ ਸੀ।

‘ਬਾਣੇ ਦੇ ਹਵਾਲੇ ਕਰੋ। ਜੇ ਇਹ ਪੁਲਿਸ ਦੇ ਹੱਥ ਲੱਗ ਗਿਆ ਤਾਂ ਪੁਲਿਸ ਕੁਟਾਪੇ ਨਾਲ ਹੀ ਸਾਰੀ ਜਾਣਕਾਰੀ ਲੈ ਲਵੇਗੀ।’ ਕਿਸੇ ਨੇ ਕਿਹਾ।

‘ਹਾਂ, ਇਹੋ ਠੀਕ ਰਹੇਗਾ। ਕੁਝ ਸੂਹ ਮਿਲਣ ’ਤੇ ਦੇਸ਼ ਦੇ ਲੋਕਾਂ ਨੂੰ ਸਾਡੇ ਬਾਬਤ ਹਿੰਦੂਆਂ ਦੀ ਜਸੂਸੀ ਬਾਰੇ ਪਤਾ ਲੱਗ ਜਾਵੇਗਾ। ਮਾਰਨਾ ਠੀਕ ਨਹੀਂ ਹੋਵੇਗਾ।’ ਕੋਈ ਹੋਰ ਬੋਲਿਆ। ਉਦੋਂ ਤੱਕ ਦਿਨ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ। ਹਨੇਰੇ ਵਿਚ ਇੰਨੇ ਲੋਕਾਂ ਵਿਚ ਕੌਣ ਕੀ ਕਹਿ ਰਿਹਾ ਸੀ, ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ ਸੀ। ਜਦੋਂ ਅੰਤਿਮ ਫੈਸਲਾ ਹੋਇਆ ਤਾਂ ਮਾਂ ਆਈ।

‘ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਸਵੇਰੇ ਕਰਿਓ। ਤੁਸੀਂ ਲੋਕ ਹੁਣ ਜਾਓ ਸਾਰਾ ਦਿਨ ਕੁਝ ਨਹੀਂ ਖਾਧਾ, ਉਸਨੂੰ ਖਾਣ ਦਿਓ।’ ਇਲਾਕੇ ਦੇ ਲੋਕ ਢਰਦੇ ਸੀ ਜਾਂ ਮਾਂ ਦਾ ਸਤਿਕਾਰ ਕਰਦੇ ਸੀ, ਪਤਾ ਨਹੀਂ। ਮਾਂ ਦੇ ਇਹ ਕਹਿਣ ‘ਤੇ ਥੋੜ੍ਹਾ ਜਿਹਾ ਵਿਰੋਧ ਹੋਇਆ ਪਰ ਟਿਕ ਨਾ ਸਕਿਆ। ਲੋਕ ਇਸ ਸ਼ਰਤ ‘ਤੇ ਚਲੇ ਗਏ ਕਿ ਸਵੇਰੇ ਮਾਂ ਤੋਂ ਪਤਾ ਲੱਗ ਜਾਵੇਗਾ। ਦੋ-ਤਿੰਨ ਜਣੇ ਇਕੱਠੇ ਹੋ ਕੇ ਉਸ ਬੰਦੇ ਨੂੰ ਬੈਠਕ ਵਿੱਚ ਲੈ ਆਏ। ਖਾਣਾ ਖਾਣ ਤੋਂ ਬਾਅਦ ਬਾਹਰੋਂ ਤਾਲਾ ਲਗਾ ਦਿੱਤਾ ਜਾਵੇਗਾ। ਮੈਂ ਆਪਣੀ ਮਾਂ ਨਾਲ ਭਾਤ ਅਤੇ ਤਰਕਾਰੀ ਲੈ ਕੇ ਆਇਆ ਸੀ। ਲਾਲਟੈਣ ਦੀ ਰੋਸ਼ਨੀ ਵਿੱਚ ਮਾਂ ਨੇ ਇੱਕ ਥਾਲੀ ਵਿੱਚ ਭਾਤ, ਦੋ ਕਟੋਰੀਆਂ ਵਿੱਚ ਵੱਖ-ਵੱਖ ਸਬਜ਼ੀਆਂ ਦਿੱਤੀਆਂ। ਮੱਛੀ ਅਤੇ ਦਾਲ। ਬਿਰਧ ਦੀ ਹਾਲਤ ਹਵਾ ਨਾਲ ਹਿੱਲ ਰਹੇ ਰੁੱਖ ਦੇ ਪੱਤਿਆਂ ਵਰਗੀ ਸੀ। ਲਾਲਟੈਣ ਦੀ ਰੋਸ਼ਨੀ ਵਿੱਚ ਮੇਰੀ ਮਾਂ ਵੱਲ ਦੇਖਦਾ ਹੋਇਆ ਉਹ ਥਾਲੀ ਵਿੱਚ ਭਾਤ ਰਲਾਉਣ ਲੱਗਾ। ਮਾਂ ਦਾਲ ਦਾ ਕਟੋਰਾ ਚੁੱਕ ਮੱਛੀ ਦੇਣ ਲੱਗੀ ਤਾਂ ਉਸ ਨੇ ਇਸ਼ਾਰੇ ਨਾਲ ਨਾਂਹ ਕਰ ਦਿੱਤੀ।

‘ਪੁੱਛੋ, ਕਿੱਥੋਂ ਆਇਆ ਹੈ?’ ਮੈਂ ਮਾਂ ਨੂੰ ਕਿਹਾ। ਲੱਗਦਾ ਸੀ ਕਿ ਮਾਂ ਹੁਣ ਕੁਝ ਪੁੱਛ ਲਵੇਗੀ। ਪਰ ਮਾਂ ਨੇ ਕੋਈ ਸਵਾਲ ਨਾ ਕੀਤਾ। ਬੈਠ ਕੇ ਖੁਆਇਆ। ਜਿਹੜੇ ਦੋ-ਚਾਰ ਬੰਦੇ ਖੜ੍ਹੇ ਸਨ, ਉਹ ਵੀ ਸਾਡੇ ਵਾਂਗ ਪਿੱਛੇ ਹਟ ਗਏ।

ਉਸ ਦਿਨ ਸੌਣ ਵੇਲੇ ਬਹੁਤ ਉਤਸ਼ਾਹ ਸੀ। ਥਾਣਾ ਸਦਰ ਵਿੱਚ ਬਖ਼ਰ ਕਰ ਦਿੱਤੀ ਗਈ ਹੈ। ਸਵੇਰੇ ਪੁਲਿਸ ਆ ਜਾਵੇਗੀ। ਜੁੰਮੇ ਨੂੰ ਸਕੂਲ ਦੀ ਛੁੱਟੀ ਹੁੰਦੀ ਹੈ। ਨ ਵੀ ਹੁੰਦੀ ਤਾਂ ਵੀ ਨਹੀਂ ਜਾਂਦਾ। ਅਜਿਹੀਆਂ ਘਟਨਾਵਾਂ ਦੇ ਗਵਾਹ ਬਨਣ ਦਾ ਮੌਕਾ ਜਿੰਦਗੀ ਵਿੱਚ ਕਦੇ-ਕਦਾਈਂ ਹੀ ਦੁਬਾਰਾ ਆਉਂਦਾ ਹੈ। ਮੈਨੂੰ ਲਗਦਾ ਹੈ ਕਿ ਉਸ ਦਿਨ ਪਿੱਛ ਦਾ ਕੋਈ ਵੀ ਬੰਦਾ ਚੈਨ ਨਾਲ ਨਹੀਂ

ਸੌਂ ਸਕਿਆ ਹੋਵੇਗਾ। ਮੈਨੂੰ ਨੌਦ ਬਹੁਤ ਦੇਰ ਨਾਲ ਆਈ, ਲਗਭਗ ਤੱਥਕੇ ਤੋਂ ਪਹਿਲਾਂ। ਇਸ ਲਈ ਮੈਂ ਵੇਲੇ ਸਿਰ ਉੱਠ ਨਹੀਂ ਸਕਿਆ। ਜੇ ਬਾਹਰ ਰੌਲਾ-ਰੱਪਾ ਨਾ ਪੈਂਦਾ ਤਾਂ ਸ਼ਾਇਦ ਕੁਝ ਸਮਾਂ ਹੋਰ ਨੌਦ ਨਾ ਖੁਲ੍ਹਦੀ। ਛੇਤੀ-ਛੇਤੀ ਉੱਠ ਕੇ ਬਾਹਰ ਆਕੇ ਦੇਖਿਆ ਕਿ ਲੋਕ ਬੇਚੈਨੀ ਨਾਲ ਇੱਧਰ-ਉੱਧਰ ਭੱਜ ਰਹੇ ਹਨ। ਉਹ ਬੰਦਾ ਨਹੀਂ ਲੱਭ ਰਿਹਾ। ਜੰਦਰਾ ਬਾਹਰੋਂ ਬੰਦ ਹੈ, ਪਰ ਅੰਦਰ ਬੰਦਾ ਨਹੀਂ ਹੈ। ਪਾਣੀ ਦਾ ਗਿਲਾਸ ਗੱਖਿਆ ਗਿਆ ਸੀ, ਖਾਲੀ ਗਿਲਾਸ ਪਿਆ ਹੈ। ਮਾਂ ਨੇ ਸਿਰਫ ਇੱਕ ਗੱਲ ਕਹੀ- ਮੈਂ ਲੋਕਾਂ ਦੇ ਸਾਹਮਣੇ ਜੰਦਰਾ ਮਾਰ ਕੇ ਸੁੱਤੀ ਸੀ। ਹੁਣ ਕਿਵੇਂ ਕੀ ਹੋਇਆ, ਮੈਨੂੰ ਕੀ ਪਤਾ।

ਉਦੋਂ ਤੱਕ ਲੋਕ ਆਸ-ਪਾਸ ਦੇ ਪਿੰਡਾਂ ਵਿੱਚ, ਬੰਦੇ ਦੀ ਭਾਲ ਵਿੱਚ ਸਰਹੱਦ ਵੱਲ ਚਲੇ ਗਏ ਸਨ। ਇੱਕ ਨੇ ਇਹ ਵੀ ਕਿਹਾ, ਕੀ ਉਹ ਮਨੁੱਖ ਸੀ ਜਾਂ ਜਿੰਨ। ਦੂਜੇ ਨੇ ਸਵਾਲ ਕੀਤਾ, ਭਲਾ ਜਿੰਨ ਕਿਤੇ ਹਿੰਦੂ ਹੁੰਦਾ ਹੈ? ਇਸ ਸਵਾਲ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ। ਸ਼ਾਮ ਤੱਕ ਕਾਢੀ ਭਾਲ ਕਰਨ ਦੇ ਬਾਵਜੂਦ ਕੋਈ ਖਬਰ ਨਹੀਂ ਮਿਲੀ। ਮੈਂ ਹੋਰਨਾਂ ਨਾਲ ਰਲ ਕੇ ਡੰਡਾ ਮਾਰ-ਮਾਰ-ਕੁੱਟ ਕੇ ਗੰਨੇ ਅਤੇ ਕਣਕ ਦੇ ਖੇਤਾਂ ਦੀ ਤਲਾਸ਼ੀ ਲਈ। ਇੱਕ ਬੰਦਾ ਕਿਵੇਂ ਆਇਆ ਤੇ ਕਿਵੇਂ ਚਲਾ ਗਿਆ, ਕੋਈ ਨਹੀਂ ਦੱਸ ਸਕਿਆ। ਰਾਤ ਨੂੰ ਮੈਂ ਬਹੁਤ ਉਦਾਸ ਹੋਕੇ ਸੁੱਤਾ ਸੀ। ਸਰੀਰ ਵਿੱਚ ਕੰਬਣੀ ਸੀ। ਦਿਲ ਕਹਿ ਰਿਹਾ ਸੀ, ਬੰਦਾ ਨਹੀਂ ਗਿਆ, ਆਲੇ-ਦੁਆਲੇ ਹੀ ਹੈ। ਨਾਲ ਵਾਲੇ ਕਮਰੇ ਵਿੱਚੋਂ ਮਾਪਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ।

‘ਤੂੰ ਚੰਗਾ ਨਹੀਂ ਕੀਤਾ।’ ਬਾਪੂ ਕਹਿ ਰਿਹਾ ਸੀ।

‘ਕੀ ਤੁਸੀਂ ਲੋਕਾਂ ਨੇ ਇਹ ਸਹੀ ਕੀਤਾ ਸੀ? ਜਾਸੂਸ ਕਹਿ ਕੇ ਪੁਲਿਸ ਦੇ ਹਵਾਲੇ ਕਰ ਰਹੇ ਸੀ?’ ਮਾਂ ਨੇ ਸਵਾਲ ਕੀਤਾ।

‘ਜਾਸੂਸ ਸੀ ਜਾਂ ਨਹੀਂ, ਪੁਲਿਸ ਆਪੇ ਦੇਖ ਲੈਂਦੀ।’ ਬਾਪੂ ਨੇ ਜਵਾਬ ਦਿੱਤਾ।

‘ਤਾਂ ਕੀ ਸਭ ਕੁਝ ਜਾਣਦੇ ਹੋਏ ਵੀ ਅਜਿਹਾ ਕਰੋਗੇ?’

‘ਇੰਨੇ ਸਾਲਾਂ ਬਾਅਦ ਕਿਉਂ ਆਇਆ ਸੀ?’

‘ਇਹ ਉਸ ਦਾ ਵਤਨ ਹੈ। ਘਰ ਹੈ। ਜਨਮ ਭੋਂ ਹੈ। ਆ ਹੀ ਸਕਦਾ ਹੈ।

‘ਇਹ ਸਿਰਫ ਕਹਿਣ ਨਾਲ ਨਹੀਂ ਹੁੰਦਾ। ਉਸ ਦਾ ਘਰ-ਦਵਾਰ, ਜ਼ਮੀਨ-ਜਾਇਦਾਦ ਹੈ ਕੀ?

‘ਪਾਕਿਸਤਾਨੀਆਂ ਨੇ ਪਤਨੀ ਨੂੰ ਬੱਚਿਆਂ ਸਮੇਤ ਘਰ ’ਚ ਬੰਦ ਕਰਕੇ ਸਾੜ ਦਿੱਤਾ। ਦੇਸ਼ ਅਜਾਦ ਹੋਣ ‘ਤੇ ਤੁਸੀਂ ਲੋਕਾਂ ਨੇ ਇਕੱਲੇ ਬੰਦੇ ਨੂੰ ਪਾਗਲ ਕਰਾਰ ਦੇ ਕੇ ਦੇਸ਼ ਤੋਂ ਕੱਚ ਦਿੱਤਾ। ਅਤੇ ਹੁਣ ਜਸੂਸ ਕਹਿ ਕੇ ਪੁਲਿਸ ਦੇ ਹਵਾਲੇ ਕਰਨ ਜਾ ਰਹੇ ਸੀ, ਹੋਰ ਕਿੰਨੇ ਤਸੀਹੇ ਦੇਵੋਗੇ?’ ਮਾਂ ਨੇ ਹੁਣ ਉੱਚੀ ਅਵਾਜ਼ ਵਿੱਚ ਉਤੇਜਿਤ ਹੋ ਕੇ ਕਿਹਾ।

‘ਹੌਲੀ ਬੋਲ ਨਿਆਣੇ ਸੁਣਨਗੇ।’ ਬਾਪੂ ਨੇ ਝਿੜਕ ਕੇ ਮਾਂ ਨੂੰ ਰੋਕ ਦਿੱਤਾ। ਇੱਕ ਪਲ ਵਿੱਚ ਸਾਰੇ ਘਰ ਵਿੱਚ ਪੁਗਾਣੀ ਖਾਮੋਸ਼ੀ ਪਸਰ ਗਈ।

ਅੱਖਾਂ ਬੰਦ ਕੀਤੇ-ਕੀਤੇ ਹੀ ਸੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਸਿਰਾਹਣੇ ਖੜਾ ਹੈ। ਉਸਦੇ ਗਰਮ ਸਾਹਾਂ ਨੇ ਹਵਾ ਨੂੰ ਬੋਝਿਲ ਕਰ ਦਿੱਤਾ ਸੀ। ਮੈਂ ਇਹ ਵੀ ਨਹੀਂ ਕਹਿ ਸਕਦਾ, ਮੈਨੂੰ ਸਭ ਕੁਝ ਪਤਾ ਹੈ।’

ਬਾਪੂ ਦਾ ਪਰਛਾਵਾਂ ਮੇਰੇ ਸਰੀਰ ’ਤੇ ਪੈਂਦਾ ਹੈ।

ਖਰੀਂਢ

-ਅਲੀ ਉਸਮਾਨ ਬਾਜਵਾ

ਪੱਖੇ ਦੀ ਜਿਵੇਂ ਕਿਸੇ ਨੇ ਜਾਨ ਈ ਕੱਢ ਲਈ ਹੋਵੇ। ਚੀਂ ਚੀਂ ਕਰਦਾ ਤੇ ਤੇਜ਼ ਹਵਾ ਮਾਰਦਾ ਇਕਦਮ ਬੰਦ ਹੋਇਆ ਤੇ ਉਹਦੇ ਬੰਡ ਹੌਲੀ ਹੌਲੀ ਘੁੰਮਦੇ ਖਲੋ ਗਏ। ਬਿਜਲੀ ਜਾਣ ਪਾਰੋਂ ਪੱਖਾ ਜਿਉਂਦਿਆਂ ਤੋਂ ਮੁਰਦਾ ਹੋਇਆ। ਕਮਰੇ ਦੇ ਡਰਸ਼ 'ਤੇ ਵਿਛੇ ਬਿਸਤਰ 'ਤੇ ਲੰਮਾ ਪਿਆ ਉਹ ਹੌਲੀ ਹੌਲੀ ਘੁੰਮਦੇ ਪੱਖੇ ਨੂੰ ਤੱਕੀ ਜਾ ਰਿਹਾ ਸੀ। ਉਸਦੀ ਬੁਨੈਣ ਵਿਚ ਮੋਰੀਅਂ ਸਨ ਤੇ ਉਸ ਨੇ ਇਕ ਕਾਲੇ ਰੰਗ ਦੀ ਸਲਵਾਰ ਪਾਈ ਹੋਈ ਸੀ। ਪਹਿਲਾਂ ਕਿਧਰੇ ਬਿਜਲੀ ਜਾਵਣ ਤੇ ਉਹਨੂੰ ਤਪ ਚੜ੍ਹਦੀ, ਪਰ ਹੁਣ ਉਹਦੇ ਮਨ ਵਿਚ ਕੱਖ ਨਾ ਆਉਂਦਾ। ਅੱਗ ਮਰਦੇ ਹੋਏ ਪੱਖੇ ਨੂੰ ਸਿੱਧਾ ਲੰਮਾ ਪਿਆ ਬਸ ਦੇਖਦਾ ਹੀ ਰਿਹਾ— ਕਿੰਨਾ ਈ ਚਿਰ ਉਹ ਓਥੇ ਬੇਸੁਰਤ ਲੰਮਾ ਪਿਆ ਰਿਹਾ ਜਦ ਮੁੜ੍ਹਕੇ ਨੇ ਮੱਥੇ ਤੇ ਲਿਸ਼ਕਣਾ ਸ਼ੁਰੂ ਕੀਤਾ ਤੇ ਉਸ ਆਪਣਾ ਆਪ ਧੂਰਹ ਕੇ ਉਠਾਇਆ, ਮੂੰਹ ਤੇ ਛਿੱਟਾ ਮਾਰਿਆ, ਮੋਰੀਅਂ ਵਾਲੀ ਬੁਨੈਣ ਉਤੇ ਕਾਲਾ ਕੁਰਤਾ ਪਾਇਆ ਤੇ ਕੌਂਚੀ ਜੁੱਤੀ ਪਾ ਕੇ ਬਾਹਰ ਨਿਕਲ ਗਿਆ। ਸੂਰਜ ਇਵੇਂ ਅੱਗ ਸੁੱਟ ਰਿਹਾ ਸੀ ਜਿਵੇਂ ਆਪਣੇ ਜੰਮਣ ਤੇ ਗੁੱਸਾ ਕੱਢ ਰਿਹਾ ਹੋਵੇ। ਢੇਰ ਪੁਰਾਣੇ ਏਸ ਬਾਜ਼ਾਰ ਦਾ ਓਹੀਓ ਸ਼ੋਰ ਸੀ। ਵੱਡੀ ਬਿਲਡਿੰਗ ਵਿਚ ਲਏ ਕਿਰਾਏ ਦੇ ਏਸ ਕਮਰੇ ਵਿਚੋਂ ਨਿਕਲ ਕੇ ਇਹ ਬਾਜ਼ਾਰ ਹੀ ਉਹਦੀ ਕੁਲ ਦੁਨੀਆ ਸੀ। ਮੋਟਰ ਸਾਈਕਲਾਂ ਦਾ ਸ਼ੋਰ ਤੇ ਸਾਰੇ ਬਾਜ਼ਾਰ ਵਿਚ ਬੋਅ ਮਾਰਦਾ ਗਟਰਾਂ ਦਾ ਪਾਣੀ ਜੋ ਉਨ੍ਹਾਂ ਸਾਰਿਆਂ ਦਾ ਗੂੰਹ -ਮੂਤਰ ਸੀ ਜਿਹੜੇ ਉਤੇ ਬਹਿ ਕੇ ਰੋਟੀ ਖਾਂਦੇ ਸਨ ਪਏ। ਏਸ ਸ਼ਹਿਰ ਵਿਚ ਅੰਨ ਪਾਣੀ ਕਰਨ ਦਾ ਕੋਈ ਝਾਸ ਵੇਲਾ ਨਹੀਂ ਸੀ ਮਿਥਿਆ ਗਿਆ। ਜਦੋਂ ਅੱਖ ਖੁੱਲ੍ਹੇ ਯਾ ਵਿਹਲ ਲੱਗੇ ਤੇ ਰੋਟੀ ਖਾ ਲਓ। ਦੁਪਹਿਰੇ ਖੁੱਲ੍ਹੀ ਅੱਖ ਨੇ ਉਹਦੇ ਚਿਹਰੇ ਉਤੇ ਹੋਰ ਉਦਾਸੀ ਭਰ ਛੱਡੀ ਸੀ। ਉਹਦਾ ਮੂੰਹ ਕੁਸੈਲਾ ਹੋ ਰਿਹਾ ਸੀ ਤੇ ਨਿਰਣੇ ਕਾਲਜੇ ਤੰਦੂਰ ਦੀਆਂ ਅੱਧ ਪੱਕੀਆਂ ਰੋਟੀਆਂ ਖਾਣ ਦਾ ਸੋਚ ਕੇ ਹੀ ਉਹਦਾ ਜੀ ਹੁਸੜਨ ਲੱਗਾ। ਤਗੀ ਵਾਲਾ ਸਾਲਨ ਤੇ ਤੇਜ਼ ਮਸਾਲੇ। ਇਹ ਅੱਜ ਦੀ ਕਹਾਣੀ ਨਹੀਂ, ਰੋਜ਼ ਦੀ ਕਹਾਣੀ ਸੀ — ਰੋਜ਼ ਹੀ ਉਹਦਾ ਜੀ ਰੋਟੀ ਖਾਵਣ ਨੂੰ ਨਾ ਕਰਨਾ ਤੇ ਰੋਜ਼ ਹੀ ਉਸ ਰੋਟੀ ਖਾ ਲੈਣੀ— ਵਧੇਰੇ ਘੰਟੇ ਸੌਣ ਮਗਰੋਂ ਉਹਦੀਆਂ ਅੱਖਾਂ ਸੁੱਜੀਆਂ ਸਨ ਤੇ ਵਾਲੇ ਖਿਲਰੇ ਸਨ। ਹੋਟਲ ਦੇ ਮੇਜ਼ ਤੇ ਬੈਠਿਆਂ ਉਹਦਾ ਜੀ ਨਾ ਕਰੇ ਕਿ ਬੈਰੇ ਨੂੰ ਬੁਲਾਏ ਤੇ ਕੁਝ ਆਖੋ। ਉਹ ਚੁੱਪ ਕਰ ਕੇ ਓਥੇ ਬੈਠਾ ਰਿਹਾ। ਗਲਾਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਗਲਾਸ ਹੰਗਾਲਿਆ, ਇਹ ਜਾਣਦਿਆਂ ਵੀ ਕਿ ਇਹ ਸਫ਼ਾਈ ਬੱਸ ਦਿਲ ਦੀ ਤਸੱਲੀ ਏ।

ਪਾਣੀ ਦਾ ਘੁੱਟ ਭਰ ਕੇ ਉਸ ਆਲ ਦੁਆਲੇ ਝਾਤ ਪਾਈ। ਆਲ ਦੁਆਲੇ ਬੈਠਿਆਂ ਗਾਹਕਾਂ ਵਿਚਕੁਝ ਵੀ ਦੇਖਣ ਵਾਲਾ ਨਹੀਂ ਸੀ। ਚੁੱਪ ਚੁਪੀਤੇ ਬੈਠੇ ਨੂੰ ਵੇਖ ਕੇ ਬੈਰੂਆ ਆਪ ਆਇਆ।

ਜੀ... ਬਾਉ ਜੀ... ਸਬਜ਼ੀ ਵਿਚ ਆਲੂ ਪਾਲਕ ਜੇ, ਤੇ ਬਾਕੀ ਤੁਹਾਨੂੰ ਪਤਾ ਈ ਏ।

ਬੈਰੇ ਦੀ ਆਵਾਜ਼ ਸੁਣ ਕੇ ਉਹਨੂੰ ਆਪਣੇ ਘਰ ਦੀ ਯਾਦ ਆਈ। ਘਰ ਵਿਚ ਕੋਈ ਆਲੂ ਪਾਲਕ ਪੱਕਣ ਦੀ ਮੁਖਰ ਦਸਦਾ ਤੇ ਉਹ ਸੱਤ ਵਾਰ ਨੱਕ ਚਾੜ੍ਹ ਸਕਦਾ ਸੀ ਪਰ ਉਥੇ ਨਾ ਕਰ ਸਕਿਆ।

ਚਿਕਨ ਲੈ ਆ... ਹਾਫ਼ ਪਲੇਟ.....

ਚੰਗਾ....

ਰੋਟੀ ਲਾਲੂ ਕਰਕੇ... ਕੱਚੀ ਰਹਿ ਜਾਂਦੀ ਏ।

ਫਿਰ ਰੋਟੀ ਵੀ ਆਈ ਤੇ ਹਾਫ਼ ਪਲੇਟ ਚਿਕਨ ਵੀ, ਜਿਹੜੀਆਂ ਬੈਰੂਅ ਉਹਦੇ ਅੱਗੇ ਰੱਖਣ ਦੀ ਬਜਾਏ ਸੁੱਟ ਕੇ ਗਿਆਸੀ - ਕਾਹਲ ਵਿਚ ਉਡਦੇ ਫਿਰਦੇ ਬੈਰੇ ਨੂੰ ਕਦੇ ਖਿਆਲ ਨਈਂ ਸੀ ਆ ਸਕਦਾ ਕਿ ਰੋਟੀ ਉਡੀਕਦੇ ਦੇ ਮਨ ਵਿਚ ਕੀ ਚਲਦਾ ਏ ਪਿਆ।

ਓਹਨੂੰ ਬੈਰੇ ਦੀ ਇਹ ਹਰਕਤ ਕਦੇ ਚੰਗੀ ਨਾ ਲੱਗੀ, ਪਰ ਉਸ ਕਦੇ ਕੁਝ ਵੀ ਨਾ ਆਖਿਆ। ਖੌਰੇ ਉਹ ਕਹਿ ਹੀ ਨਹੀਂ ਸੀ ਸਕਦਾ। ਇਕ ਇਜਕ, ਇਕ ਝਾਕਾ ਜਿਹੜਾ ਉਹਦੇ ਅੰਦਰ ਸੀ, ਅੱਗੇ ਜਿਸਦਾ ਸਿਰਫ ਓਹਨੂੰ ਪਤਾ ਸੀ। ਉਹ ਜੇ ਕਹਿ ਵੀ ਦਿੰਦਾ ਤੇ ਬੈਰੇ ਨੇ ਅੱਗੋਂ ਹੱਸ ਛੱਡਣਾ ਸੀ, ਆਲੇ ਦੁਆਲੇ ਬੈਠੇ ਲੋਕ ਵੀ ਖੌਰੇ ਆਨੇ ਕੱਢ ਕੇ ਵੇਖਦੇ ਤੇ ਅੰਦਰੋਂ ਅੰਦਰੀ ਹੱਸਦੇ।

ਅਖੇ ਸਾਲਨ ਦੀ ਪਲੇਟ ਬੋੜਾ ਆਰਾਮ ਨਾਲ ਧਰੀ ਦੀ ਏ, ਤੂੰ ਤੇ ਸੁੱਟ ਕੇ ਜਾਨਾ ਅੱਗੋਂ।

ਦੋ ਰੋਟੀਆਂ ਵਿਚੋਂ ਉਤਲੀ ਗਰਮ ਤੇ ਬਲੜੀ ਠੰਡੀ ਸੀ, ਜਿਹੜੀ ਗਰਮ ਰੋਟੀ ਖਾਂਦਿਆਂ ਹੋਰ ਠੰਡੀ ਹੋ ਗਈ ਸੀ। ਕੱਚਾ ਆਟਾ ਚਬਦਿਆਂ ਉਹਨੂੰ ਬਾਲਪਣੇ ਦੀ ਆਟੇ ਦੀ ਚਿੜੀ ਯਾਦ ਆਉਂਦੀ - ਤੀਲੇ ਉੱਤੇ ਲੱਗੀ ਉਸ ਚਿੜੀ ਨਾਲ ਉਸ ਖੇਡਦਾ ਰਹਿਣਾ। ਜਦ ਅੱਕ ਜਾਂਦਾ ਤੇ ਆਪ ਈ ਆਖਦਾ:

ਮੈਂ ਤੈਨੂੰ ਖਾ ਜਾਵਾਂਗਾ... ਆ ਆਹ.....

ਤੇ ਨਾਲ ਚਿੜੀ ਦੀ ਧੌਣ ਤੇ ਚੱਕ ਮਾਰਦਾ ਗਿੱਲੇ ਆਟੇ ਦਾ ਸੁਆਦ ਹੁਣ ਓਹ ਰੋਜ਼ ਹੋਟਲ ਦੀਆਂ ਇਹਨਾਂ ਰੋਟੀਆਂ ਵਿਚ ਚੱਖਦਾ।

ਡਿਗਰੀ ਲੈਣ ਪਾਰੂੰ ਤੇ ਨੌਕਰੀ ਨਾ ਹੋਵਣ ਪਾਰੂੰ ਉਹ ਘਰ ਨਾ ਮੁੜ ਸਕਿਆ। ਕਿਹੜੇ ਮੂੰਹ ਨਾਲ ਜਾਂਦਾ? ਬਚਪਨ ਤੋਂ ਲੈ ਕੇ ਹੁਣ ਤਾਈਂ ਜਿੰਨੀਆਂ ਛੀਸਾਂ ਉਹਦੀ ਪੜ੍ਹਾਈ ਤੇ ਲੱਗੀਆਂ ਸਨ, ਉਹ ਸਾਰੀਆਂ ਉਸ ਘਰਦਿਆਂ ਨੂੰ ਤਾਰਨੀਆਂ ਸਨ। ਸ਼ਹਿਰ ਦੇ ਸਾਰੇ ਬੇਰੋਜ਼ਗਾਰਾਂ ਵਿਚੋਂ ਉਹ ਵੀ ਇਕ ਸੀ। ਨਾਲਦਿਆਂ ਨੂੰ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਦਿਆਂ ਵੇਖਿਆ, ਤੇ ਉਸ ਵੀ ਆਪਣਾ ਅੰਦਰ ਕਿਤਾਬਾਂ ਨਾਲ ਭਰ ਲਿਆ। ਕੰਧਾਂ ਤੇ ਨਕਸ਼ੇ ਲਾ ਲਏ। ਜਿਥੇ ਜਾਵਣ ਦੀ ਮੁਵਾਹਿਸ਼ ਉਹਦੇ ਦਿਲ ਵਿਚ ਸੀ, ਉਹ ਉਨ੍ਹਾਂ ਮੁਲਕਾਂ ਨੂੰ ਨਕਸ਼ੇ ਤੇ ਦੇਖਦਾ ਰਹਿੰਦਾ।

ਇਹ ਸਭ ਕੁਛ ਢੌਂਗ ਸੀ ਜਿਹੜਾ ਉਹਨੇ ਆਪਣੇ ਆਪ ਅੱਗੇ ਰਚਾਇਆ ਸੀ। ਘਰ ਵਾਲੇ ਤੇ ਆਲ ਦੁਆਲੇ ਦੇ ਲੋਕ ਵੀ ਹਾਲੇ ਚੁੱਪ ਸਨ ਕਿ:

ਆਹੋ ਜੀ ! ਤਿਆਰੀ ਕਰਦਾ ਪਿਆ ਏ !

ਅਸਲ ਵਿਚ ਓਹ ਕੁਝ ਵੀ ਨਹੀਂ ਸੀ ਕਰ ਰਿਹਾ, ਓਹ ਕੁਝ ਵੀ ਨਹੀਂ ਸੀ ਕਰਨਾ ਚਾਹੁੰਦਾ - ਓਹ ਬਸ ਸੌਣਾ ਚਾਹੁੰਦਾ ਸੀ। ਰੱਜ ਕੇ ਸੌਣਾ ਚਾਹੁੰਦਾ ਸੀ। ਓਹ ਰੱਜ ਕੇ ਸੌਂਦਾ ਵੀ ਸੀ ਪਰ ਜਦੋਂ ਅੱਖ ਖੁੱਲ੍ਹੇ ਤਾਂ ਓਹਨੂੰ ਆਪਣੇ ਆਪ ਤੇ ਤਰਸ ਆਉਂਦਾ। ਹਰ ਦੁਪਹਿਰ, ਖੁੱਲ੍ਹੀ ਅੱਖ ਤੇ ਕਦੇ ਓਹ ਰੋਣ ਹਾਕਾ ਹੋਇਆ ਹੁੰਦਾ ਕਦੇ ਬਿਮਾਰ ਮਹਿਸੂਸ ਕਰਦਾ ਕਦੇ ਥੱਕਿਆ ਹੋਇਆ, ਕਦੇ ਭੁੱਖਾ ਤੇ ਕਦੇ ਖਾਲੀ, ਬਿਲਕੁਲ ਖਾਲੀ।

ਸ਼ਾਮੀਂ ਉਹਦੇ ਸੰਗੀ ਬੇਲੀ ਉਹਦੇ ਨਾਲ ਹੁੰਦੇ। ਉਨ੍ਹਾਂ ਦੀ ਸੰਗਤ ਉਨ੍ਹਾਂ ਦੇ ਹਾਲਾਤ ਪਾਰੋਂ ਸੀ। ਵੱਖ ਵੱਖ ਸ਼ਹਿਰਾਂ ਤੋਂ ਕਾਮਯਾਬ ਹੋਵਣ ਆਏ ਮੁੰਡੇ ਤੇ ਕੁਝ ਕੁੜੀਆਂ ਉਥੇ ਸੰਗੀ ਹੋ ਗਏ ਸਨ। ਅੱਧੀ ਰਾਤ ਨੂੰ ਨੀਵੀਂ ਛੱਤ ਵਾਲੀ ਚਾਹ ਦੀ ਹੱਟੀ ਦੀ ਪਹਿਲੀ ਮੰਜ਼ਿਲ ਦੀ ਬਾਰੀ ਤੋਂ ਕਾਲੇ ਪਾਣੀ ਵਿਚ ਢੁੱਬਿਆ ਬਾਜ਼ਾਰ ਦਿਸਦਾ। ਉਹੀਓ ਭੁਰੇ ਹੋਏ ਕੰਢਿਆਂ ਵਾਲੇ ਚਾਹ ਦੇ ਪਿਆਲੇ ਤੇ ਪਸ਼ਤ ਬੋਲਦੇ ਬੈਰੇ। ਮੁੜ ਮੁੜ ਕੇ ਆਪਣੇ ਮੁਬਾਇਲ ਤੱਕਣ ਵਾਲੇ ਸੰਗੀ। ਇਕ ਦੂਜੇ ਤੋਂ ਲਾਈਟਰ ਮੰਗ ਕੇ ਸਿਗਰੇਟ ਬਾਲਦੇ ਤੇ ਧੂੰਦੇਂ ਨਾਲ ਭਰੇ ਹੋਏ ਨਿੱਕੇ ਅੰਦਰ ਨੂੰ ਹੋਰ ਧੂੰਦੇਂ ਨਾਲ ਭਰਦੇ।

ਉਹਦਾ ਦਿਲ ਵੀ ਚਾਹ ਦੀ ਹੱਟੀ ਵਰਗਾ ਨੀਵੀਂ ਛੱਤ ਵਾਲਾ ਅੰਦਰ ਹੋ ਗਿਆ ਸੀ। ਜਿਸ ਵਿਚ ਹਰ ਪਾਸੇ ਧੂੰਆਂ ਹੀ ਧੂੰਆਂ ਸੀ ਉਹਦਾ ਦਿਲ ਹਰ ਵੇਲੇ ਡਰਦਾ ਰਹਿੰਦਾ। ਡਰ ਡਰ ਕੇ ਨਿੱਕਾ ਜਿਹਾ ਦਿਲ ਰਹਿ ਗਿਆਸੀ ਕਾਹਦੇ ਤੋਂ ਡਰਦਾ ਸੀ, ਇਹਦੀ ਸੁਰਤ ਉਹਨੂੰ ਕੋਈ ਨਾ।

ਸਿਆਸਤ ਤੇ ਸਿਆਸਤ ਦੀਆਂ ਗੱਲਾਂ ਫਿਰ ਛਿੜਦੀਆਂ। ਫਲਾਣਾ ਫਲਾਣੇ ਮੁਸ਼ਾਇਰੇ ਤੇ ਗਿਆ, ਤੇ ਫਲਾਣਾ ਫਲਾਣੀ ਨੂੰ ਸ਼ਿਅਰ ਲਿਖ ਕੇ ਦਿੰਦਾ ਏ। ਅੱਜ ਕੱਲ੍ਹੁ ਉਹਦਾ ਉਹਦੇ ਨਾਲ ਚੱਕਰ ਏ ਤੇ, ਫਲਾਣਾ ਬੇ-ਵਜ਼ਨੇ ਸ਼ਿਅਰ ਕਹਿਣ ਵਾਲਾ, ਅੱਜ ਕੱਲ੍ਹੁ ਸਾਰੇ ਸ਼ਹਿਰ ਦਾ ਪਿਛ ਬਣਿਆ ਹੋਇਆ ਏ। ਇਕ ਦੂਜੇ ਦਾ ਜੀਅ ਪਰਚਾਂ ਦੇ ਸੰਗੀ। ਇਕ ਦੂਜੇ ਦੇ ਮੁਸਤਕਬਿਲ ਬਾਰੇ ਪੁੱਛਦੇ, ਇਹ ਭੁੱਲ ਜਾਂਦੇ ਕਿ ਉਨ੍ਹਾਂ ਦਾ ਆਪਣਾ ਹਾਲ ਚੰਗਾ ਨਹੀਂ ਇੱਖੜੇ ਫਰੋਲਦੇ, ਇਹ ਜਾਣਦਿਆਂ ਹੋਇਆਂ ਕਿ ਦੂਜਾ ਕੱਖ ਨਹੀਂ ਕਰ ਸਕਦਾ। ਦਿਲ ਦੀ ਢਾਰਸ ਜਿਹੀ ਬਝ ਜਾਂਦੀ ਏ, ਕੱਲਮਕਾਰੇ ਆਏ ਤੇ ਕੱਲਮਕਾਰੇ ਰਹਿਣ ਵਾਲਿਆਂ ਨੇ ਆਪਣੇ ਪੁਰਖਿਆਂ ਵਾਂਗ ਕੱਲਮਕਾਰੇ ਹੀ ਇਹ ਦੁਨੀਆ ਭੋਗਣੀ ਏ। ਹਰ ਕਿਸੇ ਨੇ ਆਪਣੀ ਲਾਜ਼ ਆਪ ਚੁੱਕ ਕੇ ਟੁਰਨਾ ਏ। ਉਹ ਸਾਰੇ ਮਰ ਜਾਣ ਵਾਲੇ ਯਾਰ ਕਵੀਆਂ ਤੇ ਲੇਖਕਾਂ ਬਾਰੇ ਗੱਲਾਂ ਕਰਦੇ ਤੇ ਆਪਣੇ ਆਪ ਨੂੰ ਉਸ ਟੱਬਰ ਦਾ ਜੀ ਸਮਝ ਕੇ ਖੁਸ਼ ਹੁੰਦੇ। ਲੰਘ ਗਏ ਹੋਏ ਦਿਹਾੜਿਆਂ ਨੂੰ ਯਾਦ ਕਰ ਕੇ ਓਹ ਉਹਨਾਂਵਿਚ ਜਿਊਣ ਦੀ ਕੋਸ਼ਿਸ਼ ਕਰਦੇ। ਏਸ ਸ਼ਹਿਰ ਵਿਚ ਬਬੇਰੇ ਲੇਖਕ ਰਹਿੰਦੇ ਰਹੇ ਸਨ ਪਰ ਹੁਣ ਉਨ੍ਹਾਂ ਦੀਆਂ ਕਬਰਾਂ ਤੇ ਉੱਗਿਆ ਘਾਹ ਵੀ ਸੁੱਕ ਚੁੱਕਿਆ ਸੀ।

ਬਾਜ਼ਾਰ ਵਿਚੋਂ ਆਂਡਾ ਟਿਕੀ ਬਣਨ ਉੱਤੇ ਵੱਡਾ ਤਵਾ ਖੜਕਣ ਤੇ ਉਨ੍ਹਾਂ ਨੂੰ ਯਾਦ ਆਉਂਦਾ ਕਿ ਉਹ ਕਿੱਥੇ ਨੇ। ਇਕ ਦੂਜੇ ਨੂੰ ਸ਼ਿਅਰ ਸੁਣਾਂਦੇ ਓਹ ਆਦੀ ਮੁਜ਼ਰਿਮ ਦੀ ਤਰ੍ਹਾਂ ਵਾਹ ਵਾਹ ਕਰਦੇ ਰਹਿੰਦੇ ਇਕ ਦੂਜੇ ਨਾਲ ਬੈਠੇ ਹੋਏ ਗਵਾਚ ਜਾਂਦੇ ਇਹ ਵੀ ਸ਼ਿਅਰ ਕਹਿੰਦਾ ਪਰ ਢਿੱਡੋਂ ਉਹਨੂੰ ਪਤਾ ਸੀ ਕਿ ਇਹ ਸ਼ਿਅਰ ਨਹੀਂ ਸਨ। ਜੁਗਤਾਂ, ਤੇ ਚਾਘੀਆਂ ਕਰਦੇ। ਵੇਲੇ

ਨੂੰ ਝੂਠਾ ਕਰਨ ਦੇ ਜਤਨ ਕਰਦੇ।

ਸਾਰੀ ਰਾਤ ਟਪਾਕੇ ਓਹ ਉਠਿਆ ਤੇ ਸ਼ੋਰ ਸ਼ਰਾਬੇ ਨੂੰ ਮਿਟਾ ਓਹ ਆਪਣੇ ਕਿਤਾਬਾਂ ਨਾਲ ਲੱਦੇ ਖਾਲੀ ਕਮਰੇ ਵਿਚ ਆ ਵੱਡਿਆ। ਇਕ ਇਕਲਾਪਾ ਸੀ ਜਿਸਨੂੰ ਉਸ ਗਲ ਨਾਲ ਲਾ ਲਿਆ ਸੀ। ਬੱਤੀ ਬਾਲ, ਪੱਖਾ ਚਲਾ ਤੇ ਕਮੀਜ਼ ਲਾਹ, ਓਹ ਲੰਮਾ ਪੈ ਗਿਆ - ਚਾਹ ਪੀਦਿਆਂ ਕਿਸੇ ਮਿੱਤਰ ਦੀ ਜੁਗਤ ਨੂੰ ਯਾਦ ਕਰਕੇ ਓਹ ਹਾਲੇ ਵੀ ਨਿੰਮਾਂ ਨਿੰਮਾਂ ਹਸਦਾ ਸੀ ਪਿਆ। ਉਹ ਮੁਲੂ ਕੇ ਵੀ ਹੱਸ ਸਕਦਾ ਸੀ, ਪੂਰੇ ਕਮਰੇ ਵਿਚ ਓਹ ਇਕੱਲਾ ਸੀ।

ਸਵੇਰ ਦੇ ਛੇ ਵੱਜ ਰਹੇ ਸਨ, ਉਹਨੇ ਮੁਬਾਇਲ ਕੌਂਢਿਆ ਤੇ ਫੇਸ ਬੁੱਕ ਤੇ ਇਕ ਲੰਮਾ ਜਿਹਾ ਸਟੇਟਸ ਲਿਖਿਆ। ਇਹ ਸਭ ਲਿਖਿਆਂ ਉਹਦੇ ਚਿਹਰੇ ਤੇ ਹਾਸੇ ਸਨ। ਮੁਬਾਇਲ ਨੂੰ ਛੇਰ ਚਾਰਜਿੰਗ ਤੇ ਲਾਇਆ। ਤੇ ਬਟਨ ਨੱਪ ਕੇ ਚਲਦੇ ਪੱਥੇ ਦੀ ਜਾਨ ਇਕ ਵਾਰ ਫਿਰ ਕੱਢ ਲਈ।

ਮਰੇ ਹੋਏ ਪੱਥੇ ਦੇ ਥੱਲੇ ਖਲੋ ਕੇ ਉਸ ਪੱਥੇ ਨੂੰ ਵੇਖਿਆ। ਉਹੋ ਤਿੰਨ ਪਰਾਂ ਵਾਲਾ, ਮੈਲ ਨਾਲ ਕਾਲਾ ਹੋਇਆ, ਪੁਗਣਾ ਪੱਖਾ। ਉਹਦੇ ਅੰਦਰ ਕੁਝ ਚੱਲ ਰਿਹਾ ਸੀ। ਬਹੁਤ ਤੇਜ਼, ਬਹੁਤ ਈਂਡੀ ਤੇਜ਼। ਪਰ ਓਹ ਕੁਝ ਵੀ ਵੇਖ ਨਈਂ ਸੀ ਸਕਦਾ। ਉਹਨੇ ਮੈਲ ਪਸੀਨੇ ਨਾਲ ਗੰਦੀ ਹੋਈ ਬਿਸਤਰ ਦੀ ਚਾਦਰ ਚੁੱਕੀ ਤੇ ਕਮਰੇ ਵਿਚ ਪਈ ਹੋਈ ਟੁੱਟੀ ਕੁਰਸੀ ਨੂੰ ਖਿੱਚ ਕੇ ਪੱਥੇ ਹੇਠ ਕਰ ਲਿਆ।

ਤ੍ਰੈਮਾਸਿਕ 'ਪ੍ਰਵਚਨ' ਪਿਛਲੇ 23 ਸਾਲਾਂ ਤੋਂ ਨਿਰਤ ਆਪਣੀ ਸਮਰੱਥਾ ਅਤੇ ਸੁਝ ਅਨੁਸਾਰ ਸਮੱਗਰੀ ਪੰਜਾਬੀ ਪਾਠਕਾਂ ਨੂੰ ਪੜ੍ਹਾ ਰਿਹਾ ਹੈ। ਇਸ ਸਫਰ ਦੌਰਾਨ ਸੁਹਿਰਦ ਪਾਠਕਾਂ ਨੇ ਭਰਪੂਰ ਹੁੰਗਾਰਾ ਭਰਿਆ ਹੈ ਅਤੇ ਇਸ ਨੂੰ ਚੱਲਦਾ ਰੱਖਣ ਵਿਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ। ਜਿਹਨਾਂ ਪਾਠਕਾਂ ਦੇ ਚੰਦੇ ਖਤਮ ਹਨ ਉਨ੍ਹਾਂ ਨੂੰ ਆਪ ਵੀ ਪਤਾ ਹੈ। ਅਸੀਂ ਵਿਅਕਤੀਗਤ ਚਿੱਠੀ, ਪੱਤਰ ਪਾ ਕੇ ਉਨ੍ਹਾਂ ਨੂੰ ਯਾਦ ਕਰਾਉਣ ਦੀ ਥਾਂ ਸਵੈ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਕਿ ਉਹ ਆਪਣੇ ਆਪ ਹੀ ਚੰਦਾ ਸਮੇਂ ਸਿਰ ਭੇਜ ਦੇਣ ਤਾਂ ਜੋ ਇਸ ਪਰਚੇ ਨੂੰ ਜਾਰੀ ਰੱਖਿਆ ਜਾ ਸਕੇ। ਚੰਦਿਆਂ ਦੀ ਦਰ ਘੱਟੋ-ਘੱਟ 1500 ਰੁਪਏ ਪੰਜ ਸਾਲ ਲਈ ਹੈ। ਚੰਦਾ ਬੈਂਕ ਡਰਾਫਟ ਜਾਂ ਚੈਕ ਰਾਹੀਂ ਭੇਜਿਆ ਜਾਵੇ ਜਾਂ ਸੰਪਾਦਕ ਦੇ ਹੇਠ ਲਿਖੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਜਾਣ।

KULWANT SINGH

Ac. no. 07141000085751 IFSC PSIB0000714

PUNJAB & SINDH BANK

Defence Colony, Jalandhar

ਕਹਾਣੀ

ਨਸਾਂ 'ਚ ਫੈਲਦਾ ਜ਼ਹਿਰ

-ਬਲਬੀਰ ਪਰਵਾਨਾ

ਟਰੈਕਟਰ ਮਗਰ ਪਾਈ ਰੀਪਰ ਨਾੜ ਨੂੰ ਵੱਡਦੀ, ਉਸਦਾ ਕੁਤਰਾ ਕਰ ਤੂੜੀ 'ਚ ਬਦਲਦੀ, ਟਰਾਲੀ 'ਚ ਭਰੀ ਜਾ ਰਹੀ ਸੀ। ਭਾਵੇਂ ਟਰਾਲੀ ਉਪਰ ਬਰੀਕ ਤਾਰਾਂ ਦਾ ਬੁਣਿਆ ਜਾਲ ਲੱਗਾ ਹੋਇਆ ਸੀ ਪਰ ਪੱਖੇ ਦੀ ਤੇਜ਼ ਹਵਾ ਦੇ ਦਬਾਅ ਨਾਲ ਨਿਕਲਦੀ ਤੂੜੀ 'ਚੋਂ ਘੱਟਾ, ਮਿੱਟੀ ਤੇ ਨਾੜ ਦੇ ਬਰੀਕ ਕਣ ਜਾਲ ਦੀਆਂ ਮੌਰੀਆਂ 'ਚੋਂ ਬਾਹਰ ਖਿੰਡਦੇ, ਮਾਹੌਲ ਨੂੰ ਅਜੀਬ ਤਰ੍ਹਾਂ ਧੂੜੈ-ਧੂੜ ਕਰ ਰਹੇ ਸਨ, ਜਿਵੇਂ ਟਰੈਕਟਰ ਦੇ ਪਿੱਛੇ ਧੂੜ ਦਾ ਵਰੋਲਾ ਤੁਰ ਰਿਹਾ ਹੋਵੇ। ਘੱਟਾ ਬਹਿੰਦਾ ਤਾਂ ਉਸ 'ਚ ਧੂੜ ਨਾਲੋਂ ਬਹੁਤੇ ਤੂੜੀ ਦੇ ਕਣ ਹੁੰਦੇ ਹਨ। ਪਰਨੇ ਨਾਲ ਮੂੰਹ ਸਿਰ ਵਲ੍ਹੇਟੀ ਜਗਤੂ ਟਰੈਕਟਰ ਦੇ ਪਿੱਛੇ ਤੁਰਿਆ ਫਿਰਦਾ। ਉੱਜ ਇਸਦੀ ਨਾ ਤਾਂ ਲੋੜ ਸੀ ਤੇ ਨਾ ਹੀ ਵੇਖਣ ਵਾਲੀ ਕੋਈ ਗੱਲ। ਰੀਪਰ ਦੀਆਂ ਤੁਖੀਆਂ ਛੁਰੀਆਂ ਦੀ ਧਾਰ ਜਿੱਥੇ ਸੈਟ ਕਰ ਦਿੱਤੀ ਗਈ, ਉਥੋਂ ਉਸਨੇ ਸੈਂਟੀਮੀਟਰ ਵੀ ਪਰਾਂ-ਉਰਾਂ ਨਹੀਂ ਸੀ ਹੋਣਾ। ਜਿਹੜਾ ਨਾੜ ਉਸਦੀ ਜੱਦ 'ਚ ਆ ਗਿਆ, ਉਥੋਂ ਤੱਕ ਉਸਨੇ ਤੀਲਾ ਨਹੀਂ ਸੀ ਛੱਡਣਾ। ਪਿੱਛੇ ਬਚਦੇ ਉਂਗਲ-ਉਂਗਲ ਭਰ ਮੁੱਢ। ਕਿਤੇ ਘਾਹ ਦੀ ਤਿੜ ਤਾਂ ਕੀ ਹੋਣੀ, ਬੰਨਿਆ 'ਤੇ ਵੀ ਘਾਹ ਨਾ ਦਿਸਦਾ! ਸਪਰੇਆਂ ਸਭ ਕੁਝ ਸਾੜ ਦਿੱਤਾ ਹੋਇਆ ਸੀ।

“ਚਾਚਾ, ਤੂੰ ਕਿਉਂ ਟਰੈਕਟਰ ਪਿੱਛੇ ਘੱਟਾ ਛੱਕਦਾ ਫਿਰਦਾਂ?” ਟਰਾਲੀ ਤੂੜੀ ਨਾਲ ਭਰ ਗਈ ਦੇਖ, ਗੋਲਡੀ ਨੇ ਟਰੈਕਟਰ ਰੋਕ, ਉਤਰ ਕੇ ਟਰਾਲੀ ਨੂੰ ਚੁਫੇਰੇ ਫਿਰ ਕੇ ਦੇਖਿਆ। ਕਿਤੇ ਕੋਈ ਉਣ ਨਹੀਂ ਸੀ ਸਿਵਾਏ ਉਨ੍ਹੇ ਕੁ ਥਾਂ ਦੇ, ਜਿੱਥੇ ਪਾਇਪ 'ਚੋਂ ਤੇਜ਼ ਦਬਾਅ ਨਾਲ ਨਿਕਲ ਕੇ ਤੂੜੀ ਡਿਗਦੀ।

“ਉੱਦੀਂ!” ਉਸਨੂੰ ਸੁਝਿਆ ਨਾ, ਕੀ ਜਵਾਬ ਦੇਵੇ। ਕਹਿੰਦਾ ਵੀ ਕੀ? ਆਪਣੇ ਮਨ ਦੀ ਗੱਲ ਕਿਵੇਂ ਦੱਸੇ? ਮਨ 'ਚ ਪਿਆ ਹੋਇਆ ਹਿਸਾਬ-ਕਿਤਾਬ ਦਾ ਖੌਰ। ਲਗਭਗ ਢਾਈ ਹਜ਼ਾਰ ਬਣ ਜਾਣਾ ਤੂੜੀ ਬਣਾਉਣ ਦਾ। ਦੋ ਦਿਹਾੜੀਏ ਲਾ ਕੇ ਮੂਸਲ ਬੰਨ੍ਹਵਾਈ, ਸੱਤ-ਅੱਠ ਸੌ ਉਨ੍ਹਾਂ ਦਾ। ਫਿਰ ਕੱਖ, ਬੇੜ, ਰੱਸੀਆਂ। ਸਰਦੀ-ਪੁੱਜਦੀ ਵਾਲਿਆਂ ਨੇ ਤਾਂ ਪੱਕੇ ਸ਼ੈੱਡ ਬਣਵਾ ਲਏ ਹੋਏ ਸਨ, ਉਨ੍ਹਾਂ 'ਚ ਜਾ ਸਿੱਧੀ ਟਰਾਲੀ ਖਾਲੀ ਕਰਦੇ। ਸਾਂਭਣੀ ਵੀ ਕਿੰਨੀ ਕੁ ਹੁੰਦੀ! ਬਹੁਤਿਆਂ ਇੱਕ-ਇੱਕ, ਦੋ-ਦੋ ਲਵੇਰੀਆਂ ਹੀ ਤਾਂ ਰੱਖੀਆਂ ਹੋਈਆਂ ਸਨ। ਉਸ ਕੋਲ ਥਾਂ ਵੀ ਨਹੀਂ ਸੀ ਸ਼ੈੱਡ ਬਣਾਉਣ ਜੋਗੀ, ਨਾ ਪੈਸੇ ਹੀ। ਬੰਤ ਨਾਲ ਵੰਡ-ਵੰਡਾਈ ਤੋਂ ਪਿੱਛੋਂ, ਹਵੇਲੀ 'ਚੋਂ ਇਕ ਨੁਕਰੇ ਥੋੜਾ ਜਿਹਾ ਥਾਂ ਮਿਲਿਆ ਸੀ ਉਸਨੂੰ, ਮਸਾਂ ਦੋ ਪੜ੍ਹੀ ਬੰਨ੍ਹਣ ਜੋਗ। ਛੱਤਿਆ-ਛਤਾਇਆ ਘਰ ਉਸਨੂੰ ਦੇ ਕੇ ਬੰਤ ਸਾਰੀ ਹਵੇਲੀ ਹੀ ਸਾਂਭੂ ਸੀ। ਇਹ ਤਾਂ ਮਾਮੇ ਨੇ ਵਿੱਚ ਪੈ ਕੇ ਥੋੜਾ ਜਿਹਾ ਥਾਂ ਦਿਵਾਇਆ ਸੀ, ਦੋ ਮਰਲੇ। ਇਥੇ ਉਹ ਆਪਣੀ ਮੱਝ ਗਾਂ ਬੰਨ੍ਹੀ ਰੱਖਦਾ; ਇਕ ਅੱਧ ਉਹਨਾਂ ਦਾ ਕੱਟਰੂ ਹੁੰਦਾ, ਕੋਈ ਕੱਟੀ ਵੱਡੀ। ਹੋਰ ਕੁਝ ਨੀ ਤਾਂ ਘਰਦਾ ਦੁੱਧ ਹੋ ਜਾਂਦਾ। ਚਾਰ ਪੈਸੇ ਵੀ ਵੱਟੇ ਜਾਂਦੇ ਐ। ਵਿਹਲਾ ਬੰਦਾ ਤਾਂ ਖਰਚ ਦਾ ਖੌਅ ਹੁੰਦਾ! ਉਸਦੇ ਜ਼ਿੰਦਗੀ ਜੀਉਣ ਦੇ ਆਪਣੇ ਤਰਕ ਸੀ; ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਹੱਡੀ-ਹੰਢਾਏ ਸੱਚ; ਪਰ ਇਹਨਾਂ ਨੂੰ ਹੋਰ ਕੋਈ ਤਾਂ ਕੀ, ਖੁਦ ਉਸਦੇ ਆਪਣੇ ਬੱਚੇ ਹੀ ਅਪਣਾਉਣ ਲਈ ਤਿਆਰ ਨਹੀਂ ਸਨ। ਆਪਣੇ ਆਪ 'ਚ

ਮਸਤ ਸੋਨੀ ਵੀ ਤੇ ਅਮਰ ਵੀ। ਅਮਰ ਕੁਝ ਜ਼ਿਆਦਾ ਹੀ ਲਾਪਰਵਾਹ ਸੀ। ਜਦੋਂ ਦੀ ਉਸਨੂੰ ਨਸੇ ਦੀ ਲਤ ਲੱਗੀ ਸੀ, ਉਸਦੀਆਂ ਅੱਖਾਂ ਦੀ ਸ਼ਰਮ ਵੀ ਮਰਦੀ ਜਾ ਰਹੀ ਸੀ। ਸਵੇਰੇ ਉਸ ਨਾਲ ਇਕ ਗੋੜਾ ਜਿਹਾ ਮਾਰ ਗਿਆ ਸੀ ਖੇਤ। ਉਦੋਂ ਅਜੇ ਗੋਲਡੀ ਆਇਆ ਨਹੀਂ ਸੀ। ਫਿਰ, “ਮੈਂ ਅੱਡੇ ’ਤੇ ਜਾਨਾ... ਕੁਝ ਤਾਂ ਦਿਹਾੜੀ ਬਣ੍ਹ,” ਤੇ ਉਸਦਾ ਜਵਾਬ ਉਡੀਕੇ ਬਿਨਾਂ, ਬਾਈਕ ਨੂੰ ਕਿੱਕ ਮਾਰ ਚਲਿਆ ਗਿਆ। ਚੁੰਹੁ ਕੁ ਮਹੀਨਿਆਂ ਤੋਂ ਉਹ ਸ਼ਹਿਰ ਬੱਸ-ਅੱਡੇ ’ਤੇ ਕਿਰਾਏ ’ਤੇ ਲੈ ਕੇ ਆਟੇ ਚਲਾਉਂਦਾ ਸੀ। ਤਿੰਨ ਸੌ ਰੁਪਏ ਰੋਜ਼ ਦਾ ਆਟੇ ਦਾ ਕਿਰਾਇਆ। ਸਵਾਰੀਆਂ ਮਿਲਦੀਆਂ ਰਹਿੰਦੀਆਂ ਤਾਂ ਤੇਲ-ਪਾਣੀ ਦਾ ਖਰਚਾ ਤੇ ਕਿਰਾਇਆ ਕੱਢ ਕੇ ਦੋ ਚਾਰ ਸੌ ਬਚ ਜਾਂਦਾ। ਕਈ ਵਾਰ ਮਾਲਕ ਨੂੰ ਦੇਣ ਵਾਲਾ ਤਿੰਨ ਸੌ ਵੀ ਪੂਰਾ ਨਾ ਹੁੰਦਾ। ਕੁਝ ਬਚਦਾ ਜਾ ਨਾ, ਉਹ ਅੱਧੀ ਰਾਤ ਤੋਂ ਪਹਿਲਾਂ ਘਰ ਨਾ ਮੁੜਦਾ। ਅੱਡੇ ’ਤੇ ਸੁਨ ਵਰਤਣ ਲਗਦੀ ਤਾਂ ਢਾਣੀ ਆਟੇ ਨੂੰ ਹੀ ਅਹਾਤਾ ਬਣਾ ਬੈਠਦੀ। ਸਵੇਰੇ ਦੇਰ ਨਾਲ ਉੱਠਣਾ, ਉੱਠ ਕੇ ਮੂੰਹ ਹੱਥ ਧੋ, ਰੋਟੀ ਪਾਣੀ ਖਾ ਕੇ ਤੁਰ ਪੈਣਾ। ਘਰ ’ਚ ਕਿਸੇ ਕੰਮ ਨੂੰ ਨਾ ਦੇਖਦਾ। ਖੇਤਾਂ ’ਚ ਕੰਮ ਨਾਲ ਤਾਂ ਜਿਵੇਂ ਨਫਰਤ ਜਿਹੀ ਵੀ ਸੀ, “ਮਿਟੀ ਨਾਲ ਮਿਟੀ ਹੋਏ ਰਹੋ... ਬਚਦਾ ਹੀ ਕੀ ਐ... ਦਸ ਵੀਹ ਕਿਲੇ ਹੋਣ ਤਾਂ ਵੀ ਬੰਦਾ ਜਾਨ ਮਾਰਦਾ...!... ਝੁੰਗੇ ’ਚੋਂ ਢਾਈ ਕਿਲੇ!” ਉੱਜ ਉਹ ਖੇਤ ਤਾਂ ਕੀ, ਕਿਤੇ ਵੀ ਟਿਕ ਕੇ ਕੰਮ ਨਹੀਂ ਸੀ ਕਰਦਾ! ਚੰਗਾ ਡਰਾਈਵਰ ਸੀ ਪਰ ਦੋ ਮਹੀਨੇ ਕਿਤੇ, ਚਾਰ ਮਹੀਨੇ ਕਿਤੇ। ਸੁਭਾਅ ਦਾ ਅੱਖਰਗਣ ਤੇ ਨਸ਼ਿਆਂ ਦੀ ਲਤ ਕਿਤੇ ਟਿਕਣ ਨਾ ਦਿੰਦੀ। ਜਿਉਂ ਮੈਕਸੀਕੋ ਰਾਹੀਂ ਅਮਰੀਕਾ ਲੰਘਣ ਦੇ ਯਤਨ ’ਚ ਫੜਿਆ ਜਾਣ ’ਤੇ ‘ਡੀਪੋਰਟ’ ਹੋ ਮੁੜਿਆ ਸੀ, ਉਸਦਾ ਇਹੀ ਹਾਲ ਬਣਿਆ ਹੋਇਆ ਸੀ। ਕਈ ਵਾਰ ਤਾਂ ਸ਼ਗਾਬੀ ਹੋਇਆ ਘਰਦਿਆਂ ਨੂੰ ਹੀ ਗਾਲ੍ਹਾਂ ਕੱਢਣ ਲੱਗ ਪੈਂਦਾ, ‘ਸਾਲੇ ਨੰਗ ਜੱਟਾਂ ਦਾ ਟੋਬਰ’।

ਘਰ ਦਾ ਖਰਚਾ ਤੌਰਨਾ ਉਸਦੇ ਤੇ ਬੇਅੰਤ ਕੌਰ ਦੇ ਜਿੰਮੇ ਹੀ ਰਹਿ ਜਾਂਦਾ। ‘ਹੋਰ ਕਿੰਨਾ ਕੁ ਚਿਰ ਇੰਜ ਤੁਰ ਸਕਣਾ! ਫਸਲ ਤਾਂ ਇਹੀ ਐ ਨਾ!’ ਮਨ ’ਚ ਕਈ ਤਰ੍ਹਾਂ ਦੇ ਜਮਾਂ-ਘਟਾਓ ਉੱਸਲ-ਵੱਟੇ ਲੈ ਰਹੇ ਸਨ। ਕਣਕ ਭਲਕੇ ਤੁੱਲ ਜਾਣੀ ਸੀ। ਉਸ ’ਚੋਂ ਪੰਜ ਛੇ ਕੁਇਟਲ ਪੱਖਾ ਲੁਆਉਣ ਤੋਂ ਬਾਅਦ ਘਰ ਖਾਣ ਲਈ ਲਿਆਉਣੀ ਸੀ, ਸਾਫ਼ ਕਰਾ ਕੇ। ਬੇਅੰਤ ਕੌਰ ਦੀ ਸਿਹਤ ਸਿਆਲੇ ਬਹੁਤੀ ਹੀ ਰਹਿ ਗਈ ਸੀ। “ਮੈਂਥੋਂ ਤਾਂ ਸਾਫ਼ ਕੀਤੀ ਨੀ ਜਾਣੀ... ਸੋਨੀ ਘੱਟੇ-ਮਿਟੀ ਵਾਲੇ ਕੰਮ ਨੂੰ ਹੱਥ ਨੀ ਲਾਉਂਦੀ... ਵਿਹੜੇ ’ਚੋਂ ਕਿਸੇ ਨੂੰ ਕਹੋ, ਸੌਂ ਨਖਰੇ ਕਰਕੇ ਆਉਂਦੀਆਂ।” ਇਹੀ ਸੁੱਝਿਆ ਸੀ ਮੰਡੀ ’ਚੋਂ ਹੀ ਸਾਫ਼ ਕਰਾ ਕੇ ਲੈ ਆਂਦੀ ਜਾਵੇ। ਖਰਚਾ ਜਿਹੜਾ ਬਣ੍ਹ, ਪੰਜਾਹ ਸੌ ਕੱਟ ਹੋ ਜਾਉ। ‘ਬਾਕੀ ਬਚਦੀ ਦੇ ਸ਼ਾਇਦ ਅੱਸੀ ਕੁ ਹਜ਼ਾਰ ਵੱਟੇ ਜਾਣ।’ ਇਸ ’ਚੋਂ ਹੀ ਤੁਰਨੇ ਸੀ ਸਾਰੇ ਖਰਚੇ। ਅਗਾਂਹ ਆਉਣ ਵਾਲੀ ਝੋਨੇ ਦੀ ਫਸਲ ਲਈ ਵਹਾਈ, ਬੀਜ, ਖਾਦਾਂ, ਲੁਆਈ, ਸਪਰੋਆਂ। ਪਾਣੀ ਵੀ। ਟਿਊਬਵੈਲ ਚਲਾ ਕੇ ਪਾਲਦੇ ਤਾਂ ਡੀਜ਼ਲ ਦਾ ਖਰਚਾ ਬਹੁਤ ਪੈ ਜਾਂਦਾ। ਸੇਮੇ ਦੀ ਮੋਟਰ ਤੋਂ ਲੈਂਦੇ ਤਾਂ ਉਹ ਇਕ ਵਾਰ ਭਰਨ ਦਾ ਅੱਠ ਸੌ ਲੈਂਦਾ। ਉਪਰੋਂ ਅਹਿਸਾਨ ਵੱਖਰਾ। ਫਿਰ ਪਾਣੀ ਉਦੋਂ ਹੀ ਦਿੰਦਾ, ਜਦੋਂ ਉਸਦੀ ਆਪਣੀ ਲੋੜ ਨਾ ਹੁੰਦੀ। ਅੱਜ ਲੱਗੀ ਹੁੰਦੀ ਤਾਂ ਸੌਂ ਨਖਰੇ, ਖਾਸ ਕਰਕੇ ਝੋਨੇ ਦੇ ਸੀਜਨ ’ਚ ਆ ਕੇ। ‘ਸਾਲੀ ਸਰਕਾਰ ਵੀ ਵੱਡੇ ਛਿੱਡਾਂ ਵਾਲਿਆਂ ਵਲ ਦੇਖਦੀ ਐ... ਜਿਹੜੇ ਰੱਜੇ ਐ, ਉਹਨਾਂ ਨੂੰ ਹੋਰ ਰਜਾਉਣ ਦੇ ਰਾਹ... ਮੁਫਤ ਦੀ ਬਿਜਲੀ ਦੇ ਵੀ ਪੈਸੇ ਵੱਟਦੇ...!... ਇਹ ਲੁੱਟ ਨੀ ਤਾਂ ਹੋਰ ਕੀ ਐ? ਸੇਮਾ ਹੀ ਨਹੀਂ, ਪਿੰਡ ’ਚ ਹੋਰ ਵੀ ਕਈ ਮਾੜੇ-ਪੀੜੇ ਕਿਸਾਨਾਂ ਨੂੰ ਪਾਣੀ ਦੇਣ ਦੇ ਪੈਸੇ

ਲੈਂਦੇ। ਕੁਲੁਂ ਉੱਕਾ ਹੀ ਸੁੱਕ ਗਈਆਂ ਸਨ। ਕਦੀ ਕੁਲੁਂ ਦਾ ਪਾਣੀ ਹੀ ਉਹਨਾਂ ਦੇ ਪਿੰਡਾਂ ਚ ਲਗਦਾ ਸੀ, ਪਰ ਮੁਫਤ ਦੀ ਬਿਜਲੀ ਨੇ ਕੁਲੁਂ ਬਰਬਾਦ ਕਰ ਦਿੱਤੀਆਂ। ਸਰਦੀ-ਪੁੱਜਦੀ ਵਾਲਿਆਂ ਨੇ ਮੋਟਰਾਂ ਲਵਾ ਲਈਆਂ, ਪਹਿਲਾਂ ਉਹ ਹੀ ਮੂਹਰੇ ਹੋ ਕੇ ਕੁਲੁਂ-ਨਾਲਿਆਂ ਦੀ ਸਫ਼ਾਈ ਕਰਾਉਂਦੇ, ਕੰਢੇ ਛਿਲ-ਤਰਾਸ਼ ਕੇ ਰੱਖਦੇ ਸਨ। ਮੋਟਰ ਦਾ ਬਠਨ ਦੱਬਣ ਦੀ ਸਹੂਲਤ ਨੇ ਉਧਰੋਂ ਮੂੰਹ ਮੌਜ ਦਿੱਤਾ। ਪਹਿਲਾਂ ਨਾਲਿਆਂ 'ਚ ਪਾਣੀ ਆਉਣਾ ਬੰਦ ਹੋਇਆ, ਫਿਰ ਕੁਲੁਂ ਸੁੱਕਣ ਲੱਗੀਆਂ। ਪਿੰਡਾਂ ਦੇ ਗੰਦੇ ਪਾਣੀ ਢੋਹਣ ਦਾ ਵਾਹਨ ਬਣਕੇ ਰਹਿ ਗਈਆਂ ਸਨ ਹੁਣ ਤਾਂ। ਇਹ ਪਾਣੀ ਢੂੰਘੇ ਥਾਈਂ ਖੜ੍ਹਾ ਬਦਬੂ ਫੈਲਾਉਂਦਾ ਰਹਿੰਦਾ।

“ਇਹ ਕਿੱਥੇ ਖਾਲੀ ਕਰਨੀ ਐ?” ਟਰਾਲੀ 'ਤੇ ਨਿਗਾਹ ਮਾਰ ਗੋਲਡੀ ਉਸ ਵਲ ਤੱਕਣ ਲੱਗਾ।

“ਜਿੱਥੇ ਪਿਛਲੇ ਸਾਲ ਮੂਸਲ ਬੰਨਿਆਂ ਸੀ,” ਉਹ ਚੜ੍ਹਦੀ ਵਲ ਪਿਛਲੇ ਸਾਲ ਦੇ ਪਦੇ ਕੱਖਾਂ ਵਾਲੀ ਥਾਂ ਵਲ ਤੱਕਣ ਲੱਗਾ, ਇਸ਼ਾਰਾ ਸੀ ਉਸ ਥਾਂ ਵੱਲ।

“ਚੱਲ, ਬਾਅਦ 'ਚ ਕਰਦਾਂ... ਪਹਿਲਾਂ ਦੂਸਰੀ ਟਰਾਲੀ ਵੀ ਬਣਾ ਲਵਾਂ” ਤੇ ਉਹ ਭਰੀ ਟਰਾਲੀ ਨੂੰ ਵੱਚੇ ਨਾੜ ਵਾਲੀ ਥਾਂ ਵੱਲ ਪਾਸੇ ਕਰਕੇ ਖੋਲਣ ਲੱਗਾ। ਉਸਨੂੰ ਲਿਫਟ ਨਾਲ ਚੁੱਕ, ਉਸਨੇ ਜਗਤੂ ਨੂੰ ਸਟੈਂਡ ਥੱਲੇ ਕਰਨ ਲਈ ਕਿਹਾ ਜਿਹੜਾ ਪਿੰਨ ਫਸਾ ਕੇ ਉਪਰ ਟੰਗਿਆ ਹੋਇਆ ਸੀ। ਜਗਤੂ ਨੇ ਪਿੰਨ ਕੱਢ ਸਟੈਂਡ ਹੇਠਾਂ ਨੂੰ ਕੀਤਾ ਤਾਂ ਉਸਨੇ ਲਿਫਟ ਥੱਲੇ ਕਰ ਟਰਾਲੀ ਨੂੰ ਸਟੈਂਡ 'ਤੇ ਕਰ ਦਿੱਤਾ। ਫਿਰ ਨਾਲਦੇ ਖੇਤ 'ਚ ਖੜੀ ਨਵੀਂ ਟਰਾਲੀ ਪਾਉਣ ਲੱਗਾ। ਟਰੈਕਟਰ ਨੂੰ ਦੋ ਚਾਰ ਵਾਰ ਅੱਗੇ ਪਿੱਛੇ ਮੌਜ, ਹੁੱਕ ਦੀ ਸੇਧ 'ਚ ਆਉਣ 'ਤੇ, ਲਿਫਟ ਨਾਲ ਚੁੱਕ ਟਰਾਲੀ ਫਸਾਈ ਤੇ ਉਥੋਂ ਕੁ ਹੀ ਬੰਨੇ ਤੋਂ ਟਪਾ ਸਿੱਧੀ ਕੀਤੀ ਨਵੀਂ ਪਰਾਤ ਮੱਲਣ ਲਈ। ਬੀਤੇ ਦਿਨ ਉਸਨੇ ਕਣਕ ਵੱਚ ਦਿੱਤੀ ਸੀ, ਅੱਜ ਰੀਪਰ ਲੈ ਆਇਆ। ਸੜਕੋਂ ਪਾਰ ਸੂਬੇਦਾਰਾਂ ਦੇ ਟੱਕ 'ਚ ਤਾਂ ਨਾੜ ਵੀ ਸਾੜ ਦਿੱਤਾ ਗਿਆ ਸੀ। ਖੇਤਾਂ 'ਚ ਵਿਛੀ ਕਾਲੀ ਸੂਆਹ ਦੀ ਤਹਿ। ਕਿਤੇ ਮੋਟੀ ਪਰਤ, ਕਿਤੇ ਹਲਕੀ। ਡੱਬ-ਖੜੱਬੀ ਜਿਹੀ ਹੋਈ ਦਿਸਦੀ ਜਮੀਨ। ਮੋਟਰ ਕੋਲ ਦੋ ਕੁ ਅੰਬਾਂ ਦੇ ਬੂਟਿਆਂ ਦੀਆਂ ਹੇਠਲੀਆਂ ਡਾਲੀਆਂ ਵੀ ਝੁਲਸੀਆਂ ਹੋਈਆਂ ਸਨ ਨਾੜ ਦੀਆਂ ਲਾਟਾਂ ਨਾਲ। ਇਹ ਰੰਗੇ ਵਾਲੇ ਕਰਮੇ ਕੋਲ ਠੇਕੇ 'ਤੇ ਸੀ। ਨੌਂ ਕਿਲਿਆਂ ਦਾ 'ਕੱਠਾ' ਟੱਕ। ਸੂਬੇਦਾਰਾਂ ਦਾ ਤਾਂ ਕੋਈ ਜੀਅ ਏਧਰ ਸੀ ਨਹੀਂ। ਕੁਝ ਕੈਨੇਡਾ 'ਚ ਸੈੱਟ ਸਨ ਤੇ ਕੁਝ ਅਮਰੀਕਾ 'ਚ। ਸਾਲ-ਛਿਮਾਹੀਂ ਕੋਈ ਜੀਅ ਹੱਡੇ ਦਸਾਂ ਦਿਨਾਂ ਲਈ ਏਧਰ ਆਉਂਦਾ। ਆਉਣ ਦਾ ਪਤਾ ਉਦੋਂ ਹੀ ਲਗਦਾ, ਜਦੋਂ ਮਹਿੰਗੀਆਂ ਗੱਡੀਆਂ ਉਹਨਾਂ ਦੇ ਘਰੋਂ ਨਿਕਲਣ ਵੜਨ ਲੱਗਦੀਆਂ, ਘਰਦੀ ਸਾਫ਼-ਸਫ਼ਾਈ ਹੋ ਰਹੀ ਹੁੰਦੀ। ਸੂਬੇਦਾਰਾਂ ਦਾ ਟੱਕ ਸੜਕ ਤੋਂ ਚੜ੍ਹਦੀ-ਵੰਨੀ ਸੀ ਤੇ ਉਹਨਾਂ ਦੀ ਸੜਕ ਤੋਂ ਲਿਹਦੀ ਵੰਨੀ। ਉਸਦੇ ਬਾਪ ਮਹਿੰਗਾ ਸਿੰਘ ਕੋਲ ਸੂਬੇਦਾਰ ਜਿੰਨੀ ਹੀ ਜਮੀਨ ਹੁੰਦੀ ਸੀ, ਜਿਹੜੀ ਦੋਹਾਂ ਭਰਾਵਾਂ 'ਚ ਵੰਡ ਹੋ ਕੇ ਸਾਡੇ ਚਾਰ-ਚਾਰ ਆਈ। ਇਸ 'ਚੋਂ ਉਸ ਕੋਲ ਢਾਈ ਹੀ ਬਚੀ ਰਹਿ ਗਈ ਸੀ। ਡੇਢ ਕਿਲਾ ਅਮਰ ਦੇ ਬਾਹਰ ਜਾਣ ਦੇ ਚੱਕਰ 'ਚ ਵਿਕੀ। ਪੈਂਤੀ ਲੱਖ ਏਜੰਟ ਨੂੰ ਦੇ ਕੇ ਉਹ ਦੋ ਨੰਬਰ 'ਚ ਅਮਰੀਕਾ ਲਈ ਤੁਰਿਆ ਸੀ ਪਰ ਸਰੱਦ ਪਾਰ ਕਰਦਾ ਫੜਿਆ ਗਿਆ। ਇਸ ਨਾਲ ਜਮੀਨ ਨੂੰ ਅਜਿਹਾ ਵੇਚਣ ਦਾ ਟੱਕ ਧਰਿਆ ਗਿਆ, ਜਿਹੜਾ ਅਜੇ ਵੀ ਰੁਕ ਨਹੀਂ ਸੀ ਰਿਹਾ। ਕਦੀ ਕਨਾਲ, ਕਦੀ ਦਸ ਮਰਲੇ, ਕਦੀ ਰੈਹਣ, ਕਦੀ ਬੈਅ।

“ਚਾਹ ਲਈ ਕਹਿਣਾ ਸੀ,” ਟਰਾਲੀ ਸਿੱਧੀ ਕਰ ਟਰੈਕਟਰ ਤੋਰਨ ਦੀ ਬਜਾਏ ਉਹ

ਇਜਣ ਬੰਦ ਕਰ ਮੁੜ ਹੋਠਾਂ ਉੱਤਰ ਆਇਆ। ਉੱਤਰ ਕੇ ਉਸਨੇ ਮੂੰਹ-ਸਿਰ 'ਤੇ ਵਲੋਟਿਆ ਪਰਨਾ ਖੋਲ ਕੇ ਉਸ ਨਾਲ ਕਪੜੇ ਝਾੜੇ, ਮੂੰਹ 'ਤੇ ਹੱਥ ਫੇਰ ਘੱਟਾ ਸਾਫ਼ ਕੀਤਾ ਤੇ ਲੋਅਰ ਦੀ ਜੇਬ 'ਚੋਂ ਕੰਘਾ ਕੱਢ ਵਾਲਾਂ 'ਤੇ ਫੇਰਨ ਲੱਗਾ। ਆਪਣੇ ਖੇਤਾਂ ਤੋਂ ਇਲਾਵਾ ਉਹ ਆਪ ਘੱਟ ਹੀ ਕਿਸੇ ਦੇ ਕੰਮ ਕਰਨ ਜਾਂਦਾ, ਬਹੁਤਾ ਡਰਾਈਵਰ ਨੂੰ ਤੇਰੀ ਰੱਖਦਾ। ਉਸਦੇ ਆਪਣੇ ਕੰਮ ਹੀ ਨਹੀਂ ਸੀ ਮੁੱਕਦੇ। ਸਬਜ਼ੀਆਂ, ਮੱਕੀ, ਗੰਨੇ ਜਿਹੀਆਂ ਵਪਾਰਕ ਫਸਲਾਂ। ਫਾਰਮ 'ਤੇ ਡਰਾਈਵਰ ਦੇ ਇਲਾਵਾ ਹੋਰ ਵੀ ਤਿੰਨ ਭਈਏ ਪੱਕੇ ਨੌਕਰ ਰੱਖੇ ਹੋਏ ਸਨ।

“ਕਰਦਾਂ ਫੋਨ! ਲਗਦਾ ਅੱਧੇ ਪੌਣੇ ਘੰਟੇ ਦਾ ਹੀ ਹੋਰ ਐ ਕੰਮ!” ਮਨ ਹੀ ਮਨ ਉਸਨੂੰ ਅਮਰ 'ਤੇ ਗੁੱਸਾ ਆਉਣ ਲੱਗਾ, ‘ਜੇ ਘਰ ਹੁੰਦਾ, ਚਾਹ ਹੀ ਫੜਾ ਜਾਂਦਾ! ਹੁਣ ਸੋਨੀ ਨੂੰ ਆਉਣਾ ਪੈਣਾ ਸੀ?’ ਸੋਨੀ ਬਾਰੇ ਸੋਚਦਿਆਂ ਅੰਦਰ ਕੁਝ ਸੜਨ ਲੱਗਾ। ‘ਕੀ ਕਰੇ, ਕੀ ਨਾ ਕਰੇ?’ ਉਸਨੂੰ ਸਮਝ ਨਾ ਆਉਂਦੀ। ਉਸਨੂੰ ਪਤਾ ਸੀ ਗੋਲਡੀ ਸੋਨੀ ਨਾਲ ‘ਮਾੜਾ’, ਪਰ ਉਸਨੂੰ ਰੋਕਣਾ ਤਾਂ ਕੀ, ਖੁਦ ਸੱਦ ਕੇ ਲਿਆਇਆ ਸੀ ਜਾਂ ਸ਼ਾਇਦ ਸੋਨੀ ਦੇ ਕਰਕੇ ਹੀ ਉਹ ਆਇਆ ਸੀ। ਘਰ ਫੋਨ ਕੀਤਾ ਤਾਂ ਮਹਿਸੂਸ ਹੋਇਆ, ਉਹ ਪਹਿਲਾਂ ਹੀ ਤਿਆਰੀ ਕਰੀ ਫਿਰਦੀ ਸੀ, “ਚਾਹ ਰੱਖੀ ਹੋਈ ਐ! ਆਈ ਬਸ ਦਸਾਂ ਪੰਦਰਾਂ ਮਿਟਾਂ ‘ਚ।” ਉਸਦੀ ਆਵਾਜ਼ 'ਚ ਹੁਲਾਸ ਸੀ। ਬੀਤੇ ਦਿਨ ਵੀ ਉਸਨੇ ਕੰਮ ਤੋਂ ਛੁਟੀ ਕਰ ਲਈ ਸੀ। ਚਾਹ ਲੈ ਕੇ ਆਈ ਨੇ ਹੀ ਗੋਲਡੀ ਨੂੰ ਕਿਹਾ ਸੀ, “ਸਾਡਾ ਤੂੜੀ ਦਾ ਕੰਮ ਵੀ ਮੁਕਾ ਦੇ... ਮੈਂ ਭਲਕ ਦੀ ਵੀ ਛੁਟੀ ਲਈ ਹੋਈ ਐ।” ਅਮਰ ਉਸਦੇ ਕਹਿਣ ਦੇ ਬਾਵਜੂਦ ਘਰ ਨਹੀਂ ਸੀ ਰਿਹਾ... ਤੇ ਸੋਨੀ, ਉਸਦੇ ਕਹਿਣ ਤੋਂ ਬਿਨਾਂ ਹੀ ਘਰ ਸੀ। ਉਸਨੂੰ ਕਿੰਜ ਪਤਾ ਲੱਗਾ, ਉਹ ਖੇਤ 'ਚ ਆ ਕੇ ਕੰਮ ਲੱਗ ਚੁੱਕਾ। ਅੰਦਰ ਕਈ ਕੁਝ ਸੁਲਗਣ ਲੱਗਾ ਜਾਂ ਸੁਲਗਦਾ ਤਾਂ ਅਕਸਰ ਰਹਿੰਦਾ। ਕਦੀ ਪੂਰੀ ਤਰ੍ਹਾਂ ਇਸਦੀ ਜਕੜ ਵਿੱਚ ਆ ਜਾਂਦਾ ਜਿਵੇਂ ਹੁਣ; ਕਦੀ ਅਚੇਤ ਰੂਪ 'ਚ ਅੰਦਰ ਰਿਸਦਾ ਰਹਿੰਦਾ! ਪਿਛਲੇ ਤਿੰਨ, ਸਾਢੇ ਤਿੰਨ ਸਾਲਾਂ ਤੋਂ ਉਹ ਇਸ ਜ਼ਹਿਰ ਤੋਂ ਕਦੀ ਮੁਕਤ ਨਹੀਂ ਸੀ ਹੋ ਸਕਿਆ...
.....

...ਬੇਅੰਤ ਕੌਰ ਦੀ ਨਾਲਦੀ ਗੁਆਂਢਣ ਜੀਤੋਂ ਨਾਲ ਗਲੀ ਦੀ ਨਾਲੀ ਸਾਫ਼ ਕਰਨ ਤੋਂ 'ਤੂੰ-ਤੂੰ, 'ਮੈਂ-ਮੈਂ' ਹੋ ਗਈ। ਗੱਲ ਵਧੀ ਤਾਂ ਉਸਨੇ ਮਿਹਣਾ ਮਾਰਿਆ, “ਵੱਡੀ ਆਈ ਚੈਪਰਾਣੀ... ਕੁੜੀ ਤਾਂ ਸਾਂਭੀ ਨੀ ਜਾਂਦੀ, ਸ਼ਰੂਆਮ ਗੋਲਡੀ ਨਾਲ ਤੁਰੀ ਫਿਰਦੀ ਐ।”

“ਬੋਡੀਆਂ ਨੂੰ ਵੀ ਜਾਣਦੀ ਆਂ, ਕਿੱਥੇ-ਕਿੱਥੇ ਖੇਹ ਖਾਂਦੀਆਂ।”

“ਇਉਂ ਤਾਂ ਮੁਕਲਾਵੇ ਆਈਆਂ ਵੀ ਨੀ ਕਰਦੀਆਂ, ਜਿਵੇਂ ਬਣ-ਠਣ ਕੇ ਤੁਰ ਪੈਂਦੀ ਐ।”

ਉਹ ਘਰ ਹੀ ਸੀ। ਉਸਨੇ ਬੇਅੰਤ ਨੂੰ ਝਿੜਕ ਕੇ ਅੰਦਰ ਵਾੜਿਆ। ਜੀਤੋਂ ਨੂੰ ਕੁਝ ਕਹਿਣ ਦਾ ਹੌਸਲਾ ਨਹੀਂ ਸੀ ਪਿਆ...
.....

... ਬਹੁਤ ਕੁਝ ਉਸ ਅੰਦਰ ਉਸਲਵੱਟੇ ਲੈਂਦਾ ਰਹਿੰਦਾ ਸੀ। ਗੋਲਡੀ ਦਾ ਮੌਕੇ-ਬੇਮੌਕੇ ਉਹਨਾਂ ਦੇ ਘਰ ਆਏ ਰਹਿਣਾ। ਅਮਰ ਨਾਲ ਵਧਦੀ ਉਸਦੀ ਖਾਣ-ਪੀਣ ਦੀ ਸਾਂਝ। ਇਸ ਆੜ 'ਚ ਕਦੀ ਰੋਟੀ-ਪਾਣੀ, ਕਦੀ ਕੋਈ ਹੋਰ ਚੀਜ਼ ਫੜਾਉਣ ਦੇ ਬਹਾਨੇ ਉਹ ਆਸੇ ਪਾਸੇ ਮੌਲਦੀ ਰਹਿੰਦੀ। ਉਸਨੂੰ ਇਹ ਚੰਗਾ ਨਾ ਲੱਗਦਾ। ਕਈ ਵਾਰ ਘਰ ਕੋਈ ਨਾ ਹੁੰਦਾ ਤਾਂ ਵੀ ਉਹ

ਸੋਨੀ ਕੋਲ ਆਇਆ ਹੁੰਦਾ। ਬਹੁਤ ਕੁਝ ਸ਼ੱਕੀ ਸ਼ੱਕੀ ਜਿਹਾ ਸੀ। ਖਾਸ ਕਰਕੇ ਉਦੋਂ ਤੋਂ ਸ਼ੱਕ ਕੁਝ ਵਧੇਰੇ ਹੀ ਢੂੰਘਾ ਹੋ ਗਿਆ, ਜਦੋਂ ਇਕ ਵਾਰ ਉਹ ਬਾਹਰੋਂ ਮੁੜਿਆ ਤਾਂ ਤਿੰਨ ਚਾਰ ਵਾਰ ਖੜਕਾਉਣ ਤੋਂ ਬਾਅਦ ਸੋਨੀ ਨੇ ਆ ਕੇ ਦਰਵਾਜ਼ਾ ਖੋਲਿਆ ਸੀ। “ਮੈਂ ਸੋਚਿਆ ਸ਼ਾਇਦ ਕੋਈ ਮੰਗਤਾ ਖੜਕਾ ਰਿਹਾ?” ਪਰ ਉਸਦਾ ਉੱਡਿਆ ਰੰਗ ਉਸਨੂੰ ਕੁਝ ਹੋਰ ਹੀ ਕਹਿੰਦਾ ਲੱਗਾ। ਅੰਦਰ ਗੋਲਡੀ ਵੀ ਸੀ। “ਅਮਰ ਨੂੰ ਲੱਭਣ ਆਇਆ ਸੀ। ਸੋਨੀ ਕਹਿੰਦੀ ਚਾਹ ਪੀ ਕੇ ਜਾਈਂ।” ਪਰ ਮੇਜ਼ ‘ਤੇ ਨਾ ਖਾਲੀ ਕੱਪ ਦਿਸੇ, ਨਾ ਭਰੇ ਹੋਏ। ਉਹ ਉਸਨੂੰ ਜਾਂਦੇ ਨੂੰ ਕੁਝ ਨਾ ਕਹਿ ਸਕਿਆ, ਨਾ ਪਿਛੋਂ ਸੋਨੀ ਨੂੰ ਹੀ। ਹਾਂ, ਦੱਬੀ ਜੁਬਾਨ ਨਾਲ ਅਮਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, “ਪੁੱਤਰ, ਘਰ ਪੀ- ਭੈਣ ਜੁਆਨ ਹੋਵੇ, ਬਾਹਰਲੇ ਮੰਡੇ ਘਰ ਨੀ ਵਾੜੀਦੇ... ਲੋਕਾਂ ਨੂੰ ਗੱਲਾਂ ਬਣਾਉਣ ਦਾ ਕਿਉਂ ਮੌਕਾ ਦੇਣਾ।”

“ਲੋਕਾਂ ਨੇ ਤਾਂ ਭੌਂਕਣਾ ਹੀ ਹੁੰਦਾ! ਕੌਣ ਕਿਸੇ ਨੂੰ ਦੇਖ ਸੁਖਾਂਦਾ।”

“ਉੱਥੀ ਅਸੀਂ ਉਹਨਾਂ ਦੀ ਬਰਾਬਰੀ ਕਰਨ ਜ਼ੋਗੇ ਕਿਥੇ ਆਂ।”

“ਬਰਾਬਰੀ ਨੂੰ ਕਿਹੜਾ ਵੇਟ-ਲਿਫਟਿੰਗ ਦਾ ਮੁਕਾਬਲਾ... ਵਿਸਕੀ ਉਹੀ ਲੈ ਕੇ ਆਉਂਦਾ।” ਜੀਭ ਦਾ ਸੁਆਦ ਕਿਸੇ ਪ੍ਰੇਤ ਵਾਂਗ ਉਸ ‘ਤੇ ਹਾਵੀ ਰਹਿੰਦਾ। ਵਿਸਕੀ, ਮੁਰਗਾ, ਮੱਛੀ... ਗੋਲਡੀ ਖੁੱਲ੍ਹੇ ਹੱਥੋਂ ਖਰਚ ਕਰਦਾ। ਇਸ ‘ਚ ਚੁੰਪਿਆਇਆ ਉਹ ਹੋਰ ਕੁਝ ਦੇਖਦਾ ਹੀ ਨਾ! ਜਾਂ ਸ਼ਾਇਦ ਦੇਖਦਾ ਤਾਂ ਹੋਵੇ ਪਰ ਸੁਨ ਹੋਇਆ ਜ਼ਿਹਨ ਅਗਾਂਹ ਦੀਆਂ ਪਰਤਾਂ ਤੱਕ ਨਾ ਪੁੱਜ ਸਕਦਾ; ਉਨ੍ਹਾਂ ਪਰਤਾਂ ਤੱਕ, ਜਿਥੇ ਗੋਲਡੀ ਉਸ ਨਾਲ ਨੇੜਤਾ ਨੂੰ, ਸੋਨੀ ਦੇ ਜਿਸਮ ਤੱਕ ਪਹੁੰਚ ਵਜੋਂ ਵਰਤਦਾ ਸੀ। ਉਹ ਸੰਘਾ ਟਰੈਵਲਜ਼ ‘ਤੇ ਰਿਸੈਪਸ਼ਨਿਸਟ ਦੀ ਨੌਕਰੀ ਕਰਨ ਲੱਗੀ ਤਾਂ ਹੋਰ ਵੀ ਆਜ਼ਾਦ ਹੋ ਗਈ ਸੀ। ਉਸਦਾ ਪਹਿਰਾਵਾ, ਉਸਦਾ ਮੇਕਅਪ, ਸਲੀਕਾ, ਸਭ ਕੁਝ ਬਦਲਣ ਲੱਗਾ ਸੀ। ਵੱਡਾ ਸਾਰਾ ਮੋਬਾਇਲ ਕੰਨ ਨਾਲੋਂ ਲਾਹੁੰਦੀ ਹੀ ਨਾ। ਕਈ ਵਾਰ ਜਦੋਂ ਉਸਦੇ ਸ਼ਹਿਰ ਜਾਣ ਦਾ ਮੌਕਾ ਹੁੰਦਾ, ਉਹ ਬਾਹਰ ਗਲੀ ‘ਚ ਆ ਹਾਰਨ ਮਾਰਦਾ, “ਸ਼ਹਿਰ ਚੱਲਿਆ ਸੀ.. ਸੋਚਿਆ ਜੇ ਜਾਣਾ ਤਾਂ ਲੈ ਚਲਦਾਂ! ਕਿਥੇ ਮਿਨੀ ਬੱਸਾਂ ਜਾਂ ਆਟੋਆਂ ‘ਚ ਧੱਕੇ ਖਾਂਦੀ ਫਿਰੋਂਗੀ।” ਤੇ ਬਣੀ-ਫ਼ਬੀ ਉਹ ਉਸ ਨਾਲ ਗੱਡੀ ‘ਚ ਜਾ ਬੈਠਦੀ, ਉਸਦੇ ਬਰਾਬਰ ਦੀ ਸੀਟ ‘ਤੇ। ਕਦੀ ਬੁਲੇਟ ਦੇ ਪਿੱਛੇ। ਉਸ ਨੂੰ ਮਨ ਹੀ ਮਨ ਨਮੋਸ਼ੀ ਆਉਣ ਲੱਗਦੀ, ਆਪਣੀਆਂ ਹੀ ਨਜ਼ਰਾਂ ‘ਚੋਂ ਡਿੱਗਣ ਲਗਦਾ। ਕਦੀ ਬੇਅੰਤ ਕੌਰ ਨੂੰ ਕਹਿੰਦਾ, “ਕੁੜੀ ਨੂੰ ਕੁਝ ਤਾੜ ਕੇ ਰੱਖਿਆ ਕਰ... ਬੰਦੇ ਨੂੰ ਜੱਗ ਭਾਉਂਦਾ ਪਾਉਣਾ ਚਾਹੀਦਾ ਤੇ ਜੱਗ ਭਾਉਂਦਾ ਹੀ ਤੁਰਨਾ-ਫਿਰਨਾ!”

“ਤੂੰ ਤਾਂ ਇੱਜ ਕਹਿਨੈ ਜਿਵੇਂ ਮੈਥੋਂ ਪੁੱਛ ਕੇ ਕਰਦੀ ਹੋਵੇ! ਉਦੋਂ ਬਬੇਰਾ ਕਹਿੰਦੀ ਸੀ, ਬੱਧਣਾਂ ਵਾਲੇ ਰਿਸਤਾ ਮੰਗਦੇ ਐ... ਵਿਆਹ ਕੇ ਇਸਦਾ ਛਾਹਾ ਵੱਚੋਂ।”

“ਉਹਨਾਂ ਦਾ ਮੂੰਹ ਕਿੰਨਾ ਪਾਟਾ ਹੋਇਆ ਸੀ....!... ਵੀਹ ਪੰਝੀ ਲੱਖ ਕਿਥੋਂ ਆਉਣੇ ਸੀ!”

ਹੁਣ ਤਾਂ ਰਿਸ਼ਤੇ ਦੀ ਗਲ ਵੀ ਕਿਤੇ ਨਹੀਂ ਸੀ ਸੁਲਗਦੀ! ਬਹੁਤ ਕੁਝ ਉਸਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਪੈ ਰਿਹਾ ਸੀ....

.....

... ਮੁਕੇਰੀਆਂ ਬੱਸ-ਅੱਡੇ ਦੇ ਬਾਹਰਲੇ ਚੌਕ ਕੋਲ ਆਪਣੇ ਪਿੰਡਾਂ ਵੱਲ ਆਉਣ ਵਾਲੇ

ਆਟੇ 'ਚ ਬੈਠਾ ਸੀ। ਆਟੇ ਵਾਲੇ ਘੱਟੋ-ਘੱਟ ਛੇ ਸਵਾਰੀਆਂ ਭਰਕੇ ਤੌਰਦੇ। ਕਈ ਵਾਰ ਤਾਂ ਇਹ ਬਹਿੰਦਿਆਂ-ਬਹਿੰਦਿਆਂ ਹੀ ਪੂਰੀਆਂ ਹੋ ਜਾਂਦੀਆਂ, ਕਈ ਵਾਰ ਅੱਧਾ-ਅੱਧਾ ਘੰਟਾ ਤੱਕ ਵੀ ਲਗ ਜਾਂਦਾ। ਡਰਾਈਵਰ ਹੋਕਰੇ ਮਾਰਦੇ ਰਹਿੰਦੇ। ਆਟੇ 'ਚ ਬੈਠੀਆਂ ਸਵਾਰੀਆਂ ਨੂੰ ਵੀ, ਆਟੇ ਵਾਲੇ ਜਿੰਨੀ ਹੀ ਹੋਰ ਸਵਾਰੀਆਂ ਦੀ ਉਡੀਕ ਹੁੰਦੀ; ਹਰ ਉਧਰ ਵਲ ਆਉਂਦਾ ਜਿਵੇਂ ਆਟੇ 'ਚ ਚੜ੍ਹਨ ਲਈ ਹੀ ਆ ਰਿਹਾ ਹੋਵੇ! ਤੁਰਨ ਵਾਲਾ ਅਗਾਂਹ ਲੰਘ ਜਾਂਦਾ ਤਾਂ ਆਟੇ ਵਾਲੇ ਜਿੰਨੀ ਹੀ ਨਿਰਾਸ਼ਤਾ। ਆਟੇ ਵਾਲੇ ਦੇ ਪੈਸੇ ਬਣਨੇ ਹੁੰਦੇ ਤੇ ਉਸ 'ਚ ਬੈਠਿਆਂ ਦਾ ਘਰ ਛੇਤੀ ਪਹੁੰਚਣ ਦਾ ਸਬੱਬ। ਸੜਕ ਦੀ ਭੀੜ ਨੂੰ ਤੱਕਦਿਆਂ ਅਚਨਚੇਤ ਉਸਨੂੰ ਗੋਲਡੀ ਦਾ ਬੁਲੇਟ ਦਿਸ ਗਿਆ। ਪਿੱਛੇ ਬੈਠੀ ਹੋਈ ਸੋਨੀ। ਲੱਕ ਨੂੰ ਮਰੋੜਾ ਜਿਹਾ ਦੇ ਕੇ ਉਹ ਉਸ ਨਾਲ ਚਿਪਕੀ ਬੈਠੀ ਸੀ ਅਗਾਂਹ ਨੂੰ ਬਾਂਹ ਵਲਾ ਕੇ। ਖਿੜ-ਪਿੜ ਹਸਦੇ ਉਹ ਲੰਘ ਗਏ, ਪਰ ਉਸ ਅੰਦਰ ਭਰਨ ਲੱਗੀ ਸੀ ਨਮੋਸ਼ੀ ਦੀ ਬੂ! ਚੇਰ ਅੱਖੀਂ ਚੁਫੇਰੇ ਦੇਖਿਆ, ਅੱਡੇ 'ਤੇ ਕੋਈ ਜਾਣੂ ਤਾਂ ਨਹੀਂ; ਉਹਨਾਂ ਨੂੰ ਲੰਘਦਿਆਂ ਦੇਖ ਰਿਹਾ! ਅਜਿਹੇ ਦਿੱਸ ਹੀ ਫਿਰ ਖੰਭਾਂ ਦੀਆਂ ਡਾਰਾਂ ਬਣ ਪਿੰਡ ਦੀ ਫਿਜਾ 'ਚ ਉੱਡਦੇ ਰਹਿੰਦੇ। ਉਸਦੇ ਪਿੱਛੋਂ ਤਾਂ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਚਲਦੀਆਂ ਹੋਣ, ਕਈ ਤਾਂ ਸਾਹਮਣੇ ਵੀ ਵਲਵਿੰਗ ਪਾ ਕੇ ਕਰਨੋਂ ਨਾ ਹਟਦੇ। ਕੁਝ ਦਿਨ ਪਹਿਲਾਂ ਹੀ ਉਹ ਜਿਮ ਵਾਲੇ ਚੰਕ ਕੋਲੋਂ ਲੰਘ ਰਿਹਾ ਸੀ। ਉਥੇ ਤਾਸ ਖੇਡਦੀ ਢਾਣੀ 'ਚੋਂ ਲੰਬੜਾਂ ਦੇ ਬਾਗੀ ਦੀ 'ਵਾਜ਼ ਸੁਣੀ, "ਗੋਲਡੀ ਨਵੀਂ ਸਕਾਰਪੀਓ ਲੈ ਕੇ ਆਇਆ... ਕਾਲੇ ਰੰਗ ਦੀ। ਬੜਾ ਸੋਹਣਾ ਮਾਡਲ ਐ!"

"ਕਹਿੰਦਾ, ਇਹ ਮਾਡਲ ਇਸੇ ਸਾਲ ਕੰਪਨੀ ਨੇ ਲਾਂਚ ਕੀਤਾ।" ਕਿਸੇ ਹੋਰ ਨੇ ਲੜੀ ਜੋੜੀ।

"ਪੈਸੇ ਦੀਆਂ ਗੱਲਾਂ... ਪੈਸੇ ਵਾਲਿਆਂ ਕੋਲ ਹੀ ਗੱਡੀਆਂ ਹੁੰਦੀਆਂ, ਪੈਸੇ ਵਾਲਿਆਂ ਕੋਲ ਹੀ ਨੱਢੀਆਂ... ਬਾਕੀਆਂ ਨੂੰ ਕੌਣ ਪੁੱਛਦਾ।"

"ਗੱਡੀਆਂ ਵੀ ਏਵੇਂ, ਨੱਢੀਆਂ ਵੀ... ਨਵੇਂ-ਨਵੇਂ ਮਾਡਲ..." ਨਾਲ ਹੀ ਹਾਸੜ ਮਚ ਗਈ।

ਕੋਈ ਇਕ ਵਾਰ ਦੀ ਗੱਲ ਹੋਵੇ ਤਾਂ ਚੈਨ ਦਾ ਸਾਹ ਆਵੇ! ਹਰ ਪਲ ਸਹਿਮ ਰਹਿੰਦਾ, ਅਗਲੇ ਹੀ ਪਲ ਕੋਈ ਨਵੀਂ ਨਮੋਸ਼ੀ ਦੇਖਣੀ/ਸੁਣਨੀ ਨਾ ਪੈ ਜਾਵੇ। ਇਸ ਸਹਿਮ ਦਾ ਜ਼ਹਿਰ ਉਸਨੂੰ ਅੰਦਰੋਂ-ਅੰਦਰੀਂ ਨਿਗਲਦਾ ਰਹਿੰਦਾ...

.....

...ਉਹ ਗੋਲਡੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ, ਉਸ ਨਾਲ ਕੋਈ ਮਤਲਬ ਨਾ ਰੱਖਣਾ। ਸੂਬੇਦਾਰ ਦੇ ਖੇਤ 'ਚ ਕਰਮੇ ਦੀ ਕੰਬਾਇਨ ਲੱਗੀ, ਉਸਨੇ ਯਤਨ ਕੀਤਾ, ਉਨ੍ਹਾਂ ਤੋਂ ਵਚਾ ਲਵੇ। ਉਹ ਕਰਮੇ ਨੂੰ ਪੁੱਛਣ ਗਿਆ ਪਰ ਉਸਨੇ ਕੋਈ ਲੜ-ਪੱਲਾ ਨਾ ਛੜਾਇਆ। "ਅਜੇ ਤਾਂ ਸਾਡੀ ਆਪਣੀ ਪੰਜਾਹ ਕਿੱਲੇ ਖੜੀ ਐ... ਉਹ ਵੱਡਣ ਤੋਂ ਬਾਅਦ ਹੀ ਦੇਖਾਂਗੇ ਬਾਹਰ ਦਾ... ਪੰਜ ਚਾਰ ਦਿਨਾਂ ਬਾਅਦ ਪਤਾ ਕਰਨਾ।" ਉੱਤੇ ਤਾਂ ਪੰਜ ਚਾਰ ਦਿਨਾਂ ਦਾ ਹੋਰ-ਫੇਰ ਕੋਈ ਬਹੁਤਾ ਨਹੀਂ ਹੁੰਦਾ, ਪਰ ਅਸਮਾਨ 'ਚ ਕਿਸੇ ਗੁੱਠ ਤੋਂ ਬੱਦਲੀ ਚੜ੍ਹਦੀ ਦਿਸਦੀ ਤਾਂ ਕਾਲਜਾ ਮੁੱਠ 'ਚ ਆ ਜਾਂਦਾ। ਆਖਰ ਹਾਰ ਕੇ ਗੋਲਡੀ ਦੀ ਸ਼ਰਨ ਹੀ ਜਾਣਾ ਪਿਆ; ਉਸੇ ਹੀ ਖੁੱਡ 'ਚ ਹੱਥ ਪਾਉਣ, ਜਿਥੋਂ ਚੜ੍ਹਦਾ ਜ਼ਹਿਰ ਉਸਨੂੰ ਅੰਦਰੋਂ ਹੀ ਅੰਦਰ ਜਰਜ਼ਾ ਕਰਦਾ ਜਾ ਰਿਹਾ ਸੀ, ਜਿੰਦਗੀ ਤੋਂ ਸੱਖਣਾ। ਗੋਲਡੀ ਨੂੰ ਕਿਹਾ ਤਾਂ ਉਸਨੇ ਇਕ ਪਲ ਦੀ ਵੀ ਦੁਬਿੱਧਾ ਨਹੀਂ

ਸੀ ਪਾਈ ਜਿਵੇਂ ਬਸ ਕਹਿਣਾ ਹੀ ਉਡੀਕ ਰਿਹਾ ਹੋਵੇ, “ਦਸ ਦੇਣਾ, ਜਦੋਂ ਵੱਡਣੀ ਹੋਈ।” ਸੋਨੀ ਨੇ ਉਸ ਨਾਲ ਸ਼ਾਇਦ ਪਹਿਲਾਂ ਹੀ ਗੱਲ ਕਰ ਲਈ ਹੋਈ ਸੀ। ਉੱਜ ਸੋਨੀ ਨੇ ਹੀ ਜੋਰ ਦੇ ਕੇ ਭੇਜਿਆ ਵੀ ਸੀ, “ਹੋਰਨਾਂ ਮਗਰ ਜੁ ਤੁਰਿਆ ਫਿਰਦਾਂ, ਇਕ ਵਾਰ ਗੋਲਡੀ ਨੂੰ ਪੁੱਛ ਕੇ ਵੇਖ ਲੈਣਾ ਸੀ।” ਅੰਦਰੋਂ ਦੁਚਿੰਤੀ ਚ ਪਿਆ ਮਨ। ਨਾ-ਚਾਹੁੰਦਿਆਂ ਵੀ ਉਹਨਾਂ ਦੀ ਹਵੇਲੀ ਜਾ ਕੇ ਦਸਤਕ ਦੇਣੀ ਪਈ ਸੀ।

“ਜੇ ਵਿਹਲ ਹੈ ਤਾਂ ਭਾਵੇਂ ਅੱਜ ਹੀ ਆ ਜਾ।”

“ਬਾਰਾਂ ਕੁ ਵਜੇ ਆ ਜਾਵਾਂਗਾ। ਤੁਸੀਂ ਆਪਣੀ ਤਿਆਰੀ ਕਰੋ।” ਬੀਤੇ ਦਿਨ ਕਣਕ ਵੱਡ ਦਿੱਤੀ ਤੇ ਅੱਜ ਰੀਪਰ ਲੈ ਆਇਆ। ਕੰਬਾਇਨਾਂ, ਰੀਪਰਾਂ ਵਾਲੇ ਸਮੇਂ ਨੂੰ ਪੈਸਿਆਂ ਨਾਲ ਜਰਬਾਂ ਦੇ ਕੇ ਸੋਚਦੇ ਸਨ। ਘੰਟੇ 'ਚ ਕੰਬਾਇਨ ਦੋ, ਪੌਣੇ ਦੋ ਕਿੱਲੇ ਵੱਡ ਕੇ ਪਾਸੇ ਕਰਦੀ; ਮਤਲਬ ਕੋਈ ਤਿੰਨ ਹਜ਼ਾਰ ਦਾ ਕੰਮ। ਉਹਨਾਂ ਨੂੰ ਖੇਤ ਵੀ ਵੱਡੇ ਚਾਹੀਦੇ ਹੁੰਦੇ, ਇਕਸਾਰ, ਜਿਥੇ ਕੰਬਾਇਨ ਨੂੰ ਬਹੁਤਾ ਮੋੜਨਾ ਨਾ ਪਵੇ। ਕਿੱਲਾ-ਕਿੱਲਾ, ਚਾਰ-ਚਾਰ ਕਨਾਲਾਂ ਦੇ ਖੇਤ ਪਿੰਡ 'ਚ ਆਮ ਹੋ ਗਏ ਸਨ, ਸਿੱਧੀਆਂ ਨੱਕ ਦੀ ਸੇਧ ਵੱਟਾਂ। ਕੰਬਾਇਨ ਦੀ ਭਰੀ ਪਰਾਤ ਤੁਗੀ ਰਹਿੰਦੀ। ਪਰ ਉਸਦੇ ਖੇਤ ਉਹੀ ਕਨਾਲ-ਕਨਾਲ, ਡੇਢ-ਡੇਢ ਕਨਾਲ ਦੇ। ਇਹਨਾਂ 'ਚ ਵੱਡਣ ਜਿੰਨਾ ਹੀ ਸਮਾਂ ਕੰਬਾਇਨ/ਰੀਪਰ ਨੂੰ ਮੋੜਨ, ਰੁਕ-ਸਿਰ ਕਰਨ 'ਤੇ ਲੱਗ ਜਾਂਦਾ। ਮਾੜੇ-ਧੀਤਿਆਂ ਦੇ ਕੰਮ ਉਦੋਂ ਹੀ ਹੁੰਦੇ ਜਦੋਂ ਉਹਨਾਂ ਸਾਹਮਣੇ ਵੱਡੇ ਕੰਮ ਨਾ ਹੁੰਦੇ! ਲਹਿੰਦੀ ਵੰਨੀ ਸੇਮੇ ਦੀ ਜ਼ਮੀਨ ਸੀ, ਉਹਨਾਂ ਵਾਲੇ ਪਾਸੇ ਨੂੰ ਕਰਕੇ ਉਸਦੀ ਮੋਟਰ। ਦੱਖਣ-ਵੰਨੀ ਮਾਸਟਰ ਵਾਲੀ ਜ਼ਮੀਨ ਵੀ ਉਸ ਕੋਲ ਹੀ ਸੀ ਠੇਕੇ 'ਤੇ। ਮੋਟਰ ਨਾਲ ਦੋ ਕੁ ਕਿੱਲੇ ਮੱਕੀ ਖੜੀ ਸੀ। ਇਹ ਉਸਨੇ ਆਲੂ ਪੁੱਟ ਕੇ ਬੀਜੀ ਸੀ। ਦਿਨਾਂ 'ਚ ਹੀ ਸਿਰ ਤੋਂ ਉੱਚੇ ਹੋ ਗਏ ਸੀ ਟਾਂਡੇ। ਚੜ੍ਹਦੀ ਵੰਨੀਓਂ ਲਿੱਕ ਸੜਕ ਲੰਘਦੀ ਜਿਹੜੀ ਨੇੜੇਲੇ ਪਿੰਡ ਤੋਂ ਹੁੰਦੀ ਸ਼ਹਿਰ ਨੂੰ ਜਾਂਦੀ ਸੀ। ਉਸ 'ਤੇ ਤੁਰੇ ਸਕੂਟਰ, ਬਾਈਕ, ਕਾਰਾਂ, ਬਰੀਵੀਲਰ। ਕਈ-ਕਈ ਵਿੱਚ ਕੋਈ ਮਿਨੀ ਬੱਸ, ਫੋਰਵੀਲਰ ਵੀ। ਆਵਾਜਾਈ ਪਹਿਲਾਂ ਵਾਂਗ ਹੀ ਸੀ; ਕੋਈ ਸ਼ਹਿਰ ਵੱਲ ਜਾਂਦਾ ਹੋਇਆ, ਕੋਈ ਸ਼ਹਿਰ ਵੱਲੋਂ ਆਉਂਦਾ ਹੋਇਆ; ਜਿਵੇਂ ਇਹ ਵਾਢੀਆਂ ਦੀ ਰੁੱਤ ਨਾ ਹੋਵੇ। ਉਸਦੇ ਬਚਪਨ 'ਚ ਵਾਢੀਆਂ ਦੀ ਰੁੱਤੇ ਆ ਕੇ, ਰਾਹ ਤੋਂ ਕਿਸੇ ਨੂੰ ਸਾਫ਼ ਕਪੜੇ ਪਾਈ ਤੁਰਿਆ ਆਉਂਦਾ ਦੇਖ ਲੋਕ ਹੋਰੂ-ਹੋਰੂ ਝਾਕਦੇ! ਹਰ ਕੋਈ ਰੁਝਿਆ ਹੁੰਦਾ, ਕੰਮ 'ਚ ਗਲ-ਗਲ ਤੱਕ ਖੁਭਿਆ; ਪਰ ਹੁਣ ਖੇਤਾਂ 'ਚ ਕੋਈ ਹੀ ਦਿਸਦਾ! ਜਿਸਦੇ ਖੇਤ 'ਚ ਕੰਬਾਇਨ ਜਾਂ ਰੀਪਰ ਚਲ ਰਿਹਾ ਹੁੰਦਾ, ਉਹ ਹੀ ਹੁੰਦਾ ਜਾਂ ਫਿਰ ਮਸ਼ੀਨਰੀ।

“ਆਹ ਬੰਨੇ ਕਢਾ ਦਿਓ... ਮਸ਼ੀਨਰੀ ਨੂੰ ਮੋੜਨ 'ਚ ਬਹੁਤ ਸਮਾਂ ਲੱਗ ਜਾਂਦਾ।” ਗੋਲਡੀ ਨੇ ਵੱਡੇ ਖੇਤ ਵੱਲ ਨਿਗਾਹ ਮਾਰਦਿਆਂ ਕਿਹਾ, “ਜਿਨੇ ਚਿਰ 'ਚ ਇਹ ਪੰਜ ਕਨਾਲਾਂ ਦੀ ਤੂੜੀ ਬਣੀ, ਇਨੇ ਚਿਰ 'ਚ ਕਿੱਲੇ 'ਚ ਫਿਰ ਜਾਂਦੀ ਐ।” ਸਿਰ 'ਤੇ ਕੰਘਾ ਮਾਰਦਾ ਉਹ ਰੀਪਰ ਦੇ ਦੰਦਿਆਂ ਦੀ ਧਾਰ ਪਰਖਣ ਲੱਗਾ, “ਹੋਰ ਟਰਾਲੀ ਬਣਾਉਣੀ ਐ ਕਿ ਦੋ ਟਰਾਲੀਆਂ।”

“ਇਕ ਹੀ ਹੋਰ ਬਹੁਤ ਐ... ਪਿਛਲੇ ਸਾਲ ਦੋ ਟਰਾਲੀਆਂ ਨਾਲ ਸਾਲ ਲੰਘ ਗਿਆ ਸੀ!” ਜਗਤੂ ਨੇ ਕਿਹਾ। ਉਸਨੂੰ ਸੀ, ਕੰਮ ਸ਼ੁਰੂ ਕਿਉਂ ਨਹੀਂ ਕਰ ਰਿਹਾ! ਉਹ ਵੱਡ ਵਿਚੋਂ ਦੱਖਣ-ਪੱਛਮੀ ਗੁੱਠ ਵੱਲ ਤੁਰ ਪਿਆ ਸੀ, ਸੇਮੇ ਦੀ ਮੋਟਰ ਵੱਲ। ਕੁਝ ਦੂਰ ਜਾ ਕੇ ਉਸਨੇ ਲੋਅਰ ਦੀ ਜੇਬ 'ਚੋਂ ਮੋਬਾਇਲ ਕੱਢਿਆ ਤੇ ਗੱਲਾਂ ਕਰਨ ਲੱਗਾ। ਸਿਰੇ 'ਤੇ ਜਾ ਕੇ ਮੱਕੀ ਖੜੀ ਸੀ। ਇਸਦੀ ਆੜ੍ਹ ਚ ਹੋ ਪਿਸਾਬ ਕਰਦਿਆਂ ਵੀ ਉਸਨੇ ਮੋਬਾਇਲ ਕੰਨ ਨਾਲੋਂ ਨਾ ਲਾਹਿਆ।

ਉਸਨੂੰ ਕੋਈ ਗੱਲ ਨਹੀਂ ਸੀ ਸੁਣ ਰਹੀ, ਅੰਦਰੋਂ ਉੱਠਦੀ ਪੀੜ ਦੇ ਵਰੋਲੇ ਪਰ ਬੁਗੀ ਤਰ੍ਹਾਂ ਡੰਗੀ ਜਾ ਰਹੇ ਸਨ, 'ਸੋਨੀ ਨਾਲ ਨਾ ਗੱਲ ਕਰ ਰਿਹਾ ਹੋਵੇ'!

ਮਾਸਟਰ ਦੇ ਖੇਤਾਂ ਵੱਲੋਂ ਪੂੰਅਂ ਉੱਠਿਆ। ਸੇਮੇ ਦਾ ਭਈਆ ਨਾੜ ਨੂੰ ਅੱਗ ਲਾਉਣ ਲੱਗਾ ਸੀ, 'ਅੱਗ ਇਧਰ ਨੂੰ ਵੀ ਤਾਂ ਆ ਸਕਦੀ ਹੈ?' ਮਨ 'ਚ ਨਵਾਂ ਸ਼ੱਕ ਉੱਠਿਆ। ਰਾਹਤ ਸੀ ਕਿ ਉਸਨੇ ਅੱਗ ਦੂਸਰੇ ਸਿਰੇ ਤੋਂ ਸ਼ੁਰੂ ਕੀਤੀ ਸੀ। ਨਾੜ ਦੇ ਪੂੰਏਂ ਤੋਂ ਤੁਰਦੀ ਸੋਚ ਮਾਸਟਰ ਵੱਲ ਮੁੜ ਗਈ, ਆਪਣੇ ਪਰਿਵਾਰਕ ਪਿਛੋਕੜ ਵੱਲ...

.....

... ਉਹ ਬਾਪ ਨਾਲ ਮਿਟੀਓ-ਮਿਟੀ ਹੋਇਆ ਹੁੰਦਾ; ਬੰਤ ਕਾਲਜ, ਕਦੀ ਯੂਨੀਵਰਸਿਟੀ 'ਚ ਪੜ੍ਹਦਾ ਜਮਾਤਾਂ ਪਾਸ ਕਰਦਾ ਰਿਹਾ। ਉਸਨੂੰ ਸੱਚੀਓਂ ਹੀ ਲਗਦਾ, ਉਹ ਕਿਤੇ ਨੌਕਰੀ 'ਤੇ ਲਗ ਗਿਆ, ਘਰਦੇ ਧੋਣੇ ਤਾਂ ਚਹੁੰ ਸਾਲਾਂ 'ਚ ਧੋਤੇ ਜਾਣਗੇ। ਬੀ.ਐਡ. ਕਰਕੇ ਪਹਿਲਾਂ ਦੋ ਕੁ ਸਾਲ ਉਸਨੇ ਆਰੀਆ ਸਕੂਲ 'ਚ ਪੜ੍ਹਾਇਆ। ਬਸ ਇਹੀ ਸਮਾਂ ਵੀ ਜਦੋਂ ਉਸਨੇ ਘਰਦੀ ਕੁਝ ਮਦਦ ਕੀਤੀ, ਫਿਰ ਉਥੇ ਨਾਲ ਹੀ ਨੌਕਰੀ ਕਰਦੀ ਸਰਿਤਾ ਨਾਲ ਵਿਆਹ ਕਰਵਾ ਲਿਆ ਤੇ ਰਿਹਾਇਸ਼ ਸ਼ਹਿਰ ਕਰ ਲਈ। ਘਰ ਪੈਸੇ ਦੇਣੇ ਬੰਦ। ਬਾਪ ਦੀ ਮੌਤ ਤੋਂ ਬਾਅਦ ਅੱਧ ਵੰਡਾ ਕੇ ਪਾਸੇ। ਘਰ ਵਾਲੇ ਥਾਂ ਦਾ ਹਿੱਸਾ ਵੀ ਨਾ ਛੱਡਿਆ, ਹਾਲਾਂਕਿ ਮਾਮੇ ਨੇ ਜ਼ੋਰ ਲਾਇਆ, "ਬੰਤ ਸਿਹਾਂ ਹਵੇਲੀ ਜਗਤੂ ਕੋਲ ਹੀ ਰਹਿਣ ਦੇ। ਉਸਦੀ ਖੁੱਲ੍ਹੇ ਹੋ ਕੇ ਗੁਜ਼ਰ-ਬਸਰ ਹੋ ਜੂ... ਇਸਨੇ ਬੜੀ ਜਾਨ ਮਾਰੀ ਐ ਇਸ ਘਰ ਨੂੰ ਬਣਾਉਣ 'ਚ।"

"ਮਾਮਾ, ਮੈਂ ਕਦੀ ਅੱਜ ਤੱਕ ਹਿੱਸਾ ਮੰਗਿਆ। ਦਾਣੇ ਹੀ ਖਾਣ ਜੋਗੇ ਲਿਜਾਂਦਾ ਰਿਹਾਂ ਨਾ... ਬਾਕੀ ਪੈਸੇ ਦੀ ਚੀਜ਼ ਨੀ ਖੜੀ, ਨਾ ਕਿਸੇ ਦਿੱਤੀ... ਸ਼ਹਿਰਾਂ ਦੇ ਖਰਚਿਆਂ ਦਾ ਤੁਹਾਨੂੰ ਕਿਹੜਾ ਪਤਾ ਨੀ! ਚੰਗੇ ਸਕੂਲਾਂ 'ਚ ਨਿਆਣੇ ਪੜ੍ਹਾਉਂਦਿਆਂ ਘਰਦਾ ਬੂਹਾ ਪਿਛਲੇ ਪਾਸੇ ਨੂੰ ਹੋ ਜਾਂਦਾ... ਬਾਰਾਂ ਪੰਦਰਾਂ ਸਾਲ ਕਿਵੇਂ ਕੱਢੇ, ਅਸੀਂ ਹੀ ਜਾਣਦੇ ਹਾਂ।"

"ਤੁਹਾਡਾ ਦੋ ਤੱਤ ਨਹਾਂਦਾਂ ਨਾਲ ਨੀ ਸਰਦਾ ਤਾਂ ਇਹ ਕਿਵੇਂ ਸਾਰਦਾ ਹੋਊ!" ਮਾਮੇ ਨੂੰ ਉਸ ਨਾਲ ਹਮਦਰਦੀ ਸੀ ਜਾਂ ਉਸ ਸਮੁੱਚੇ ਘਰ ਨੂੰ ਵਧਦਿਆਂ-ਫੁਲਦਿਆਂ ਦੇਖਣਾ ਚਾਹੁੰਦਾ ਸੀ, ਪਰ ਬੰਤ ਨੇ ਕੋਈ ਰਾਹ ਨਾ ਦਿੱਤਾ।

ਗੋਲਡੀ ਹੁਰਾਂ ਦਾ ਟੱਬਰ ਵੀ ਕੀ ਹੁੰਦਾ ਸੀ ਪਹਿਲਾਂ। ਉਸਦਾ ਬਾਪ ਗੱਜਣ ਸਿੱਘ ਲੋਕਾਂ ਦੀ ਜ਼ਮੀਨ ਠੇਕੇ 'ਤੇ ਲੈ ਕੇ ਗੁਜ਼ਾਰਾ ਕਰਦਾ। ਇਹ ਤਾਂ ਵੀਹ ਕੁ ਸਾਲ ਪਹਿਲਾਂ ਵੱਡਾ ਲਵਲੀ ਦੋ ਨੰਬਰ 'ਚ ਅਮਰੀਕਾ ਲੰਘਿਆ ਤਾਂ ਦਿਨ ਫਿਰਨ ਲੱਗੇ ਸੀ। ਫਿਰ ਉਸਨੇ ਗੋਲਡੀ ਤੋਂ ਵੱਡੇ ਬੀਰੇ ਨੂੰ ਸੱਦ ਲਿਆ। ਦੋਹਾਂ ਨੇ ਟਰਾਲੇ ਪਾ ਲਏ ਤੇ ਦਿਨ ਰਾਤ ਇਕ ਕਰਕੇ ਡਾਲਰ ਪਿਛਾਂਹ ਭੇਜਣ ਦੀਆਂ ਪੂੜ੍ਹਾਂ ਪੱਟ ਦਿੱਤੀਆਂ। ਵੀਹ-ਬਾਬੀ ਕਿੱਲੇ ਜ਼ਮੀਨ ਵੀ ਬਣਾ ਲਈ ਸੀ। ਘਰਦੀ ਹਰ ਮਸ਼ੀਨਰੀ। ਦੋ ਟਰੈਕਟਰ, ਕਬਾਇਨ, ਰੀਪਰ, ਇਕ ਡਰਾਈਵਰ ਪੱਕਾ ਹੀ ਰੱਖਿਆ ਹੋਇਆ ਸੀ। ਦੂਸਰੇ 'ਤੇ ਗੋਲਡੀ ਆਪ ਹੁੰਦਾ। ਡਾਲਰਾਂ ਦੀ ਚਕਾਚੰਘ ਨੇ ਪਰ ਉਸਦੇ ਘਰ ਨੂੰ ਰੋਲ ਕੇ ਰੱਖ ਦਿੱਤਾ ਸੀ। ਨਾ ਅਮਰ ਕਿਸੇ ਪਾਸੇ ਲੱਗਿਆ, ਨਾ ਸੋਨੀ ਹੀ। ਮਾਸਟਰ ਨਾਲ ਵੀ ਕੋਈ ਬਾਸ ਕੂਣ-ਸੈਣ ਨਹੀਂ ਸੀ ਰਹਿ ਗਿਆ। ਓਪਰਿਆਂ ਤੋਂ ਵੀ ਵੱਧ ਓਪਰਾ ਰਿਸਤਾ ਹੋ ਗਿਆ ਸੀ ਉਸ ਨਾਲ। ਕਦੀ ਕਿਤੇ ਰਾਹ-ਗਲੀ ਆਹਮਣਾ-ਸਾਹਮਣਾ ਹੋ ਜਾਂਦਾ ਤਾਂ ਰਸਮੀ ਰਾਜੀ-ਖੁਸ਼ੀ ਹੋ ਜਾਂਦੀ। ਉੱਜ ਉਚੇਚ ਨਾਲ ਉਹ ਘਰ ਹਾਲਚਾਲ ਪੁੱਛਣ ਨਾ ਆਉਂਦਾ, ਹਾਲਾਂਕਿ ਪੰਜਾਂ-ਸੱਤੀਂ

ਬਾਗ ਵਲ ਗੇੜਾ ਮਾਰਨ ਆਇਆ ਹੁੰਦਾ। ਪਿੰਡ ਦੇ ਪਹਾੜ-ਵੰਨੀ ਮੁਗਾਦਪੁਰ ਨੂੰ ਜਾਂਦੇ ਰਾਹ ਕੰਢੇ ਉਸਨੇ ਬੱਗੇ ਜੱਟ ਤੋਂ ਖਰੀਦੇ ਕਿੱਲੇ 'ਚ ਦੁਸਹਿੰਗੀ ਅੰਬ ਲਾਈ ਹੋਏ ਸਨ। ਗੱਡੀ 'ਚ ਆਉਂਦਾ; ਕਦੀ ਇਕੱਲਾ, ਕਦੀ ਸਰਿਤਾ ਵੀ ਨਾਲ ਹੁੰਦੀ। 'ਕੱਲੇ 'ਕੱਲੇ ਬੁਟੇ ਨੂੰ ਘੁੰਮ ਫਿਰ ਕੇ ਦੇਖਦੇ। ਕੋਈ ਕੰਮ ਕਰਵਾਉਣ ਵਾਲਾ ਹੁੰਦਾ, ਫੋਨ ਕਰ ਦਿਹਾੜੀਆ ਸੱਦ ਲੈਂਦੇ। ਗੱਡੀ, ਖਾਦ, ਸਪਰੇਅਂ, ਹਰ ਚੀਜ਼ 'ਤੇ ਧਿਆਨ ਰੱਖਦੇ। ਦੋਵੇਂ ਬੱਚੇ ਕੈਨੋਡਾ 'ਚ ਸਨ। ਆਪ ਦੋਵੇਂ ਮੀਆਂ ਬੀਵੀ ਵੀ ਸਾਲ, ਦੋ ਸਾਲੀਂ ਬਾਹਰ ਦਾ ਚੱਕਰ ਲਾ ਆਉਂਦੇ...

.....

...‘ਫਸਲ ਵੀ ਹੁਣ ਪੈਸੇ ਵਾਲਿਆਂ ਦੀ ਹੀ ਰਹਿ ਗਈ ਐ ਤੇ ਜਿੰਦਰਗੀ ਵੀ ਉਹਨਾਂ ਦੀ।’ ਉਸ ਅੰਦਰੋਂ ਹਾਓਕਾ ਉਠਿਆ, ‘ਗਮਾਤੜਾਂ ਨੂੰ ਕਿਤੇ ਢੋਈ ਨੀ... ਨਾ ਹੱਥੀਂ ਕੰਮ ਕਰਨ ਦਾ ਮੁੱਲ ਰਹਿ ਗਿਆ।’ ਉੱਜ ਮੁੱਲ ਤਾਂ ਹੋਰ ਬਹੁਤ ਕੁਝ ਦਾ ਵੀ ਮੁੱਕਦਾ ਜਾ ਰਿਹਾ ਸੀ, ਜਿਸ 'ਚ ਉਹ ਪ੍ਰਵਾਨ ਚੜਿਆ ਸੀ। ਪਿੰਡ ਦੀ ਧੀ-ਭੈਣ, ਧੀ-ਭੈਣ ਸਮਝੀ ਜਾਂਦੀ। ਕੁੜੀਆਂ ਪੇਕੇ ਘਰ ਨੀਵੀਂ ਪਾ ਕੇ ਬਾਹਰ ਨਿਕਲਦੀਆਂ, ਸਿਰ ਢੱਕ ਕੇ। ‘ਪਿਛਲੇ ਪੰਦਰਾਂ ਵੀਹ ਸਾਲਾਂ ’ਚ ਹੀ ਬਹੁਤੀ ਮਾੜੀ 'ਵਾ ਲੱਗੀ ਐ! ਸਵੇਰੇ-ਸਵੇਰੇ ਪਿੰਡ ਦੇ ਅੱਡੇ 'ਤੇ ਦੇਖਦਾ; ਕਾਲਜਾਂ, ਆਈਲਿਟਸ ਵਾਲੀਆਂ ਸੰਸਥਾਵਾਂ 'ਚ ਜਾਣ ਵਾਲੇ ਮੁੰਡੇ ਕੁੜੀਆਂ ਇਕ ਦੂਸਰੇ ਨੂੰ ਉਡੀਕ ਕੇ ਮਿੰਨੀ ਬੱਸਾਂ 'ਚ ਚੜ੍ਹਦੇ, ਸਰੂਆਮ ਇਕ ਦੂਸਰੇ ਨਾਲ ਹੱਥ ਮਿਲਾਉਂਦੇ, ਪਰ ‘ਮਾੜੀ ਗੱਲ’, ਮਾੜੇ-ਧੀਡਿਆਂ ਦੇ ਧੀਆਂ-ਪੁੱਤਰਾਂ ਦੀ ਹੀ ਚਲਦੀ! ਤਗੜਿਆਂ ਵੱਲੋਂ ਅੱਖਾਂ ਮੀਟ ਲਈਆਂ ਜਾਂਦੀਆਂ।

ਪਿਸ਼ਾਬ ਕਰਕੇ ਆ ਗੋਲਡੀ ਨੇ ਟਰੈਕਟਰ ਤੋਰ ਲਿਆ। ਮੁੜ ਰੀਪਰ ਦੀ ਖੜਕਾਰ, ਟਰੈਕਟਰ ਦੀ ਘੂੰ-ਘੂੰ 'ਚ ਚੁੱਪ ਗੁਆਚਣ ਲੱਗੀ। ਅਜੇ ਪੰਜ ਸੱਤ ਮਿਟ ਹੀ ਟਰੈਕਟਰ ਤੁਰੇ ਨੂੰ ਹੋਏ ਸੀ ਕਿ ਪਿੰਡ ਵੱਲੋਂ ਆਉਂਦੀ ਸੋਨੀ ਦਿਸੀ। ਚਿੱਟੇ ਰੰਗ ਦੀ ਸਕੂਟਰੀ 'ਤੇ ਉਹ ਜਿਵੇਂ ਉੱਡੀਦੀ ਆ ਰਹੀ ਸੀ। ਹਵਾ 'ਚ ਪਿਛਾਂਹ ਨੂੰ ਝੂਲਦੇ ਹੋਏ ਵਾਲ; ਲਹਿਰਾਉਂਦੇ ਹੋਏ ਸੁਨਹਿੰਗੀ ਚਮਕ ਛੱਡਦੇ। ਖੇਤ ਸਾਹਮਣੇ ਆ ਕੇ ਉਸਨੇ ਰਾਹ ਕੰਢੇ ਸਕੂਟਰੀ ਖੜੀ ਕੀਤੀ ਤੇ ਚਾਹ ਵਾਲੀ ਬਰਮਸ, ਕੱਪ ਲੈ ਕੇ ਨਾੜ ਵੱਚੇ ਪੱਪੇ ਹੋਏ ਵੱਦ ਵਿੱਚੀਂ ਉਹਨਾਂ ਵਲ ਨੂੰ ਤੁਰ ਪਈ। ਅੱਧੀਆਂ ਬਾਹਵਾਂ ਦੇ ਖੁੱਲ੍ਹੇ ਜਿਹੇ ਕੁੜ੍ਹਤੇ 'ਚ ਉਸਦਾ ਜਿਸਮ ਲੁੱਕਦਾ ਘੱਟ, ਉਭਰਦਾ ਜਿਆਦਾ ਲੱਗਦਾ। ਹੇਠਾਂ ਉਹੋ ਜਿਹਾ ਹੀ ਪਜਾਮਾ, ਖੁੱਲ੍ਹਾ-ਖੁੱਲ੍ਹਾ, ਗਿੱਟਿਆਂ ਤੋਂ ਕੋਈ ਗਿੱਠ ਭਰ ਉੱਚਾ। ਇਜ ਬਣੀ-ਠਣੀ ਜਿਵੇਂ ਪਾਰਟੀ 'ਤੇ ਜਾ ਰਹੀ ਹੋਵੇ! ਉਸਦਾ ਮਨ ਨਮੋਸ਼ੀ ਦੀ ਗੁਫਾ ਵੱਲ ਗਰਕਣ ਲੱਗਾ। ਰਾਹਤ ਦਾ ਕੋਈ ਰਾਹ ਸਾਹਮਣੇ ਨਹੀਂ ਸੀ! ਉਸਦੇ ਕਹਿਣ 'ਤੇ ਹੀ ਗੋਲਡੀ ਆਇਆ ਸੀ। ਉਹ ਨਾ ਆਉਂਦਾ, ਕਣਕ ਅਜੇ ਵੀ ਨਹੀਂ ਸੀ ਵੱਚ ਹੋਣੀ, ਤੂੜੀ ਬਣਨੀ ਤਾਂ ਦੂਰ ਦੀ ਗੱਲ! ਫਿਰ ਚੜ੍ਹਦੇ ਬੱਦਲ ਕੁਤਰਾ ਹੋਰ ਤਰ੍ਹਾਂ ਕਰਦੇ। ਕੁਤਰਾ ਦੋਹੀਂ ਪਾਸੀਂ ਹੀ ਸੀ। ਸਮਾਜਕ ਵਹਿਣ ਦਾ ਰੀਪਰ, ਉਸ ਅੰਦਰਲੇ ‘ਜਗਤ ਸਿੰਘ’ ਨੂੰ ਵੱਚਦਾ ਭੁਗੀ ਤਰ੍ਹਾਂ ‘ਜਗਤੂ’ 'ਚ ਬਦਲਦਾ ਜਾ ਰਿਹਾ ਸੀ; ਦਹਾਕਿਆਂ ਤੋਂ ਅੰਦਰੋਂ-ਅੰਦਰੀ ਉਸਦੀ ਹੋਂਦ ਨੂੰ ਖਾਂਦਾ ਹੋਇਆ। ਕਦੀ ਘਰਦੀ ਵੰਡ-ਵੰਡਾਈ ਦਾ ਦਰਦ, ਕਦੀ ਅਮਰ ਦਾ ਅਧਵਾਟਿਓ ਮੁੜ ਆਉਣਾ, ਸੋਨੀ ਦੇ ਬਦਲਦੇ ਤੌਰ-ਤਰੀਕੇ... ਕਿੰਨਾ ਕੁਝ ਸੀ ਨਸਾਂ 'ਚ ਜ਼ਹਿਰ ਵਾਂਗ ਫੇਲ ਉਸਦੀ ਹੋਂਦ ਨੂੰ ਜਗਜ਼ ਕਰਦਾ!

ਇਹ ਥਪੇੜੇ ਹੁਣ ਜਿਵੇਂ ਬਚੇ ਖੰਡਰ ਦੇ ਕੰਪਾਂ-ਕੌਲਿਆਂ ਨੂੰ ਵੀ ਢਾਹੁਣ ਦੇ ਰਾਹ ਤੁਰ ਪਏ ਸਨ!

ਵੱਡਾ ਵੇਲਾ

-ਹਰਪ੍ਰੀਤ ਸਿੰਘ ਚੁੰਨੂ

ਸੁਣਨ 'ਚ ਆਉਂਦਾ ਬਈ ਜਦੋਂ ਜੈਤੌ ਦਾ ਮੇਰਚਾ ਸਿਖਰਾਂ 'ਤੇ ਸੀ ਹਰ ਪਾਸਿਓਂ ਜੱਬੇ ਹੁੰਮ-ਹੁਮਾ ਕੇ ਮੇਰਦੇ ਵਿਚ ਪਹੁੰਚ ਰਹੇ ਸਨ। ਉਦੋਂ ਕਿਤੇ, ਇਕ ਵੱਡੇ ਜਬੇ ਨੇ ਸ਼ਹਿਰ ਦੇ ਗੁਰਦੁਆਰੇ ਵਿਚੋਂ ਆਥਣ ਵੇਲੇ ਚਾਹ ਦਾ ਲੰਗਰ ਛਕ ਕੇ ਜੀ.ਟੀ. ਰੋਡ ਉਤੇ ਅਗਲੇ ਪੜਾਅ ਲਈ ਚਾਲੇ ਪਾਏ ਸਨ। ਰਾਤ ਉਹਨਾਂ ਨੇ ਤਿੰਨ ਕੋਹ ਦੀ ਵਾਟ ਮੁਕਾ ਕੇ ਇਕ ਸਰਦੇ ਪੁਜਦੇ ਪਿੰਡ ਦੇ ਗੁਰਦੁਆਰੇ ਵਿਚ ਕੱਟਣੀ ਸੀ। ਅੰਗੇਜ਼ੀ ਹਕੂਮਤ ਵਿਚ ਆਉਂਦੇ ਇਸ ਪਿੰਡ ਵਿਚ ਕਈ ਛੋਟੇ-ਮੋਟੇ ਪਿੰਡਾਂ ਦਾ ਜੈਲ ਹੈੱਡ ਕੁਆਰਟਰ ਸੀ।

ਪਿੰਡ ਵਿਚਦੀ ਲੰਘਦੀ ਭੁੱਲੀ ਸੜਕ ਦੇ ਖੱਬੇ ਹੱਥ ਜੈਲਦਾਰਾਂ ਤੇ ਉਨ੍ਹਾਂ ਦੇ ਸ਼ਰੀਕੇ-ਕਬੀਲੇ ਦੀਆਂ ਹਵੇਲੀਆਂ ਸਨ। ਸੱਜੇ ਹੱਥ ਛਾਂ-ਦਾਰ ਦਰੱਖਤਾਂ ਵਿਚ ਘਰੀ ਵੱਡੀ, ਪਾਣੀ ਦੀ ਢਾਬ ਸੀ। ਢਾਬ ਕਿਨਾਰੇ ਮਿੱਠੇ ਪਾਣੀ ਦਾ ਬੂਝ ਸੀ। ਬੂਝ ਦੇ ਮਗਰਲੇ ਪਾਸੇ ਪਿੰਡ ਦੀ ਭੁੱਲੀ ਸੱਬ ਸੀ, ਸੱਬ ਦੇ ਇਕ ਪਾਸੇ ਗੁਰਦੁਆਰਾ ਅਤੇ ਅਗਾਂਹ ਪਿੰਡ ਦੇ ਜੱਟ-ਜ਼ਿਸੀਦਾਰ ਵਸਨੀਕਾਂ ਦੇ ਘਰ ਸਨ।

ਹਵੇਲੀਆਂ ਅਤੇ ਢਾਬ ਤੋਂ ਅੱਗੇ ਸੜਕ ਉੱਤੇ ਖੱਬੇ ਹੱਥ ਪਿੰਡ ਦੇ ਕੰਮੀਆਂ ਤੇ ਗਰੀਬ-ਗੁਰਬੇ ਲੋਕਾਂ ਦੀ ਬਸਤੀ ਵਸੀ ਹੋਈ ਸੀ ਜਿਸ ਨੂੰ ਫ਼ਕੀਰਾ ਵਾਲੀ ਬਸਤੀ ਕਰਕੇ ਸੱਦਿਆ ਜਾਂਦਾ ਸੀ। ਬਸਤੀ ਤੋਂ ਥੋੜ੍ਹਾ ਹੋਰ ਅਗਾਂਹ ਜਾ ਕੇ ਸੜਕ ਦੇ ਸੱਜੇ ਹੱਥ, ਉਚੀ ਥਾਂ ਉਤੇ ਪੁਰਾਣਾ ਡੇਰਾ ਸੀ। ਡੇਰੇ ਨਾਲ ਛੋਟੀ ਜਿਹੀ ਨਹਿਰੀ ਕੱਸੀ ਸੀ ਜਿਹੜੀ ਮਹੀਨੇ ਵਿਚ ਸਿਰਫ ਇਕ ਹਫਤਾ ਵਗਦੀ ਸੀ। ਡੇਰੇ ਦਾ ਸਾਧ ਦੇਸੀ ਦਵਾਈ ਬੂਟੀ ਵੀ ਕਰਦਾ ਸੀ ਤੇ ਗ੍ਰੰਥਾਂ ਵਿਚੋਂ ਕਥਾ ਪ੍ਰਵਚਨ ਵੀ ਕਰਦਾ ਸੀ। ਕੁਟੀਆ ਵਿਚ ਰਮਾਇਣ, ਮਹਾਂਭਾਰਤ, ਗੁਰਬਾਣੀ ਨਾਲ ਜੁੜੀਆਂ ਸਾਖੀਆਂ ਤੇ ਹੋਰ ਧਾਰਮਿਕ ਪੋਥੀਆਂ ਸਤਿਕਾਰ ਨਾਲ ਰੱਖੀਆਂ ਹੋਈਆਂ ਸਨ। ਦੋ ਹੋਰ ਛੱਪਰਨਮਾ ਬਸੇਰੇ ਸਨ। ਇਕ ਵਿਚ ਸੰਤ ਦਾ ਨਿਵਾਸ ਸੀ, ਦੂਜੇ ਵਿਚ ਰਾਹੀਂ-ਪਾਂਧੀ ਲਈ ਵਿਸ਼ਾਗ ਕਰਨ ਦੀ ਸਹੂਲਤ ਸੀ।

ਨਿੰਮ, ਪਿੱਧਲਾਂ ਤੇ ਥੋੜ੍ਹਾਂ ਨਾਲ ਘਰੇ ਡੇਰੇ ਵਿਚ ਕੁਆਰ ਗੰਦਲ, ਤੁਲਸੀ, ਅੱਕਸਿਨ, ਧੂਰੇ ਤੇ ਹੋਰ ਜੜੀ-ਬੂਟੀ ਦੀਆਂ ਕਿਆਗੀਆਂ ਸਨ ਜਿਨ੍ਹਾਂ ਨੂੰ ਸੰਤ ਜਾਂ ਚੇਲੇ, ਡੇਰੇ ਦੇ ਪਿਛਲੇ ਪਾਸੇ ਵਾਲੀ ਚੀਕਣੀ ਮਿੱਟੀ ਦੀ ਛੋਟੀ ਜਿਹੀ ਛਪੜੀ ਵਿਚੋਂ ਬਾਲਟੀਆਂ ਭਰ-ਭਰ ਪਾਣੀ ਦਿੰਦੇ ਰਹਿੰਦੇ ਸਨ। ਡੇਰੇ ਦੇ ਅਗਲੇ, ਸੜਕ ਵਾਲੇ ਪਾਸੇ, ਪੀਣ ਵਾਲੇ ਪਾਣੀ ਲਈ ਛੋਟੀ ਜਿਹੀ ਪੱਕੀ ਡਿੱਗੀ ਬਣੀ ਹੋਈ ਸੀ। ਜਦੋਂ ਕੱਸੀ ਵਿਚ ਪਾਣੀ ਆਉਂਦਾ ਤਾਂ ਉਹ ਡਿੱਗੀ ਭਰ ਲਈ ਜਾਂਦੀ। ਸੰਤ ਦੀ ਮਹਿਮਾ ਨੇੜਲੇ ਪਿੰਡਾਂ ਵਿਚ ਵੀ ਸੀ। ਦਵਾਈ-ਬੂਟੀ ਲੈਣ ਆਉਣ ਵਾਲੇ ਲੋਕ ਲੰਗਰ, ਦੁੱਧ, ਲੱਸੀ ਦੀ ਸੇਵਾ ਵੀ ਕਰ ਜਾਂਦੇ ਸਨ।

ਜਦੋਂ ਜੈਲਦਾਰਾਂ ਨੂੰ ਜੱਬੇ ਦੇ ਆਉਣ 'ਤੇ ਪਿੰਡ ਦੇ ਗੁਰਦੁਆਰੇ ਵਿਚ ਰਾਤ ਦੇ ਠਹਿਰਾਓ ਕਰਨ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਵਦਾ ਹਕੂਮਤੀ ਬੰਦੋਬਸਤ ਕਰ ਲਿਆ ਤੇ ਗੁਰਦੁਆਰੇ

ਦੇ ਭਾਈ ਜੀ ਨੂੰ ਸਖਤ ਹਦਾਇਤ ਦੇ ਕੇ ਗੁਰਦੁਆਰਾ ਬੰਦ ਕਰਵਾ ਦਿੱਤਾ। ਖੂਹ ਦੇ ਪਾਣੀ ਵਿਚ ਜ਼ਹਿਰ ਮਿਲੇ ਹੋਣ ਦੀ ਝੂਠੀ ਅਫਵਾਹ ਫੈਲਾਅ ਦਿੱਤੀ। ਗੁਰਦੁਆਰੇ ਦੇ ਸਾਹਮਣੇ ਵੱਡੀ ਸੱਥ ਵਿਚ ਆਵਦੇ ਗੁੰਡਿਆਂ ਦਾ ਪਹਿਰਾ ਲਵਾ ਦਿੱਤਾ।

ਜਥੇ ਦੇ ਜਥੇਦਾਰ ਜੀਹਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਿਰ ਉਪਰ ਬਿਗਾਜਮਾਨ ਕੀਤੀ ਹੋਈ ਸੀ, ਨੇ ਜੈਲਦਾਰ ਨੂੰ ਪੰਜ ਸਿੰਘਾਂ ਰਾਹੀਂ ਸੁਨੇਹਾ ਪਹੁੰਚਾਇਆ, ਬਈ ਜਥੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਰਾਤ ਭਰ ਲਈ ਤੁਹਾਡੇ ਪਿੰਡ ਦੇ ਗੁਰੂ-ਘਰ ਵਿਚ ਸੁਖ-ਆਸਨ ਕਰਨਾ ਹੈ, ਸਵੇਰੇ ਅਗਲੇ ਪੜਾਅ ਲਈ ਚਾਲੇ ਪਾ ਦਿਆਂਗੇ, ਸਾਡੀ ਬੇਨਤੀ ਪ੍ਰਵਾਨ ਕਰੋ। ਪਰ ਅੰਗਰੇਜ਼ੀ ਹਕੂਮਤ ਦੇ ਨੁਮਾਇੰਦੇ, ਸ਼ਾਬਦੀ ਹੋਏ ਜੈਲਦਾਰ ਨੇ ਕੋਰਾ ਜਵਾਬ ਦੇ ਕੇ ਪੁੱਠੇ ਪੈਰੀਂ ਮੌਜ ਦਿੱਤੇ।

ਜਥੇ ਦਾ ਮਨੋਰਥ ਸ਼ਾਂਤਮਈ ਰਹਿਣਾ ਸੀ, ਇਸ ਕਰਕੇ ਉਹ ਅਗਾਂਹ ਤੁਰ ਪਏ ਅਤੇ ਪਿੰਡ ਦੇ ਬਾਹਰਵਾਰ ਡੇਰੇ ਕੋਲ ਜਾ ਕੇ ਰੁਕ ਗਏ। ਡੇਰੇ ਦੇ ਸੰਤ ਨੂੰ ਵੀ ਜੈਲਦਾਰ ਦਾ ਸਖਤ ਹੁਕਮ ਸੀ। ਪਰ ਉਸ ਕੋਲ ਜੋ ਲੰਗਰ-ਪ੍ਰਸ਼ਾਦਾ ਸੀ, ਉਸ ਨੇ ਸੇਵਾ ਜਿੰਨੀ ਹੋ ਸਕੀ, ਜਥੇ ਦੀ ਕਰ ਦਿੱਤੀ। ਮਹਾਰੇਂ ਕੁਝ ਚਿਰ ਪਿਛੋਂ ਜੈਲਦਾਰਾਂ ਨੇ ਸੰਤ ਨੂੰ ਡੇਰੇ ਵਿਚੋਂ ਰੁਖਸਤ ਕਰਕੇ ਜੰਦਰਾ ਮਾਰ ਦਿੱਤਾ ਸੀ।

ਜਥੇ ਵਾਲਿਆਂ ਫੇਰ ਸਾਰੀ ਰਾਤ ਗੁਰੂ ਸਾਹਿਬ ਦੀ ਸਵਾਰੀ ਵਾਰੋ-ਵਾਰੀ ਸਿਰ ਉਤੇ ਹੀ ਬਿਗਾਜਮਾਨ ਕਰਕੇ ਕੱਟੀ। ਸਵੇਰ ਵੇਲੇ ਅਰਦਾਸ ਕਰਕੇ ਜਥੇਦਾਰ ਨੇ ਪਿੰਡ ਵੱਲ ਹੱਥ ਕਰਕੇ ਬਚਨ ਕੀਤਾ-

ਅਹੁ ਢਾਬ ਬਣੂੰ ਖੂਹ ਖਾਤਾ,
ਹੋਊ ਹਵੇਲੀਆਂ 'ਚ ਭੂਤਾਂ ਦਾ ਵਾਸਾ।

0 0 0

ਸਮੇਂ ਨੇ ਕਰਵਟ ਬਦਲੀ, ਜੈਲਦਾਰੀਆਂ ਸਫੈਦਪੋਸ਼ੀਆਂ ਟੁੱਟ ਗਈਆਂ। ਹਵੇਲੀਆਂ ਢਹਿ ਢੇਰੀ ਹੋ ਗਈਆਂ। ਜ਼ਮੀਨਾਂ ਵਿਕ ਗਈਆਂ। ਹਵੇਲੀਆਂ ਦੇ ਬਾਸ਼ਿੰਦੇ ਥਾਵਾਂ ਵੇਚ-ਵੱਟ ਕੇ ਕੁਝ ਸ਼ਹਿਰੀਂ ਜਾ ਵਸੇ, ਕੁਝ ਅਣਮੰਨੇ ਮਨਾਂ ਨਾਲ ਪਿੰਡ ਦੇ ਜੱਟ ਜ਼ਮੀਦਾਰਾਂ ਦੇ ਤਬਕੇ ਵਿਚ ਰਲ ਗਏ। ਢਾਬਾਂ ਪਲੀਤ ਹੋ ਗਈਆਂ, ਖੂਹ ਉਜੜ ਕੇ ਖਾਤੇ ਬਣ ਗਏ।

ਮੁਲਕ ਆਜ਼ਾਦ ਹੋ ਗਿਆ। ਵੋਟਾਂ ਦਾ ਰਾਜ ਹੋ ਗਿਆ। ਪੰਚ ਸਰਪੰਚ ਦੀਆਂ ਚੋਣਾਂ ਹੋਣ ਲੱਗ ਪਈਆਂ।

ਜੈਤੇ ਦੇ ਮੌਰਚੇ ਵਿਚ ਜਾਣ ਵਾਲਾ ਜਿਹੜਾ ਜਥਾ ਡੇਰੇ ਕੋਲ ਰੁਕਿਆ ਸੀ, ਉਸ ਵਿਚ ਨਾਭੇ ਰਿਆਸਤ ਦੇ ਕਿਸੇ ਪਿੰਡ ਦਾ ਇਕ ਗੁਰਸਿੱਖ ਵੀ ਸ਼ਾਮਲ ਸੀ। ਕਾਫੀ ਚਿਰ ਬਾਅਦ ਉਹ ਗੁਰਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰਕ ਬਣ ਕੇ ਇਸ ਪਿੰਡ ਆਇਆ, ਉਸ ਨੇ ਪਿੰਡ ਦੇ ਅੰਦਰਲੇ ਗੁਰਦੁਆਰੇ ਵਿਚ ਕੁੜੀਆਂ ਲਈ ਸਿਲਾਈ ਸਿਖਲਾਈ ਸਕੂਲ ਬੱਚਿਆਂ ਲਈ ਪੰਜਾਬੀ, ਗੁਰਮੁਖੀ, ਗੁਰਬਾਣੀ ਦੀ ਸਿੱਖਿਆ ਲਈ ਮੁਢਲਾ ਸਕੂਲ ਵੀ ਚਲਾ ਦਿੱਤਾ। ਡੇਰੇ ਵਾਲੀ ਜਗ੍ਹਾ ਨੂੰ ਜੈਤੇ ਮੌਰਚੇ ਦੀ ਯਾਦਗਾਰ ਵਜੋਂ ਉਥੇ ਗੁਰਦੁਆਰਾ ਤਾਮੀਰ ਕਰਵਾਇਆ। ਪਾਣੀ ਪੀਣ ਵਾਲੀ ਛੋਟੀ ਡਿੱਗੀ ਦੀ ਥਾਂ ਵੱਡੀ ਪੱਕੀ ਗੋਲ ਡਿੱਗੀ ਬਣਵਾਈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਜੈਲਦਾਰ ਦੁਆਰਾ ਬੰਦ ਕਰਵਾਏ ਸੰਤ ਦੇ ਡੇਰੇ ਨੂੰ ਛੋਟੇ ਗੁਰਦੁਆਰੇ ਦੇ ਨਵੇਂ ਰੂਪ ਵਿਚ ਸੁਰਜੀਤ ਕੀਤਾ ਜਿਸ ਦੀ ਸੇਵਾ ਸੰਭਾਲ ਹੁਣ ਭਾਈ ਜੀ ਗੁਰਮੇਜ

ਸਿਹੁੰ ਕਰਦਾ ਹੈ।

ਪਿੰਡ ਦੀ ਵਧਦੀ ਆਬਾਦੀ ਨੇ ਡੇਰੇ ਵਾਲੇ ਗੁਰਦੁਆਰੇ ਨੂੰ ਚੁਫੇਰਿਓਂ ਘੇਰ ਲਿਆ ਹੈ। ਕੱਸੀ ਇਥੋਂ ਬੰਦ ਹੋ ਕੇ ਅਗਾਂਹ ਵਗਣ ਲੱਗ ਪਈ ਹੈ। ਆਜ਼ਾਦੀ ਪਿਛੋਂ ਦਰਿਆਵਾਂ ‘ਤੇ ਡੈਮ ਬਣ ਗਏ। ਹਰੀ ਕੇ ਪੱਤਣ ਦੀ ਬੈਰਾਜ ਤੋਂ ਨਿਕਲਦੀਆਂ ਨਹਿਰਾਂ ਮਾਲਵੇ ਦੇ ਇਸ ਖਿੱਤੇ ਦੀ ਤਿਹੁ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਫ਼ਕੀਰਾਂ ਵਾਲੀ ਬਸਤੀ ਹੌਲੀ-ਹੌਲੀ ਹੀਰਾਂ ਵਾਲੀ ਬਸਤੀ ਬਣ ਚੁੱਕੀ ਹੈ। ਬਸਤੀ ਵਿਚ ਹੁਣ ਕੰਮੀਆਂ ਤੇ ਗਰੀਬ-ਗੁਰਬੇ ਦੇ ਨਾਲ-ਨਾਲ ਜੱਟ-ਜ਼ਿਮੀਦਾਰ ਵੀ ਥਾਂ ਸਸਤੀ ਹੋਣ ਕਰਕੇ ਵਸ ਗਏ ਹਨ। ਪਿੰਡ ਨੇ ਬੀਤੇ ਅੰਗਰੇਜ਼ੀ ਰਾਜ ਦੀ ਰਹਿੰਦ-ਖੂੰਹਦ ਦੀ ਕੁੰਜ ਲਾਹ ਸੁੱਟੀ ਹੈ।

੦ ੦ ੦

ਦਿਨ ਕਾਫੀ ਚੜ੍ਹ ਆਇਆ ਸੀ। ਡੇਰੇ ਵਾਲੇ ਗੁਰਦੁਆਰੇ ਦੀ ਡਿੱਗੀ ਉਤੇ ਖੜਕਦੇ ਡੋਲ, ਭੌਣੀਆਂ ਦੀ ਚੀਂ ਚੂੰ ਚਾਂਅ ਅਤੇ ਬਾਲਟੀਆਂ ਵਿਚੋਂ ਡਿੱਗਦੇ ਪਾਣੀ ਦੀ ਛੜਪ-ਛੜਪ ਦੇ ਖੜਕ ਨਾਲ ਗੁਰਮੇਜ ਸਿਹੁੰ ਭਾਈ ਜੀ ਦੀ ਅੱਖ ਭੜਕ ਕਰਕੇ ਖੁੱਲ੍ਹ ਗਈ।

“ਵਾਖਰੂ ਸੌਚਿਆ ਪਾਸ਼ਾ, ਤੇਰਾ ਹੀ ਆਸਰਾ, ਤੂੰ ਹੀ ਸੱਤ ਕਰਤਾਰ, ਬਸ਼ਸ਼ੀ ਭੁਲਣਹਾਰੇ ਨੂੰ।” ਆਖ ਕੇ ਅੱਖਾਂ ਮਲਦਾ ਗੁਰਮੇਜ ਸਿਹੁੰ ਮੰਜੇ ਦੀ ਬਾਹੀ ‘ਤੇ ਬੈਠ ਗਿਆ। ਮੈਲੇ ਲੱਠੇ ਦਾ ਚੌਲਾ ਸਿਰਹਾਣੇ ਬੱਲਓਂ ਕੱਢ ਕੇ ਗਲ ਵਿਚ ਪਾਇਆ। ਸਿਰ ਦਾ ਸਾਫ਼ਾ ਸੂਤ ਕੀਤਾ ਤੇ ਪੈਰਾਂ ਵਿਚ ਖੜਾਵਾਂ ਅੜਾ ਕੇ ਕੋਠੜੀ ਵਿਚੋਂ ਬਾਹਰ ਨੂੰ ਚੱਲ ਪਿਆ। ਗੁਰਦੁਆਰੇ ਦੇ ਲੰਗਰ ਵਾਲੇ ਛੋਟੇ ਜਿਹੇ ਵਿਹੜੇ ਵਿਚ ਖੂੰਜੇ ਵਿਚ ਪਏ ਜੂਨੇ ਭਾਂਡਿਆਂ ਵਿਚ ਕਾਂ ਚੁੰਜਾਂ ਮਾਰੀ ਜਾਂਦੇ ਸਨ। ਝਲਾਨੀ ਵਿਚ ਛੱਤ ਨਾਲ ਲਟਕਦੇ ਹੋਏ ਛਾਬੇ ਵਿਚ ਚਿੜੀਆਂ ਫਰੋਲਾ-ਫਰਾਲੀ ਕਰੀ ਜਾਂਦੀਆਂ ਸਨ ਗੁਰਮੇਜ ਸਿਹੁੰ ਨੇ ਭਾਂਡਿਆਂ ਵਿਚੋਂ ਗੜਵਾ ਚੁੱਕਿਆ, ਤੌੜਾ ਟੇਢਾ ਕਰਕੇ ਪਾਣੀ ਨਾਲ ਭਰਿਆ ਤੇ ਬਾਹਰ ਨੂੰ ਤੁਰ ਪਿਆ।

ਮੁੜ ਆ ਕੇ ਪੰਜ ਇਸ਼ਨਾਨਾ ਕੀਤਾ, ਦਰਬਾਰ ਦਾ ਦਰਵਾਜ਼ਾ ਖੋਲ੍ਹਿਆ, ਮਹਾਰਾਜ ਦੀ ਬੀੜ ਦਾ ਪ੍ਰਕਾਸ਼ ਕੀਤਾ। ਪੰਜ ਪੌੜੀਆਂ ਜਪੁਜੀ ਦਾ ਪਾਠ ਕੀਤਾ ਤੇ ਉਠ ਖਲੋਤਾ। ਹੋਰ ਪੜ੍ਹਨ ਨੂੰ ਉਸ ਦਾ ਚਿੱਤ ਨਾ ਕੀਤਾ। ਕਮਰੇ ਵਿਚ ਨਿਗ੍ਰਾ ਮਾਰੀ, ਸਾਹਮਣਲੀ ਕੰਧ ਉਤੇ ਛੋਟੇ ਸਾਹਿਬਜ਼ਾਦੀਆਂ ਦੀ ਕੰਧ ਵਿਚ ਚਿਣੇ ਜਾਂਦਿਆਂ ਦੀ ਤਸਵੀਰ ਵਿਚ ਮਸੂਮੀਅਤ ਭਰੇ ਚਿਹਰਿਆਂ ਅਤੇ ਅੱਖਾਂ ਵਿਚੋਂ ਰੋਹ ਛਲਕ ਰਿਹਾ ਸੀ। ਤਸਵੀਰ ਉਤੇ ਮਿੱਟੀ-ਘੱਟੇ ਦੀ ਪੇਤਲੀ ਜਿਹੀ ਤਹਿ ਚੜ੍ਹੀ ਹੋਈ ਸੀ। ਸੱਜੇ ਹੱਥ ਦਸ ਗੁਰੂ ਸਾਹਿਬਾਨ ਦੀਆਂ ਫੋਟੋਆਂ ਵਾਲਾ ਕੈਲੰਡਰ ਹਵਾ ਨਾਲ ਕੰਪ ਵਿਚ ਵੱਜ-ਵੱਜ ਕੇ ਪਾਟੀ ਜਾਂਦਾ ਸੀ।

‘ਸਫ਼ਾਈ ਹੋਣ ਵਾਲੀ ਐ। ਕਈ ਦਿਨ ਹੋ ਗਏ ਕੇਸਰੋ ਨੀ ਆਈ।’

ਗੁਰਮੇਜ ਸਿਹੁੰ ਨੇ ਮਹਾਰਾਜ ਦੀ ਤਾਬਿਆ ਵਿਚ ਮੱਥਾ ਟੇਕਿਆ, ਦੋ ਚਾਰ ਪਏ ਨੋਟ ਤੇ ਸਿੱਕੇ ਰੁਮਾਲੇ ਬੱਲੇ ਕੀਤੇ ਤੇ ਪੁੱਠੇ ਪੈਰੀਂ ਕਮਰੇ ਵਿਚੋਂ ਬਾਹਰ ਆ ਗਿਆ।

ਗੁਰਦੁਆਰੇ ਦੇ ਵਿਹੜੇ ਵਿਚ ਪਿੱਪਲ, ਬੋਹੜ ਤੇ ਨਿੰਸਾਂ ਦੇ ਦਰੱਖਤ ਰੁੰਡ-ਮੁਰੰਡ ਹੋਏ ਖੜ੍ਹੇ ਸਨ। ਸਿਰਫ ਕਨੇਰ ਤੇ ਕਚਨਾਰ ਦੇ ਬੂਟਿਆਂ ਦੇ ਫੁੱਲ ਖਿੜੇ ਹੋਏ ਸਨ। ਪਤਝੜ ਨਾਲ ਪੀਲੇ ਖੜਸੂਕ ਹੋਏ ਪੱਤਿਆਂ ਨਾਲ ਵਿਹੜਾ ਭਰਿਆ ਹੋਇਆ ਸੀ।

“ਕਿੰਨੇ ਅਦਾਸ ਦਿਨ ਐ”, ਆਖ ਕੇ ਗੁਰਮੇਜ ਸਿਹੁੰ ਟੁੱਟੇ ਜਿਹੇ ਸਿਉਂਕ ਖਾਧੇ ਤਖ਼ਤਪੇਸ਼

ਉਤੇ ਬੈਠ ਗਿਆ। ਬੈਠੇ-ਬੈਠੇ ਦੇ ਮਨ ਵਿਚ ਕੋਈ ਖਿਆਲ ਆਇਆ- ‘ਤੂੰ ਹੀ ਐਂ ਸੱਚੇ ਪਾਤਸ਼ਾਹ, ਬਖ਼ਸ਼ ਲਵੀਂ। ਜੇ ਇਹ ਗੱਲ ਹੋ ਗਈ ਤਾਂ ਮੈਂ ਕਿਤੋਂ ਦਾ ਨਹੀਂ ਰਹਿਣਾ... ਪਰ ਦਿਸਦਾ ਐ, ਇਹ ਤਾਂ ਕਦੇ ਨਾ ਕਦੇ ਹੋ ਕੇ ਰੁਹਾਂਗੀ। ਵਾਖਰੂ !’

ਫੇਰ ਗੁਰਮੇਜ ਸਿਹੁੰ ਨੂੰ ਲੱਗਿਆ, ਜਿਵੇਂ ਹੁਣੇ ਪੰਚਾਇਤ ਆ ਕੇ ਉਸ ਦੇ ਸਿਰ ਉਤੇ ਚੜ੍ਹ ਜਾਵੇਗੀ, ਵਿਚ ਉਸ ਦਾ ਬਾਪ ਬਚਨ ਸਿਹੁੰ ਤੇ ਸ਼ਗੀਕ ਚਾਚੇ ਤਾਏ ਵੀ ਹੋਣਗੇ। ਉਨ੍ਹਾਂ ਸਾਰਿਆਂ ਦੇ ਸਾਹਮਣੇ ਉਸ ਨੂੰ ਜਲੀਲ ਕੀਤਾ ਜਾਵੇਗਾ। ਉਹੀ ਪੰਚ ਜਿਨ੍ਹਾਂ ਨੇ ਉਸ ਨੂੰ ਇਸ ਸੁੰਨੇ ਪਦੇ ਗੁਰਦੁਆਰੇ ਦਾ ਗ੍ਰੰਥੀ ਬਾਪਿਆ ਸੀ, ਉਸ ਦੇ ਸਿਰ ਉਤੇ ਪੱਗ ਬੌਨ੍ਹ ਕੇ ਕਿਹਾ ਸੀ- ‘ਲੈ ਭਾਈ ਗੁਰਮੇਜ ਸਿਹਾਂ, ਇਹ ਗੁਰੂ ਮਾਹਰਾਜ ਦਾ ਘਰ ਐ, ਅੱਜ ਤੋਂ ਤੇਰੇ ਹਵਾਲੇ। ਗੁਰੂ ਦਾ ਘਰ ਐ, ਬਥੇਰੀ ਬਰਕਤ ਹੋਊ। ਚੜ੍ਹਾਵਾ ਆਉ ਪਰ ਦੀਨ ਅਮਾਨ ਨਾਲ ਚੱਲੀਂ। ਕਿਤੇ ਪਹਿਲੇ ਭਾਈ ਜੀ ਵਾਲੀ ਨਾ ਕਰੀਂ।’

‘ਪਰ ਮੈਂ ਤਾਂ ਗੁਰਦੁਆਰੇ ਦੀ ਕਮਾਈ ਦੀ ਕੋਈ ਲੁੱਟ ਨੀ ਮਚਾਈ, ਕੋਈ ਭਾਂਡਾ ਟੀਂਡਾ ਨੀ ਵੇਚਿਆ, ਕੋਈ ਲੀੜਾ ਕੱਪੜਾ ਨੀ ਏਧਰ ਓਧਰ ਕੀਤਾ, ਤੇ ਚੜ੍ਹਾਵਾ ਤਾਂ ਇਥੇ ਚੜ੍ਹਦਾ ਹੀ ਕਿਹੜਾ ਐ! ਨਾਸਤਕ ਲੋਕ ਸਾਰਾ ਦਿਨ ਖੁੰਢਾਂ ‘ਤੇ ਬੈਠੇ ਤਾਸ ਖੇਡੀ ਜਾਂਦੇ ਐ। ਰਹਿਗਾਸ ਵੇਲੇ ਢਾਣੀਆਂ ਬਣਾ ਕੇ ਦਾਰੂ ਨਾਲ ਡਕ ਲੈਂਦੇ ਐ। ਕੀ ਆਖਣਾ, ਕੋਈ ਬੁੱਢੀ ਠੇਰੀ ਆ ਕੇ ਵਿਚਾਰੀ ਸੁਖ ਲਾਹੁਣ ਦੀ ਅਰਦਾਸ ਕਰਵਾ ਜਾਂਦੀ ਐ। ਸਾਲ ਵਿਚ ਦੋ ਜਨਮ ਦਿਹਾੜਿਆਂ ਦੇ ਗੁਰਪੁਰਬ ਮਨਾਏ ਜਾਂਦੇ ਐ ਜਿਨ੍ਹਾਂ ਦਾ ਹਿਸਾਬ ਕਿਤਾਬ ਕਮੇਟੀ ਕੋਲ ਹੁੰਦਾ ਹੈ। ਸੰਗਰਾਂਦ ਦਾ ‘ਕੱਠ-ਵੱਠ ਵੀ ਅੰਦਰਲੇ ਗੁਰਦੁਆਰੇ ਹੀ ਜ਼ਿਆਦਾ ਹੁੰਦਾ ਹੈ, ਫੇਰ ਵੀ ਪੰਚਾਇਤ ਕਮੇਟੀ ਉਸ ਉਤੇ ਲਾਹਨਤਾਂ ਪਾ ਸਕਦੀ ਹੈ ਕਿ ਗੁਰਦੁਆਰੇ ਦਾ ਭਾਈ ਹੋ ਕੇ, ਜੱਟਾਂ ਦਾ ਮੁੰਡਾ ਹੋ ਕੇ, ਉਹ ਕੇਸਰੇ ਚਮਿਆਗੀ ਨੂੰ ਆਨੇ-ਬਹਾਨੇ ਗੁਰਦੁਆਰੇ ਵਾੜੀ ਰੱਖਦਾ ਹੈ। ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਐ। ਉਹੀ ਪੱਗ ਜਿਹੜੀ ਉਸ ਦਿਨ ਮਾਣ-ਇੱਜਤ ਨਾਲ ਗੁਰਮੇਜ ਸਿਹੁੰ ਦੇ ਸਿਰ ਉਤੇ ਬੱਝੀ ਸੀ, ਲਹਿ ਜਾਵੇਗੀ। ਗਾਰੀਬ ਨੂੰ ਯਾਰੋ ਕਿਤੇ ਢੋਈ ਨੀ ਮਿਲਦੀ, ਨਾ ਦੁਨੀਆਦਾਰੀ ਵਿਚ ਤੇ ਨਾ ਗੁਰੂਘਰ ਵਿਚ।’

‘ਕੀ ਹੋ ਗਿਆ, ਜੇ ਕੇਸਰੇ ਦਾ ਤੇ ਮੇਰਾ ਮਨ ਮਿਲ ਗਿਆ। ਵਿਚਾਰੀ ਜੁਆਨ ਜਹਾਨ ਵਿਧਵਾ ਰੁਲਦੀ ਫਿਰਦੀ ਐ। ਘਰੋਂ-ਬਾਰੋਂ ਕੱਢੀ ਨੂੰ ਜੇ ਗੁਰੂਘਰ ਢੋਈ ਮਿਲ ਜਾਵੇ ਤਾਂ ਕੀ ਲੋਹੜਾ ਆ ਜਾਉ। ਪਰ ਇਨ੍ਹਾਂ ਗੱਲਾਂ ਨੂੰ ਕਿਸ ਨੇ ਗਉਲਣਾ ਐ, ਉਥੇ ਤਾਂ ਚੌਧਰੀ ਪੰਚਾਂ ਦੀ ਰਾਇ ਹੀ ਚੱਲ੍ਹ।’

ਸੋਚਾਂ ਸੋਚਦਾ ਗੁਰਮੇਜ ਸਿਹੁੰ ਹੋਰ ਉਦਾਸ ਹੋ ਗਿਆ। ਡਿੱਗੀ ਤੋਂ ਲੋਕ ਉਵੇਂ ਪਾਣੀ ਭਰ ਰਹੇ ਸਨ। ਕੁੜੀਆਂ, ਨਵੀਆਂ ਆਈਆਂ ਵਹੁਟੀਆਂ, ਕਿਸੇ-ਕਿਸੇ ਨਾਲ ਉਂਗਲਾਂ ਫੜੀ ਆਉਂਦੇ ਜਵਾਕ ਜਿਹੜੇ ਚਿੱਕੜ ਵਿਚ ਪੈਰ ਮਾਰ-ਮਾਰ ਖੁਸ਼ ਹੋ ਰਹੇ ਸਨ।

ਨਵੀਆਂ ਆਈਆਂ ਵਹੁਟੀਆਂ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਨਾਲੋਂ ਵੀ ਗੂੜਾ ਹੁੰਦਾ। ਰੱਸਾ ਖਿੱਚਣ ਵੇਲੇ ਚੂੜੀਆਂ ਦੀ ਛਣਕਾਰ ਦੀ ਸਿੱਠੀ-ਸਿੱਠੀ ਅਵਾਜ਼ ਆਉਂਦੀ। ਕਦੇ-ਕਦਾਈਂ ਕੋਈ ਕਨੱਥੀ ਜਿਹੀ ਗੁਰਮੇਜ ਸਿਹੁੰ ਵੱਲ ਝਾਕ ਕੇ ਜਦੋਂ ਮੁਸਕਰਾ ਪੈਦੀ ਤਾਂ ਇਸ ਦਾ ਉਹਦੇ ਮਨ ‘ਤੇ ਦੂਹਰਾ ਪ੍ਰਭਾਵ ਪੈਂਦਾ। ਇਕ ਤਾਂ ਉਹ ਖੁਸ਼ ਹੁੰਦਾ ਕਿ ਉਹ ਵੀ ਕਿਸੇ ਦੀ ਖਿੱਚ ਦਾ ਪਾਤਰ ਹੈ, ਦੂਜਾ ਕਈ ਵਾਰੀ ਉਹ ਹੋਰ ਉਦਾਸ ਹੋ ਜਾਂਦਾ ਕਿ ਇਹ ਉਸ ਦੇ ਛੜ੍ਹੇ ਹੋਣ ‘ਤੇ

ਮਸ਼ਕਰੀ ਕੱਸੀ ਗਈ ਹੈ।

ਪਿੰਡ ਦੇ ਅੰਦਰਲੇ ਵੱਡੇ ਗੁਰਦੁਆਰੇ ਵਿਚੋਂ ‘ਆਸਾ ਦੀ ਵਾਰ’ ਦੇ ਕੀਰਤਨ ਦੀ ਮਿੱਠੀ ਆਵਾਜ਼ ਆ ਰਹੀ ਸੀ, ਭਾਈ ਸੁਰਜਨ ਸਿਹੁੰ ਦੀ ਮਧੁਰ ਆਵਾਜ਼ ਵਿਚ ਵਾਰ ਦੀ ਭੰਡ ਵਾਲੀ ਪੌੜੀ ਦਾ ਗਾਇਨ ਹੋ ਰਿਹਾ ਸੀ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਤਖ਼ਤਪੋਸ਼ ਤੋਂ ਉਠ ਕੇ ਗੁਰਮੇਜ ਸਿਹੁੰ ਡਿੱਗੀ ਵੱਲ ਚੱਲ ਗਿਆ। ਪਾਣੀ ਭਰਨ ਆ ਰਹੇ ਝੰਡ ਵਿਚੋਂ ਉਸ ਨੂੰ ਕੇਸਰੇ ਦਾ ਝਾਉਲਾ ਪਿਆ। ਉਸ ਦਾ ਜੀਅ ਕੀਤਾ, ਰੁਕ ਜਾਵੇ, ਪੁੱਠਾ ਮੁੜ ਪਵੇ ਤੇ ਕੋਠੜੀ ਵਿਚ ਲੇਫ ਨੱਪ ਕੇ ਪੈ ਜਾਵੇ। ਪਰ ਮੁੜਨਾ ਮੁਹਾਲ ਜਾਪਿਆ ਤੇ ਉਹ ਡਿੱਗੀ ਦੇ ਇਕ ਸਿਰੇ ‘ਤੇ ਆ ਕੇ ਖਲੋ ਗਿਆ। ਫੇਰ ਜੇਬ ਵਿਚੋਂ ਦੋ ਪਤਾਸੇ ਕੱਢ ਕੇ ਇਕ ਜੁਆਕ ਦੀ ਹਥੇਲੀ ਉਤੇ ਰੱਖ ਦਿੱਤੇ ਤੇ ਉਸ ਦੇ ਸਿਰ ਉਤੇ ਪੋਲਾ ਜਿਹਾ ਹੱਥ ਫੇਰਨ ਲੱਗ ਪਿਆ।

ਕੇਸਰੇ ਨੇ ਬਾਲਟੀ ਡਿੱਗੀ ਵਿਚ ਲਮਕਾਈ। ਦੋ-ਤਿੰਨ ਵਾਰ ਪਾਣੀ ਵਿਚ ਹਿਲੋਰਾ ਮਾਰਿਆ। ਬਾਲਟੀ ਪਾਣੀ ਵਿਚ ਡੁੱਬੇ ਗਈ ਤਾਂ ਕੇਸਰੇ ਨੇ ਬੋਚ-ਬੋਚ ਕੇ ਖਿੱਚਣਾ ਸ਼ੁਰੂ ਕੀਤਾ। ਅੱਧ ਵਿਚਕਾਰ ਆ ਕੇ ਰੱਸਾ ਖਿਸਕ ਕੇ ਬਾਲਟੀ ਦੇ ਕੁੰਡੇ ਦੇ ਇਕ ਪਾਸੇ ਜਾ ਲੱਗਿਆ ਤੇ ਬਾਲਟੀ ਉਲਟ ਕੇ ਸਾਰੀ ਦੀ ਸਾਰੀ ਪਾਣੀ ਵਿਚ ਮੁਧ ਗਈ।

ਗੁਰਮੇਜ ਸਿਹੁੰ ਨੂੰ ਲੱਗਿਆ, ਜਿਵੇਂ ਉਹ ਕੇਸਰੇ ਦੀ ਬਾਲਟੀ ਵਿਚਲਾ ਪਾਣੀ ਹੋਵੇ ਤੇ ਡਿੱਗੀ ਵਿਚਲਾ ਪਾਣੀ ਗੁਰਦੁਆਰੇ ਦੀ ਨਿੱਕੀ ਜਿਹੀ ਦੁਨੀਆ ਜਿਸ ਵਿਚ ਅੰਦਰੋਂ ਹੀ ਉਛਾਲ ਉਠ ਕੇ ਰਹਿ ਜਾਂਦੇ ਹਨ, ਬਾਹਰਲੀ ਦੁਨੀਆ ਤਾਂ ਇਸ ਤੋਂ ਬੇਖਬਰ ਹੈ। ਕੋਸਰੇ ਨੇ ਉਸ ਨੂੰ ਇਸ ਬੇਹਰਕਤ ਤੇ ਨੀਰਸ ਜ਼ਿੰਦਗੀ ਵਿਚੋਂ ਕੱਢਣ ਦਾ ਉਪਰਾਲਾ ਕੀਤਾ ਸੀ। ਪਰ ਕਿਸਮਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ।

“ਓ ਆ ਭਾਈ ਸਾਹਬ ਖੇਤਾਂ ਨੂੰ ਗੋੜਾ ਮਰਵਾ ਲਿਆਈਏ। ਸਾਰਾ ਦਿਨ ਐਥੇ ਬੱਝ ਕੇ ਬੈਠਾ ਰਹਿਨੈ। ਆ ਕਦੇ ਤੇਰਾ-ਫੇਰਾ ਵੀ ਕਰ ਲਿਆ ਕਰ। ਐਵੇਂ ਕੜਾਹ ਖਾ-ਖਾ ਕੇ ਚਿੱਡ ਵਧਾਈ ਜਾਨੈ।” ਹਰਨਾੜੀ ਕੀਤੇ ਹੋਏ ਬਲਦਾਂ ਨੂੰ ਪਾਣੀ ਪਿਆਉਂਦੇ ਹੋਏ ਸ਼ਗੀਕੇ ਵਿਚੋਂ ਵੱਡੇ ਭਰਾ ਦੀ ਥਾਂ ਲਗਦੇ ਲਾਭ ਸਿਹੁੰ ਨੇ ਕਿਹਾ।

“ਜੀਅ ਤਾਂ ਬਹੁਤ ਕਰਦੈ ਵੱਡੇ ਭਾਈ ਪਰ ਚੱਲ ਹੁਣ ਤੂੰ, ਕਦੇ ਫੇਰ ਚਲਾਂਗੇ। ਭੁਝੰਗੀ ਸਿੰਘ ਆਉਣ ਵਾਲਾ ਹੈ, ਉਹ ਨੂੰ ਗਜਾ ਵਾਸਤੇ ਡਾਲੀ ਦੇ ਕੇ ਤੇਰਨਾ ਹੈ।”

ਲਾਭ ਸਿਹੁੰ ਦੀ ਇਸ ਸਰਸਰੀ ਗੱਲ ਨੇ ਗੁਰਮੇਜ ਸਿਹੁੰ ਦਾ ਅੰਦਰ ਪੱਛ ਸੁੱਟਿਆ। ਨਿਗ੍ਰਾ ਉਚੀ ਕਰਕੇ ਗੁਰਦੁਆਰੇ ਦੇ ਪਿਛਵਾੜੇ ਛਾਪੜੀ ਉਤੋਂ ਦੀ ਛਿਪਦੇ ਵੱਲ ਵੇਖਿਆ। ਹਰੀਆਂ ਕਚੂਰ ਕਣਕਾਂ ਗੱਡੇ ਵਿਚ ਸਨ। ਸਰੋਂ ਪੀਲੇ ਫੁੱਲਾਂ ਨਾਲ ਲੱਦੀ ਜੋਬਨ ਉਤੇ ਸੀ। ਮੋਦਿਆਂ ‘ਤੇ ਕਹੀਆਂ ਚੁੱਕੀ ਪਾਣੀ ਲਾਉਣ ਲਈ ਭੱਜ-ਨੱਠ ਕਰਦੇ ਵਾਹੀਵਾਨ। ਬਾਬੇ ਰੰਡੇ ਦਾ ਕਰੀਗਾਂ ਵਾਲੇ ਟਿੱਬੇ ਉਤੇ ਚਰਦਾ ਗਾਵਾਂ ਦਾ ਵੱਗ ਤੇ ਭੇਡਾਂ, ਬੱਕਰੀਆਂ ਦੇ ਇੱਜੜ ਤੇ ਨੀਲੇ ਅਸਮਾਨ ਵਿਚ ਤਰਦਾ ਦਹੀਂ ਦੀ ਫੁੱਟੀ ਵਰਗਾ ਬੱਦਲ।

ਕਿੰਨਾ ਚਿਰ ਹੋ ਗਿਆ ਬਚਪਨੇ ਦੀਆਂ ਉਨ੍ਹਾਂ ਗੱਲਾਂ ਨੂੰ, ਕਿਵੇਂ ਲਗਦੇ ਐ ਓਹੀ ਖੇਤ ਜਿਥੇ ਪਸੂ ਚਾਰੇ ਸੀ। ਬਾਜਰੇ ਦੀ ਰਾਖੀ ਕਰਦਿਆਂ ਤਲੀ 'ਤੇ ਮਰੋੜ ਕੇ ਸਿੱਟੀਆਂ ਵਿਚੋਂ ਨਿਕਲੇ ਦਾਣਿਆਂ ਨੂੰ ਗੁੜ ਦੇ ਭੋਰ ਵਿਚ ਰਲਾ ਕੇ ਖਾਧਾ ਸੀ। ਸਵਰਗ ਤਾਂ ਸ਼ਾਇਦ ਅਹੁ ਪਿਆ, ਗੁਰਦੁਆਰੇ ਵਿਚ ਖਿੰਡੇ ਪਏ ਪੱਤੇ ਕਿੰਨੇ ਓਪਰੇ ਲਗਦੇ ਐ।

ਅੰਦਰਲੀਆਂ ਸੋਚਾਂ ਦਾ ਕੜ ਪਾਟ ਗਿਆ ਤੇ ਉਹ ਲਾਵੇ ਵਾਂਗ ਛੁੱਟ ਨਿਕਲੀਆਂ। ਛੱਗੀ ਕੋਲ ਉਸ ਤੋਂ ਖੜ੍ਹਾ ਨਾ ਗਿਆ ਤੇ ਆ ਕੇ ਮੁੜ ਤਖ਼ਤਪੋਸ਼ 'ਤੇ ਲੱਤਾਂ ਲਮਕਾ ਕੇ ਬੈਠ ਗਿਆ। ਹਵਾ ਦਾ ਇਕ ਘਰੋਲਾ ਪਿਆ ਤੇ ਪੀਲੇ ਪੱਤੇ ਉੱਡ ਕੇ ਪੁੱਠੇ ਹੋ ਗਏ।

੦ ੦ ੦

ਚਾਰ ਭਰਾ ਸਨ ਗੁਰਮੇਜ ਸਿਰੁ ਹੋਗੀਂ, ਦੋ ਉਸ ਤੋਂ ਵੱਡੇ ਤੇ ਇਕ ਛੋਟਾ। ਵੱਡੇ ਦੋਵੇਂ ਉਨ੍ਹਾਂ ਵੇਲਿਆਂ ਵਿਚ ਵਿਆਹੇ-ਵਰੇ ਗਏ ਸਨ ਅਤੇ ਪੰਜਾਬ ਦੀ ਹੱਦ ਤੋਂ ਥੋੜ੍ਹਾ 'ਗਾਂਹ ਬੀਕਾਨੇਰ ਦੀ ਹੱਦ ਅੰਦਰ ਕਿਸੇ ਚੱਕ ਵਿਚ ਵਸ ਗਏ ਸਨ ਜਿਥੇ ਪਹਿਲਾਂ ਹੀ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਸਨ।

ਬਚਨ ਸਿਰੁ ਪਿੰਡ ਵਿਚਲੀ ਪੰਜ ਘੁਮਾ ਨਹਿਰੀ ਬਰਾਨੀ ਜ਼ਮੀਨ ਦੇ ਸਹਾਰੇ ਆਵਦੇ ਦੋ ਪੁੱਤਾਂ ਗੁਰਮੇਜ ਤੇ ਗੁਰਤੇਜ ਨਾਲ ਆਵਦੀ ਕਬੀਲਦਾਰੀ ਦੀ ਖਿੱਚੋ-ਧੂਹ ਕਰ ਰਿਹਾ ਸੀ।

ਭੋਲਾ ਜਿਹਾ ਸੁਭਾਅ ਸੀ ਬਚਪਨ ਵਿਚ ਗੁਰਮੇਜੂ ਦਾ, ਗੋਰਾ ਚਿੱਟਾ ਰੰਗ, ਸੁਨਖੇ ਨੈਣ ਨਕਸ਼, ਲਸ ਲਸ ਕਰਦਾ ਪਿੰਡਾ। ਪਿੰਡ ਵਿਚ ਸਕੂਲ ਨਹੀਂ ਹੁੰਦਾ ਸੀ। ਪੜ੍ਹਾਈ ਅਤੇ ਮਾੜੇ ਮੌਤੇ ਕਿੱਤੇ ਦੀ ਸਿਖਲਾਈ ਅੰਦਰਲੇ ਗੁਰਦੁਆਰੇ ਵਿਚ ਹੀ ਹੁੰਦੀ ਸੀ। ਗੁਰਮੇਜ ਸਿਰੁ ਵੀ ਗੁਰਦੁਆਰੇ ਜਾਣ ਲੱਗ ਪਿਆ। ਪੜ੍ਹਨ ਵਿਚ ਉਹ ਹੁਸ਼ਿਆਰ ਨਿਕਲਿਆ। ਗੁਟਕਾ ਤੇ ਪੰਜ ਗ੍ਰੰਥੀ ਉਸ ਨੇ ਪਹਿਲੇ ਸਾਲ ਹੀ ਰਟ ਲਈ। ਅਗਲੇ ਸਾਲ ਦਸ ਗ੍ਰੰਥੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਮਹਾਰਤ ਹਾਸਲ ਕਰ ਲਈ ਤੇ ਫੇਰ ਮਹਾਰਾਜ ਦਾ ਸਟੀਕ ਪਾਠ ਕਰਨ ਲੱਗ ਪਿਆ। ਸਾਖੀਆਂ ਪੜ੍ਹਦਿਆਂ ਉਸ ਨੂੰ ਬੜਾ ਅਨੰਦ ਆਉਂਦਾ। ਕਦੇ ਗੁਰੂ ਨਾਨਕ ਪਹਾੜਾਂ 'ਤੇ ਜਾਂਦੇ, ਕਦੇ ਜੰਗਲਾਂ ਵਿਚ, ਕਦੇ ਸਾਰੂਪਦਰ ਦੇ ਕਿਨਾਰੇ। ਉਸ ਨੂੰ ਲਗਦਾ, ਜਿਵੇਂ ਉਹ ਗੁਰੂ ਸਾਹਿਬ ਦੇ ਨਾਲ-ਨਾਲ ਤੁਰ ਰਿਹਾ ਹੋਵੇ।

ਫਿਰ ਗੁਰਮੇਜ ਬਾਪ ਬਚਨ ਸਿਰੁ ਨਾਲ ਖੇਤ ਜਾਣ ਲੱਗ ਪਿਆ। ਸਵੇਰੇ ਗੁਰਦੁਆਰੇ ਜਾਂਦਾ, ਨਿਤਨੇਮ ਤੋਂ ਵਿਹਲਾ ਹੋ ਕੇ ਖੇਤ ਨੂੰ ਤੁਰ ਜਾਂਦਾ। ਪਿਉ ਹਲ ਵਾਹੁੰਦਾ, ਗੁਰਮੇਜ ਕਹੀ ਚੁੱਕ ਵੱਟ ਨਾਲੋਂ ਘਾਹ ਝਾੜਨ ਲੱਗ ਪੈਂਦਾ।

ਦਾਤੀ ਫੜ ਕੇ ਪੱਠੇ ਵੱਡਦਾ, ਮਹੀਅਂ ਚਾਰਦਾ। ਬਰਾਨੀ ਖੇਤ ਗੋਪੀਆ ਚਲਾ ਕੇ ਜਨੌਰਾਂ ਤੋਂ ਬਾਜਰੇ ਦੀ ਰਾਖੀ ਕਰਦਾ। ਪਾਣੀ ਦੀ ਵਾਰੀ ਵਾਲੇ ਦਿਨ ਉਸ ਨੂੰ ਚਾਅ ਚੜ੍ਹ ਜਾਂਦਾ। ਬਚਨ ਸਿਰੁ ਮੂੰਹੋਂ ਖੋਲ੍ਹਦਾ ਤੇ ਉਹ ਅੰਗਇਂ ਕਿਆਰਾ ਵੇਖ ਕੇ ਨੱਕਾ ਬੰਦਾ ਕਰਵਾਉਂਦਾ। ਪਰ ਬੱਤੀ ਮਿੰਟਾਂ ਦੀ ਵਾਰੀ ਝੱਟ ਖਤਮ ਹੋ ਜਾਂਦੀ ਤੇ ਕਈ ਵਾਰੀ ਜਦੋਂ ਕਿਆਰਾ ਪਾਣੀ ਨਾਲ ਲੱਗਣ ਵਾਲਾ ਰਹਿ ਜਾਂਦਾ ਤਾਂ ਬਚਨ ਸਿਰੁ ਅਗਲੀ ਵਾਰੀ ਵਾਲਿਆਂ ਤੋਂ ਦੋ-ਚਾਰ ਮਿੰਟ ਦੀ ਮੁਹਲਤ ਮੰਗਣ ਵਾਤੇ ਹੱਥ ਜੋੜਦਾ ਤਾਂ ਗੁਰਮੇਜ ਰੋਣ ਹੱਕਾ ਜਿਹਾ ਹੋ ਕੇ ਬੰਨ੍ਹ ਵੱਡਦਿਆਂ ਨੂੰ ਵੇਖਦਾ ਰਹਿੰਦਾ ਤੇ ਉਹਦਾ ਹਉਕਾ ਨਿਕਲ ਜਾਂਦਾ।

ਦਿਨ ਲੰਘਦੇ ਗਏ ਤੇ ਗੁਰਮੇਜ ਗੱਭਰੂ ਹੋ ਗਿਆ। ਛੋਟੇ ਭਰਾ ਨੂੰ ਉਹ ਮੱਲਜ਼ੋਰੀ ਗੁਰਦੁਆਰੇ

ਪੜ੍ਹਨ ਲਈ ਲਿਜਾਂਦਾ ਪਰ ਉਹ ਦਾਅ ਲਾ ਕੇ ਖੇਤ ਨੂੰ ਭੱਜ ਜਾਂਦਾ। ਗੁਰਤੇਜ ਹੌਲੀ-ਹੌਲੀ ਬਾਪੂ ਨਾਲ ਖੇਤ ਦੇ ਪੂਰੇ ਕੰਮਾਂ ਵਿਚ ਰੁੱਝ ਗਿਆ।

“ਮੈਂ ਖੇਤ ਕੀ ਕਰਨਾ ਐ? ਬਾਪੂ ਐ, ਤੇਜਾ ਐ।”

ਉਹ ਗੁਰਦੁਆਰੇ ਹੀ ਪਾਠ ਜਾਂ ਤਬਲੇ ਹਾਰਮੋਨੀਅਮ ‘ਤੇ ਹੱਥ ਅਜ਼ਮਾਈ ਕਰਨ ਲੱਗ ਪਿਆ।

ਘਰ ਦੀ ਕਬੀਲਦਾਰੀ ਦੀ ਮੰਦੀ ਹਾਲਤ ਗੁਰਮੇਜ ਕੋਲੋਂ ਗੁੱਸੀ ਨਹੀਂ ਸੀ। ਕੁਝ ਫਸਲ ਖਾਣ-ਪੀਣ ਜੋਗੀ ਤੇ ਮਾੜਾ-ਮੋਟਾ ਨਰਮਾ-ਕਪਾਹ ਵੇਚਣ-ਵੱਟਣ ਵਾਸਤੇ ਹੋ ਜਾਂਦਾ। ਕੁਝ ਰਾਜਸਥਾਨ ਵਾਲੇ ਮੁੰਡੇ ਮੂੰਗੀ, ਛੋਲੇ ਆਦਿ ਭੇਜ ਦਿੰਦੇ ਸੀ। ਪਰ ਹੁਣ ਤਾਂ ਵੱਡੇ ਭਰਾਵਾਂ ਦੀ ਆਵਦੀ ਕਬੀਲਦਾਰੀ ਮਸਾਂ ਤੁਰਦੀ ਸੀ। ਉਹ ਆਪ ਤੰਗ ਸਨ। ਬਚਨ ਸਿਰੁੰ ਹੁਰਾਂ ਦਾ ਹੱਥ ਹੋਰ ਘੁੱਟਿਆ ਗਿਆ।

ਵੱਡੇ ਮਹੰਤ ਨੇ ਗੁਰਮੇਜ ਨੂੰ ਅਖੰਡ ਪਾਠਾਂ ‘ਤੇ ਪਾਠੀ ਬਣਾ ਕੇ ਭੇਜਣਾ ਸ਼ੁਰੂ ਕਰ ਦਿੱਤਾ। ਪਾਠ ਦੀ ਮਾਇਕ ਸੇਵਾ ਉਸ ਨੂੰ ਮਿਲ ਜਾਣੀ। ਲੋਕਾਂ ਦੇ ਘਰਾਂ ਵਿਚ ਸਾਧਾਰਨ ਸਪਤਾਹਿਕ ਪਾਠ ਕਰਦਾ ਤਾਂ ਮਾਇਆ ਦੇ ਨਾਲ ਲੀੜੇ-ਕੱਪੜੇ ਤੇ ਜੋੜੇ-ਜੁੜੀ ਦੀ ਸੇਵਾ ਵੀ ਹੋ ਜਾਣੀ। ਉਸ ਦਾ ਪਿਛਿ ਬਚਨ ਸਿਰੁੰ ਉਸ ਦੇ ਕੰਮ ‘ਤੇ ਖੁਸ਼ ਸੀ। ਸ਼ਰੀਕ ਤਾਹਨੇ ਮਾਰਦੇ ਕਿ ਗੁਰਦਵਾਰਿਆਂ ਵਿਚ ਲੰਝੇ-ਲੂਲੇ ਪਾਠੀ ਬਣਦੇ ਹੁੰਦੇ ਐ। ਗੱਭਰੂ ਸੈਲ ਪੁੱਤ ਹੈ, ਕਿਤੇ ਹੋਰ ਕੰਮ ਉਤੇ ਲਾ ਦੇ ਜਾਂ ਆਪ ਬੈਠ ਕੇ ਆਰਾਮ ਕਰ, ਵਾਹੀ ਮੁੰਡਿਆਂ ਨੂੰ ਕਰਨ ਦੇ। ਪਰ ਉਨ੍ਹਾਂ ਨੂੰ ਬਚਨੇ ਦੇ ਘਰ ਦੀ ਹਾਲਤ ਦਾ ਕੀ ਪਤਾ ਸੀ, ਕੀ ਫਿਕਰ ਸੀ!

ਹੌਲੀ-ਹੌਲੀ ਗੁਰਮੇਜ ਗੁਰਦੁਆਰੇ ਦੀ ਚਾਰ ਦੀਵਾਰੀ ਅਤੇ ਮਹਾਰਾਜ ਦੀ ਤਾਬਿਆ ਵਿਚ ਬੱਝ ਕੇ ਰਹਿ ਗਿਆ। ਮਨ ਮਾਰ ਕੇ ਆਪਣੇ ਆਪ ਨੂੰ ਪਾਠ ਵਿਚ ਲਾਈ ਰੱਖਦਾ। ਬਰਕਤ ਮੰਗਦਾ, ਸ਼ਾਂਤੀ ਮੰਗਦਾ ਪਰ ਕਦੇ ਏਦਾਂ ਵੀ ਬਰਕਤ ਤੇ ਸ਼ਾਂਤੀ ਮਿਲੀ ਹੈ? ਘਰੇ ਰੋਟੀ ਪੱਕਣ ਦਾ, ਕਬੀਲਦਾਰੀ ਤੌਰੇਨ ਦਾ ਫਿਕਰ ਹੋਵੇ, ਫੇਰ ਮਨ ਨੂੰ ਚੈਨ ਕਿਥੋਂ ਆਵੇ। ਉਸ ਨੂੰ ਆਪਾ ਘੁੱਟਿਆ ਘੁੱਟਿਆ ਜਾਪਣ ਲੱਗਿਆ ਪਰ ਕੋਈ ਵਾਹ ਨਾ ਜਾਂਦੀ।

ਪਿੰਡ ਦੇ ਬਾਹਰਲੇ ਡੇਰੇ ਵਾਲੇ ਗੁਰਦੁਆਰੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਪਹਿਲਾ ਭਾਈ ਜੀ ਸਮਾਨ ਵੇਚ-ਵੱਟ ਕੇ ਭੱਜ ਗਿਆ ਸੀ। ਗੁਰਮੇਜ ਸਿਰੁੰ ਨੂੰ ਇਸ ਗੁਰਦੁਆਰੇ ਦਾ ਗ੍ਰੰਥੀ ਅਤੇ ਸੇਵਾਦਾਰ ਬਾਪ ਦਿੱਤਾ ਗਿਆ। ਪਰ ਗੁਰਦੁਆਰਾ ‘ਕੱਲੇ ਗ੍ਰੰਥੀ ਦੇ ਆਉਣ ਨਾਲ ਤਾਂ ਨਹੀਂ ਸੁਧਰ ਜਾਣਾ ਸੀ। ਉਸ ਲਈ ਤਾਂ ਹੋਰ ਵੀ ਬਹੁਤ ਕੁਝ ਚਾਹੀਦਾ ਸੀ, ਖਾਸ ਕਰਕੇ ਸੰਗਤ ਦਾ ਸਹਿਯੋਗ।

ਹੁਣ ਉਸ ਦੀ ਉਮਰ ਚੌਂਤੀ ਦੇ ਲਗਭਗ ਹੋ ਚੁਕੀ ਸੀ। ਪਿਛਲੇ ਸੱਤਾਂ ਸਾਲਾਂ ਤੋਂ ਉਹ ਅਜਿਹੀ ਬੇਰੋਣਕ ਜ਼ਿੰਦਗੀ ਜਿਉ ਰਿਹਾ ਸੀ। ਸਵੇਰੇ ਉਠਣਾ, ਪਾਠ ਕਰਨਾ, ਰਾਜੇ ਸਿੱਖਾਂ ਦੇ ਭੁਚੰਗੀ ਸਿੰਘ ਤੋਂ ਦੁਪਹਿਰੇ ਰੋਟੀ ਦੀ, ਸਾਮ ਨੂੰ ਦੁਧ-ਰੋਟੀ ਦੀ ਗਜਾ ਕਰਕੇ ਉਸ ਨੇ ਖਾ ਪੀ ਕੇ ਘਰੇ ਤੁਰ ਜਾਣਾ। ਜੇ ਕੋਈ ਰਾਹੀਂ ਪਾਂਧੀ ਮੁਸਾਫਰ ਲੰਗਰ ਮੰਗਦਾ ਤਾਂ ਉਸ ਨੂੰ ਛਕਾ ਦੇਣਾ। ਬਾਕੀ ਬਚਦੀਆਂ ਰੋਟੀਆਂ, ਕੁੱਤਿਆਂ, ਕਾਵਾਂ, ਚਿੜੀਆਂ ਜਨੌਰਾਂ ਨੂੰ ਪਾ ਦੇਣੀਆਂ। ਕਦੇ ਕਿਸੇ ਦੇ ਘਰ ਪਾਠ ਕਰਨ ਚਲਿਆ ਜਾਣਾ। ਆਥਾਣੇ ਰਹਿਰਾਸ ਦਾ ਪਾਠ ਕਰਕੇ ਅਰਦਾਸ ਕਰਨੀ ਤੇ ਕੀਰਤਨ ਸੋਹਿਲਾ ਪੜ੍ਹ ਕੇ ਕੋਠੜੀ ਵਿਚ ਆ ਕੇ ਸੌਂ ਜਾਣਾ। ਪਰ ਇਸ ਸਾਧਾਰਨ ਨਿੱਤ ਕਰਮ ਦੀ

ਜਿੰਦਰੀ ਅੰਦਰ ਕੀ ਕੁਝ ਠਾਠਾਂ ਮਾਰਦਾ ਸੀ, ਕੌਣ ਜਾਣੇ? ਦੁਨੀਆ ਤਾਂ ਸਿਰਫ ਇਨ੍ਹਾਂ ਨਾਲ ਹੀ ਸੰਤੁਸ਼ਟ ਸੀ ਕਿ ਚੰਗਾ ਵਿਹਲਾ ਬੈਠਾ ਰੋਟੀਆਂ ਪਾੜੀ ਜਾਂਦਾ ਐ। ਹੋਰ ਏਹੇਨੇ ਕੀ ਲੈਣਾ?

ਸਾਖੀਆਂ ਵਿਚ, ਬਾਣੀ ਵਿਚ, ਮਹੰਤਾਂ ਦੀਆਂ ਕਬਾਵਾਂ ਵਿਚ ਥਾਂ-ਥਾਂ ਆਉਂਦਾ ਕਿ ਸਿੱਖੀ ਗ੍ਰਹਿਸਤੀ ਜੀਵਨ ਵਿਚ ਵਿਸ਼ਵਾਸ ਕਰਦੀ ਹੈ। ਹਰ ਸਿੱਖ ਨੂੰ ਸੁਚੱਜਾ ਗ੍ਰਹਿਸਤੀ ਜੀਵਨ ਬਿਤਾਉਣਾ ਚਾਹਦਾ ਹੈ। ਗੁਰਮੇਜ ਸਿਹੁੰ ਆਪ ਕਿਸੇ ਵਿਆਹ ਵਾਲੇ ਘਰ, ਆਨੰਦ ਕਾਰਜ ਪਿਛੋਂ ਗ੍ਰਹਿਸਤੀ ਜੀਵਨ ਦੇ ਸਫਲੇ ਹੋਣ ਦੀਆਂ ਅਜਿਹੀਆਂ ਸਿਖਿਆਵਾਂ ਅਨੇਕਾਂ ਵਾਰ ਦੇ ਚੁੱਕਾ ਸੀ। ਪਰ ਉਸ ਨੂੰ ਆਪ ਨੂੰ ਅਜਿਹਾ ਗ੍ਰਹਿਸਤੀ ਜੀਵਨ ਨਸੀਬ ਨਾ ਹੋਇਆ। ਉਸ ਦੇ ਪਿਉ, ਭਰਾਵਾਂ-ਭਰਜਾਈਆਂ ਨੇ ਬਥੇਰਾ ਜ਼ੋਰ ਲਾਇਆ ਸੀ ਕਿ ਮੁੰਡਾ ਪਾਠੀ ਹੈ, ਨਿਰ-ਵੈਲ ਹੈ, ਚੰਗਾ ਕਮਾਉਂਦਾ ਹੈ, ਕਿਤੇ ਪੁਨਾਇਆ ਜਾਵੇ। ਪਰ ਉਨ੍ਹਾਂ ਦੀ ਸੱਧਰ ਪੂਰੀ ਨਾ ਹੋਈ। ਸਾਕ ਕਰਨ ਵਾਲੇ ਆਖਦੇ— ‘ਜ਼ਮੀਨ ਦਾ ਤਾਂ ਸੇਵਾ ਕਿੱਲਾ ਆਉਂਦਾ ਐ ਤੇ ਗੁਰਦੁਆਰਾ ਕਿਹੜਾ ਤਲਵੰਡੀ ਵਾਲਾ ਐ। ਕੁੜੀ ਭੁਖੀ ਤਾਂ ਨੀ ਮਾਰਨੀ।’

ਪਿੰਡ ਵਿਚ ਗੱਲਾਂ ਉਡਦੀਆਂ, ਗਵਾਂਢੀ ਪਿੰਡ ਵਿਚੋਂ ਜੱਟ-ਜ਼ਿਮੀਦਾਰਾਂ ਦੀ ਤੀਵੀਂ ਕਿਸੇ ਨੀਚ ਜਾਤ ਦੇ ਬੰਦੇ ਨਾਲ ਜਵਾਕ-ਜੱਲਾ ਛੱਡ ਕੇ ਭੱਜ ਗਈ। ਪਿੰਡ ਦੀ ਫਲਾਣੀ ਜਨਾਨੀ ਬੂਟੇ ਕਸਾਈ ਨਾਲ ਘਿਉ ਖਿਚੜੀ ਹੈ। ਫਲਾਣੀ ਮੈਂਗਲ ਨਿਹੰਗ ਦੇ ਆਸਰੇ ਘਰ ਤੌਰਦੀ ਹੈ। ਗੁਰਮੇਜ ਸਿਹੁੰ ਨੂੰ ਕਈ ਵਾਰੀ ਇਹ ਗੱਲਾਂ ਸੁਣਨ ਨੂੰ ਚੰਗੀਆਂ ਲਗਦੀਆਂ ਤੇ ਮੈਂਗਲ ਨਿਹੰਗ ਵਰਗੇ ਛੜੇ ਦੀ ਗੱਲ ਸੁਣ ਕੇ ਉਸ ਨਾਲ ਹਮਦਰਦੀ ਵੀ ਜਾਗਦੀ।

ਕੇਸਰੇ ਦਾ ਆਦਮੀ ਛੋਤ ਹੋ ਗਿਆ ਸੀ। ਅਠਾਈ-ਤੀਹ ਵਰਿਆਂ ਦੀ ਕੱਚੇ ਦੁੱਧ ਦੀ ਝੱਗ ਵਰਗੀ ਭਰ ਜੁਆਨ ਵਿਧਵਾ ਹੋ ਗਈ। ਅਜੇ ਕੁੱਖ ਵੀ ਹਰੀ ਨਹੀਂ ਸੀ ਹੋਈ। ਕਹਿਗਾਂ ਦਾ ਰੂਪ ਸੀ ਕੇਸਰੇ ‘ਤੇ ਜਿਵੇਂ ਕਿਸੇ ਵਿਚਲੀ ਲੂਣਾ ਦੀ ਭੈਣ ਹੋਵੇ। ਕੇਸਰੇ ਦਾ ਸ਼ਰਾਬੀ-ਕਬਾਬੀ ਜੇਠ ਸਿਹੜਾ ਜੂਤੀ ਸਿਉਣ ਤੋਂ ਪਹਿਲਾਂ ਪੈਸੇ ਲੈ ਕੇ ਖਾ ਜਾਂਦਾ ਸੀ, ਦੋ ਜੁਆਕਾਂ ਦਾ ਬਾਪ, ਵਿਆਹਿਆ ਵਰਿਆ, ਕੇਸਰੇ ‘ਤੇ ਅੱਖ ਰੱਖੀ ਫਿਰਦਾ ਸੀ। ਕੇਸਰੇ ਦੀ ਜਿਠਾਣੀ ਵਿਚਾਰੀ ਤਾਂ ਉਸ ਦੇ ਪੈਰ ਵਰਗੀ ਵੀ ਨਹੀਂ ਸੀ। ਉਸ ਦੀ ਸੱਸ ਵੀ ਚਾਹੁੰਦੀ ਸੀ ਕਿ ਕਿਤੇ ਹੋਰ ਧੱਕੇ ਖਾਣ ਨਾਲੋਂ ਜੰਗੀਰ ਦੇ ਹੀ ਰਹਿ ਪਵੇ। ਪਰ ਕੇਸਰੇ ਨੂੰ ਇਹ ਗੱਲ ਕਿਵੇਂ ਵੀ ਮਨਜ਼ੂਰ ਨਹੀਂ ਸੀ। ਜੇਠ ਨੇ ਕੁੱਟ ਕੇ ਘਰੋਂ ਕੱਢ ਦਿੱਤੀ। ਉਹ ਨੂੰ ਸ਼ਰੀਕੇ ਵਿਚੋਂ ਲਗਦੀ ਵਿਧਵਾ, ਤਾਈ ਜਮੇਰੋ ਨੇ ਆਵਦੇ ਘਰੇ ਆਸਰਾ ਦਿੱਤਾ।

ਕੇਸਰੇ ਗੁਰਦੁਆਰੇ ਜਾ ਕੇ ਬਹੁਕਰ-ਬੁਹਾਰੀ, ਝਾੜ-ਪੂੰਝ ਦੀ ਸੇਵਾ ਕਰਨ ਲੱਗ ਪਈ। ਗੁਰਮੇਜ ਸਿਹੁੰ ਨੇ ਉਹਨੂੰ ਲੰਗਰ-ਪਾਣੀ ਛਕਾ ਦੇਣਾ। ਉਹ ਪਿੰਡ ਵਿਚ ਹੋਰ ਘਰਾਂ ਦਾ ਕੰਮ ਕਰਕੇ ਆਵਦਾ ਡੰਗ ਟਪਾਉਣ ਲੱਗ ਪਈ। ਪਰ ਗੁਰਮੇਜ ਸਿਹੁੰ ਨਾਲ ਉਸ ਦਾ ਤਿਹੁ ਵਧਦਾ ਗਿਆ ਤੇ ਗਿਸਤਾ ਦਿਨੋ-ਦਿਨ ਪੀਡਾ ਹੁੰਦਾ ਗਿਆ। ਬਹੁਤੀ ਵਾਰੀ ਗੁਰਮੇਜ ਸਿਹੁੰ ਨੂੰ ਮੈਂਗਲ ਨਿਹੰਗ ਵਾਲੀ ਗੱਲ ਵਾਂਗ ਆਵਦੀ ਗੱਲ ਵੀ ਪਿੰਡ ਦੇ ਹਰੇਕ ਘਰ ‘ਚੋ ਪੂੰਏ ਵਾਂਗ ਉਠਦੀ ਮਹਿਸੂਸ ਹੁੰਦੀ ਪਰ ਉਸ ਦਾ ਮਨ ਉਸ ਦੇ ਅਖਤਿਆਰ ਵਿਚੋਂ ਬਾਹਰ ਹੋ ਜਾਂਦਾ। ਉਸ ਦੇ ਅੰਦਰ ਉਦਾਸੀ, ਨੋਸ਼ੀ ਤੇ ਬੇਵਸੀ ਦੀਆਂ ਲਹਿਰਾਂ ਉਠਦੀਆਂ ਰਹਿੰਦੀਆਂ।

੦ ੦ ੦

ਮੈਜੇ-ਸਾਜ਼ ਜੰਗੀਰ ਨੇ ਆਵਦੀ ਕਾਗੀਗਰੀ ਦਾ ਪੂਰਾ ਜ਼ੋਰ ਲਾ ਕੇ ਗੋਕੇ ਚਮੜੇ ਉਤੇ, ਲਾਲ ਰੰਗ ਦੀ ਬੱਕਰੇ ਦੀ ਖੱਲ ਵਾਲਾ, ਪੂਰਾ ਕਢਾਈ ਕੀਤਾ ਹੋਇਆ ਪੰਦਰਾਂ ਉੱਗਲੇ ਦੁਖੱਲੇ

ਖੁਸ਼ ਜੋੜੇ ਦਾ ਕਲਬੂਤ ਉਤਾਰਿਆ। ਰੰਬੀ ਨਾਲ ਤਲੇ ਦੀ ਕੰਨੀ 'ਤੇ ਕਢਾਈ ਦੇ ਧਾਰਿਆਂ ਵਗੈਰਾ ਦੀ ਕਾਂਟ-ਛਾਂਟ ਕੀਤੀ। ਦੋਹਾਂ ਪੈਰਾਂ ਨੂੰ ਹੱਥਾਂ ਵਿਚ ਤੌਲ ਕੇ, ਜੋਹ ਕੇ ਵੇਖਿਆ। ਫੇਰ ਸੰਦ ਇਕੱਠੇ ਕੀਤੇ, ਖੁਸ਼ ਨੂੰ ਪੁਰਾਣੇ ਅਭਿਆਰ ਵਿਚ ਲਪੇਟ ਕੇ ਕੱਛ ਹੇਠ ਦਬਾਇਆ ਤੇ ਅੱਡੇ ਤੋਂ ਖੜ੍ਹਾ ਹੋ ਗਿਆ। ਸਾਹਮਣੇ ਕੰਧ 'ਤੇ ਲੱਗੇ ਛੋਟੇ ਜਿਹੇ ਸੀਸ਼ੇ ਵਿਚ ਮੂੰਹ ਵੇਖ ਕੇ ਇਕ ਹੱਥ ਨਾਲ ਕਾਸ਼ਨੀ ਪੱਗ ਦੇ ਪੇਚ ਸਵਾਰੇ, ਚਿੱਟੇ ਕੁੜ੍ਹਤੇ ਦਾ ਕਾਲਰ ਸਿੱਧਾ ਕੀਤਾ, ਤੇੜ ਬੱਝੇ ਚਾਦਰੇ ਨੂੰ ਝੰਜਕ ਕੇ ਸਿੱਧਾ ਕੀਤਾ, ਪੈਰਾਂ ਵਿਚ ਜੁੜੀ ਅੜਾਈ ਤੇ ਦੁਕਾਨ-ਨੁਮਾ ਦਰਵਾਜ਼ੀ ਵਿਚੋਂ ਬਹਰ ਆ ਗਿਆ।

ਉਹਦੇ ਘਰਵਾਲੀ ਗੁੱਡੇ ਚੌਕੇ ਦੀ ਗੁੱਠੇ ਭਾਂਡੇ ਮਾਂਜੀ ਜਾਂਦੀ ਸੀ ਮੁੰਡਾ ਤੇ ਕੁੜੀ, ਦੋਵੇਂ ਜੁਆਕ ਆਵਦੀ ਦਾਦੀ ਦੇ ਮੰਜੇ ਕੋਲੇ ਵਿਹੜੇ ਵਿਚ ਖੁੱਡੀ ਪੁੱਟ ਕੇ ਬੰਟਿਆਂ ਨਾਲ ਪਿੱਲ-ਚੌਥੇ ਖੇਡੀ ਜਾਂਦੀ ਸਨ। ਠੰਢ ਕਰਕੇ ਉਨ੍ਹਾਂ ਦੇ ਹੱਥਾਂ ਪੈਰਾਂ ਤੇ ਗੱਲ੍ਹਾਂ ਦੀ ਚਮੜੀ ਖੁਸ਼ਕ ਹੋ ਕੇ ਪਾਟੀ ਪਈ ਸੀ।

ਜੁਆਕਾਂ ਦੀ ਦਾਦੀ ਆਪਣੀ ਮੋਟੇ ਗੋਲ ਸ਼ੀਸ਼ਿਆਂ ਵਾਲੀ ਘਸਮੈਲੀ ਜਿਹੀ ਐਨਕ ਵਿਚੋਂ ਵਿਹੜੇ ਦੇ ਧੁਰ ਦੂਜੇ ਖੁੱਜੇ ਵਿਚ ਕੇਸਰੋਂ ਦੀ ਬੰਦ ਪਈ ਕੋਠੜੀ ਦੇ ਕੁੱਡੇ-ਤਾਲੇ ਨੂੰ ਨੀਝ ਲਾ ਕੇ ਵੇਖੀ ਜਾਂਦੀ ਸੀ— “ਪਤਾ ਨੀ ਨਿਕੰਮੀ ਕਿਥੇ ਧੱਕੇ ਖਾਂਦੀ ਫਿਰਦੀ ਐ ਤੇ ਅਜੇ ਕਿਥੇ ਕਿਥੇ ਹੋਰ ਖਾਉ। ਭੁੱਬ ਜਾਣੀਏ, ਜੇ ਸਾਡੀ ਮੰਨ ਲਏ ਤਾਂ ਨਾਲੇ ਘਰ ਵਸਦਾ ਰਹੂ, ਨਾਲੇ ਟੁੱਕ ਦੀ ਬੁਰਕੀ ਦੀ ਚਿੰਤਾ ਮਿਟ ਜਾਉਗੀ।”

ਜੰਗੀਰ ਨੂੰ ਖੜ੍ਹਾ ਵੇਖ ਕੇ ਉਹਦੇ ਵੱਲ ਮੂੰਹ ਭੁਆ ਕੇ ਫੇਰ ਬੋਲੀ, “ਵੇ ਤੂੰ ਗਿਆ ਨੀ ਸਿਰ-ਪੈਂਅਚ ਕੋਲ?”

“ਜਾਉਂਗਾ ਮਾਂ ਹੁਣ, ਆਹ ਜੋੜਾ ਤਿਆਰ ਹੋ ਗਿਆ।”

“ਤੇ ਹੋਰ! ਉਹਨੂੰ ਸਮਝਾਵੇ, ਬਈ ਘਰ ਦੀ ਗੱਲ ਘਰ ਵਿਚ ਰਹਿ ਜਾਉ। ਆਹ ਸਿਧਰੀ ਗੁੱਡੇ ਕੰਮ ਕਰਨ ਨੂੰ ਬਥੇਰੀ ਤਕੜੀ ਐ। ਇਥੇ ਰਾਣੀ ਬਣ ਕੇ ਰਹੂ, ਹੈ। ਏਥੇ ਵਿਆਹ ਪ੍ਰਨਾਅ ਕੇ ਲਿਆਂਦੀ ਸੀ। ਮੈਂ ਤਾਂ ਆਵਦਾ ਜ਼ਮੀਨ ਦਾ ਹਿੱਸਾ ਬੀ ਨੀ ਰੱਖਿਆ, ਬੋਨੂੰ ਦੋਹਾਂ ਨੂੰ ਬਰੋਬਰ ਵੰਡ ਕੇ ਨਾਂ ਲਵਾਤਾਂ। ਐਵੇਂ ਹੁਣ ਅਵਾਰਾ ਗਾਂ ਵਾਂਗੂ ਤੁਰੀ ਫਿਰਦੀ ਐ ਖੇਹ ਉਡਾਉਂਦੀ। ਵਾਖਰੂ, ਜੇ ਕਿਤੇ ਸਮੱਤ ਆ ਜਾਵੇ।”

ਸਿਧ-ਪਧਰੀ ਗੁੱਡੇ ਨੇ ਸੱਸ ਵੱਲ ਤਿਉੜੀ ਪਾ ਕੇ ਵੇਖਿਆ, ਬੁੱਲ੍ਹ ਅਟੇਰੇ ਤੇ ਜਵਾਕਾਂ ਨੂੰ ਝਿੜਕਣ ਲੱਗ ਪਈ।

ਮਧਗਾ ਕੱਦ ਤੇ ਮੋਟੇ ਹੱਡ ਪੈਰ, ਮੋਟੀਆਂ ਅੱਖਾਂ ਜਿਨ੍ਹਾਂ ਵਿਚੋਂ ਇਕ ਨੂੰ ਫੋਲਾ ਪਿਆ ਹੋਇਆ ਸੀ। ਮੋਟੇ ਬੁੱਲ੍ਹਾਂ ਵਿਚਦੀ ਦਿਸਦੇ ਉਘੜ-ਦੁਘੜੇ ਬਘਿਆੜੀ ਦੰਦ ਬਰੜੀ ਖਤ ਕੱਢੀ ਹੋਈ ਦਾੜ੍ਹੀ ਤੇ ਗਿੱਠ ਸਾਰੇ ਵਧੇ ਹੋਏ ਛਿੱਡਲ ਜੰਗੀਰ ਨੇ ਆਵਦੀ ਬੇਬੇ ਦੀ ਸਾਰੀ ਗੱਲ ਸਮਝੀ ਤੇ ਸਰਪੰਚ ਦੇ ਘਰ ਵੱਲ ਉਨਣ-ਗੁਨਣ ਕਰਦਾ ਤੁਰ ਪਿਆ।

ਸਰਪੰਚ ਕੋਸੀ ਧੁੱਪ ਵਿਚ ਕੁਰਸੀ ਉਤੇ ਬੈਠਾ ਚੌਕੀਦਾਰ ਨਾਲ ਗੱਲਾਂ ਮਾਰੀ ਜਾਂਦਾ ਸੀ। ਜੰਗੀਰੇ ਨੇ ਧਰਤੀ ਨੂੰ ਹੱਥ ਲਾ ਕੇ ਨਮਸਕਾਰ ਕੀਤੀ ਤੇ ਸਾਹਮਣੇ ਪਈ ਲੱਕੜ ਦੀ ਮੁੱਢੀ ਉਤੇ ਬੈਠ ਗਿਆ।

“ਤਕੜੈਂ ਜੰਗੀਰ ਸਿਆਂ?” ਚੌਕੀਦਾਰ ਨੇ ਹਾਲ-ਚਾਲ ਪੁੰਛਿਆ।

“ਮਿਹਰ ਐ ਬਾਈ ਜੀ, ਬਸ ਤਕੜੇ ਈ ਅੈਂ।”

“ਹੇਰ ਬਾਈ ਜੰਗੀਰ ਸਿਆਂ, ਫੇਰ ਕੀ ਬਣਿਆ ਥੋਡੇ ਰੌਲੇ ਰੱਧੇ ਦਾ?”

“ਉਹ ਤਾਂ ਦੱਸਦੈਂ, ਪਰ ਪਹਿਲਾਂ ਤੁਸੀਂ ਆਹ ਜੋੜਾ ਪਾ ਕੇ ਵੇਖੋ।” ਤੇ ਝਮ ਝਮ ਕਰਦਾ ਸੁਨਹਿਰੀ ਖੁੱਸਾ ਜੰਗੀਰ ਨੇ ਸਰਪੰਚ ਦੇ ਪੈਰਾਂ ਵਿਚ ਪੁਆ ਕੇ ਉਹਨੂੰ ਤੁਰ ਫਿਰ ਕੇ ਵੇਖਣ ਲਈ ਕਿਹਾ।

“ਜੀ ਕਿਤੋਂ ਪੈਰ ਘੁਟਦਾ ਤਾਂ ਨਹੀਂ? ਜੇ ਕਿਤੋਂ ਹੈ ਤਾਂ ਮੈਂ ਕਲਬੂਤ ਫੇਰ ਲਾ ਦੇਉਂਗਾ।”

“ਨਹੀਂ ਜਵਾਂ ਫਿਟ ਹੈ। ਇਹ ਤਾਂ ਤੂੰ ਕਮਾਲ ਕਰ ਦਿੱਤੀ। ਬਹੁਤ ਵਧੀਆ ਮੇਚ ਆਇਆ। ਏਹਦੀ ਕਿੰਨੀ ਕੁ ਰਕਮ ਤਾਰਨੀ ਪਉ?”

“ਮਾਹਰਾਜ ਤੁਸੀਂ ਖੁਸ਼ ਹੋ ਗਏ, ਸਮਝੋ ਰਕਮ ਤਰ ਗਈ। ਛੱਡੋ ਸਰਕਾਰੇ ਏਹਨਾਂ ਗੱਲਾਂ ਨੂੰ।”

ਚੌਕੀਦਾਰ ਮੁਸਕੜੀਏਂ ਹੱਸ ਕੇ ਬੋਲਿਆ, “ਫੇਰ ਹੁਣ ਸਰਪੰਚ ਸਾਹਬ ਤੁਸੀਂ ਵੀ ਕਮਾਲ ਕਰ ਦਿਓ। ਕਚਨਾਰ ਦੀ ਕਲੀ ਅਰਗੀ ਕੇਸਰੋਂ ਨੂੰ ਏਹਦੇ ਵਸਾ ਕੇ। ਐਵੇਂ ਮੂੜ ਮੱਤੀ ਗੁੱਡੇ ਨਾਲ ਵਿਚਾਰਾ ਮੱਥਾ ਮਾਰਦਾ ਫਿਰਦਾ ਐ। ਦੋਹਾਂ ਦੀ ਜੂਨ ਸੁਧਰ ਜਾਉਗੀ, ਘਰ ਦੀ ਗੱਲ ਘਰੇ ਰਹਿ ਜਾਉਗੀ। ਦਿਉਂ ਕੀ ਤੇ ਜੇਠ ਕੀ।”

“ਓ ਭਾਈ ਆਪਾਂ ਨੂੰ ਕੀ ਅਤਰਾਜ ਐ, ਜੇ ਉਹ ਮੰਨ ਜਾਏ ਤਾਂ ਵਧੀਆ ਰਹੂਗੀ।”

“ਪੰਚਾਇਤ ਤੇ ਥੋਡੇ ਆਖੇ ਮੰਨੂੰ ਕਿਵੇਂ ਨਾ ਜੀ?” ਜੰਗੀਰ ਨੇ ਫੌਲੇ ਵਾਲੀ ਅੱਖ ਘੁਮਾ ਕੇ ਕਿਹਾ।

ਸਰਪੰਚ ਨੇ ਨਵੇਂ ਪਾਏ ਖੁੱਸੇ ਨਾਲ ਪੈਰ ਨੂੰ ਧਰਤੀ ‘ਤੇ ਬਧਖਪਾਉਂਦੇ ਹੋਏ ਕਿਹਾ, “ਐਂ ਕਰ ਜੰਗੀਰਿਆ, ਮੈਂ ਤਾਂ ਤੇਰੇ ਨਾਲ ਹੀ ਆ। ਤੂੰ ਥੋੜਾ ਰਮਦਾਸੀਆ ਦਾ ਮੈਂਬਰ ਤੇ ਪ੍ਰਭਾਤੀ ਵਰਗੇ ਦੋ ਚਾਰ ਹੋਰ ਬੁੜੇ ਠੇਰੇ ‘ਕੱਠੇ ਕਰਕੇ ਉਨ੍ਹਾਂ ਨੂੰ ਖੁਆ ਪਿਆ ਦੇਈਂ ਤੇ ਪਰਸੋਂ ਪੰਚਾਇਤ ਸੱਦ ਲੈ ਛੱਪੜ ਵਾਲੀ ਸੱਬ ਵਿਚ। ਚੌਕੀਦਾਰ ਆਪਣਾ ਹੋਗਾ ਈ ਐ, ਇਕ ਲੱਕ-ਮਾਰਵੀਂ ਜੁੱਤੀ ਏਹਦੇ ਪੈਰੀਂ ਪੁਆ ਦੇਈਂ। ਇਹ ਸਾਰਿਆਂ ਨੂੰ ਇਤਲਾਹ ਕਰ ਦੇਉਗਾ। ਪਰ ਹੁਣ ਉਹ ਰਹਿੰਦੀ ਕਿਥੇ ਐ?”

“ਉਹ ਜੀ ਕੇਰਾਂ ਤਾਂ ਤਾਈ ਜਮੇਰੋ ਕੇ ਘਰੇ ਬੈਠੀ ਐ। ਕਿਲੇ ਵਾਲਿਆਂ ਦਾ ਲੀੜਾ ਕੱਪੜਾ ਧੋ ਕੇ ਫੇਰ ਛੋਟੇ ਗੁਰਦੁਆਰੇ ਜਾ ਵੜਦੀ ਐ। ਉਥੇ ਬਹੁਕਰ ਬੁਹਾਰੀ ਕਰਕੇ ਭਾਈ ਜੀ ਤੋਂ ਰੋਟੀਆਂ ਲੈ ਕੇ ਤਾਈ ਜਮੇਰੋ ਕੋਲ ਜਾ ਬਹਿੰਦੀ ਐ। ਦੋਵੇਂ ਜਣੀਆਂ ਖਾਅ ਪੀ ਛੱਡਦੀਆਂ।”

“ਚੱਲ ਠੀਕ ਐ। ਤੂੰ ਚੌਕੀਦਾਰਾ ਕੇਸਰੋਂ ਨੂੰ ਇਤਲਾਹ ਕਰ ਆਵੀਂ ਪਰਸੋਂ ਐਤਵਾਰ ਨੂੰ ਦਸ ਵਜਦੇ ਦੀ। ਤੇ ਤੂੰ ਭਾਈ ਆਵਦੇ ਮੈਂਬਰ ਮੁਸਾਹਿਬਾਂ ਨਾਲ ਪੱਕ ਠੱਕ ਕਰ ਲੈ। ਮੈਂ ਕੇਰਾਂ ਮੰਡੀ ਠਾਣੇ ਜਾ ਕੇ ਆਉਣਾ ਹੈ, ਲੇਟ ਹੁੰਦਾ ਹਾਂ; ਪਰਸੋਂ ਤੇਰਾ ਕੰਮ ਕਰਾਂਗੇ।”

“ਚਲੋ ਸਾਬਾਸ਼ੇ ਜੀ, ਨਾਲੇ ਵਿਚੇ ਗੁਰਦੁਆਰੇ ਵਾਲੀ ਗੱਲ ਠੱਪੀ ਜਾਉ।” ਚੌਕੀਦਾਰ ਨੇ ਖੜ੍ਹੇ ਹੁੰਦੇ ਨੇ ਜੰਗੀਰ ਨੂੰ ਨਾਲ ਤੋਰ ਲਿਆ ਤੇ ਰਾਹ ਵਿਚ ਸਮਝੀਤੀਆਂ ਦਿੰਦਾ ਗਿਆ।

ਐਤਵਾਰ ਨੂੰ ਕਿਲੇ ਵਾਲਿਆਂ ਦਾ ਕੰਮ ਸੰਦੇਹਾਂ ਨਥੇੜ ਕੇ ਕੇਸਰੋਂ ਗੁਰਦੁਆਰੇ ਨਾ ਗਈ। ਭਾਈ ਜੀ ਦਾ ਮੱਥਾ ਠਣਕਿਆ, ਸਰੀਰ ਨੂੰ ਝੁਣਝੁਣੀ ਆਈ, ਹਥੇਲੀਆਂ ਮੁੜ੍ਹਕੇ ਨਾਲ ਤਰ ਹੋ ਗਈਆਂ।

‘ਬੇਸ਼ਕ ਮੈਨੂੰ ਜਾਂ ਘਰੇ ਕੋਈ ਅਤਲਾਹ ਤਾਂ ਨੀ ਹੋਈ, ਪਰ ਜਿਹੜੀ ਬਿੜਕ ਆਈ ਐ,

ਉਹਤੋਂ ਲਗਦੇ ਬਈ 'ਕੱਠ ਤਾਂ ਹੋਊਗਾ। ਚਲੋ ਵੇਖੀ ਜਾਊ, ਬੱਚੇ ਪਾਤਸ਼ਾਹ ਮਿਹਰ ਕਗੀਂ।'

ਤੇ ਭਾਈ ਜੀ ਗੁਰਮੇਜ ਸਿਹੁੰ ਖਿੰਡੇ ਪਏ ਪੀਲੇ ਪੱਤਿਆਂ ਨੂੰ ਪੈਰਾਂ ਹੇਠ ਦਰੜਦਾ ਰਿਹਾ। ਨਿਗ੍ਰਾ ਉਹਦੀ ਛਿੱਗੀ ਉਤੋਂ ਦੀ ਵੱਡੇ ਛੱਪੜ ਵਾਲੀ ਗਲੀ ਉਤੇ ਟਿਕੀ ਰਹੀ। ਰਮਦਾਸੀਆਂ ਵਾਲੀ ਗਲੀ ਵਿਚੋਂ ਕੇਸਰੋਂ ਤੇ ਜਮੇਰੋ ਸੜਕ ਦੀ ਚੜ੍ਹਾਈ ਚੜ੍ਹ ਕੇ ਛੱਪੜ ਵਾਲੀ ਗਲੀ ਵਿਚ ਉੱਤਰ ਗਈਆਂ। ਸੜਕ ਦੇ ਚੜ੍ਹਦੇ ਵਾਲੇ ਪਾਸਿਓਂ ਸਰਪੰਚ, ਚੌਕੀਦਾਰ, ਜੰਗੀਰ, ਪ੍ਰਭਾਤੀ, ਸੋਟੀਆਂ ਦਾ ਸਹਾਰਾ ਲਈ ਬੁੜਾ ਮਿਹਰ ਸਿਹੁੰ ਤੇ ਮੁਕੰਬ ਮੈਂਬਰ, ਉਹ ਸਾਰੇ ਵੀ ਛੱਪੜ ਵਾਲੀ ਗਲੀ ਵੱਲ ਮੁੜ ਗਏ।

ਭਾਈ ਜੀ ਗੁਰਮੇਜ ਸਿਹੁੰ ਨੂੰ ਇਕ ਤ੍ਰੈਲੀ ਹੋਰ ਆਈ, 'ਬਾਪੂ ਐਸ ਵੇਲੇ ਸੱਥ ਵਿਚ ਬੈਠਾ ਹੁੰਦਾ ਐ।'

ਵੱਡੇ ਛੱਪੜ ਦੇ ਕਿਨਾਰੇ ਬੋਹੜ, ਨਿੰਮ ਤੇ ਪਿੱਪਲਾਂ ਦੀ ਤ੍ਰਿਵੈਣੀ ਥੱਲੇ ਵੱਡਾ ਸਾਰਾ ਤਖ਼ਤਪੋਸ਼ ਡੱਠਾ ਹੋਇਆ ਸੀ ਜਿਸ ਦੇ ਚਾਰੇ ਕੋਨਿਆਂ ਤੋਂ ਐਂਗਲ-ਆਇਰਨ ਦੇ ਉਚੇ ਪਾਵੇ ਚੁੱਕ ਕੇ ਮੀਂਹ ਕਣੀ ਤੇ ਜਨੌਰਾਂ ਦੀਆਂ ਬਿੱਠਾਂ ਤੋਂ ਬਚਾਅ ਲਈ ਛੱਤ ਪਾਈ ਹੋਈ ਸੀ। ਤਖ਼ਤ ਦੇ ਆਸੇ-ਪਾਸੇ ਪੁੱਟੇ ਹੋਏ ਦਰਖਤਾਂ ਦੀਆਂ ਜੜ੍ਹਾਂ ਦੇ ਪੱਧਰੇ ਮੁਢ, ਮੁਢੀਆਂ ਤੇ ਇੱਟਾਂ ਦੀਆਂ ਦੋ ਕੁ ਚੰਕੜੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਉਤੇ ਬੈਠੇ ਕਈ ਲੋਕ ਸਣ ਦੇ ਗਰਨਿਆਂ ਦੀਆਂ ਸੀਖਾਂ ਭੰਨੀ ਜਾਂਦੇ ਸਨ, ਕੋਈ ਖੇਤ ਲੋਈ ਦੇ ਬੰਬਲ ਵੱਟੀ ਜਾਂਦਾ ਸੀ ਤੇ ਕਈ ਫਸਲਵਾੜੀ ਦੀਆਂ ਗੱਲਾਂ ਵਿਚ ਰੁਝੇ ਹੋਏ ਸਨ।

ਕੇਸਰੋਂ ਤੇ ਜਮੇਰੋ ਸੱਥ ਤੋਂ ਪਰੇ, ਢਿਲਵਾਂ ਦੇ ਦਰਵਾਜ਼ੇ ਦੇ ਕੌਲੇ ਕੋਲ ਪੁੱਧੇ ਖੜ੍ਹੀਆਂ ਹੋ ਗਈਆਂ। ਗੁੜ੍ਹੇ ਨਸਵਾਰੀ ਸੂਟ ਤੇ ਦੁਪੱਟੇ ਦੀ ਬੁਕਲ ਵਿਚੋਂ ਕੇਸਰੋਂ ਦਾ ਮਤਾਬੀ ਭਖਦਾ ਚਿਹਰਾ, ਸਿਉਂ ਦੀ ਫਾੜੀ ਵਰਗੀਆਂ ਮੋਟੀਆਂ ਕਾਲੀਆਂ ਅੱਖਾਂ, ਸੱਥ ਦੇ ਤਖ਼ਤਪੋਸ਼ ਉਤੇ ਟਿਕੀਆਂ ਹੋਈਆਂ ਸਨ। ਜਮੇਰੋ ਤਾਈ ਆਵਦੇ ਛੋਟੇ ਜਿਹੇ ਝੂਰੜੀਆਂ ਭਰੇ ਗੋਲ ਚਿਹਰੇ ਤੇ ਨਿਕੀਆਂ ਅੱਖਾਂ ਦੀ ਕੁੜਤਣ ਭਰੀ ਤੱਕਣੀ ਤੇ ਮੱਥੇ ਦੀਆਂ ਤਿਉੜੀਆਂ ਨੂੰ ਹੋਰ ਛੂੰਘ ਕਰਦੀ ਹੋਈ, ਮਨ ਹੀ ਮਨ ਬੁੜ-ਬੜਾਈ ਜਾਂਦੀ ਸੀ।

ਜਦੋਂ ਤਖ਼ਤਪੋਸ਼ ਉਤੇ ਪੰਚਾਇਤ ਜੜ ਬੈਠੀ ਤੇ ਜੰਗੀਰ ਦੇ ਨਾਲ ਆਏ ਹਮਾਇਤੀ ਆਪਣੇ ਦਰਜੇ-ਬ-ਦਰਜੇ ਮੁਤਾਬਕ ਖੁੰਢਾਂ ਉਤੇ ਸਜ ਗਏ ਤਾਂ ਚੌਕੀਦਾਰ ਨੇ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ ਤੇ ਉਚੀ ਆਵਾਜ਼ ਵਿਚ ਕਿਹਾ, "ਆ ਜੋ ਭਾਈ ਤਾਈ ਤੇ ਬੀਬੀ ਕੇਸਰੋਂ ਨਿਬੋੜੀਏ ਗੱਲ ਨੂੰ।"

ਕੇਸਰੋਂ ਤੇ ਜਮੇਰੋ ਤਖ਼ਤਪੋਸ਼ ਦੇ ਸਾਹਮਣੇ ਆ ਕੇ ਖਲੋ ਗਈਆਂ। ਬੇਸ਼ਕ ਕੇਸਰੋਂ ਦੇ ਵੱਡੇ ਥਾਂ ਲਗਦੇ ਉਥੇ ਬਥੇ ਬੰਬੇ ਬੈਠੇ ਸਨ। ਪਰ ਉਹਨੇ ਘੁੰਡ ਨਹੀਂ ਕੱਚਿਆ ਸੀ ਤੇ ਜਮੇਰੋ ਤਾਈ ਤਾਂ ਸੀ ਹੀ ਪੱਕੀ ਉਮਰ ਦੀ। ਪ੍ਰਭਾਤੀ ਨੇ ਕਮਾਨ ਸੰਭਾਲੀ ਤੇ ਆਪਣੇ ਸਫ਼ਾਚੱਟ ਫੁਲੇ ਹੋਏ ਚਿਹਰੇ 'ਤੇ ਕੰਨਾਂ ਤੱਕ ਲੰਮੀਆਂ ਮੁੱਛਾਂ ਉਤੇ ਹੱਥ ਫੇਰਦਾ ਹੋਇਆ ਬੋਲਿਆ, "ਦੇਖੋ ਸਿਰਪੈਂਚ ਸਾਹਬ, ਸਾਡੀ ਗਾਰੀਬ ਗੁਰਬਿਆਂ ਦੀ ਤਾਂ ਏਹੋ ਫਰਿਆਦ ਐ ਬਈ ਹੋਈ ਤਾਂ ਵਿਚਾਰੀ ਗਾਰੀਬਣੀ ਨਾਲ ਜੱਗੋਂ ਤੇਹਰਵੀਂ; ਜੇ ਵਜ਼ੀਰ ਦੀ ਜ਼ਿੰਦਗੀ ਬਚ ਜਾਂਦੀ ਤਾਂ ਆਹ ਦਿਨ ਕਿਉਂ ਦੇਖਣੇ ਪੈਂਦੇ ਪਰ ਭਗਵਾਨ ਦੀ ਕਰਨੀ ਨੂੰ ਕੌਣ ਮੌਜੇ। ਮੁਕਦੀ ਗੱਲ ਇਹੋ ਐ ਜੀ ਸਾਡੀ ਬਿਰਾਦਰੀ ਦਾ ਪੰਚਾਇਤ ਤੇ ਸੱਹਤਬਰ ਸੱਜਣਾਂ ਅੱਗੇ ਏਹੀ ਮਸ਼ਵਰਾ ਸਲਾਹ ਜਾਂ ਕਹਿ ਲਓ ਫਰਿਆਦ ਐ, ਕਿ ਇਸ ਵਿਚਾਰੀ

ਨੂੰ ਜੰਗੀਰ ਦੇ ਘਰੇ ਬਹਾ ਦਿਓ। ਘਰ ਕੀ ਬਾਤ ਘਰ ਮਹਿ ਰਹਿ ਜਾਏਗੀ। ਕੋਈ ਝਗੜਾ ਨੀ ਬਖੇਡਾ ਨੀ, ਵੰਡ ਨੀ ਵੰਡੇਰਾ ਨੀ। ਜੰਗੀਰ ਦਾ ਜੋੜੇ ਜੁੱਤੀ ਦਾ ਵਥੀਆ ਕੰਮ ਚਲਦਾ ਹੈ। ਬੁਢੜੀ ਮਾਂ ਦੀ ਸੇਵਾ ਹੋ ਜਾਉ। ਗੁੱਡੋ ਵਿਚਾਰੀ ਸਿੱਧੀ ਐ। ਕੇਸਰੋ ਹੁਣ ਵੀ ਕਮਾਉਂਦੀ ਹੈ, ਫੇਰ ਵੀ ਕਮਾਉਂ, ਘਰ ਦੀ ਛੱਤ ਮਿਲਜੂ; ਥਾਂ-ਥਾਂ ਪੱਕੇ ਖਾਣ ਨਾਲੋਂ ਟਿਕਾਣਾ ਪੱਕਾ ਬਣ ਜਾਉ। ਬਾਕੀ ਤੁਸੀਂ ਸਾਰੇ ਮੌਹਤਬਰ ਬੰਦੇ ਸਾਡੇ ਨਾਲੋਂ ਕਿਤੇ ਸਿਆਣੇ ਹੋ। ਹੁਕਮ ਸਾਦਰ ਕਰੋ।”

ਮਿਹਰ ਸਿਰ੍ਹੁੰ, ਮੁਕੰਦ ਮੈਂਬਰ ਤੇ ਇਕ ਦੋ ਹੋਰਾਂ ਨੇ ਪ੍ਰਭਾਤੀ ਦੇ ਬਿਆਨ ਦੀ ਪ੍ਰਸ਼ੰਸਾ ਕੀਤੀ।

“ਵੇਖੋ ਗੱਲ ਤਾਂ ਪ੍ਰਭਾਤੀ ਸ਼ਾਹ ਨੇ ਖਰੀਓ ਕੀਤੀ ਐ ਜੀ, ਏਹ ਕਿਹੜਾ ਪਹਿਲੀ ਵਾਰੀ ਹੋਈ ਐ, ਸਦਾ ਹੀ ਇਉਂ ਹੁੰਦੀ ਆਈ ਐ। ਬੀਬੀ ਕੇਸਰੋ ਨੂੰ ਪੁੱਛ ਕੇ ਗਵਾਹੀ ਪਾਓ ਤੇ ਨਥੇੜੇ ਕੰਮ।”

ਕਤਲ ਦੇ ਕੇਸ ਵਿਚੋਂ ਰਿਹਾਅ ਹੋ ਕੇ ਆਇਆ ਸਿੰਦਰ ਕੈਰੋ, ਭਾਈ ਜੀ ਗੁਰਮੇਜ ਸਿਰ੍ਹੁੰ ਦੇ ਪਿਉ ਬਚਨ ਸਿਰ੍ਹੁੰ ਜੋ ਖੇਸ ਦਾ ਝੁੰਗਲਮਾਟਾ ਮਾਰੀ ਖੁੰਢ ਉਤੇ ਬੈਠਾ ਸੀ, ਦੇ ਅਗਿਓਂ ਲੰਘ ਕੇ ਤਖ਼ਤਪੋਸ਼ ਦੀ ਬਾਹੀ ਉਤੇ ਆ ਬੈਠਿਆ ਤੇ ਆਵਦੀਆਂ ਲਾਲ ਝਰੰਗ ਅੱਖਾਂ ਥੱਲੇ ਹਿਸਾਰੀ ਬਲਦ ਦੇ ਸਿੰਗਾਂ ਵਰਗੀਆਂ ਉਤਾਹ ਨੂੰ ਤਾਅ ਦੇ ਕੇ ਮਰੋੜੀਆਂ ਮੁੱਛਾਂ ਉਤੇ ਹੱਥ ਫੇਰਨ ਲੱਗ ਪਿਆ।

“ਕਿਉਂ ਭਾਈ ਕੇਸਰੋ? ਆਹ ਜੋ ਜੰਗੀਰ ਸਿੰਹੁ ਨੇ ਪੰਚਾਇਤ ਵਿਚ ਤਜਵੀਜ਼ ਰੱਖੀ ਐ, ਪ੍ਰਭਾਤੀ ਸ਼ਾਹ ਤੇ ਥੋਡੀ ਬਿਰਾਦਰੀ ਦੇ ਬਜ਼ੁਰਗਾਂ ਨੇ ਸੱਚ ਕਰਕੇ ਮੰਨੀ ਹੈ, ਜੇ ਤੈਨੂੰ ਕੋਈ ਉਜਰ ਹੈ ਤਾਂ ਦੱਸ?”

ਸਰਪੰਚ ਦੇ ਪੁੱਛੇ ਸਵਾਲ ‘ਤੇ ਕੇਸਰੋ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਜੰਗੀਰ ਥੋਲ ਪਿਆ, “ਏਹਨੂੰ ਸਰਦਾਰੋ ਕੀ ਉਜਰ ਅਤਰਾਜ ਹੋ ਸਕਦੈ, ਅਸੀਂ ਵਿਆਹ ਵਰ ਕੇ ਵਜੀਰ ਦੇ ਘਰੇ ਲਿਆਂਦੀ ਐ, ਚਲੋ ਉਹਦੀ ਕਿਸਮਤ ਧੋਖਾ ਦੇ ਗਈ। ਹੁਣ ਮੇਰੀ ਮਾਂ ਤੇ ਮੇਰੇ ਘਰਵਾਲੀ ਦੀ ਇਕ ਰੈਅ ਐ, ਬਈ ਏਹ ਘਰੋਂ ਕਿਉਂ ਕਿਤੇ ਜਾਵੇ। ਅਸੀਂ ਨੰਦ ਪੜਾ ਕੇ ਲਿਆਂਦੀ ਐ, ਕੋਈ ਉਧਾਲ ਕੇ ਨੂੰਹੀਂ ਲਿਆਂਦੀ। ਬਸ਼ਕ ਏਹਦੇ ਮਾਂ ਪਿਉ ਭਾਈਆਂ ਨੂੰ ਪੁੱਛ ਲਓ।”

ਜ਼ਮੇਰੋ ਦਾ ਚਿਹਨਾ ਤਪ ਕੇ ਸੁਰਖ ਹੋ ਗਿਆ। ਅੱਖਾਂ ਵਿਚੋਂ ਰੋਹ ਚੋਣ ਲੱਗ ਪਿਆ।

“ਨੰਦ ਰੁੜ੍ਹ ਜਾਣਿਆਂ ਤੂੰ ਪੜਾਏ ਸੀ ਕਿ ਵਜੀਰ ਨੇ, ਬੇਸ਼ਰਮਾ ਹਯਾ ਕਰ ਕੁਛ। ਘਰੇ ਤੇਰੇ ਗਰੀਬਣੀ ਤੀਵੀਂ ਐ, ਸੁੱਖ ਨਾਲ ਦੋ ਜਵਾਕ ਐ, ਉਹਨਾਂ ਦੇ ਢਿੱਡ ਵਿਚ ਲੱਤ ਮਾਰ ਕੇ ਕਿਹੜਾ ਵੇਂ ਤੂੰ ਪੁੰਨ ਖੱਟਣ ਲਗਿਐਂ, ਤੇ ਘਰ ਦੀ ਇੱਜਤ ਬਚਾਉਣ ਲਗਿਐਂ, ਕਾਂ ਡੋਡ ਕਿਤੋਂ ਦਾ।”

“ਤੇਰਾ ਤਾਈ ਸਾਡੀ ਘਰ ਦੀ ਗੱਲ ਵਿਚ ਦਖਲ ਦਾ ਕੋਈ ਕੰਮ ਨਹੀਂ। ਚੁੱਪ ਕਰ ਜਾ, ਨਹੀਂ ਫੇਰ ਐਵੇਂ ਨਾ ਆਖੀ ਕਿ ਜੰਗੀਰ ਮੰਦਾ ਚੰਗਾ ਬੋਲਿਆ। ਹਾਂਅ, ਕਿਤੇ ਐਵੇਂ ਨਾ ਆਵਦਾ ਭੱਤਾ ਭਨਾ ਬੈਠੀਂ।”

ਸੱਬ ਵਿਚ ਬੈਠੇ ਲੋਕਾਂ ਦੀ ਆਪਸ ਵਿਚ ਘੁਸਰ ਮੁਸਰ ਹੋਈ; ਕੋਈ ਬੋਲਿਆ, “ਗੱਲ ਤਾਂ ਸੱਚੀ ਐ। ਜਦੋਂ ਇਹਦਾ ਆਵਦਾ ਵਸਦਾ ਰਸਦਾ ਘਰ ਐ, ਫੇਰ ਏਹਦੀ ਕੋਈ ਬਦਨੀਤ ਐ।” ਕੋਈ ਆਖੇ, “ਨਾਲੇ ਸਾਲਾ ਖੁੰਬ ਅਰਗੀ ਤੀਵੀਂ ‘ਤੇ ਮਰਦੈ, ਨਾਲੇ ਵਜੀਰ ਵਾਲੇ ਹਿੱਸੇ ਦੀ

ਜ਼ਮੀਨ ਭਾਲਦੈ। ਵੇਖ ਕਿਵੇਂ ਫੋਲੇ ਵਾਲੀ ਅੱਖ ਦਾ ਚੱਕਰ-ਚੂੰਡਾ ਬਣਾਉਂਦਾ ਐ, ਵਧੀ ਰਗ ਵਾਲਾ।”

ਜਮੇਰੋ ਤਾਈ ਨੂੰ ਬੋਲੇ ਜੰਗੀਰ ਦੇ ਸ਼ਬਦ ਬਾਣਾਂ ਦਾ ਫੇਰ ਕੇਸਰੋ ਦੇ ਤਪੇ ਹੋਏ ਚਿਹਰੇ, ਅੱਖਾਂ ਵਿਚੋਂ ਬਰਸਦੇ ਹੋਏ, ਗੁਸੇ ਵਿਚ ਫਰਕਦੇ ਬੁੱਲਾਂ ਤੇ ਫੁੰਕਾਰਦੀਆਂ ਹੋਇਆਂ ਨਾਸਾਂ, ਉਲੁਰਦੇ ਹੋਏ ਹੱਥਾਂ ਤੇ ਵੱਟੇ ਹੋਏ ਮੁੱਕਿਆਂ ਨੇ ਜਵਾਬ ਦਿੱਤਾ।

“ਵੇਖ ਸਿਰਪੈਂਚ ਸਾਹਬ, ਨਾਲੇ ਸੱਥ ਵਿਚ ਜੜੇ ਮੁਹਤਵਰ ਵੱਡੇ, ਥਾਂ ਲਗਦੇ ਸਰਦਾਰੋ; ਬਾਬਾ ਜੀ ਪ੍ਰਭਾਤੀ, ਮਿਹਰ ਸਿਰੁੰ ਤੇ ਮਿੰਬਰ ਸਾਹਬ ਜੀ ਤੇ ਨਾਲੇ ਤੂੰ ਚੌਕੀਦਾਰਾ! ਨੰਦ ਪੜ੍ਹਾ ਕੇ ਆਈ ਸਾਂ ਮੈਂ ਆਵਦੇ ਪ੍ਰਸਮ ਵਜੀਰ ਨਾਲ, ਏਸ ਮੁਸਟੰਡੇ ਨਾਲ ਨਹੀਂ। ਸਕੂਲ ਵਿਚ ਉਹ ਸੇਵਾਦਾਰ ਲੱਗਿਆ ਸੀ। ਭਾਵੇਂ ਅਜੇ ਪੱਕਾ ਨੀ ਹੋਇਆ ਸੀ। ਸੱਚਾ ਸੁੱਚਾ ਸੀ। ਕੋਈ ਵਲ ਫੇਰ ਨੀ ਸੀ। ਕੋਈ ਐਬ ਨੀ ਸੀ, ਨਸ਼ੇ ਪੱਤੇ ਤੋਂ ਰਹਿਤ ਸੀ। ਉਸ ਨੇ ਦਸ਼ਤਾ ਸੀ, ਬਈ ਭਾਗਮਾਨੇ ਖੰਘ ਦੀ ਸ਼ਕਤ ਤਾਂ ਮੈਨੂੰ ਕਾਫ਼ੀ ਚਿਰ ਦੀ ਹੈ। ਅਲਾਜ ਵੀ ਚਲਦਾ ਸੀ ਪਰ ਸਾਰੇ ਕਹਿੰਦੇ ਸੀ, ਬਈ ਟੀ.ਪੀ. ਦਾ ਅਲਾਜ ਹੈਗਾ, ਤਕੜਾ ਹੋ ਜਾਏਗਾ। ਹਬੋਂ ਦਵਾਈ ਚਲਦੀ ਸੀ। ਭਲਿਓ ਮੇਰੀ ਕਿਸਮਤ। ਪਿਉ ਮੇਰਾ ਸੀ ਅੰਮ੍ਰਿਤਧਾਰੀ ਸਿੱਖ; ਜਾਹ, ਜਾ ਕੇ ਪੁੱਛ ਲਵੇ, ਦਮਦਮੇ ਗੁਰਦੁਆਰੇ ਸਾਹਬ, ਬਈ ਗੁਰਬਖਸੇ ‘ਕਾਲੀ ਨੇ ਇਥੇ ਕਿੰਨੇ ਸਾਲ ਸੇਵਾ ਕੀਤੀ ਐ। ਚਲੋ! ਬਾਹਲਾ ਰੇੜਕਾ ਕੀ ਪਾਉਣਾ ਐ ਤੇ ਕੀ ਦਸ਼ਾਂ। ਪਿਉ ਨੇ ਅੱਠ ਪੜ੍ਹੇ ਮੁੰਡੇ ਤੇ ਛੀ ਕਨਾਲਾਂ ਆਉਂਦੀ ਜ਼ਮੀਨ ਦੇ ਲਾਲਚ ਵਿਚ ਏਥੇ ਵਿਆਹ ਦਿੱਤੀ। ਪਿਉ ਦਾ ਕੀਤਾ ਸਿਰ ਮੱਥੇ।”

ਕੇਸਰੋ ਨੇ ਬਿੰਦ ਦੀ ਬਿੰਦ ਚੁੱਪ ਹੋ ਕੇ ਪੰਚਾਇਤ ਵਿਚ ਬੈਠੇ ਲੋਕਾਂ ਉਤੋਂ ਨਿਗ੍ਰਾ ਘੁੰਮਾਈ, ਖਿਸਕ ਆਈ ਚੁੰਨੀ ਦਾ ਪੱਲਾ ਠੀਕ ਕਰਕੇ ਸਿਰ ਢਕਿਆ ਤੇ ਫੇਰ ਮੁਖਾਤਬ ਹੋਈ, “ਪੰਚੇਤੇ, ਹਣ ਮੈਂ ਏਹਦੇ ਕਿਉਂ ਬੈਠਾ? ਕਿਉਂ ਇਹਨੂੰ ਸਿਰ ਧਰਾਂ? ਕਿਉਂ ਮੈਂ ਆਵਦੀ ਸਿਧੀ ਸਾਉ ਜਠਾਣੀ ਤੇ ਉਹਦੇ ਜੁਆਕਾਂ ਦੇ ਛਿੱਡ ਵਿਚ ਲੱਤ ਮਾਰਾਂ। ਮੇਰਾ ਸਾਈਂ ਸੀ ਨਿਰਵੈਲ ਤੇ ਲੋਕੋ ਬੈਨੂੰ ਪਤਾ ਨਹੀਂ ਹੈਂਅ! ਕਿਹੜਾ ਵੈਲ ਐ ਜੋ ਇਹਦੇ ਵਿਚ ਨਹੀਂ। ਮੈਂ ਏਸ ਦੇਹ ਨੂੰ ਅਗਨ ਭੇਂਟ ਨਾ ਕਰ ਦਿਆਂ, ਬਜਾਏ ਇਸ ਦੇ ਨਰਕ ‘ਚ ਗਰਕਣ ਨਾਲੋਂ। ਪੰਚੇਤੇ ਨਿਆਂ ਕਰੋ। ਜਿੰਦਰੀ ਮੇਰੀ, ਜੋ ਰੱਬ ਨੇ ਕਰਤੀ ਸੋ ਕਰਤੀ। ਮੇਰਾ ਬੰਦਾ ਮੈਥੋਂ ਖੋ ਲਿਆ ਸੋ ਖੋ ਲਿਆ ਪਰ ਹੁਣ ਤੁਸੀਂ ਤਾਂ ਬਖਸ਼ੋ। ਮੈਨੂੰ ਪਿੰਡੋਂ ਦੇਸ਼ ਨਿਕਾਲਾ ਦੇਣਾ ਹੈ, ਬਸ਼ਕ ਦੇ ਦਿਓ, ਮੰਜੂਰ ਐ ਪਰ ਦੇਹ ਤਾਂ ਸੋਚੋ, ਬਈ ਏਹ ਮੇਰੀ ਦੇਹ ਹੰਦਾਉਣ ਨੂੰ ਤੇ ਮੇਰੇ ਹਿੱਸੇ ਦੀ ਪੈਲੀ ਨੂੰ ਮਰਦਾ ਹੈ। ਹੋਰ ਇਹ ਕਿਹੜੀ ਘਰ ਦੀ ਇੱਝਤ ਨੂੰ ਸੰਭਾਲਦਾ ਫਿਰਦੈ। ਰੱਬ ਅਰਗੀ ਪੰਚੇਤੇ, ਮੈਂ ਗੁਰਬਖਸ...ਸੇਅ ‘ਕਾਲੀ ਸਿੱਖ ਦੀ ਧੀ ਹਾਂ, ਨਾ ਏਸ ਐਬੀ ਕਪਟੀ ਦੇ ਅੱਜ ਵਸਾਂ ਨਾ ਕੱਲ੍ਹੁ।”

ਇਕ ਵਾਗੀ ਸਾਗੀ ਸੱਥ ਕੇਸਰੋ ਦਾ ਬਿਆਨ ਸੁਣ ਕੇ ਚੁੱਪ ਹੋ ਗਈ। ਸੁਨ ਪਸਰ ਗਈ। ਫੇਰ ਖੰਗੂਰਾ ਮਾਰ ਕੇ ਮੁਕੰਦ ਮੈਂਬਰ ਨੇ ਆਵਦੀਆਂ ਤਿੱਖੀਆਂ, ਚੂਹੇ ਦੀ ਪੂੱਛ ਵਰਗੀਆਂ ਮੁੱਛਾਂ ਨੂੰ ਪੁੱਠੀਆਂ ਉੱਗਲਾਂ ਨਾਲ ਪਲੋਸਿਆ ਤੇ ਖਰੂਵੀਂ ਜਿਹੀ ਜ਼ਬਾਨ ਵਿਚ ਬੋਲਿਆ, “ਕੀ ਜੰਗੀਰਿਆ, ਏਹੋ ਜੀ ਮੂੰਹ ਚੜ੍ਹੀ ਤੀਕੀਂ ਨੂੰ ਘਰੇ ਵਸਾਉਣਾ ਉਏ, ਜਿਹਨੂੰ ਪੰਚੇਤ ਪਰੋਂ ਦੀ ਮਰਯਾਦਾ ਦਾ ਈ ਪਤਾ ਨਹੀਂ। ਦਫ਼ਾ ਹੋਵੇ ਪਰਾਂ।”

ਸਰਪੰਚ ਨਿਰਉਤਰ ਹੋਇਆ ਬੈਠਾ, ਖਿਸਕਣ ਲਈ ਤਿਆਰ ਹੋ ਰਿਹਾ ਸੀ। ਜਦੋਂ ਸ਼ਿੰਦੇ ਕੈਰੋਂ ਨੇ ਹੱਥ ਵਿਚ ਤੂਤ ਦੀ, ਅੱਗ ਵਿਚ ਪਲਸੋਈ ਹੋਈ ਚਿੱਟੀ ਸੋਟੀ ਨੂੰ ਜ਼ਮੀਨ ‘ਤੇ ਠਕੋਰ ਕੇ

ਕਿਹਾ, “ਗੱਲ ਸੁਣ ਓਏ ਛੂਡਿਆ, ਠੁਡਰਾ, ਭੈਗਿਆ, ਆਹ ਕੀ ਆਖਿਆ ਐ ਕੇਸਰੋ ਨੇ? ਆਈ ਤੇਰੇ ਸਮਝ, ਭਾਲਦੈ ਸਾਲਾ ਲਟੈਣ ਅਰਗੀ ਤੀਮੀਂ ਤੇ ਛੀ ਕਨਾਲਾਂ ਜ਼ਮੀਨ। ਢੇਕਿਆ! ਪਹਿਲਾਂ ਗੁਡੇ ਨੂੰ ਦਿੱਤਾ ਐ ਤਲਾਕ। ਕਦੇ ਵੇਖੋ ਐ ਵਕੀਲਾਂ ਦੇ ਕਾਲੇ ਕੋਟ। ਐਵੇਂ ਨੀ ਮੈਂ ਕਤਲਾਂ ਵਿਚੋਂ ਬਗੀ ਹੋ ਕੇ ਆ ਗਿਆ। ਕਾਨੂੰਨ ਦਾ ਉੜਾ ਆੜਾ ਨ੍ਹੀਂ ਆਉਂਦਾ ਤੇ ਕਗੀ ਬੈਠਾ ਐ ਪੰਚੈਤ। ਜੇ ਕੇਸਰੋ ਨੇ ਦਰਬਾਸਤ ਦੇ ਕੇ ਕੇਸ ਪਾ’ਤਾ, ਥੋਡਾ ਵੱਡੇ ਵਕੀਲੋਂ, ਕਿਸੇ ਦਾ ਖਹਿੜਾ ਨ੍ਹੀਂ ਛੁੱਟਣਾ। ਓਏ ਪ੍ਰਭਾਤੀਆ, ਜਾਹ ਜਾ ਕੇ ਟੁੱਟੇ ਛਿੱਤਰ ਗੰਢ। ਉਠਦਾ ਏਂ ਐਬੋਂ ਕਿ ਮੈਂ ‘ਠਾਵਾਂ। ਆ ਗਏ ਕਾਵਾਂ ਦੀ ਬੰਨ੍ਹ ਕੇ ਪੰਚੈਤ।”

ਸ਼ਿੰਦੇ ਕੈਰੋਂ ਦੀ ਤਾਜ਼ਨਾ ਸੁਣ ਕੇ ਜੰਗੀਰੇ ਦੀ ਧਿਰ ਮਸੋਸੀ ਗਈ। ਤਾਈ ਜਮੇਰੋ ਦੇ ਮੂੰਹਾਂ ‘ਸ਼ਾਬਾਸ਼ੇ’ ਨਿਕਲਿਆ ਤੇ ਸੱਥ ਵਿਚ ਬੈਠੇ ਕਈ ਲੋਕਾਂ ਨੇ ਮਾਣ ਨਾਲ ਧੋਣਾਂ ਹਿਲਾਈਆਂ।

“ਜਾਹ ਭਾਈ ਤਾਈ ਜਮੇਰੋ, ਲੈ ਜਾ ਏਹਨੂੰ ਕੇਸਰੋ ਨੂੰ ਏਥੋਂ। ਤੇਰੇ ਕੋਲ ਰਹੇ ਜਾਂ ਪੇਕੀਂ ਰਹੇ ਜਾਂ ਪੇਕੇ ਕਿਤੇ ਹੋਰ ਵਸੇਬਾ ਕਰਨ, ਉਨ੍ਹਾਂ ਦੀ ਮਰਜ਼ੀ।” ਸ਼ਿੰਦੇ ਨੇ ਤੂਤ ਦੀ ਸੋਟੀ ਨਾਲ ਖੜ੍ਹੇ ਹੋ ਕੇ ਜੰਗੀਰੇ ਦੇ ਸਾਹਮਣੇ ਧਰਤੀ ‘ਤੇ ਲੀਕ ਵਾਹ ਦਿੱਤੀ, “ਲਿਜਾਣੀ ਐ ਕੇਸਰੋ ਤਾਂ ਟੱਪ ਏਧਰ, ਵੇਖਾਂ ਤੈਨੂੰ ਵੱਡੇ ਮਿਰਜ਼ੇ ਨੂੰ ਤੇ ਸਰਪੰਚਾ, ਯਾਰ ਚੰਗਾ-ਭਲਾ ਪੜ੍ਹਿਆ-ਲਿਖਿਆ ਐਂ। ਤੇਰਾ ਯਾਰ ਦਿਮਾਗ ਕੇਹੋ ਜੇਹਾ ਹੁੰਦਾ ਜਾਂਦਾ? ਹੈ ਕੋਈ ਇਨ੍ਹਾਂ ਦਾ ਮੇਲ।”

“ਓਹ ਬਾਈ ਜੀ ਹੁਣ ਮੈਂ ਕੀ ਕਰਾਂ, ਮੈਂ ਤਾਂ ਸਾਂਝਾ ਬੰਦਾ ਹਾਂ। ਇਹ ਪੰਚਾਇਤ ਕਰਨ ਨੂੰ ਆਂਹਦੇ ਸੀ, ਮੈਂ ਆ ਗਿਆ। ਹੁਣ ਜਿਵੇਂ ਤੇਰੀ, ਥੋਡੀ ਸਾਰਿਆਂ ਦੀ ਮਰਜ਼ੀ ਐ, ਓਵੇਂ ਮੈਂ ਵੀ ਸਹਿਮਤ ਹਾਂ।”

“ਤੇ ਮੈਂਬਰਾ ਮਕੰਦ ਸਿਆਂ, ਤੁਸੀਂ ਜੰਗੀਰੇ ਭੂੰਡ ਨਾਲ ਆਉਣ ਵੇਲੇ ਇਹ ਨਾ ਸੋਚਿਆ, ਬਈ ਇਹ ਦੂਰੀ ਕਬੀਲਦਾਰੀ ਸੰਬਾਲ੍ਹ ਕਿਮੇਂ। ਜੇੜੇ ਜੁੱਤੀਆਂ ਦੀ ਸਾਈ ਫੜ ਕੇ ਪਹਿਲਾਂ ਈ ਨਸੋ ਪੱਤੇ ਵਿਚ ਉਡਾ ਦਿੰਦਾ ਐ, ਅਗਲੇ ਮਗਰ ਮਗਰ ਫਿਰਦੇ ਰਹਿੰਦੇ ਐ। ਸ਼ਰਮ ਆਉਣੀ ਚਾਹੀਦੀ ਐ ਯਾਰ, ਹੈਂਅ, ਚਟਾਲੇ ਵਿਚ ਅੱਧ ਐ ਏਹਦਾ। ਬਈ ਦੋ ਟੱਬਰ ਰੱਖ ਲਉ।” ਸ਼ਿੰਦਾ ਕੈਰੋਂ ਰਮਦਾਸੀਏ ਮੈਂਬਰ ਨੂੰ ਸਿੱਧਾ ਹੋਇਆ।

“ਸਾਨੂੰ ਤਾਂ ਜੀ ਮਿਥਰ ਹੋਣ ਕਰਕੇ ਆਉਣਾ ਈ ਪੈਂਦਾ ਐ।”

ਮਿਹਰ ਸਿਹੁੰ ਬੁੜਾ ਬੋਲਿਆ, “ਚੱਲ ਉਠ ਭਾਈ ਜੰਗੀਰਿਆ, ਜਾਂ ਤਾਂ ਗੁੱਡੋ ਤੇ ਕੇਸਰੋ ਦੋਹਾਂ ਨੂੰ ਮਨਾ ਲੈ ਸਾਉ, ਏਹ ਤਾਂ ਚਿੱਤ ਮੰਨੇ ਦੀ ਗੱਲ ਐ, ਅਖੇ ਮਨ ਜੀਤੇ ਜੱਗ ਜੀਤ। ਨਹੀਂ ਭਾਈ ਸਬਰ ਕਰ।”

ਧੁੱਪ ਤਿੱਖੀ ਹੋ ਚਲੀ ਸੀ। ਹਵਾ ਤੇਜ਼ ਚੱਲਣ ਲੱਗ ਪਈ ਸੀ। ਰੋਟੀ-ਟੁੱਕ ਦਾ ਵੇਲਾ ਹੋ ਗਿਆ ਸੀ। ਲੋਕ ਸੱਥ ਵਿਚੋਂ ਹੌਲੀ-ਹੌਲੀ ਘੁਸਰ-ਮੁਸਰ ਕਰਦੇ ਘਰਾਂ ਨੂੰ ਤੁਰਨ ਲੱਗ ਪਏ ਸਨ। ਸ਼ਿੰਦਾ ਕੈਰੋਂ ਤੇ ਬਚਨ ਸਿਹੁੰ ਵੀ ਗੱਲਾਂ ਕਰਦੇ ਆਪਣੇ ਘਰਾਂ ਵਾਲੀ ਬੀਗੀ ਵਿਚ ਦਾਖਲ ਹੋ ਗਏ।

ਘਰ ਨੂੰ ਮੁੜੇ ਜਾਂਦੇ, ਜਾਖੀ ਸਪੋਲੀਏ ਵਾਂਗ ਵਿਹੁ ਘੋਲਦੇ ਜੰਗੀਰ ਨੇ ਮੈਂਬਰ ਤੇ ਚੌਕੀਦਾਰ ਤੋਂ ਪੁੱਛਿਆ, “ਠਾਣੇ ਜਾਂ ਕਚੈਹਰੀ ਵਿਚ ਦਰਬਾਸਤ ਦੇ ਕੇ ਕੋਈ ਫ਼ੁ ਪੈ ਸਕਦੈ ਕਿ ਨਹੀਂ? ਭਾਵੇਂ ਚਾਰ ਕਨਾਲਾਂ ਉਤੇ ਲੱਗ ਜਾਣ।”

“ਮੂਰਖਾ, ਹੁਣ ‘ਕੱਲੀ ਕੇਸਰੋ ਦੀ ਰਜਾਮੰਦੀ ਹੀ ਨਹੀਂ ਚਾਹੀਦੀ, ਗੁੱਡੇ ਦੀ ਹਾਂ ਵੀ ਹੋਣੀ ਚਾਹੀਦੀ ਹੈ, ਦੜ ਵੱਟ ਜਾ ‘ਕੇਰਾਂ।”

“ਵੇਖ ਭਾਈ, ਹੁਣ ਜਦੋਂ ਏਨਾ ਉੱਧਮੂਲ ਜੰਗੀਰੇ ਛੂੰਡ ਨੇ ਪਿੰਡ ਵਿਚ ਠਾਅ ਦਿੱਤਾ ਤਾਂ ਹੁਣ ਚੁਪੱਕ ਕਰਕੇ ਬਹਿਣ ਦਾ ਵੇਲਾ ਨ੍ਹੀਂ। ਗੱਲ ਕਿਸੇ ਤਣ ਪੱਤਣ ਲਾਉਣੀ ਪਉ। ਆਹ ਮੌਸਿਆ ਲੰਘ ਲੈਣ ਦੇ, ਮੈਂ ਚਲੂੰ ਤੇਰੇ ਨਾਲ ਤੇਰੇ ਪੇਕੀਂ।” ਤਾਈ ਜਮੇਰੋ ਨੇ ਕੇਸਰੋ ਨੂੰ ਮਠਾਰ ਕੇ ਸੁਮੱਤ ਦਿੱਤੀ।

ਕੁਛ ਦਿਨਾਂ ਵਿਚ ਹਵਾ ਹਵਾਈ ਮੱਠੀ ਪੈ ਗਈ। ਕੇਸਰੋ ਆਵਦੇ ਕੰਮ ਲੱਗ ਗਈ। ਗੁਰਦੁਆਰੇ ਸੇਵਾ ਕਰ ਆਉਂਦੀ। ਰਸਦ ਰੋਟੀ ਲੈ ਆਉਂਦੀ ਪਰ ਉਥੇ ਬਹੁਤਾ ਚਿਰ ਨਾ ਲਾਉਂਦੀ। ਚਿੱਤ ਵਿਚ ਕੋਈ ਡਰ ਬੈਠ ਗਿਆ ਲਗਦਾ ਸੀ।

ਫੇਰ ਇਕ ਦਿਨ ਲੋਕਾਂ ਨੇ ਤਾਈ ਜਮੇਰੋ ਗੁਰਦੁਆਰੇ ਵਿਚੋਂ ਖਾਸਾ ਚਿਰ ਲਾ ਕੇ ਨਿਕਲੀ ਜਾਂਦੀ ਵੇਖੀ।

ਚੇਤ ਮਹੀਨੇ ਦਾ ਪਿਛਲਾ ਪੱਖ ਚੱਲ ਰਿਹਾ ਸੀ। ਹਵਾ ਵਿਚ ਗਰਮਾਇਸ਼ ਆਉਣ ਲੱਗ ਪਈ ਸੀ। ਫਸਲਾਂ ਤੇ ਬਨਸਪਤੀ ਦੀ ਹਰਿਆਵਲ ਆਵਦੇ ਜੋਬਨ ਦੀ ਚਰਮ ਸੀਮਾ ਪਾਰ ਕਰ ਚੁੱਕੀ ਸੀ। ਸਰੋਂ ਦੀਆਂ ਫਲੀਆਂ ਵਿਚ ਛੋਲਿਆਂ ਦੀਆਂ ਟਾਂਟਾਂ ਵਿਚ ਦਾਣਾ ਪੱਕ ਰਿਹਾ ਸੀ। ਕਣਕ ਦੇ ਸਿੱਟੇ ਰੰਗ ਵਟਾਉਣ ਲੱਗ ਪਏ ਸਨ। ਜਦੋਂ ਇਕ ਦਿਨ ਭਾਈ ਜੀ ਗੁਰਮੇਜ ਸਿਹੁੰ ਨੇ ਘਰੇ ਗੱਲ ਤੋਰੀ ਕਿ ਮੈਂ ਤਾਂ ਵੱਡੇ ਬਾਈ ਹੁਗਾਂ ਕੋਲ ‘ਰਾਜ’ ਵਿਚ ਜਾ ਕੇ ਆਉਂਦਾ ਹਾਂ, ਚਿੱਤ ਜਾਅ ਉਠਿਆ ਪਿਆ।

“ਵੇਖ ਲੈ ਸਾਉਂ, ਓਥੇ ਤਾਂ ਹੁਣ ਸਰੋਂ ਨੂੰ ਸੈਂਤ ਦਾਤੀ ਪੈ ਚੱਲੀ ਹੋਊ ਪਰ ਗੁਰਦੁਆਰੇ ਕੀਹਨੂੰ ਛੱਡ ਕੇ ਜਾਮੰਗਾ?”

“ਵੱਡੇ ਗੁਰਦੁਆਰੇ ਮਹੰਤਾਂ ਕੋਲ ਬਖੇਰੇ ਗ੍ਰੰਥੀ ਸਿੰਘ ਐ, ਲਾ ਦੇਣਗੇ ਕਿਸੇ ਦੀ ਡਿੂਟੀ ਜ਼ਿੰਮੇਵਾਰੀ”

ਗੁਰਦੁਆਰੇ ਦੀ ਸਾਂਭ-ਸੰਭਾਲ ਕਰਕੇ, ਮਹੰਤਾਂ ਨੂੰ ਕੁੰਜੀਆਂ ਫੜਾ ਕੇ ਗੁਰਮੇਜ ਸਿਹੁੰ ਆਵਦੇ ਭਰਾਵਾਂ ਕੋਲ ਰਾਜਸਥਾਨ ਚਲਾ ਗਿਆ।

ਕੁਝ ਦਿਨਾਂ ਪਿਛੋਂ ਪਤਾ ਲੱਗਿਆ, ਬਈ ਤਾਈ ਜਮੇਰੋ ਕੇਸਰੋ ਨੂੰ ਓਹਦੇ ਪੇਕੀ ਛੱਡਣ ਗਈ ਐ।

ਪਿੰਡ ਦੇ ਘੁਣਤਰੀਆਂ ਨੇ ਬਖੇਰੇ ਟੇਵੇ ਲਾਏ ਕਿ ਭਾਈ ਜੀ ਰਾਜਸਥਾਨ ਵਿਚ ਆਵਦੇ ਭਰਾਵਾਂ ਕੋਲ ਗਿਆ ਐ, ਕਿ ਕੇਸਰੋ ਤਾਈ ਜਮੇਰੋ ਨਾਲ ਸਾਬੇ ਵਿਚ ਆਵਦੇ ਪੇਕੀ ਮਿਲਣ ਗਈ ਐ; ਗੱਲ ਕੀ ਬਣੀ? ਬਚਨ ਸਿਹੁੰ ਦਾ ਵੱਡਾ ਪੁੱਤ ਗਜਮੇਰ ਸੋਅ ਵੀ ਦੋ ਦਿਨ ਪਿੰਡ ਲਾ ਕੇ ਮੁੜ ਗਿਆ ਪਰ ਕਿਸੇ ਝੀਤ ਮੌਗੀ ਵਿਚੋਂ ਕੋਈ ਭਾਖਿਆ ਦੀ ਕਿਰਨ ਨਹੀਂ ਨਿਕਲੀ।

ਭਾਖਿਆ ਫੇਰ ਵੀ ਨਹੀਂ ਨਿਕਲੀ, ਜਦੋਂ ਜਮੇਰੋ ਤਾਈ ਕੇਸਰੋ ਦੇ ਪੇਕਿਆਂ ਤੋਂ ਕਈ ਦਿਨਾਂ ਬਾਅਦ ਕੇਸਰੋ ਦੇ ਮਾਪਿਆਂ ਨੂੰ ਨਾਲ ਨਿਜਾ ਕੇ ਸੰਗ੍ਰਹੀਏ ਮੰਡੀ ਦੇ ਗੁਰਦੁਆਰੇ ਵਿਚ ਗੁਰਮੇਜ ਸਿਹੁੰ ਭਾਈ ਜੀ ਦੇ ਭਰਾਵਾਂ ਦੀ ਹਾਜ਼ਰੀ ਵਿਚ ਕੇਸਰੋ ਤੇ ਗੁਰਮੇਜ ਸਿਹੁੰ ਦੇ ਨੰਦ ਕਾਰਜ ਕਰਵਾ ਆਈ। ਜਿਵੇਂ ਟਿਕੀ ਹਵਾ ਵਿਚ ਛੱਪੜ ਦਾ ਪਾਣੀ ਸ਼ਾਂਤ ਹੋ ਜਾਂਦਾ ਐ, ਲਹਿਰਾ ਛੱਲਾਂ ਮਾਰਨੇ ਹਟ ਜਾਂਦੀਆਂ, ਓਵੇਂ ਹੀ ਪਿੰਡ ਦੇ ਲੋਕ ਹਾਡੀਆਂ ਵਿਚ ਰੁਝ ਗਏ, ਕੰਮੀਂ-ਧੰਦੀਂ ਲੱਗ ਗਏ। ਗੁਰਦੁਆਰੇ ਵਿਚ ਪਾਠ ਵੀ ਰੋਜ਼ ਵਾਂਗ ਹੁੰਦਾ ਰਿਹਾ, ਗਜਾ ਵੀ ਨਵੇਂ ਭਾਈ ਜੀ ਦੀ

ਸਪੁਰਦਗੀ ਵਿਚ ਭੁਝੰਗੀ ਕਰਦਾ ਰਿਹਾ। ਫਸਲ ਦੀ ਸਾਂਭ ਸੰਭਾਈ ਦਾ ਜੋਰ, ਕਿਹੜਾ ਕਿਸੇ ਦੇ ਪੋਤੜੇ ਫੇਰਲਦਾ ਫਿਰੇ!

ਹਾਡੀਆਂ ਪਿਛੋਂ ਬਚਨ ਸਿਹੁੰ ਨੇ ਆਪ ਹੀ ਸੱਥ ਵਿਚ ਦੱਸ ਦਿੱਤਾ, ਬਈ ਗੁਰਮੇਜ਼ ਸਿਹੁੰ ਤਾਂ ਹੁਣ ਪੀਲੀਆਂ ਬੰਗਾ ਵਾਲਾ ਗੁਰਦੁਆਰਾ ਸੰਭਾਲਦਾ ਐ। ਸਾਡਾ ਮੁੰਡਾ ਬੰਤ ‘ਰਾਜ’ ਵਿਚੋਂ ਆਇਆ ਸੀ, ਉਹ ਦੱਸਦਾ ਸੀ, ਬਈ ਉਥੇ ਤਾਂ ਸੰਗਤ, ਬਾਪੂ ਮੁਕਸਰ ਦੇ ਗੁਰਦੁਆਰੇ ਵਾਂਗੂ ਜੁੜਦੀ ਐ। ਬਹੁਤ ਤਕੜਾ ਕੰਮ ਐ। ਕਥਾ ਕੀਰਤਨ ਬਹੁਤ ਹੁੰਦੇ ਐ। ਰਹਿਣ ਸਹਿਣ ਦਾ ਸਰਾਂ ਵਿਚ ਪੂਰਾ ਇੰਤਜ਼ਾਮ ਐ। ਨਾਲੇ ਤਨਖਾਹ ਬਹੁਤ ਦਿੰਦੇ ਐ।

“ਆਹੋ ਜੀ ਮੰਡੀ ਸ਼ਹਿਰ ਵਾਲੇ ਗੁਰਦੁਆਰਿਆਂ ‘ਚ ਲੋਕਾਂ ਦੀ ਬਹੁਤ ਸ਼ਰਧਾ ਹੁੰਦੀ ਐ ਤੇ ਜੇ ਕੋਈ ਇਤਿਹਾਸ ਜੁੜਿਆ ਹੋਵੇ, ਫੇਰ ਤਾਂ ਪੁੱਛਣਾ ਏ ਕੀ ਐ।” ਲੋਕ ਉਹਦੀ ਗੱਲ ਸੁਣ ਕੇ ਆਖਦੇ।

ਭਾਈ ਸਾਹਬ ਭਾਈ ਗੁਰਮੇਜ਼ ਸਿਹੁੰ ਤੇ ਕੇਸਰ ਕੌਰ ਦੀ ਨਵੀਂ ਗ੍ਰਹਿਸਤੀ ਜ਼ਿੰਦਗੀ, ਤਪਦੀ ਦੁਪਹਿਰ ਵਿਚ ਠੰਢੀ ਕੂਲ ਵਾਂਗ ਵਹਿਣ ਲੱਗ ਪਈ। ਲੰਘੇ-ਬੀਤੇ ਦੇ ਅੱਖ-ਸੌਖ ਦੁੱਖ-ਦਰਦ, ਗੁਰਬਾਣੀ ਦੇ ਸੰਗੀਤ ਤੇ ਕਥਾ ਦੇ ਸੰਵਾਦ ਵਿਚ ਭੁੱਲ ਗਏ। ਦੂਜੇ ਵਰੇ ਉਨ੍ਹਾਂ ਦੇ ਘਰ ਪੁੱਤ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ ਨੇ ਜਗਸੀਰ ਰੱਖਿਆ।

“ਲੈ ਕੇਸਰੀਏ! ਲੋਹੜਿਆਂ ਦੇ ਕਸ਼ਟਾਂ, ਬਦਨਾਮੀਆਂ, ਤਾਹਨੇ-ਮਿਹਣਿਆਂ ਪਿਛੋਂ ਅਖੀਰ ਵਿਚ ਆਪਣੀ ਵੀ ਇਸ ਜੱਗ ਨਾਲ ਸਾਂਝ ਪੈ ਗਈ।” ਅੱਖਾਂ ਬੰਦ ਕਰਕੇ ਸਿਮਰਤੀ ਨੂੰ ਇਕਾਗਰ ਕਰਕੇ ਕਈ ਵਾਰੀ ਗੁਰਮੇਜ਼ ਸਿਹੁੰ ਕਹਿੰਦਾ।

ਹੌਲੀ ਹੌਲੀ ਪਿਛਲੇ ਪਿੰਡ ਵਿਚ ਗੱਲ ਨਸ਼ਰ ਹੋ ਗਈ ਪਰ ਕਿਸੇ ਨੇ ਕੋਈ ਬਹੁਤਾ ਗਉਂਗਾ ਨਾ ਕੀਤਾ। ਬਚਨ ਸਿਹੁੰ ਨੇ ਪੋਤਰੇ ਦੀ ਖੁਸ਼ੀ ਵੀ ਆਂਢ-ਗੁਆਂਢ ਵਿਚ ਮੁੜ ਪਤਾਸੇ ਵੰਡ ਕੇ ਪੂਰੀ ਕਰ ਦਿੱਤੀ। ਗੁਰਮੇਜ਼ ਸਿਹੁੰ ਦੀ ਮਾਂ ਨੂੰ ਵਧਾਈਆਂ ਮਿਲਣ ਲੱਗ ਪਈਆਂ...।

੦ ੦ ੦

ਗੁਰਮੇਜ਼ ਸਿਹੁੰ ਤੋਂ ਛੋਟਾ ਗੁਰਤੇਜ਼ ਤੇ ਬਚਨ ਸਿਹੁੰ ਖੇਤ ਦਾ ਕੰਮ ਸੰਭਾਲਦੇ ਰਹੇ ਪਰ ਏਨੀ ਛੋੜੀ ਪੈਲੀ ਵਿਚ ਕੜੀ ਵਰਗੇ ਚੋਬਰ ਦਾ ਮਨ ਉਚਾਟ ਹੋਣ ਲੱਗ ਪਿਆ।

“ਬਾਪੂ ਯਾਰ! ਕਿੰਨਾ ਕੁ ਕੰਮ ਐ ਆਪਣੀ ਵਾਹੀ ਖੇਤੀ ਦਾ, ਐਵੇਂ ਦੋਹੇ ਜਣੇ ਖਪੀ ਜਾਂਦੇ ਹਾਂ। ਇਹ ਕੰਮ ਤਾਂ ਤੇਰੇ ਖੱਬੇ ਹੱਥ ਦੀ ਖੇਡ ਐ, ਮੈਂ ਤਾਂ ਆਵਦਾ ਕੋਈ ਹੋਰ ਕਿੱਤਾ ਤੋਰ ਕੇ ਵੇਂਹਦਾਂ।”

“ਸਾਉ! ਜਿਹੋ ਜਿਹਾ ਤੈਨੂੰ ਰੱਬ ਨੇ ਸਗੀਰ ਦਿੱਤਾ, ਜੇ ਕਿਤੇ ਚਾਰ ਜਮਾਤਾਂ ਪੜ੍ਹ ਜਾਂਦਾ ਤਾਂ ਅੱਜ ਨੂੰ ਭਾਮੇਂ ਛੋਟਾ ਠਾਣੇਦਾਰ ਲੱਗਿਆ ਹੁੰਦਾ।”

ਠਾਣੇ ਠੂਣੀਦਾਰੀ ਤਾਂ ਹੁਣ ਗਈ ਭਾੜ ‘ਚ। ਹੁਣ ਤਾਂ ਮੇਰੀ ਸਲਾਹ ਐ, ਬਈ ਡਰੈਵਰੀ ‘ਤੇ ਹੱਥ ਅਜਾਮਾ ਕੇ ਵੇਖੀਏ। ਰਾਜੇ ਸਿੱਖਾਂ ਦਾ ਜੈਬਾ, ਵੇਖ ਲੈ ਮੰਡੀ ਟਰਕ ‘ਤੇ ਲੱਗਿਆ ਸੀ। ਹੁਣ ਨਾਲੇ ਤਾਂ ਆਵਦੇ ਦੋ ਟਰਕ ਚੱਲਦੇ ਐ, ਨਾਲੇ ਬਿਹਾਰ ਬਹੁਰ ਵਿਚ ਟਰਕਾਂ ਦੀ ਵਰਕਸ਼ਾਪ ਬਣਾਈ ਬੈਠਾ ਐ। ਪੈਲੀ ਦੇ ਵੀ ਦੋ ਢਾਈ ਕਿੱਲੇ ਬਣਾ ਲਏ।”

“ਸਾਉ! ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ। ‘ਗਾਂਹ ਭਾਈ ਤੇਰੀ ਮਰਜ਼ੀ ਐ।

ਕਮਾਈ ਵਿਚ ਬਰਕਤ ਹੋਵੇ, ਬਣ ਤਾਂ ਸਭ ਕੁਝ ਜਾਂਦਾ ਐ, ਬੱਸ ਬੰਦੇ ਦੀ ਨੀਤ ਸਾਡਾ ਹੋਣੀ ਚਾਹੀਦੀ ਐ।”

“ਨੀਤ ਤਾਂ ਬਾਪੂ ਤੈਨੂੰ ਪਤਾ ਈ ਐ, ਆਪਣੀ ਗੰਗਾ ਦੇ ਪਾਣੀ ਅਰਗੀ ਐ, ਕੋਈ ਨਸ਼ਾ ਨਹੀਂ, ਐਥ ਨਹੀਂ। ਚੱਲ, ਮੈਂ ਬੇਬੇ ਨਾਲ ਸਲਾਹ ਕਰਕੇ ਵੇਖਦਾਂ।”

ਤੇ ਤੇਜ਼ ਇਕ ਦਿਨ ਝੋਲੇ ਵਿਚ ਲੀੜਾ-ਲੱਤਾ ਪਾ ਕੇ, ਰਾਜੇ ਸਿੱਖਾਂ ਦੇ ਜੈਬ ਨਾਲ ਟਰੱਕ ‘ਤੇ ਚੜ੍ਹ ਗਿਆ।

ਬਚਨ ਸਿੰਹੁ ਤੇ ਗੁਰਨਾਮ ਕੁਰ, ਘਰ ਦੇ ਖੁੱਲ੍ਹੇ ਵਿਹੜੇ ਵਿਚ ਨਿੰਮ ਦੀ ਛਾਵੇਂ ਬੈਠੇ, ਪ੍ਰਦੇਸ਼ਾਂ ‘ਚ ਵਸਦੇ ਕਮਾਈ ਕਰਦੇ ਆਵਦੇ ਪੁੱਤਾਂ ਨੂੰ ਯਾਦ ਕਰਕੇ ਕਦੇ ਉਦਾਸ ਹੋ ਜਾਂਦੇ, ਕਦੇ ਉਨ੍ਹਾਂ ਦੀ ਕਮਾਈ ਨਾਲ ਸ਼ਰੀਕੇ ਵਿਚ ਬੋਬਰ ਖੜ੍ਹੇ ਹੋਣ ਦੇ, ਪੁੱਤ ਪੋਤਿਆਂ ਦੇ ਸੁਪਨੇ ਵੇਖਦੇ ਰਹਿੰਦੇ।

ਗੁਰਤੇਜ਼ ਕਦੇ ਪੰਦਰੀਂ ਦਿਨੀਂ, ਕਦੇ ਮਹੀਨੇ ਤਾਈਂ, ਕਦੇ ਇਸ ਤੋਂ ਵੀ ਵੱਧ ਚਿਰ ਪਿਛੋਂ ਘਰੇ ਗੇੜਾ ਮਾਰਦਾ ਬਚਨ ਸਿੰਹੁ ਵਾਸਤੇ ਕਲਕੱਤਿਓਂ ਸਿਰ ‘ਤੇ ਬੰਨ੍ਹਣ ਵਾਸਤੇ ਚੀਰੇ, ਮਾਂ ਲਈ ਲੀੜਾ ਕੱਪੜਾ, ਗਿਰੀਆਂ-ਛੁਹਾਰੇ, ਕਿੰਨਾ ਹੀ ਲਕਾ-ਤੁਕਾ ਲੈ ਕੇ ਮੁੜਦਾ। ਪੈਸੇ ਮਾਂ ਦੀ ਜੇਬ ਵਿਚ ਮੱਲੋ -ਮੱਲੀ ਪਾਉਂਦਾ, ਬਚਨ ਸਿੰਹੁ ਨੂੰ ਫਸਲ ਦੇ ਖਰਚੇ ਲਈ ਜ਼ਰੂਰਤ ਵੇਲੇ ਦਿੰਦਾ। ਕਦੇ ਕਦਾਈਂ ਉਹਨੂੰ ਅੰਗਰੇਜ਼ੀ ਦਾਰੂ ਦੀ ਬੋਤਲ ਜਾਂ ਬੰਗਾਲ ਤੋਂ ਲਿਆਂਦਾ ਫੀਮ ਦਾ ਮਾਵਾ ਦੇ ਕੇ ਅਖਦਾ, “ਉਥੇ ਬਾਪੂ ਬੰਗਾਲ ਵਿਚ ਪੱਕੀ ਕੰਚ ਵਰਗੀ ਮਿਲਦੀ ਐ। ਘਰੇ ਥੜ੍ਹੀ ਬਹੁਤੀ ਰੱਖਣੀ ਚਾਹੀਦੀ ਹੈ, ਕਿਉਂ? ਜੇ ਕਿਤੇ ਕੋਈ ਅਧਰੰਗ ਵਰਗੀ ਦੀ ਸ਼ਕੈਤ ਲੱਗੇ ਤਾਂ ਫੱਟ ਦੇਣੇ ਖਾਲੀਏ, ਬੰਦਾ ਅੰਗ ਮਾਰਨ ਤੋਂ ਬਚ ਜਾਂਦਾ ਹੈ।”

“ਵੇ ਪੁੱਤ, ਤੂੰ ਹੁਣ ਬਥੇਰੀ ਕਮਾਈ ਕਰ ਲੀ, ਕੋਈ ਭਾਲੀਏ ਸਾਕ ਤੇਰੇ ਆਸਤੇ। ਉਮਰ ਲੰਘਦੀ ਜਾਂਦੀ ਐ ਤੇਰੀ ਵੀ ਤੇ ਸਾਡੀ ਵੀ।”

“ਕੋਈ ਨਹੀਂ ਮਾਂ, ‘ਕੇਰਾਂ ਘਰ ਦਾ ਮੂੰਹ-ਮੱਥਾ ਸਵਾਰ ਲਈਏ। ਹੁਣ ਸਾਕ ਭੱਜ ਕੇ ਕਿਥੇ ਜਾਉ? ਜਿਦੇ ਕਹੋਂਗੀ, ਪੈਰਾਂ ਵਿਚ ਲਿਆ ਬਠਾਊ।”

“ਐਵੇਂ ਪੁੱਤ ਲਾਰੇ ਈ ਲਾਉਂਦਾ ਰਹਿਨੈਂ।”

ਫੇਰ ਜਦੋਂ ਗੁਰਤੇਜ਼ ਇਕ ਵਾਗੀ ਟਰੱਕ ਚੜ੍ਹਿਆ, ਸਾਢੇ ਤਿੰਨ ਮਹੀਨੇ ਨਾ ਮੁੜਿਆ ਤੇ ਬਚਨ ਸਿੰਹੁ ਪਾਣੀ ਝਾਰੇ ਨਾਲ ਬੀਮਾਰ ਪੈ ਗਿਆ ਤਾਂ ਗੁਰਨਾਮ ਕੁਰ ਡਿਗਦੀ ਢਹਿੰਦੀ ਰਾਜੇ-ਸਿੱਖਾਂ ਦੇ ਘਰ ਗਈ, ਬਈ ਮੁੰਡੇ ਬਹੁੜੇ ਕਿਉਂ ਨਹੀਂ? ਪਰ ਜੈਬਾ ਤਾਂ ਘਰੇ ਬੈਠਾ ਮਿਲ ਗਿਆ।

“ਤੂੰ ਤਾਂ ਭਾਈ ਜੈਬ ਸਿੰਹਾਂ ਆਇਆ ਬੈਠਾ ਐਂ ਤੇ ਦੇਹ ਗੱਲ ਤੇਜ਼ ਦੀ?”

“ਉਹ ਤਾਂ ਅੰਮਾਂ ਸਾਡੀ ਬੇਗੂਸਰਾਏ ਵਾਲੀ ਵਰਕਸ਼ਾਪ ‘ਤੇ ਸੀ, ਓਥੋਂ ਫੇਰ ਕਲਕੱਤੇ ਨੂੰ ਬਗ ਗਿਆ ਮੈਂ ਤਾਂ ਕਿਹਾ ਸੀ, ਚੱਲ ਹੁਣ ਪਿੰਡ ਗੇੜਾ ਮਾਰ ਆਈਏ। ਕਹਿੰਦਾ ਐਤਕੀਂ ਤੂੰ ਜਾ ਆ, ਅਗਲੇ ਗੇੜੇ ‘ਕੱਠੇ ਚਲਾਂਗੇ ਮੈਂ ਤੈਨੂੰ ਅੰਮਾਂ ਕੱਲ੍ਹੁ ਨੂੰ ਮੰਡੀਓਂ ਫੌਨ ਕਰ ਕੇ ਦਸੂੰਗਾ, ਨਾਲੇ ਤੇਜ਼ ਨੂੰ ਦਸੂੰਗਾ, ਬਈ ਬਾਬਾ ਬਿਮਾਰ ਐ ਪਿੰਡ ਆ ਜਾ।”

“ਚੱਲ ਚੰਗਾ ਸ਼ਾਬਾਸ਼ੇ ਪੁੱਤ, ਪਰ ਤੂੰ ਸਾਰੀ ਗੱਲ ਸਾਡੇ ਘਰੇ ਦੱਸ ਕੇ ਆਈਂ। ਮੈਥੋਂ ਏਨੀ ਵਾਟ, ਪਿੰਡ ਦੇ ਦੂਜੇ ਪਾਸੇ ਹੁਣ ਤੁਰ ਕੇ ਨੀ ਆਇਆ ਜਾਂਦਾ, ਚੰਦਰੇ ਹੱਡ ਗੋਡੇ ਜਵਾਬ ਦੇਈ

ਜਾਂਦੇ ਐਂਹੈ।”

“ਕੋਈ ਨ੍ਹੀਂ ਕੋਈ ਨ੍ਹੀਂ, ਮੈਂ ਆਪ ਆਉਂਗਾ। ਨਾਲੇ ਸੱਚ ਜੇ ਕਿਸੇ ਚੀਜ਼ ਵਸਤ ਦੀ ਲੋੜ ਅੈ ਜਾਂ ਪੈਸਾ ਧੇਲਾ ਚਾਹੀਦਾ ਹੈ ਤਾਂ ਮੈਂ ਕੱਲ੍ਹੁ ਨੂੰ ਥੋਡੇ ਘਰੇ ਆਪ ਫੜਾ ਆਉਂਗਾ।”

“ਨਹੀਂ ਪੁੱਤ ਤੂੰ ਕੇਰਾਂ ਓਸੇ ਨੂੰ ਇਥੇ ਸਦਾ ਲੈ। ਪੈਸਾ ਧੇਲਾ ਤਾਂ ਗੁਰਮੇਜ਼ ਸਿਹੁੰ ਆਇਆ ਸੀ ਪੀਲੀ ਬੰਗਾਂ ਤੋਂ ਨਾਲੇ ਬਹੂ ਨਾਲੇ ਪੇਤਰਾ ਜਗਸੀਰ, ਉਹ ਦੇ ਗਏ ਸੀ। ਨਾਲੇ ਤੇਰੇ ਬਾਬੇ ਦੀ ਦਵਾਈ ਬੂਟੀ ਵੀ ਕਰਵਾ ਗਏ ਸੀ।”

ਦੂਜੇ ਦਿਨ ਜੈਬ ਮੰਡੀਓਂ ਸਿੱਧਾ ਤੇਜ਼ ਕੇ ਘਰੇ ਗਿਆ। ਬਾਬੇ ਬਚਨ ਸਿਹੁੰ ਦੀ ਬਿਮਾਰੀ ਦਾ ਹਾਲ ਚਾਲ ਪੁਛਿਆ ਤੇ ਉਨ੍ਹਾਂ ਨੂੰ ਦਾਸਿਆ ਬਈ ਗਰਤੇਜ਼ ਤਾਂ ‘ਕੇਰਾਂ ਕਲਕੱਤੇ ਐ। ਮੈਂ ਬਾਬੇ ਦੇ ਬਿਮਾਰ ਹੋਣ ਦਾ ਵੀ ਦੱਸਿਆ ਸੀ। ਕਹਿੰਦਾ ਸੀ, ਮੈਂ ਵੀ ਥੋੜ੍ਹਾ ਜਿਹਾ ਢਿਲਾ ਮੱਠਾ ਸੀ। ਮਾੜਾ ਜਾ ਤਕੜਾ ਹੋ ਜਾਵਾਂ, ਫੇਰ ਸਿੱਧਾ, ਹਾਵੜਾ ਮੇਲ ‘ਤੇ ਪਿੰਡ ਹੀ ਆ ਜਾਉਂਗਾ।

“ਵਾਖਰੂ ਵੇ ਪੁੱਤ, ਇਕ ਏਹ ਮੰਜੇ ‘ਤੇ ਪਿਆ, ਦੂਜਾ ਉਹਦਾ ਝੋਰਾ ਹੋ ਗਿਆ।”

“ਕੋਈ ਨੀ ਬਾਬਾ ਪ੍ਰਦੇਸ਼ ਵਿਚ ਕਈ ਵਾਰੀ ਅਲੱਮ-ਗਲੱਮ ਖਾਧਾ ਪੀਤਾ ਜਾਂਦਾ ਐ, ਉਹਦੇ ਕਰਕੇ ਐ, ਐਵੇਂ ਨਾ ਫਿਕਰ ਕਰੋ।”

ਬਚਨ ਸਿਹੁੰ ਨੂੰ ਪਾਣੀ-ਝਾਰੇ ਨੇ ਨਿਢਾਲ ਕਰਕੇ ਰੱਖਿਆ ਸੀ। ਆਹ ਗਰਤੇਜ਼ ਦੀ ਗੱਲ ਸੁਣ ਕੇ ਉਹ ਸਿਰ ਉਤੋਂ ਦੀ ਖੇਡ ਨੱਪ ਕੇ ਪੈ ਗਿਆ।

ਵੀਹਾਂ ਕੁ ਦਿਨਾਂ ਪਿਛੋਂ ਜਦੋਂ ਗੁਰਤੇਜ਼ ਹਾਵੜਾ ਮੇਲ ਤੋਂ ਉਤਰ ਕੇ ਪਿੰਡ ਅੱਪੜਿਆ ਤਾਂ ਲੋਕਾਂ ਦੀ ਸਿਆਣ ਵਿਚ ਹੀ ਨਹੀਂ ਆਇਆ। ਏਹੋ ਜਿਹੀ ਕਿਹੜੀ ਬਿਮਾਰੀ ਐ ਯਾਰ, ਜਿਹੜੀ ਕਲਕੱਤੇ ਵਰਗੇ ਸ਼ਹਿਰ ਵਿਚੋਂ ਨ੍ਹੀਂ ਠੀਕ ਹੋਈ। ਘੌਲੀ ਐ, ਉਈਂ ਤੁਰਿਆ ਫਿਰਦਾ ਹੋਊ ਟਰਕਾਂ ‘ਤੇ ਕਮਾਈਆਂ ਕਰਦਾ, ਨਹੀਂ ਤਾਂ ਅਰਾਮ ਕੀ ਨਾ ਆਵੇ। ਉੱਅ, ਵੇਖ ਲਓ ਯਾਰ ਰੇਲ ਦੇ ਇੰਜਨ ਵਰਗਾ ਸਰੀਰ ਸੀ ਜਵਾਨ ਦਾ ਤੇ ਹੁਣ ਟੁੱਟੇ ਲੋਗੜ ਵਾਲੀ ਰਜਾਈ ਵਰਗਾ ਹੋਇਆ ਫਿਰਦਾ।

ਗੁਰਨਾਮ ਕੁਰ ਤੇ ਬਚਨ ਸਿਹੁੰ ਦੇ ਤਾਂ ਹਸਾਨ ਹੀ ਮਾਰੇ ਗਏ।

“ਸਾਊ ਤੈਨੂੰ ਕਿਹਾ ਸੀ ਨਾ, ਘਰ ਦੀ ਅੱਧੀ ਚੰਗੀ ਹੁੰਦੀ ਐ। ਪਰ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।”

ਕੁਝ ਚਿਰ ਚੁਪ ਪਸਰੀ ਰਹੀ ਫੇਰ ਬਚਨ ਸਿਹੁੰ ਨੇ ਬੈਠੀ ਜਿਹੀ ਆਵਾਜ਼ ਕਰੜੀ ਕਰਕੇ ਕਿਹਾ, “ਤੂੰ ਗੁਰਨਾਮ ਕੁਰੇ, ਸੁਨੇਹਾ ਘੱਲ ਬੰਤ ਕੋਲ ‘ਰਾਜ’ ਵਿਚ, ਉਹਦੇ ਦੋ ਲਵੇਰੇ ਐ, ਬਈ ਇਕ ਐਥੇ ਛੱਡ ਜਾਵੇ। ਦੁਧ ਘਉ ਹੀ ਅਲਾਜ਼ ਹੈ ਏਹਦਾ, ਪਤਾ ਨਹੀਂ ਉਥੇ ਕਲਕੱਤੇ ਕੀ ਅੱਗ-ਸਵਾਹ ਖਾਂਦਾ ਫਿਰਿਆ ਹੋਊ।”

‘ਰਾਜ’ ਚੌਂ ਬੰਤ ਲਵੇਰਾ ਵੀ ਛੱਡ ਗਿਆ, ਦੋ ਸੇਰ ਤਾਜ਼ਾ ਘਉ ਵੀ ਦੇ ਗਿਆ। ਨਾਲ ਜਾ ਕੇ ਮੰਡੀ, ਪੁਰਾਣੇ ਰਾਮ ਲਾਲ ਵੈਦ ਨੂੰ ਵੀ ਵਿਖਾ ਲਿਆਇਆ। ਬਚਨ ਸਿਹੁੰ ਦੇ ਵੀ ਟੀਕਾ ਟੱਪਾ ਕਰਵਾ ਗਿਆ।

ਪਰ ਨਾ ਦੁਧ ਨਾਲ ਨਾ ਘਉ ਨਾਲ, ਨਾ ਵੈਦ ਦੀ ਦਵਾਈ ਨਾਲ, ਕੋਈ ਪ੍ਰਾਸ ਮੌੜ ਨਾ ਪਿਆ। ਦਵਾਈ ਚਾਰ ਕੁ ਦਿਨ ਅਸਰ ਕਰਦੀ, ਮਾੜੀ ਜਿਹੀ ਚਿਹਰੇ ‘ਤੇ ਰੈਣਕ ਆਉਂਦੀ, ਫੇਰ

ਕਦੇ ਖੰਘ ਕਦੇ ਜੁਕਾਮ ਕਦੇ ਤਾਪ, ਕੁਛ ਨਾ ਕੁਛ ਹੋਇਆ ਰਹਿੰਦਾ।

ਫੇਰ ਡਿਗਦੀ ਢਹਿੰਦੀ ਗੁਰਨਾਮ ਕੌਰ ਜੈਬ ਸਿੰਹ ਨੂੰ ਸੱਦ ਕੇ ਲਿਆਈ, “ਬੱਚਾ, ਇਹੂੰ ਤੂੰ ਬਠਿੰਡੇ ਵਿਖਾ ਕੇ ਲਿਆ, ਰਾਮ ਲਾਲ ਵੈਦ ਦੀਆਂ ਪੁੜੀਆਂ ਨੂੰ ਕਾਟ ਕਰਦੀਆਂ।”

ਅਗਲੇ ਦਿਨ ਬਠਿੰਡੇ ਗੁਰਤੇਜ਼ ਤੇ ਜੈਬ ਜਦੋਂ ਡਾ. ਗਰਗ ਦੇ ਪ੍ਰਾਈਵੇਟ ਹਸਪਤਾਲ ਵਿਚ ਗਏ ਤਾਂ ਉਹਨੇ ਸਾਰੀ ਵਿਧਿਆ ਸੁਣ ਕੇ ਬਿਮਾਰੀ ਦੇ ਲੱਛਣ ਜਾਣ ਕੇ ਸਰੀਰ ਦੇ ਅੰਗਾਂ ਨੂੰ ਟੋਹ-ਟਾਹ ਕੇ ਆਖਿਆ, “ਮੈਂ ਟੈਲੀਫੂਨ ਕਰਦਾ ਹਾਂ ਡਾਕਟਰ ਨੂੰ, ਤੁਸੀਂ ਸਰਕਾਰੀ ਹਸਪਤਾਲ ਵਿਚ ਜਾਓ। ਉਥੇ ਟੈਸਟ ਕਰਕੇ ਰੋਗ ਦੀ ਜੜ੍ਹ ਬੁੜੀ ਜਾਉਗੀ।”

ਸਰਕਾਰੀ ਹਸਪਤਾਲ ਦੇ ਡਾਕਟਰ ਨੇ ਡਾ. ਗਰਗ ਦੀ ਸਿਫਾਰਸ਼ ‘ਤੇ ਬਿਮਾਰੀ ਦੇ ਲੱਛਣਾਂ ਦੇ ਹਿਆਬ ਨਾਲ ਟੈਸਟ ਲਿਖ ਦਿੱਤੇ ਤੇ ਹਸਪਤਾਲ ਦੇ ਬਹਾਨੇ ਪਾਸੇ ਬਣੇ ਦੋ ਕਮਰਿਆਂ ਦੀ ਕਲੀਨਿਕ ਵਿਚ ਭੇਜ ਦਿੱਤਾ ਉਥੇ ਤੇਜ਼ ਦਾ ਖੂਨ, ਬਲਗਮ ਤੇ ਪਿਸ਼ਾਬ ਟੈਸਟ ਲਈ ਲਏ ਤੇ ਉਨ੍ਹਾਂ ਨੂੰ ਤੀਜੇ ਦਿਨ ਆਉਣ ਲਈ ਕਿਹਾ।

ਤੀਜੇ ਦਿਨ ਰਿਪੋਰਟ ਵੇਖ ਕੇ ਡਾਕਟਰ ਨੇ ਪੱਕੇ ਨਾਲ ਆਪਣੇ ਚਿਹਰੇ ਉਤੇ ਖੁਸ਼ੀ ਦਾ ਰੌਂਅ ਲਿਆਉਣ ਦਾ ਯਤਨ ਕੀਤਾ। ਤੇਜ਼ ਨਾਲ ਲੰਬੀ ਗਲਬਾਤ ਕੀਤੀ, ਕਲਕੱਤੇ ਦੀਆਂ ਗੱਲਾਂ ਸੁਣੀਆਂ। ਹੋਰ ਅੱਧਾ ਘੰਟਾ ਲੈਕਚਰ ਹੁੰਦਾ ਰਿਹਾ।

“ਕਈ ਦੁੱਖ ਤਕਲੀਫ਼ਾਂ ਲੰਮੀਆਂ ਹੋ ਜਾਂਦੀਆਂ, ਘਬਰਾਉਣਾ ਨਹੀਂ, ਰੱਬ ਭਲਾ ਕਰਦਾ, ਸੋਚ ਉਸਾਰੂ ਰੱਖੀਦੀ ਐ। ਹੌਸਲਾ ਕਦੇ ਟੁੱਟਣ ਨਹੀਂ ਦੇਣਾ ਚਾਹੀਦਾ”, ਵਗੈਰਾ-ਵਗੈਰਾ।

“ਦਵਾਈ ਤੈਨੂੰ ਇਥੋਂ ਹੀ ਲਿਜਾਣੀ ਪਿਆ ਕਰੂ, ਮਹੀਨੇ ਦੀ ਮਿਲ ਜਾਇਆ ਕਰੂ। ਸੱਟ ਫੇਟ ਤੋਂ ਬਚਣ ਤੇ ਖੂਨ ਨਿਕਲਣ ਵਗਣ ਤੋਂ ਹਮੇਸ਼ਾ ਬਚ ਕੇ ਰਹੀਂ।” ਕਈ ਪ੍ਰਹੇਜ਼ ਵੀ ਦਸੋ।

ਜਦੋਂ ਤੇਜ਼ ਡਾਕਟਰ ਕੋਲੋਂ ਉਠ ਕੇ ਤੁਰ ਪਿਆ ਤੇ ਜੈਬ ਉਹਦੇ ਮਗਰ ਚੱਲ ਪਿਆ। ਵਰਗਾਂਡੇ ਵਿਚੋਂ ਮੁੜ ਡਾਕਟਰ ਨੇ ਜੈਬ ਨੂੰ ‘ਵਾਜ ਮਾਰੀ ਤੇ ਕੋਲ ਆਉਣ ਲਈ ਕਿਹਾ, “ਗੱਲ ਸੁਣ, ਇਹ ਕਲਕੱਤੇ ਕੋਠਿਆਂ ਤੋਂ ਭੈੜੀ ਬਿਮਾਰੀ ਲੁਆ ਲਿਆਇਆ। ਕਿਸੇ ਕੋਲ ਜ਼ਿਕਰ ਨਹੀਂ ਕਰਨਾ। ਰਿਪੋਰਟ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਾਉਣ ਦੀ ਜ਼ਰੂਰਤ ਨਹੀਂ। ਦਵਾਈ ਮੁਫ਼ਤ ਮਿਲੂ, ਖਾਈ ਜਾਵੇ। ਰੱਬ ਦੀ ਰਜ਼ਾ, ਭਲਾ ਹੀ ਕਰੂ ਪਰ ਜੋ ਤੈਨੂੰ ਕਿਹਾ, ਤੇਰੇ ਕੋਲ ਹੀ ਰਹੇ। ਨਹੀਂ ਤਾਂ ਮਰੀਜ਼ ਵਿਚਾਰਾ ਪਹਿਲਾਂ ਹੀ ਤੰਗ ਹੁੰਦਾ ਹੈ ਤੇ ਜੱਗ ਦੁਨੀਆ ਹੋਰ ਤੰਗ ਕਰਦੀ ਐ। ਚੱਲ ਜਾਹ ਸ਼ਾਬਾਸ਼ੇ।”

ਏਡੇਜ਼ ਵਰਗੀ ਗੰਭੀਰ ਨਾਮੁਗਾਦ ਬਿਮਾਰੀ ਤੇ ਉਹ ਵੀ ਸਿਖਰਲੀ ਸਟੇਜ਼ ‘ਤੇ ਆਈ ਹੋਈ ਦਾ ਮੋੜ ਕੀ ਪੈਣਾ ਸੀ! ਪੁੱਤ ਦੀ ਨਿੱਘਰਦੀ ਹਾਲਤ ਵੇਖ ਕੇ ਮਾਂ ਨੇ ਦੂਜੇ ਤਿੰਨਾਂ ਪੁੱਤਾਂ ਨੂੰ ਵਾਰੋ-ਵਾਰੀ ਸਦਾਇਆ। ਸਾਰੇ ਪਤਾ-ਸੁਤਾ ਲੈ ਕੇ ਜਿੰਨੀ ਕਿਸੇ ਤੋਂ ਮਦਦ ਹੋ ਸਕਦੀ ਸੀ, ਕਰ ਕੇ ਮੁੜ ਜਾਂਦੇ।

ਅਖੀਰ ਪਹਿਲਾਂ ਬਚਨ ਸਿੰਹੁ ਸਰੀਰ ਤਿਆਗ ਗਿਆ, ਹੋਰ ਛੇਅਂ ਮਹੀਨਿਆਂ ਬਾਅਦ ਹੱਡੀਆਂ ਦੀ ਮੁੱਠ ਬਣਿਆ, ਮੰਜੇ ਨਾਲ ਮੰਜਾ ਹੋਏ ਗੁਰਤੇਜ਼ ਨੇ ਰੱਬ ਕੋਲੋਂ ਹਾੜੇ ਕੱਚ-ਕੱਚ ਮੌਤ ਮੰਗੀ ਤੇ ਬਚਨ ਸਿੰਹੁ ਗੁਰਨਾਮ ਕੁਰ ਤੇ ਤੇਜ਼ ਦੇ ਘਰ ਦਾ ਮੂੰਹ-ਮੱਥਾ ਸੰਵਾਰਨ ਤੇ ਡੋਲਾ ਲਿਆਉਣ ਦਾ ਸੁਪਨਾ ਚਕਨਾਚੂਰ ਹੋ ਗਿਆ।

ਭਾਈ ਸਾਹਬ ਭਾਈ ਗੁਰਮੇਜਿ ਸਿਹੁੰ ਤਿਮਾਹੀ ਛਿਮਾਹੀ ਪਿੰਡ ਗੋੜਾ ਮਾਰਦਾ ਸੀ। ਪੀਲੀ ਬੰਗਾ ਵਿਚ ਉਹ ਗੁਰਦੁਆਰੇ ਦਾ ਵੱਡਾ ਮਹੰਤ ਬਣ ਗਿਆ ਸੀ। ਦੂਰ-ਦੂਰ ਤਕ ਕਥਾ ਕੀਰਤਨ ਕਰਨ ਜਾਣ ਲੱਗ ਪਿਆ ਸੀ। ਚੰਗੀ ਆਮਦਨ ਸੀ। ਕੇਸਰ ਕੌਰ ਉਰਫ਼ ਕੇਸਰੇ ਦਾ ਪੁੱਤ ਜਗਸੀਰ ਤਕੜਾ ਗੱਭਰੂ ਹੋ ਗਿਆ ਸੀ। ਸੁਖ ਨਾਲ ਵਿਆਉਣ ਜੋਗਾ ਸੀ। ਕੇਸਰੇ ਦੇ ਹਿੱਸੇ ਆਉਂਦੀ ਛੇ ਕਨਾਲਾਂ ਜ਼ਮੀਨ ਕਾਨੂੰਨੋਂ ਪਟਵਾਰੀਆਂ ਨੂੰ ਮਿਲ-ਮਿਲਾ ਕੇ ਜੰਗੀਰ ਤੋਂ ਕਬਜ਼ਾ ਛੁਡਾ ਕੇ ਤੇ ਤਬਾਦਲਾ ਕਰਕੇ ਆਪਣੇ ਖੇਤ ਨਾਲ ਲਾ ਲਾਈ ਸੀ। ਜਿੰਨਾ ਚਿਰ ਗੁਰਨਾਮ ਕੁਰ ਜਿਉਂਦੀ ਰਹੀ, ਉਨਾ ਚਿਰ ਉਹ ਹਿੱਸਾ ਠੇਕਾ ਲੈਂਦੀ ਰਹੀ।

ਜਗਸੀਰ ਦੇ ਵਿਆਹ ਪਿਛੋਂ ਉਹਦਾ ਪੁੱਤ ਵੀ ਸਕੂਲ ਜਾਣ ਲੱਗ ਪਿਆ ਸੀ। ਸਮਾਂ ਛਪਾ-ਛਪ ਬੀਤ ਰਿਹਾ ਸੀ...।

“ਜਾਹ ਪੁੱਤ, ਬੇਬੇ ਤਾਂ ਹੁਣ ਢਾਹੇ ‘ਤੇ ਖੜੀ ਟਾਹਲੀ ਐ, ਪਤਾ ਨਹੀ ਕਦੋਂ ਡਿੱਗ ਪਏ। ਜਾਹ ਜਾ ਕੇ ਆਪਣੀ ਜੰਦੀ ਜੈਦਾਤ ਪੈਲੀ ਸੰਭਾਲ। ਪੈਲੀ ਵਾਹੁੰਦਿਆਂ ਦੀ, ਘਰ ਵਸਦਿਆਂ ਦੇ। ਬਗਾਨੇ ਹੱਥ ਖੇਤੀ ਕਦੇ ਹੁੰਦੇ ਨਹੀਂ ਬੱਤੀਓਂ ਤੇਤੀ। ਮੈਂ ਆਪ ਹੁਣ ਸੱਤਰਿਆ ਬਹੱਤਰਿਆ ਗਿਆਂ। ‘ਕੇਰਾਂ ਤੂੰ ਆਪਣੀ ਮਾਂ ਨੂੰ ਨਾਲ ਲੈ ਜਾ, ਮੈਂ ਵੀ ਗੋੜਾ ਮਾਰਿਆ ਕਰੂੰ।’”

ਪਿੰਡ ਵਿਚ ਆ ਕੇ ਅੰਮ੍ਰਿਤਧਾਰੀ, ਗਾਤਰਾ ਪਾਈ ਕੇਸਰੇ ਨੇ ਆਪਣੇ ਸ਼ਰੀਕੇ ਕਬੀਲੇ ਨਾਲ ਸਰਦੀ ਬਣਦੀ ਸਾਂਝ ਵਧਾਈ। ਨਿਤਨੇਮ ਗੁਰਦੁਆਰੇ ਜਾਂਦੀ। ਉਹੀ ਗੁਰਦੁਆਰਾ ਭਿੰਡਰਾਂਵਾਲਿਆਂ ਦੀ ਲਹਿਰ ਦੇ ਪ੍ਰਚਾਰ ਕਰਕੇ ਨਵਾਂ ਰੰਗ ਰੂਪ ਲੈ ਚੁਕਿਆ ਸੀ। ਸੱਠ ਛੁੱਟਾ ਨਿਸ਼ਾਨ ਸਾਹਬ, ਲੰਗਰ-ਕਮ-ਦੀਵਾਨ ਹਾਲ, ਦਰਬਾਰ ਦੇ ਤਿੰਨੇ ਪਾਸੇ ਬਰਾਂਡੇ ਤੇ ਕਿੰਨੇ ਕੁਝ ਹੋਰ। ਡਿੱਗੀ ਬੰਦ ਕਰਕੇ, ਭਰਕੇ ਉਥੇ ਗੁਰਦੁਆਰੇ ਦੀ ਆਮਦਨ ਲਈ ਦੁਕਾਨਾਂ ਬਣਾ ਦਿੱਤੀਆਂ ਸਨ।

ਗੁਰਦੁਆਰੇ ਮੱਥਾ ਟੇਕਣ ਜਾਂਦੀ ਨੂੰ ਹੀ ਇਕ ਦਿਨ ਸੋਟੀ ਦੇ ਸਹਾਰੇ, ਕੁੱਬੀ ਹੋਈ ਤੁਰੀ ਜਾਂਦੀ ਗੁੱਡੇ ਮਿਲ ਪਈ। ਕੇਸਰੇ ਨੇ ਮੱਥਾ ਟੇਕਿਆ ਤੇ ਪੁੱਛਿਆ, “ਤਕੜੀ ਐ ਜਿਠਾਣੀਏ, ਦੇਅ ਗੱਲ ਜੁਆਕਾਂ ਦੀ। ਬੇਬੇ ਤੇ ਜੇਠ ਦੇ ਮੁੱਕਣ ਦਾ ਤਾਂ ਪਤਾ ਲੱਗ ਗਿਆ ਸੀ।”

“ਭਲੀ ਕੀਤੀ ਕੇਸਰੀਏ ਤੂੰ, ਨਹੀਂ ਤਾਂ ਮੇਰੇ ਜੁਆਕ ਤਾਂ ਤੇਰੇ ਜੇਠ ਨੇ ਰੋਲ ਕੇ ਰੱਖ ਦੇਣੇ ਸੀ। ਹੁਣ ਮੁੰਡਾ ਸੁੱਖ ਨਾਲ ਫੌਜ ਵਿਚ ਐ, ਵਿਆਹਿਆ ਵਰਿਆ ਗਿਆ, ਮੌਜ਼ਾਂ ਕਰਦੈ। ਕੁੜੀ ਮੰਡੀ ਆਲੇ ਜੋੜੇ ਜੁੱਤੀਆਂ ਦੇ ਕਾਰੋਬਾਰੀਆਂ ਦੇ ਵਿਆਹੀ ਵੀ ਐ, ਦੁਕਾਨ ਦਾ ਚੰਗਾ ਕੰਮ ਚਲਦੈ। ਜੇ ਤੇਰੇ ਜੇਠ ਦੀ ਪੁੱਗ ਜਾਂਦੀ ਤਾਂ ਆਪਾਂ ਦੋਵੇਂ ਰੁਲ ਜਾਂਦੀਆਂ।”

“ਮਹਾਰਾਜ! ਸੱਚਾ ਪਾਤਸ਼ਾਹ ਸਭ ਕਰਨ ਵਾਲਾ ਐ ਭੈਣੇ। ਚੱਲ ਦੋਹੇ ਵਸਦੀਆਂ ਰਹਿ ਗਈਆਂ।”

ਜਗਸੀਰ ਨੇ ਦੋਹਾਂ-ਚਹੁੰ ਸਾਲਾ ਵਿਚ ਘਰ ਦਾ ਮੂੰਹ-ਮੱਥਾ ਸੰਵਾਰ ਲਿਆ। ਸਵਾਤ ਢਾਹ ਕੇ ਦੋ ਕਮਰੇ ਪਿਛਲੀ ਕੰਧ ਨਾਲ ਤੇ ਗਲੀ ਉਤੇ ਪੱਕੀ ਕੰਧ ਕੱਢ ਕੇ ਨਵਾਂ ਗੇਟ ਬਣਾ ਲਿਆ ਤੇ ਇਕ ਨੁੱਕਰ ਵਿਚ ਬੈਠਕ ਪਾ ਲਈ। ਇਕ ਮੱਝ ਰੱਖ ਲਈ ਪਰ ਬਲਦਾਂ ਦਾ ਹਲ ਨਾ ਬਣਾਇਆ। ਲੋੜ ਅਨੁਸਾਰ ਪੈਲੀ ਮੁੱਲ ‘ਤੇ ਵਹਾ ਲੈਂਦਾ ਜਿ ਬਲਦਾਂ ਦੇ ਹਲ ਦੀ ਲੋੜ ਪੈਂਦੀ ਤਾਂ

ਉਹ ਵੀ ਲਿਹਾਜ਼ਦਾਰੀ ਵਿਚੋਂ ਪੂਰੀ ਕਰ ਲੈਂਦਾ। ਬੱਸ ਇਕੋ ਗੱਲ ਉਹਨੂੰ ਰੜਕਦੀ ਸੀ, ਉਹ ਪਿੰਡ ਵਿਚ ਕੇਸਰੇ ਦਾ ਮੁੰਡਾ ਹੀ ਰਿਹਾ। ਉਸ ਨੂੰ ਗੁਰਮੇਜ਼ ਸਿੰਹੁ ਦਾ ਪੁੱਤ੍ਰ ਜਾਂ ਬਚਨ ਸਿੰਹੁ ਦਾ ਪੋਤਰਾ ਕਰਕੇ ਘੱਟ ਹੀ ਜਾਣਿਆ ਜਾਂਦਾ ਸੀ।

“ਵੇਖੋ ਯਾਰੋ ਕੇਸਰੇ ਦਾ ਮੁੰਡਾ ਕਿੱਡਾ ਜਵਾਨ ਤੇ ਹਿੰਤੀ ਨਿਕਲਿਆ ਐ, ਕੰਜਰ ਕੰਮ ਨੂੰ ਗੇੜਾ ਨਹੀਂ ਖਾਣ ਦਿੰਦਾ। ਜਦੋਂ ਵੇਖੋ, ਕੰਮ ਨਥੇੜ ਕੇ ਵਿਹਲੇ ਦਾ ਵਿਹਲਾ।”

“ਓ ਮੂਰਖਾ ਨਸਲ ਬਦਲਗੀ, ਆਹ ਹਾਈਬ੍ਰਿਡ ਬੀਅ ਹੋਰ ਕੀ ਹੁੰਦੇ ਐ। ਤੇ ਨਾਲੇ ਹੋਰ ‘ਗਾਂਹ ਨੂੰ ਵੇਖੀਂ। ਜਗਸੀਰ ਤੈਨੂੰ ਪਤਾ, ਲਹੌਰੀਏ ਮਾਝੇ ਵਾਲਿਆਂ ਦੇ ਵਿਆਹਿਆ, ਜਗਸੀਰ ਖੱਚਰਾ ਤਾਂ ਉਹਦਾ ਮੁੰਡਾ ਅਸਤਰ ਨਿਕਲ੍ਲੁ।”

ਪਿੰਡ ਵਿਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਪੈਸੇ ਕੰਨੀਓਂ ਹੱਥ ਸੁਖਾਲਾ ਹੋਣ ਕਰਕੇ ਜਗਸੀਰ ਨੇ ਆਪਣੀ ਪੈਲੀ ਵਿਚੋਂ ਚੰਗੀ ਕਮਾਈ ਕੀਤੀ। ਪਾਣੀ ਦੀ ਕਮੀ ਦੂਰ ਕਰਨ ਲਈ ਤਿੰਨ ਇੰਚ ਦੇ ਪਾਣੀ ਵਾਲੀ ‘ਬੰਬੀ’ ਲਾ ਲਈ, ਜਦੋਂਕਿ ਦਸਾਂ-ਪੰਦਰਾਂ ਕਿੱਲਿਆਂ ਵਾਲਿਆਂ ਕੋਲੋਂ ਵੀ ਇਹ ਕੰਮ ਨਹੀਂ ਹੋ ਸਕਿਆ ਸੀ। ਮੰਡੀ ਨੂੰ ਜਾਂਦੇ ਸਵਾਰੀਆਂ ਢੋਣ ਵਾਲੇ ਟੈਂਪੂ ਵਿਚ ਹਿੱਸਾ ਪਾ ਲਿਆ ਸੀ।

ਕੇਸਰੇ ਤੇ ਗੁਰਮੇਜ਼ ਸਿੰਹੁ ਜਿਸ ਨੂੰ ਹੁਣ ਦੁਨੀਆ ਨੇ ਭਾਈ ਸਾਹਬ ਤੋਂ ਬਾਬਾ ਜੀ ਦੀ ਉਪਾਧੀ ਦੇ ਦਿੱਤੀ ਸੀ, ਆਪਣਾ ਬੁਢਾਪਾ ਪੀਲੀ ਬੰਗਾਂ ਹੀ ਕੱਟਦੇ ਰਹੇ। ਕਦੇ ਕਦਾਈਂ ਹੀ ਪਿੰਡ ਗੇੜਾ ਮਾਰਦੇ ਸਨ ਸਗੋਂ ਜਗਸੀਰ ਜਾਂ ਉਹਦੇ ਘਰਵਾਲੀ ਉਨ੍ਹਾਂ ਦੀ ਤਾਮੀਰਦਾਰੀ ਕਰਨ ਲਈ ਉਥੇ ਚਲੇ ਜਾਂਦੇ ਸਨ।

ਜਗਸੀਰ ਦਾ ਮੁੰਡਾ ਗੁਰਲਾਭ ਹੁਣ ਦਸਵੀਂ ਪਾਸ ਕਰ ਗਿਆ ਸੀ ਤੇ ਜਗਸੀਰ ਦੀ ਗੈਰਹਾਜ਼ਰੀ ਵਿਚ ਪਸੂ ਢੰਗਰ ਤੇ ਵੇਲੇ-ਕੁਵੇਲੇ ਖੇਤ ਵੀ ਸੰਭਾਲ ਲੈਂਦਾ।

ਮਹੰਤ ਬਾਬਾ ਗੁਰਮੇਜ਼ ਸਿੰਹੁ ਤੇ ਮਾਤਾ ਕੇਸਰ ਕੌਰ ਨੇ ਆਪਣੇ ਅੰਤਿਮ ਸਵਾਸ ਪੀਲੀ ਬੰਗਾਂ ਵਿਚ ਹੀ ਲਏ। ਭਤੀਜਿਆਂ ਨੇ ਉਨ੍ਹਾਂ ਨੂੰ ਪਿੰਡ ਜਨਮ ਭੂਮੀ ਲਿਜਾਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਆਖਿਆ, “ਭਾਈ ਇਹ ਸਾਡੀ ਕਰਮ ਭੂਮੀ ਐ, ਅਸੀਂ ਹੁਣ ਸਗੀਰ ਇਥੇ ਹੀ ਤਿਆਗ ਕੇ ਬ੍ਰਹਮ ਲੋਕ ਜਾਵਾਂਗੇ।”

ਜਗਸੀਰ ਤੇ ਉਹਦੇ ਸ਼ਗੀਕੇ ਵਿਚੋਂ ਤੇ ਸਕੇ ਸਬੰਧੀ ਤਾਏ ਦੇ ਪੁੱਤ੍ਰਾਂ ਨੇ ਉਥੇ ਉਸ ਦੇ ਵੱਡੇ ਸਮਾਗਮ ਵਿਚ ਹਾਜ਼ਰੀ ਭਰੀ। ਸਮਾਗਮ ਮੰਡੀ ਤੇ ਇਲਾਕੇ ਦੇ ਲੋਕਾਂ ਨੇ ਕਰਵਾਇਆ, ਕਥਾ ਕੀਰਤਨ ਤੇ ਸ਼ਰਧਾਜ਼ਲੀਆਂ ਦਾ ਪ੍ਰਵਾਹ ਚੱਲਿਆ। ਭੋਗ ਤੋਂ ਕੁਝ ਦਿਨਾਂ ਬਾਅਦ ਗੁਰਮੇਜ਼ ਸਿੰਹੁ ਬਾਬਾ ਜੀ ਦੀ ਪਿੰਡ ਲਿਆਉਣ ਵਾਲੀ ਚੀਜ਼ ਵਸਤ ਤੇ ਪੂੰਜੀ ਰਕਮ ਵਰਗੀ ਦਾ ਹਿਸਾਬ ਕਿਤਾਬ ਨਥੇੜ ਕੇ ਪਿੰਡ ਆ ਗਏ। ਮਹਾਰੇਂ ਹਰ ਸਾਲ ਮਹੰਤਾਂ ਦੀ ਬਰਸੀ ਮਨਾਈ ਜਾਂਦੀ ਰਹੀ ਤੇ ਪਰਿਵਾਰ ਗੁਰਦੁਆਰੇ ਪੀਲੀ ਬੰਗਾਂ ਹਾਜ਼ਰੀ ਲਵਾਉਂਦਾ ਰਿਹਾ।

ਬਚਨ ਸਿੰਹੁ ਦੇ ਵੇਲੇ ਦੀ ਖੇਤ ਦੀ ਇਕ ਨੁਕਰ ਵਿਚ ਖੜ੍ਹੀ ਭਾਰੀ ਬੇਰੀ ਖੜ-ਸੁੱਕ ਹੋਣ ਲੱਗ ਪਈ ਸੀ। ਬੇਰੀ ਥੱਲੇ ਪੁਰਖਿਆਂ ਦੀ ਮੜ੍ਹੀ ਬਣੀ ਹੋਈ ਸੀ ਜਿਥੇ ਬਚਨ ਸਿੰਹੁ ਤੇ ਗੁਰਨਾਮ ਕੁਰ ਆਈ ਮੌਸਿਆ ਲੱਸੀ ਪਾਉਂਦੇ ਸਨ।

“ਬਾਈ ਜਗਸੀਰ ਸਿੰਹਾਂ, ਬੇਰੀ ਖੜ-ਸੁੱਕ ਹੋ ਚੱਲੀ, ਖਤਮ ਹੋ ਜੂਂਗੀ, ਪੈਸੇ ਵੱਟ ਲੈ।”

ਦਰਖਤਾਂ ਦੇ ਵਪਾਰੀ ਸਲਾਹ ਦਿੰਦੇ।

“ਕੀ ਕਰਾਉਣਾ ਬੇਗੀ ਤੋਂ ਭਾਪਾ ਵੇਚ ਪਰੋ।” ਗੁਰਲਾਭ ਵੀ ਸਲਾਹ ਦਿੰਦਾ।

“ਓ ਮੂਰਖਾ, ਬੇਗੀ ਪੁੱਟਣ ਤੋਂ ਪਹਿਲਾਂ ਕੋਈ ਹੋਰ ਦਰਖਤ ਤਾਂ ਲਾਈਏ, ਮੜ੍ਹੀ ਨੂੰ ਛਾਂ ਰਹੂਗੀ।”

ਨਾਲੇ ਫੇਰ ਆਪਾਂ ਇਹ ਆਰੇ ਵਾਲੇ ਕਸਾਈਆਂ ਨੂੰ ਵੇਚਣੀ ਐ ਕਿਤੇ? ਪੁਟਾ ਕੇ, ਵੱਡ-ਸਵਾਰ ਕੇ ਘਰੇ ਰੱਖਾਂਗੇ। ਵਦਾਂਗ ਦਾ ਬਾਲਣ ਬਣ ਜਾਊ। ਪੇਡੇ ਦੇ ਫੱਟ ਚਿਗ ਕੇ ਰੱਖ ਲਵਾਂਗੇ, ਜਦੋਂ ਕਦੇ ਤੂੰ ਹੋਰ ਨਵੇਂ ਕਮਰੇ ਪਾਵੇਂਗਾ, ਉਨ੍ਹਾਂ ਦੇ ਜੋੜੀਆਂ ਲਵਾ ਲਵੀਂ, ਤੇ ਬਾਕੀ ਬਚਦੇ ਮੌਟੇ ਟਾਹਣੇ ਤੇ ਪੇਡੇ ਦਾ ਆਸਾ ਪਾਸਾ ਸਾਂਭ ਕੇ ਰੱਖ ਲਵਾਂਗੇ। ਮੇਰੇ ਵੱਡੇ ਵੇਲੇ ਦੇ ਕੰਮ ਆ ਜਾਉਗਾ। ਮੌਕੇ ‘ਤੇ ਸੁੱਕੀ ਲੱਕੜ ਨਹੀਂ ਮਿਲਦੀ ਤੇ ਨਾਲੇ ਬੇਗੀ ਦੀ ਲੱਕੜ ਵਿਚ ਸਸਕਾਰ ਕੀਤਾ ਚੰਗਾ ਗਿਣਿਆ ਜਾਂਦਾ।”

ਜਗਸੀਰ ਨੇ ਸਕੀਮ ਨਾਲ ਬੇਗੀ ਪੁਟਾ ਕੇ ਵਿਉਂਤ ਕੇ ਘਰੇ ਰੱਖ ਲਈ ਗਈ। ਮੜ੍ਹੀ ਉਤੇ ਗੁਰਲਾਭ ਨੇ ਨਿੰਮ, ਸਫੈਦਾ ਤੇ ਪਾਪੂਲਰ ਦੇ ਬੂਟੇ ਲਾ ਦਿੱਤੇ ਸਨ।

ਮੱਘਰ ਦਾ ਮਹੀਨਾ ਲੰਘ ਗਿਆ ਸੀ। ਬਹੁਤੇ ਲੋਕ ਕਣਕ ਦੀ ਬਿਜਾਈ ਤੋਂ ਸੁਰਖੂਰੂ ਹੋ ਕੇ, ਪਿੰਡ ਦੇ ਚੌਂਹਟਿਆਂ, ਚੌਂਕਾਂ, ਸੱਬਾਂ, ਗਲੀਆਂ ਦੇ ਮੌੜਾਂ ਉੱਤੇ ਵਿਗਲ ਵਿੱਚ ਕਦੇ ਧੁੱਪ ਕੇਂਦਰ ਦਾ ਆਨੰਦ ਮਾਣਦੇ ਹੋਏ, ਕਦੇ ਅਕਾਲੀ ਸਰਕਾਰ ਕਦੇ ਸੈਂਟਰ ਸਰਕਾਰ ਤੇ ਕਦੇ ਕਿਸਾਨ ਮੌਰਚੇ ਦੀ ਚੜ੍ਹਤ ਦੇ ਬਹਿਸ-ਮੁਬੈਸ਼ਿਆਂ ਵਿੱਚ ਉਲੱਝੇ ਰਹਿੰਦੇ। ਵੇਚੀ ਗਈ ਫਸਲ ਦੀ ਵੱਟਤ ਤੇ ਆਉਣ ਵਾਲੀ ਫਸਲ ਦੇ ਬੀਜਾਂ..... ਝਾੜ ਤੇ ਮਿਲਣ ਵਾਲੇ ਭਾਅ ਦੇ ਅੰਦਾਜ਼ੇ ਲਗਾਉਂਦੇ ਰਹਿੰਦੇ।

ਕਣਕ ਦੀ ਕੋਰ ਭਿੜਣ ਤੋਂ ਪਹਿਲਾਂ ਹੀ ਠੰਡ-ਠਾਗੀ 'ਚ ਸੁੰਗੜ ਕੇ ਛੋਟੇ ਹੁੰਦੇ ਜਾਂਦੇ ਦਿਨਾਂ ਵਿੱਚ ਐਤਕੀ ਪਿੰਡ ਦਾ ਮਾਹੌਲ ਗਰਮਾਇਸ਼ ਭਰਿਆ ਸੀ।

ਸਿਆਲ 'ਚ ਦੁਪਹਿਰਾ ਢਲਣ ਨੂੰ ਕੀ ਚਿਰ ਲਗਦੈ, ਥੋੜਾ ਜਾ ਸੂਰਜ ਟੇਢਾ ਹੋਇਆ ਨੂੰ ਕਿ ਹਨੇਰਾ ਗਰਕ ਦੇਣੇ ਇਉਂ ਉਤਰ ਆਉਂਦੇ ਜਿਵੇਂ ਬਿੱਲੀ ਅਫੋਪਲੇ ਜਿਹੇ ਕੰਧ ਤੋਂ ਛਾਲ ਮਾਰ ਕੇ ਉਤਰ ਆਉਂਦੀ ਹੈ। ਕਸ਼ਮੀਰ ਕੁਰ ਪੱਕੀ ਬਣੀ ਨਵੀਂ ਰਸੋਈ ਦੇ ਬਾਹਰਵਾਰ, ਇੱਟਾਂ ਦੀ ਵਲਗਣ ਤੇ ਫੁਸ਼ ਨੂੰ, ਸੌਕ ਅਤੇ ਸਚਿਆਰਪੁਣੇ ਨਾਲ ਮਿਟੀ ਦੀ ਲਿਪਾਈ ਕੀਤੇ, ਲਿਪੇ-ਪੋਚੇ ਚੁੱਲ੍ਹੇ ਚੌਂਕੇ ਵਿੱਚ ਬੈਠੀ.... ਸਾਗ ਨੂੰ ਲਾਉਣ ਵਾਸਤੇ ਤੜਕਾ ਕੱਟ ਰਹੀ ਸੀ। ਚੁੱਲ੍ਹੇ ਉੱਤੇ ਭਰਤ ਦੇ ਭਾਰੀ ਸਗਲੇ ਵਿੱਚ, ਦੇਸੀ ਸਰੋਂ ਦੀਆਂ ਕੱਚੀਆਂ ਗੰਦਲਾਂ ਦਾ ਸਾਗ, ਬੇਗੀ ਦੀ ਖੜਪਾੜ ਦੀ ਮੱਠੀ-ਮੱਠੀ ਅੱਗ ਉੱਤੇ ਦੁਪਹਿਰ ਤੋਂ ਰਿੜ ਰਿਹਾ ਸੀ। ਸਗਲੇ ਉੱਤੇ ਮੂਧੇ ਮਾਰੇ ਹੋਏ ਚੱਪਣ ਦੀਆਂ ਵਿਰਲਾਂ ਵਿੱਚੋਂ ਮੁਸ਼ਬੂਦਾਰ ਭਾਫ਼ ਦੇ ਬੁਲਬੁਲੇ ਸੁਰਰ-ਸੁਰਰ ਕਰਦੇ ਹੋਏ ਬਾਹਰ ਨਿਕਲ ਕੁਛ ਫਿਜ਼ਾ ਵਿੱਚ ਤੇ ਬਾਕੀ ਸਗਲੇ ਦੇ ਤਪੇ ਹੋਏ ਜਿਸਮ ਉੱਤੇ ਘਰਾਲਾ ਬਣ ਕੇ ਸੜ ਰਹੇ ਸਨ।

ਦੁੱਧ ਵਾਲੇ ਹਾਰੇ ਵਿੱਚ ਯੂਂਆਂ ਸ਼ਾਂਤ ਹੋ ਕੇ ਸੌਂ ਗਿਆ ਸੀ। ਕਾੜ੍ਹਣੀ ਬੱਲਿਉਂ ਪਾਥੀਆਂ ਦੀ ਅੱਗ ਬੁਝ ਗਈ ਸੀ। ਕੜ੍ਹ ਕੇ ਲਾਲ ਹੋਏ ਦੁੱਧ ਉੱਤੇ ਮਲਾਈ ਦੀ ਮੌਟੀ ਪਰਤ ਨਿੱਘੇ ਦੁੱਧ ਨੂੰ ਕੱਜੀ ਬੈਠੀ ਸੀ। ਕੋਲ ਹੀ ਨੇਹੀਂ ਉੱਤੇ ਕੂਚ ਸਵਾਰ ਕੇ, ਧੁੱਪ ਵੱਲ ਟੇਢਾ ਮੂੰਹ ਕਰਕੇ, ਦੁੱਧ ਜਮਾਉਣ ਲਈ ਰਿੜਕਣਾ ਰੱਖਿਆ ਪਿਆ ਸੀ। ਤੇ ਆਥਣ ਨੂੰ ਮੱਝ ਦੀ ਧਾਰ ਕੱਢਣ ਵਾਸਤੇ

ਪਿੱਤਲ ਦੀ ਬਾਲਟੀ, ਕੰਧੋਲੀ ਉੱਤੇ ਰੱਬੀ ਹੋਈ, ਢਲਦੇ ਸੂਰਜ ਦੀ ਲਾਲੀ ਵਿੱਚ ਲਿਸ਼ਕ ਰਹੀ ਸੀ। ਦੋ ਪੀਹੜੀਆਂ ਕੰਧੋਲੀ ਨਾਲ ਖੜੀਆਂ ਸਨ ਤੇ ਇੱਕ ਛੋਟਾ ਮੂਹੜਾ ਤੇ ਲੋਹੇ ਦੀ ਤਿਪਾਈ ਚੁੱਲ੍ਹੇ ਦੇ ਵੱਟੇ ਕੋਲ ਪਏ ਸਨ।

ਕਸ਼ਮੀਰ ਕੌਰ ਨੇ ਉੱਠ ਕੇ, ਕੋਨੇ ਵਿੱਚ ਮਾਂਜੇ-ਸਵਾਰੇ ਭਾਂਡਿਆਂ ਵਾਲੇ ਟੋਕਰੇ ਵਿੱਚੋਂ ਇੱਕ ਛੰਨੀ ਚੁੱਕ ਕੇ, ਘੜਵੰਜੀ ਉੱਤੇ ਪਏ ਘੜੇ ਵਿੱਚੋਂ ਪਾਣੀ ਲੈ ਕੇ ਧੋਤੀ ਤੇ ਕਾੜ੍ਹਣੀਂ ਵਿੱਚੋਂ ਪੱਲੇ ਨਾਲ ਢੁੱਧ ਪਾ ਕੇ, ਪੀਹੜੀ ਉੱਤੇ ਬੈਠ ਕੇ ਸੁੜਕਣ ਲੱਗ ਪਈ। ਨਾਲੇ ਸੋਚੀ ਜਾਵੇ, “ਜੇ ਗੁਰਲਾਭ ਆ ਜਾਂਦਾ ਤਾਂ ਉਹ ਵੀ ਸ਼ੱਕਰ ਪਾ ਕੇ ਘੁੱਟ ਪੀ ਲੈਂਦਾ”

ਗੁਰਲਾਭ ਕਾਲਜੋਂ ਆ ਕੇ, ਚਾਹ-ਪੰਜੀਰੀ ਖਾ ਕੇ ਪਿੰਡ ਵਿੱਚ ਗੋੜਾ ਲਾਉਣ ਗਿਆ ਹੋਇਆ ਸੀ। ਮੁੜ ਘਰ ਆ ਕੇ ਉਸ ਨੇ ਕਾੜ੍ਹਣੀ ਦਾ ਢੁੱਧ ਤਾਂ ਨਾ ਪੀਤਾ, ਪਰ ਮੂਹੜੇ ਉੱਤੇ ਆਵਦੀ ਬੀਬੀ ਕੋਲ ਬੈਠ ਕੇ, ਚਿਮੇਟੇ ਨਾਲ ਚੁੱਲ੍ਹੇ 'ਚ ਬਲਦੀ ਲੱਕੜ ਨੂੰ ਠਕੋਰਣ ਲੱਗ ਪਿਆ। ਖੜਪਾੜ ਵਿੱਚੋਂ ਚਿੰਗਾਰੀਆਂ ਦਾ ਫੁਹਾਰਾ ਛੁੱਟਿਆ ਤੇ ਲਾਟ ਵੀ ਤੇਜ਼ ਹੋ ਗਈ।

“ਵੇਖੀ ਪੁੱਤ, ਅੱਗ ਕਿਤੇ ਬਾਹਲੀ ਤੇਜ਼ ਨਾ ਹੋ ਜਾਵੇ...ਸਾਗ ਥੱਲੇ ਨਾ ਲੱਗ ਜਾਵੇ...ਬੇ-ਸੁਆਦਾ ਹੋ ਜਾਉਗਾ।”

“ਕਾਹਦਾ ਬੀਬੀ ਸਾਗ ਦਾ ਸਵਾਦ? ਦੇਸ਼ ਦੁਨੀਆਂ ਦਾ ਤਾਂ ਕੋਈ ਹਾਲ ਨਹੀਂ। ਕਿੰਨੀ ਖਲਕਤ ਕਦੋਂ ਦੀ ਕਹਿਰ ਦੀ ਠੰਡ ਵਿੱਚ ਦਿੱਲੀ ਮੋਰਚੇ ਲਾਈ ਬੈਠੀ ਐ। ਐਥੇ ਜੇ ਇੱਕ ਰਾਤ ਨੂੰ ਪਾਣੀ ਲਾਉਣਾ ਪੈ ਜਾਏ ਤਾਂ ਭਾਅ ਦੀ ਬਣ ਜਾਂਦੀ ਐ...ਅਗਲੇ ਦਿਨ ਉੱਠਿਆ ਨਹੀਂ ਜਾਂਦਾ। ਪਰ ਮਾਂ ਲੋਕਾਂ ਦਾ ਸਿਦਕ ਵੇਖ, ਜਿੰਦ-ਜਾਨ ਤਲੀ 'ਤੇ ਧਰ ਕੇ ਘੇਰਾ ਪਾਈ ਬੈਠੇ ਐ।”

“ਪਤਾ ਨਹੀਂ ਭਾਈ ਲਾਭਿਆ! ਅਹੋ ਜੇਹੀ ਤਾਂ ਕਦੇ ਸੁਣੀ ਵੇਖੀ ਨਹੀਂ...ਬਈ ਸਰਕਾਰ ਦੇ ਕੰਨ ਉੱਤੇ ਜੂਂਅ ਤੱਕ ਨਹੀਂ ਸਰਕਦੀ। ਹੈਂ...ਜੇ ਸਿੱਖਾਂ ਦੇ ਗਲਾਂ ਵਿੱਚ ਟੈਰ ਪਾਉਣੀ ਸਰਕਾਰ ਤੋਂ ਖਹਿੜਾ ਛੁੱਟਿਆ ਤੇ ਹੁਣ ਇਹ ਉਦੂੰ ਵੀ ਚੰਦਰੀ ਆ ਗਈ...ਕਦੇ ਨੋਟਬੰਦੀ ਕਰਕੇ ਦੁਨੀਆਂ ਭੁੱਖੀ ਮਾਰਤੀ, ਕਦੇ ਕਰੋਨਾ 'ਚ ਖਲਕਤ ਅਣ-ਆਈ ਮੌਤੇ ਮਰ-ਮੁਰਗੀ। ਕਦੇ ਐਥੇ ਦੰਗੇ...ਅੱਥੇ ਫਸਾਦ...ਕਦੇ ਮੁਸਲਮਾਨਾਂ ਦੀਆਂ ਬੁੜੀਆਂ-ਜਵਾਕਾਂ ਦੇ ਕੜਕੜੇ ਦੀ ਠੰਡ 'ਚ ਧਰਨੇ...ਕਦੇ ਹਿੰਦੂਆਂ ਦੇ ਜਲਸੇ-ਜਲੂਸ। ਦੁਨੀਆਂ ਦਾ ਕੋਈ ਮੁੰਹ-ਸਿਰ ਹੀ ਨਹੀਂ ਰਿਹਾ...ਪਤਾ ਨਹੀਂ ਭਾਈ ਪਿਛਲੀ ਹੋਈ ਬੀਤੀ ਭੁੱਲ ਜਾਂਦੀ ਐ...ਨਵੀਂ ਰੜਕਦੀ ਰਹਿੰਦੀ ਐ। ਪੁੱਤ ਲੋਕਾਂ ਦੀ ਅਣਖ-ਜ਼ਮੀਰ ਓਦੋਂ ਵੀ ਨਿੱਘਰ...ਮਰ-ਮੁੱਕਗੀ ਸੀ, ਜਦੋਂ ਅਸੀਂ ਉਜੜੇ ਪੁਜੜੇ ਏਧਰ ਆਏ ਸਾਂ...ਮੇਰਾ ਨਾਨਾ ਦਸਦਾ ਹੁੰਦਾ...ਬਈ ਪਹਿਲਾਂ ਏਧਰੋਂ ਜਾ ਕੇ ਓਧਰ ਬਾਰਾਂ 'ਚ ਦੁਨੀਆਂ ਵਸਾਈ....ਤੇ ਫੇਰ ਆਜ਼ਾਦੀ ਨੇ ਓਧਰੋਂ ਪੁੱਟ ਕੇ ਏਥੇ ਧੱਕੇ ਖਾਣ ਨੂੰ ਲਿਆ ਸੁਟੇ...ਹੁਮ ਜੇ ਏਥੇ ਰੋਟੀ ਖਾਣ ਜੋਗੇ ਪੈਰ ਲੱਗੇ ਐ, ਤਾਂ ਫੇਰ ਨਵੇਂ ਸਿੜ੍ਹੀ ਸਿਆਪੀ ਖੜ੍ਹੇ ਐ।”

“ਓਹ ਬੀਬੀ, ਏਹ ਤਾਂ ਸਮੇਂ ਦੇ ਗੋੜ ਦੀਆਂ ਘੁੰਮਣ-ਘੇਰੀਆਂ ਐ, ਮਲਕਤ ਫਸਦੀ ਵੀ ਰਹਿੰਦੀ ਐ....ਹਿੰਮਤ ਨਾਲ ਜੋਰ ਮਾਰ ਕੇ ਨਿਕਲਦੀ ਵੀ ਰਹਿੰਦੀ ਐ।” ਗੁਰਲਾਭ ਨੇ ਚਿਮਟਾ ਲੱਕੜ ਦੇ ਪੁਖਦੇ ਸਿਰੇ 'ਤੇ ਮਾਰ ਕੇ ਫੇਰ ਲਾਟ ਬਾਲ ਲਈ।

“ਤੇਰਾ ਦਾਦਾ....ਵਾਹਿਗੁਰੂ....ਸੁਰਗਾਂ 'ਚ ਵਾਸਾ ਹੋਵੇ ਓਹਦਾ....ਬਾਬਾ ਜੀ ਗੁਰਮੇਜ ਸਿਹੁੰ ਕਬਾ ਕਰਦਾ ਹੁੰਦਾ ਸੀ ਬਈ ਕਿੰਨੇ ਮੋਰਚੇ ਜੁਲਮਾਂ ਦੇ ਖਿਲਾਫ਼ ਲੱਗੇ ਸਨ, ਕਿਵੇਂ ਸਿੱਖ ਕੌਮ

ਜੁਲਮਾਂ ਦੇ ਖਿਲਾਫ਼ ਡਟ ਕੇ ਖੜੀ ਹੋ ਜਾਂਦੀ ਸੀ। ਲੋੜ ਪੈਣ ਉੱਤੇ ਜੰਗ-ਯੁਧ ਵੀ ਕਰਦੀ ਸੀ....ਬਹੁਤਾ ਤਾਂ ਸ਼ਾਂਤ ਰਹਿ ਕੇ....ਕੁਰਬਾਨੀਆਂ ਦੇ ਕੇ ਹੀ ਜੁਲਮ-ਜਬਰ ਨੂੰ ਢਾਹ ਲੈਂਦੀ ਸੀ। ਪਰ ਹੁਣ ਤਾਂ ਪੁੱਤ ਮਾਰ ਲਈ ਦੁਨੀਆਂ ਆਹ ਵੋਟਾਂ ਦੇ ਰਾਜ ਨੇ....।”

“ਹਾਂ ਬੀਬੀਏ, ਵੋਟਾਂ ਦਾ ਰਾਜ ਬਣਿਆ ਤਾਂ ਮੁਲਕ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਨੂੰ ਸੀ....ਦੀਨ ਦੁਨੀਆਂ....ਪਰਜਾ ਨੇ ਰਾਜ ਕਰਨਾ ਸੀ। ਪਰ ਹੋ ਗਿਆ ਉਲਟ-ਪੁਲਟ....ਹੁਣ ਵੀ ਸਕਤੇ ਦੇ ਹੱਥ ਓਹੀ ਬਾਹਾਂ....ਓਹੀ ਕੁਹਾੜੀ....। ਕਿਸੇ ਨੂੰ ਕੀ ਆਖੀਏ! ਆਪਣੇ ਵਿੱਚੋਂ ਹੀ ਜਿਹੜੇ ਲੁੱਟ-ਖਸੁਟ ਕਰਕੇ ਅਮੀਰ ਹੋ ਕੇ ਲੀਡਰ ਬਣਗੇ....ਓਹੀ ਹਕੂਮਤ ਦਾ ਹਿੱਸਾ ਬਣਗੇ....ਕੁਰਬਾਨੀਆਂ ਵਾਲਿਆਂ ਨੂੰ ਕੌਣ ਸਰਕਾਰ ਦਾ ਹਿੱਸਾ ਬਣਨ ਦਿੰਦਾ? ਨਾ ਏਹੋ ਜੇਹੀ ਹਕੂਮਤ ਉਨ੍ਹਾਂ ਦੇ ਰਾਸ ਆਵੇ, ਓਹ ਤਾਂ ਅੰਨਿਆਂ ਦੇ ਖਿਲਾਫ਼ ਮੌਰਚੇ ਲਾਉਣ ਜਾਣਦੇ ਐ....ਹੁਣ ਵੀ ਲਾ ਲੈਣਗੇ....।”

“ਤੇਰੀ ਦਾਦੀ....ਮਾਂ ਜੀ ਕੇਸਰ ਕੌਰ ਗੱਲ ਸੁਣਾਉਂਦੀ ਹੁੰਦੀ ਸੀ....ਬਈ ਅੱਗੇ ਤਾਂ ਕੋਈ ਮੌਹਤਬਰ....ਸੋਟੀ ਦੀ ਲਕੀਰ ਖਿੱਚ ਕੇ ਵੀ ਮਜ਼ਲੂਮ ਨੂੰ ਪਰੇ ਪੰਚੈਤ ਵਿੱਚ ਅਨਸਾਫ਼ ਦਿਵਾ ਦਿੰਦਾ ਸੀ।”

“ਨਿਆਂ? ਨਿਆਂ ਤਾਂ ਮਾਤਾ ਨਾ ਤੁਹਾਨੂੰ ਸੰਤਾਲੀ ਵਾਲਿਆਂ ਨੂੰ ਮਿਲਿਆ, ਨਾ ਚੁਗਸੀ ਵਾਲਿਆਂ ਨੂੰ ਮਿਲਿਆ, ਆਹ ਜਿਹੜਾ ਹੁਣ ਨਵਾਂ ਉਧਮੂਲ ਉਠ ਖੜ੍ਹਿਆ....ਵੇਖੋ ਜੇ ਕਿਸਾਨਾਂ ਨੂੰ ਇਨਸਾਫ਼ ਮਿਲਜੇ ਤਾਂ....ਹੁਣ ਤਾਂ ਅਦਾਲਤਾਂ ਵੀ ਬਸ ਨਾਂ ਦੀਆਂ ਹੀ ਬਣ ਕੇ ਰਹਿ ਗਈਆਂ ਲਗਦੀਆਂ....।”

“ਮੈਂ ਤਾਂ ਰੋਜ਼ ਕਾਲਜੋਂ-ਮੰਡੀਓਂ ਅੱਡੇ ਤੋਂ ਏਹੀ ਸੁਣ ਕੇ ਆਉਂਦਾ ਹਾਂ ਕਿ....ਬਈ ਆਹ ਜਿਹੜੇ ਨਵੇਂ ਖੇਤੀ ਕਾਨੂੰਨ ਐ, ਇਹ ਮਿਠੇ ਜ਼ਹਿਰ ਦੀ ਪੁੜੀ ਐ....ਜੀਹਦੇ ਅਸਰ ਨਾਲ ਛੋਟੀ ਜਿਮੀਂਦਾਰੀ ਨਾਲ ਜੁੜੇ ਲੋਕ ਹੌਲੀ-ਹੌਲੀ ਜ਼ਮੀਨ-ਜਾਇਦਾਦ ਤੋਂ ਨਿਹੱਥੇ ਹੋ ਜਾਣਗੇ....ਅਮੀਰ ਵਪਾਰੀਆਂ ਦੇ ਤੰਦੂਏ ਜਾਲ ਵਿੱਚ ਫਸ ਕੇ ਪੈਲੀਆਂ ਵਿਕ-ਵੱਟ ਜਾਣਗੀਆਂ....।”

“ਪੁੱਤ ਤੇਰੇ ਚਿੱਤ ਵਿੱਚ ਐ ਬਈ ਅਦਾਨੀ-ਅੰਬਾਨੀ ਜ਼ਮੀਨਾਂ ਖੋ ਲੈਣਗੇ....।”

“ਚਲ ਛੱਡ ਮਾਂ....ਘੋਟ ਲੈ ਸਾਗ....ਲਾ ਲੈਅ ਤੜਕਾ....ਭਾਪਾ ਵੀ ਆਉਣ ਵਾਲਾ ਹੀ ਹੋਣਾ ਹੈ।”

ਚੁਪ-ਚੁਪੀਤੇ ਖੁਰਲੀ ਉੱਤੇ, ਪੈਰਾਂ ਭਾਰ ਬੈਠਾ ਜਗਸੀਰ....ਮਾਂ-ਪੁੱਤ ਦੀ ਸਾਰੀ ਕਥਾ ਵਾਰਤਾ ਨੂੰ ਸੁਣਦਾ ਰਿਹਾ ਤੇ ਵਿਹੁ ਘੋਲਦਾ ਰਿਹਾ। ਪਿੰਡ ਚੌਂ ਉਠਦੀਆਂ ਅਫਵਾਹਾਂ-ਕਹਾਣੀਆਂ ਸੁਣ ਕੇ ਆਇਆ, ਓਹ ਵੀ ਤਪਿਆ ਬੈਠਾ ਸੀ। ਜਦੋਂ ਕਸ਼ਮੀਰ ਕੌਰ ਨੂੰ ਜਗਸੀਰ ਦੀ ਬਿੜਕ ਪਈ ਤਾਂ ਓਹਨੇ ਗੱਲ ਬਦਲ ਦਿੱਤੀ ਤੇ ਪਰੇ ਬੈਠੇ ਜਗਸੀਰ ਨੂੰ ‘ਵਾਜ ਦਿੱਤੀ....ਮਖਿਆ....ਰੋਟੀ ਤੋਂ ਪਹਿਲਾਂ....ਪਲਾ ਦੁੱਧ ਦਾ ਪੀ ਲੈਂਦੇ....।’

“ਪਿਆਰੀ ਜਾਂਦੇ ਹੋ ਦੋਵੇਂ ਮਾਂ-ਪੁੱਤ ਮੈਨੂੰ ਦੁੱਧ....ਮਿਸਰੀ ਪਾ ਕੇ....ਵੱਡਾ...ਪਤ੍ਰੀਆ-ਲਿਖਿਆ....ਅਖੇ ਜ਼ਮੀਨਾਂ ਖੁਸ਼ ਜਾਣਗੀਆਂ....ਆੜ੍ਹਤ ਖਤਮ ਹੋ ਜਾਉ....। ਬਾਹਲੇ ਸਿਆਣੇ ਨਾ ਹੋਣ ਕਿਤੇ...।” ਮਾਂ ਦੀ ਅਦਾਨੀਆਂ ਅੰਬਾਨੀਆਂ ਦੀ....।

“... ਮਾਂ ਦੀ ਅਦਾਨੀਆਂ ਦੀ, ਨਾਲੇ ਬਾਨੀਆਂ ਦੀ... ਖੋ ਲੈਣਗੇ ਜੱਦੀ ਪੁਸ਼ਤੀ

ਜ਼ਮੀਨਾਂ ਨੂੰ। ਨਾ ਭੈਂਕ। ਬਹਿ ਜਾ ਚੁਪ ਕਰਕੇ। ਕਿਉਂ ਮੈਨੂੰ ਹਰਖ ਚੜ੍ਹਾਉਣੈ। ਐਵੇਂ ਮੇਰਾ ਬਲੱਡ ਵਧਾਈ ਜਾਨੈ।”

ਜਗਸੀਰ ਖੁਰਲੀ ਤੋਂ ਉਠ ਕੇ ਬਾਹਰ ਗਲੀ ਵਿਚ ਨਿਕਲ ਗਿਆ।

“ਪੁੱਤ ਆਹ ਜਿੱਦੇ ਦੀਆਂ ਦਿੱਲੀ ਨੂੰ ਟਰਾਲੀਆਂ ਜਾਣ ਲੱਗੀਆਂ, ਨਾ ਉਦੇ ਦਾ ਤੇਰਾ ਭਾਪਾ ਹੋਰੂੰ ਤੋਰੂੰ ਜਾ ਹੋਇਆ ਫਿਰਦਾ ਐ, ਐਮੇ ਇਹਦੀ ਗੱਲ ਚਿੱਤ ਨੂੰ ਨਾ ਲਾਈ ਮੇਰਾ ਸ਼ੇਰ।”

“ਨਹੀਂ ਬੀਬੀ, ਮੈਂ ਕਿਹੜਾ ਕਮਲਾ ਅਂ, ਪਤਾ ਐ ਮੈਨੂੰ ਸਾਰੀ ਗੱਲ ਦਾ। ਸਾਰੀ ਦੁਨੀਆ ‘ਚ ਤਾਂ ਖਲਬਲੀ ਮੱਚੀ ਪਈ ਐ। ਆਪਣੇ ਪਿੰਡ ‘ਚੋਂ ਵੀ ਕੱਲ੍ਹੂ ਨੂੰ ਰਾਸ਼ਨ ਤੇ ਲੱਕੜ-ਬਾਲਣ ‘ਕੱਠਾ ਕਰਨ ਲੱਗਣਗੇ। ਅਗਲੇ ਜੱਬੇ ਨਾਲ ਮੈਂ ਤਾਂ ਆਪ ਜਾਉਂਗਾ।”

“ਜਦੋਂ ਪੁੱਤਾ ਸਾਰੀ ਦੁਨੀਆ ਤੁਰੀ ਜਾਂਦੀ ਐ, ਤੂੰ ਜਾਂ ਤੇਰਾ ਭਾਪਾ ਵੀ ਜਾ ਕੇ ਆਇਓ। ਮੈਂ ਆਪੇ ਕੰਮ ਸੰਭਾਲ ਲਉਂਗੀ।”

ਜਗਸੀਰ ਨੇ ਘਰੋਂ ਨਿਕਲ ਕੇ ਮਿਸਤਰੀਆਂ ਦੇ ਹਾਤੇ ਵਿਚੋਂ ਮੂੰਹ ਚੰਡ ਕੇ ਤਿੱਖਾ ਕਰਨ ਲਈ ਰੱਖੀ ਹੋਈ ਕਹੀ ਚੁੱਕੀ ਤੇ ਖੇਤ ਵੱਲ ਚੱਲ ਪਿਆ। ਖੇਤ ਅੱਪੜ ਕੇ ਵੱਟ ਘੜਨ ਲੱਗ ਪਿਆ ਪਰ ਜੀਅ ਨਾ ਕੀਤਾ ਤੇ ਦੋ ਕੁ ਕਰਮਾਂ ਵੱਟ ਘੜ ਕੇ ਵੱਟ ਉਤੇ ਹੀ ਕਹੀ ਵਾਹਣ ਵਿਚ ਨੀਵੇਂ ਥਾਂ ਰੱਖ ਕੇ ਉਹਦੇ ਦਸਤੇ ਉਤੇ ਠੋਡੀ ਟਿਕਾ ਕੇ ਬੈਠ ਗਿਆ। ਸੋਚਾਂ ਵਿਚ ਛੁੱਬੇ ਹੋਏ ਦੇ ਆਪਮੁਹਾਰੇ ਹੀ ਬੋਲ ਨਿਕਲੀ ਜਾਣ, “ਯਾਰੋ ਅੈਂ ਕਿਵੇਂ ਜ਼ਮੀਨਾਂ ਖੁੱਸ ਜਾਣਗੀਆਂ, ਸਾਲੇ ਲਗਦੇ ਐ ਕਾਰਪੋਰੇਟ। ਅੱਧੇ ਨਾਲ ਕਿਵੇਂ ਆਪਣੀ ਮਰਜ਼ੀ ਦੀ ਫਸਲ ਬਿਜਾ ਕੇ ਜੱਟ ਨੂੰ ਬੇਚਣ ਆਸਤੇ ਮਜ਼ਬੂਰ ਕਰ ਦੇਣਗੇ। ਅਖੇ, ਮੰਡੀ ਖਤਮ ਹੋ ਜਾਉ, ਆੜ੍ਹਤ ਮਾਰੀ ਜਾਉ...।” ਸਿਰ ਨੂੰ ਝੁੰਜਲਾ ਕੇ ਕਹੀ ਤੋਂ ਠੋਡੀ ਚੁੱਕ ਕੇ ਚੁਫੇਰੇ ਨਜ਼ਰ ਮਾਰੀ। ਗੁਆਂਢੀ ਖੇਤ ਵਿਚ ਸੀਰੀ ਬਰਸੀਮ ਵੱਡੀ ਜਾਂਦਾ ਸੀ। ਚਿੱਟਾ ਕੁੜਤਾ ਪਜਾਮਾ ਪਾਈ, ਮਾਲਕਾਂ ਦਾ ਮੁੰਡਾ ਉਹਦੇ ਕੋਲ ਖੜ੍ਹਾ, ਧੋਤੀ ਸੰਵਾਰੀ ਗਾਜਰ ਖਾਈ ਜਾਂਦਾ ਸੀ।

“ਓ ਸੁਣਾ ਭਤੀਜ, ਹੈਬੇ ਖੜ੍ਹਾ ਗਾਜਰਾਂ ਚੱਬੀ ਜਾਨੈ, ਉਗੇ ਆ ਯਾਰ, ਮੇਰੀ ਬੀ ਦੁਬਿਧਾ ਦੂਰ ਕਰ।”

“ਆਉਂਦਾ ਤਾਇਆ, ਗੇਲ੍ਹ ਨੂੰ ਪੰਡ ਚੁਕਾ ਆਵਾਂ, ਤੂੰ ਕਿਹੜੀ ਦੁਬਿਧਾ ਵਿਚ ਫਸ ਗਿਐਂ।”

“ਲੈ ਆ ਜਾ ਬਹਿ ਜਾ।” ਜਗਸੀਰ ਨੇ ਮੂੰਕਾ ਵੱਟ ਉਤੇ ਵਿਛਾ ਕੇ ਗੁਰਜ਼ੀਤ ਨੂੰ ਕੋਲ ਬਿਠਾ ਲਿਆ।

“ਆ ਭਤੀਜ, ਜਿਹੜੀ ਕਾਲੇ ਕਾਨੂੰਨਾਂ ਦੀ ਅੱਗ ਲੱਗੀ ਫਿਰਦੀ ਐ, ਇਹਦੀ ਗੱਲ ਕਰਦੈ... ਬੀ ਅੈਂ ਕਿਮੇ...?”

“ਇਹ ਤਾਇਆ ਇਉਂ ਐ, ਬਈ ਅੱਗੇ ਆਪਾਂ ਫਸਲ ਮੰਡੀ ਲਿਜਾ ਕੇ ਵੇਚਦੇ ਸਾਂ। ਆੜ੍ਹਤੀਏ ਦੇ ਫੜ੍ਹ ‘ਤੇ ਦਸ ਵਧਾਰੀ ਬੋਲੀ ਲਾਉਂਦੇ ਸੀ। ਤੋਲ-ਵੱਟ ਕੇ ਘਰੇ ਮੁੜ ਆਉਂਦੇ ਸੀ। ਹਣ ਜਿਵੇਂ ਬੀਜ ਆਲੀਆਂ ਕੰਪਨੀਆਂ ਨੂੰ ਆਹ, ਮਨਸੈਟੋਂ, ਬਾਬਰ ਵਰਗੀਆਂ। ਆਪਾਂ ਨੂੰ ਆਪਣੇ ਬੀਅ ਦੇ ਕੇ ਲਿਖਤ ਕਰ ਲੈਂਦੇ ਐ, ਬਈ ਫਸਲ ਦਾ ਸਰਕਾਰੀ ਭਾਅ ਐਨਾ ਹੈ, ਅਸੀਂ ਥੋੰਨੂੰ ਉਸ ਤੋਂ ਐਨੇ ਪੈਸੇ ਵੱਧ ਦੇ ਕੇ ਜਿਣਸ ਬੋਡੇ ਘਰੋਂ ਚੁੱਕ ਲਵਾਂਗੇ। ਪਰ ਫੇਰ ਵੀ ਆਪਾਂ ਰਕਮ

ਦੀ ਗਰੰਟੀ ਲਈ, ਆੜ੍ਹਤੀਏ ਨੂੰ ਵਿਚ ਪਾ ਲੈਂਦੇ ਹਾਂ, ਭਾਮੋਂ ਆੜ੍ਹਤ ਪੱਲਿਓਂ ਦੇਣੀ ਪੈ ਜਾਏ।”

“ਹੁਣ ਸੁਣ, ਅਗਲੀ ਗੱਲ ਧਿਆਨ ਨਾਲ, ਨਵੇਂ ਕਾਨੂੰਨਾਂ ਮੁਤਾਬਕ ਆਂਹਦੇ ਬਾਹਰਲਾ ਵਪਾਰੀ ਆੜ੍ਹਤੀਏ ਤੋਂ ਬਾਹਰ ਆਪਣੇ ਨਾਲ ਸਿੱਧਾ ਸੌਦਾ ਕਰੂ। ਮਾਰਕੀਟ ਫੀਸ ਉਹਨੂੰ ਕੋਈ ਦੇਣੀ ਨਹੀਂ ਪੈਣੀ। ਉਸੇ ਬਚਦੀ ਮਾਰਕੀਟ ਫੀਸ ਵਿਚੋਂ ਅੱਧ-ਪਚਥੱਧ ਆਪਾਂ ਨੂੰ ਘੱਟੋ-ਘੱਟ ਮੁਲ ਤੋਂ ਵੱਧ ਦੇ ਦੇਉ। ਨਾਲੇ ਆਖੂ, ਬਈ ਤੁਹਾਨੂੰ ਆੜ੍ਹਤੀਏ ਦੇ ਚੁੰਗਲ ‘ਚੋਂ ਛੁਡਾ ਦਿੱਤਾ। ਰਕਮ ਦੇਉ ਬੈਕ ਰਾਹੀਂ, ਜੇ ਵਪਾਰੀ ਨਾਲ ਕੋਈ ਰੇਲਾ ਪੈ ਗਿਆ ਤਾਂ ਕੋਰਟ ਕਚਹਿਰੀ ਦੀ ਲੋੜ ਨਹੀਂ ਪੈਣੀ, ਐਸ.ਡੀ.ਐਮ. ਜਾਂ ਡੀ.ਸੀ. ਨਿਪਟਾਰਾ ਕਰੂ। ਖਾਂਦੇ ਫਿਰਾਂਗੇ ਧੱਕੇ।”

ਜਗਸੀਰ ਸਿਰ ਸੁੱਟ ਕੇ ਹੁੰਗਾਰਾ ਭਰੀ ਗਿਆ।

“ਬੱਸ ਆਗੀ ਸਮਝ ਕੇ ਹੋਰ ਉਧੇੜਾਂ ਥਾਨ ਨੂੰ?”

“ਉਧੇੜ-ਉਧੇੜ ਖੇਲ੍ਹ ਘੁੰਡੀ ਨੂੰ ਹੋਰ, ਸੰਗ ਨਾ।”

“ਵੇਖ ਤਾਇਆ, ‘ਕੇਰਾਂ ਤਾਂ ਆਪਾਂ ਨੂੰ ਚੰਗਾ ਲੱਗੂ, ਬਈ ਮੰਡੀ ਧੱਕੇ ਨੂੰ ਖਾਣੇ ਪੈਂਦੇ, ਘਰੋਂ ਅੰਦਰੋਂ ਚੁਕਾਈ ਤੁਲਾਈ ਚੀਜ਼ ਵਿਚ ਤੋਲ ਦੀ ਵੀ ਬਰਕਤ ਹੁੰਦੀ ਐ ਪਰ ਹੌਲੀ-ਹੌਲੀ ਜਦੋਂ ਮੰਡੀ ਤੇ ਆੜ੍ਹਤੀਆ ਮਤਮ ਹੋ ਗਿਆ, ਫੇਰ ਵਪਾਰੀ ਕਰੂ ਆਪਣੀ ਮਰਜ਼ੀ। ਜਿਣਸ ਵਿਚ ਨੁਕਸ ਕੱਢ ਕੇ ਭਾਅ ਵਿਚ ਜਾਂ ਤੋਲ ਵਿਚ ਵੱਟਾ ਲਾ ਦੇਉ। ਨਹੀਂ ਆਖੂ, ਬਈ ਜਿਥੇ ਮਰਜ਼ੀ ਵੇਚ ਲਓ, ਭਾਵੇਂ ਕਲਕੱਤੇ ਲੈ ਜਾਓ। ਕੀ ਕਰ ਲਾਂਗੋ?

ਨਾਲੇ ਆੜ੍ਹਤੀਆ ਆਪਾਂ ਨੂੰ ਬਸਾਰੀ-ਠਮਾਰੀ ਵੇਲੇ, ਮਰਨੇ-ਧਰਨੇ ਵੇਲੇ, ਵਿਆਹ-ਸਾਹੇ ਵੇਲੇ ਮਦਦ ਦਿੰਦਾ ਐ। ਹੁਣ ਸਰਕਾਰ ਆਖੂ, ਬੈਕ ਤੋਂ ਕਰਜ਼ਾ ਲੈ ਲਵੇ, ਲਿਮਟਾਂ ਬਣਾ ਲਵੇ। ਜ਼ਮੀਨ ਬੈਕ ਵਿਚ ਗਹਿਣੇ ਹੋ ਜਾਊ, ਫਸਲ ਮਰਾਂਗੀ ਤਾਂ ਕਿਸ਼ਤ ਟੁੱਟ ਜਾਊ। ਫੇਰ ਤੂੰ ਕਿਹੜਾ ਵੇਖਦਾ ਨਹੀਂ, ਬੈਕਾਂ ਆਲੇ ਕੀ ਕਰਦੇ ਐ ਤੇ ਜੱਟ ਪਾਣੀ ਸਿਰੋਂ ਲੰਘੇ ਤੋਂ ਕੀ ਕਰਦੇ ਐ? ਆਈ ਸਮਝ।”

“ਪਰ ਭਤੀਜ ਆਹ ਚੁੱਧਿਆਂ ਵੰਨੀ, ਰੇਲ ਦੀ ਲੀਹ ਦੇ ਨਾਲ-ਨਾਲ ਜਦੋਂ ਆਪਾਂ ਬਠਿੰਡੇ ਨੂੰ ਜਾਂਦੇ ਆਂ, ਵੇਖ ਸੈਕੜੇ ਏਕੜ ਵਿਚ, ਜੱਟਾਂ ਤੋਂ ਠੇਕੇ ਉਤੇ ਕੰਪਨੀ ਨੇ ਜ਼ਮੀਨ ਲੈ ਕੇ ਪੱਚੀ ਸਾਲਾਂ ਲਈ ਸੂਰਜੀ ਬਿਜਲੀ ਦੇ ਪਲਾਂਟ ਲਾ ਦਿੱਤੇ ਐ। ਉਥੇ ਤਾਂ ਆਂਹਦੇ ਜ਼ਿੰਮੀਦਾਰ ਕੱਛਾਂ ਵਜਾਊਂਦੇ ਫਿਰਦੇ ਐ, ਅਖੇ ਬੈਕ ਵਿਚ ਠੇਕਾ ਜਮ੍ਹਾਂ ਹੋ ਜਾਂਦਾ ਹੈ। ਕਢਾ ਲਈਦੇ ਐ ਤੇ ਖਾ ਲਈਦੇ ਐ। ਨਾ ਕਹੀ ਚੱਕਣੀ ਪਏ, ਨਾ ਕੁਹਾੜੀ।”

“ਓ ਤਾਇਆ! ਓ ਤਾਇਆ, ਜਿਹੜੇ ਤੂੰ ਉਹ ਸੋਲਰ ਪੈਨਲ ਦੇ ਫੱਟੇ, ਬੁਰਜੀਆਂ ਉਤੇ ਵਾਹਣਾਂ ‘ਚ ਲੱਗੇ ਵੇਖਦੈਂ, ਉਹ ਅੱਠ-ਅੱਠ ਫੁੱਟ ਫੁੱਥੇ ਬਜ਼ਗੀ ਸੀਮੈਂਟ ਤੇ ਲੋਹੇ ਦੇ ਪਿੱਲਰਾਂ ‘ਤੇ ਖੜ੍ਹੇ ਐ। ਲੈ ਜੇ ਪੱਚੀ ਸਾਲਾਂ ਬਾਅਦ ਕੰਪਨੀ ਕਰਾਰਨਾਮਾ ਤੋੜ ਕੇ ਭੱਜ ਜਾਵੇ, ਫੇਰ ਤੇਰੀ ਤਾਂ ਅਗਲੀ ਪੀੜ੍ਹੀ ਤੋਂ ਉਹ ਬੁਰਜੀਆਂ ਦਾ ਮਲਬਾ ਹੀ ਨਹੀਂ ਨਿਕਲਣਾ ਵਾਹਣ ਵਿਚੋਂ ਤੇ ਉਦੋਂ ਤਾਈਂ ਕਹੀ ਕੁਹਾੜੀ ਘਰੋਂ ਗਾਇਬ ਹੋ ਜਾਊ, ਨਵੀਂ ਬਣਨੀ ਨਹੀਂ।”

“ਹੂੰਅ! ਤਾਂ ਹਾਅ ਯੱਭ ਐ।”

“ਹਾਂ ਇਹੀ ਯੱਭ ਐ। ਹੌਲੀ-ਹੌਲੀ ਸਰਕਾਰ ਨੇ ਵੱਡੇ ਘਰਾਣਿਆਂ ਦੇ ਹੱਥ ਵਿਚ ਸਾਰਾ ਕੁਝ ਦੇ ਦੇਣਾ ਐ। ਨਾਲੇ ਕਹਿੰਦੇ ਆ ਤਾਇਆ ਕਿ ਜੱਟ ਤਾਂ ਅਮਰੀਕਾ, ਇੰਗਲੈਂਡ ਦੇ ਨੰਗ ਹੋਏ

ਫਿਰਦੇ ਐ, ਆਪਾਂ ਪੰਜ ਦਸ ਕਿੱਲਾਂ ਵਾਲੇ ਕਿਹੜੇ ਬਾਗ ਦੀ ਮੂਲੀ ਆਂ?”

“ਤੇ ਫੇਰ ਭਤੀਜ ਕਿਵੇਂ ਕਰੀਏ?”

‘ਕਰਨਾ ਕੀ ਐ, ਹਜ਼ਾਰਾਂ ਲੋਕ ਦਿੱਲੀ ਨੂੰ ਘੇਰਾ ਪਾਈ ਬੈਠੇ ਐ, ਜੇ ਕਿਤੇ ਕਾਨੂੰਨ ਰੱਦ ਹੋ ਗਏ ਤਾਂ ਬਚ ਰਹਾਂਗੇ। ਨਹੀਂ ਜੇ ਪੌਂ ਬਾਰਾਂ ਨਹੀਂ ਤਾਂ ਫੇਰ ਤਿੰਨ ਕਾਣੇ ਤਾਂ ਕਿਤੇ ਗਏ ਨਹੀਂ। ਇਹ ਤਾਂ ਤਾਇਆ ਹੁਣ ਸਾਰਾ ਮੁਲਖ ਓਥੇ ‘ਕੱਠਾ ਹੋਈ ਜਾਂਦਾ ਐ। ਰਾਸ਼ਨ-ਪਾਣੀ, ਰਹਿਣ-ਸਹਿਣ ਦਾ ਇੰਤਜ਼ਾਮ, ਠੰਢਾ-ਠਾਗੀ ਤੋਂ ਲੱਕੜ ਬਾਲਣ ਦਾ ਇੰਤਜ਼ਾਮ, ਪਿੱਛੋਂ ਪਿੰਡ ‘ਕੱਠ ਜਾ ਹੋਈ ਜਾਂਦੇ ਤੇ ਦਿੱਲੀ ਨੂੰ ਵਹੀਂ ਘੱਤ ਕੇ ਤੁਰਿਆ ਜਾਂਦਾ ਹੈ। ਚੱਲ ਹੁਣ ਆਪਾਂ ਵੀ ਚਲੀਏ।”

“ਹੂੰਅ! ਠੀਕ ਠੀਕ, ਤਾਹੀਏ ਸਾਡਾ ਗੁਰਲਾਭ ਇਹ ਕਹਾਣੀ ਪਾਉਂਦਾ ਸੀ। ਮੁੰਡਾ ਸਮਝਦਾਰ ਐ। ਮੈਂ ਤਾਂ ਸੋਚਿਆ, ਕਿਤੇ ਉਥੀਂ ਵਰਗਲਾ ਕੇ ਰਜਿਸਟਰੀ ਕਰਵਾ ਕੇ ਜ਼ਮੀਨ ਖੋਹ ਲੈਣਗੇ।”

“ਚੰਗਾ ਤਾਇਆ, ਪਰਸੋਂ ਆਪਣੇ ਪਿੰਡ ਵਿਚੋਂ ਚਾਰ ਪਿੰਡਾਂ ਦੀਆਂ ਟਰਾਲੀਆਂ ਚੱਲਣਗੀਆਂ, ਜੇ ਜਾਣਾ ਐ ਤਾਂ ਬੰਨ੍ਹ ਲੈ ਬੇਗੀ ਬਿਸਤਰਾ।”

ਅਗਲੇ ਦਿਨ ਜਗਸੀਰ ਦਿੱਲੀ ਜਾਣ ਤੋਂ ਪਹਿਲਾਂ ਕਾਫ਼ੀ ਸਾਰਾ ਬਰਸੀਮ ਵੱਡ ਕੇ ਘਰੇ ਰੱਖਣ ਲਈ ਤੇ ਖੇਤ ਦੇ ਪਾਣੀ ਧਾਣੀ ਦਾ ਜਾਇਜ਼ਾ ਲੈ ਕੇ ਗੁਆਂਦੀ, ਗੁਰਜੀਤ ਕੇ ਸੀਰੀ ਨੂੰ, ਗੁਰਲਾਭ ਨਾਲ ਪਾਣੀ ਲਾਉਣ ਤੇ ਰੇਹ ਦਾ ਛੱਟਾ ਦੇਣ ਦਾ ਕੰਮ ਸਮਝਾ ਰਿਹਾ ਸੀ।

“ਦੋਵੇਂ ਜਣੇ ਰਲ-ਮਿਲ ਕੇ ਕੰਮ ਚਲਾ ਲਿਓ, ਦੋਵੇਂ ਯਾਰ ਚੋਬਰ ਹੋ। ਤੁਸੀਂ ਕੀ ਕੰਮ ਨੂੰ ਜਾਣਦੇ ਹੋ।”

“ਬੇਫ਼ਿਕਰ ਹੋ ਜੋ ਬਾਬਾ ਜੀ।”

ਅਜੇ ਗੋਲੂ ਨੇ ਏਨੀ ਗੱਲ ਆਖੀ ਹੀ ਸੀ, ਜਦੋਂ ਜਗਸੀਰ ਦੇ ਗੀਝੇ ਵਿਚ ਪਿਆ ਉਹਦਾ ਮੌਬਾਈਲ ਟੂੰ-ਟੈਂਅ ਕਰਨ ਲੱਗ ਪਿਆ। ਉਹਨੇ ਕੱਢ ਕੇ ਜਦੋਂ ਕੰਨ ਨਾਲ ਲਾਇਆ ਤਾਂ ਅੱਗੋਂ ਗੁਰਲਾਭ ਬੋਲਿਆ, “ਭਾਪਾ ਜੀ, ਕਿਸਾਨ ਪੰਚੈਤ ਆਈ ਐ, ਰਾਸ਼ਨ ‘ਕੱਠਾ ਕਰਦੇ ਐ ਟਰਾਲੀਆਂ ਵਿਚ, ਬੀਬੀ ਨੇ ਆਟੇ ਤੇ ਚੰਲਾਂ ਦਾ ਗੱਟਾ ਤਾਂ ਚੁਕਾ ਦਿੱਤਾ, ਹੁਣ ਇਨ੍ਹਾਂ ਨੇ ਖੂੰਜੇ ਵਿਚ ਪਈਆਂ ਬੇਗੀ ਦੀਆਂ ਲੱਕੜਾਂ ਵੇਖ ਲਈਆਂ; ਕਹਿੰਦੇ, ਇਹ ਵੀ ਲਿਜਾਣੀਆਂ। ਮੈਂ ਕਿਹਾ, ਏਹ ਤਾਂ ਭਾਪੇ ਨੇ ਆਪਣੇ ‘ਵੱਡੇ ਵੇਲੇ’ ਵਾਸਤੇ ਰੱਖੀਆਂ ਐ, ਤੁਸੀਂ ਕਿਤੇ ਹੋਰ ਇੰਤਜ਼ਾਮ ਕਰ ਲਿਓ।” ਪਰ ਮੰਨਦੇ ਥੀ ਨ੍ਹੀਂ। ਫੇਰ ਮੈਂ ਕਿਹਾ, ਚੱਲ ਮੈਨੂੰ ‘ਕੇਰਾਂ ਭਾਪੇ ਤੋਂ ਪੁੱਛ ਲੈਣ ਦਿਓ, ਨਾਲੇ ਪੁੱਛਦੇ ਐ ਕਿ ਕੱਲ੍ਹ ਨੂੰ ਬੋਡੇ ਵਿਚੋਂ ਕੋਣ ਜਾਉਗਾ?’”

“ਪੁੱਤ ਗੱਲ ਸੁਣ ਤੂੰ ਮੇਰੀ ਕੰਨ ਲਾ ਕੇ, ਦਿੱਲੀ ਤਾਂ ਜਾਉਂਗਾ ਐਤਕੀ ਮੈਂ ਹੀ ਤੇ ਦੂਜਾ ਤੂੰ ਸ਼ੇਰ ਬੰਗਿਆ, ਹਾਅ ਲੱਕੜਾਂ ਸਾਰੀਆਂ ਚੁਕਾ ਦੇ ਇਹਨਾਂ ਨੂੰ। ਪੁੱਤ ਮੇਰੇ ‘ਵੱਡੇ ਵੇਲੇ’ ਨਾਲੋਂ ਆਹ ਦਿੱਲੀ ਵਾਲਾ ਮੌਰਚਾ ਕਿਤੇ ‘ਵੱਡਾ ਵੇਲਾ’ ਹੈ, ਕੁਛ ਨ੍ਹੀਂ ਹੁੰਦਾ, ਨਾਲੇ ਜੇ ਕੁਛ ਹੋ ਵੀ ਗਿਆ ਤਾਂ ਆਪੇ ਯੂਨੀਅਨ ਦੇ ਝੰਡੇ ਵਿਚ ਲਵ੍ਹੇਟ ਦੇਣਗੇ। ਤਕੜਾ ਹੋ ਕੇ ਲੱਕੜਾਂ ਲਦਾ ਦੇ ਟਰਾਲੀ ਵਿਚ। ਅੱਗ ਲੱਗੀ ਤੋਂ ਮਸ਼ਕਾਂ ਦਾ ਭਾਅ ਨਾ ਪੁੱਛ ਹੁਣ। ਨਾਲੇ ਤੇਰੀ ਬੀਬੀ ਨੂੰ ਆਖ ਮੇਰੇ ਮੌਰਚੇ ਵਿਚ ਜਾਣ ਦੀ ਤਿਆਰੀ ਕਰ ਦੇ।”

ਕਹਾਣੀ

The Pink Cake - ਦ ਪਿੰਕ ਕੇਕ

-ਅਰਵਿੰਦਰ ਕੌਰ ਧਾਲੀਵਾਲ

ਲੋਹਾ ਚੁਗਦੇ ਹੱਥ ਕੂੜੇ ਵਿਚੋਂ ਅਚਾਨਕ ਲਿਸ਼ਕੇ ਕਾਲੇ ਲਿਫਾਫੇ ਦੀ ਛੋਹ ਨਾਲ ਠਿਠਕ ਗਏ। ਹਿਰਦਾ ਠੰਬਰ ਗਿਆ। ‘ਕੋਈ ਬੰਬ ਨਾ ਹੋਏ’ ਸੋਚ ਸੱਜਾ ਹੱਥ ਆਪਣੇ ਆਪ ਪਿੱਠ ਜਾ ਲੱਗਿਆ। ਰਜਨੀ ਨੇ ਚੁੰਬਕ ਲੱਗੀ ਸੋਟੀ ਨਾਲ ਲਿਫਾਫਾ ਠਕੋਰਦੇ ਹੋਏ ਨਿਗਾਹ ਚਾਰੇ ਪਾਸੇ ਘੁਮਾਈ।

ਰੰਟੀ, ਉਸਦਾ ਛੋਟਾ ਭਰਾ ਉਹਨਾਂ ਮੁੰਡਿਆਂ ਦੀ ਟੋਲੀ ਕੋਲ ਦੂਰ ਜਾ ਖਲੋਤਾ ਸੀ ਜਿਹੜੇ ਕੂੜੇ ਵਿਚੋਂ ਕੁਝ ਲੱਭ ਪਿਆ ਹੋਣ ਕਰਕੇ ਆਪਸ ਵਿਚ ਖਹਿਬੜ ਰਹੇ ਸਨ। ਸੰਕਰ ਜਿਹਨੂੰ ਉਹ ਦੋਵੇਂ ਭੈਣ ਭਰਾ ਚਾਚਾ ਕਹਿੰਦੇ ਹਨ, ਜੇ. ਸੀ. ਬੀ. ਦੇ ਡਰਾਈਵਰ ਨਾਲ ਗੱਲਾਂ ਕਰਨ ਵਿਚ ਕੁੱਝਿਆ ਹੋਇਆ ਸੀ। ‘ਉਹ ਕੂੜੇ ਵਿਚੋਂ ਵੱਖ ਕੀਤਾ ਗਿਆ ਪਲਾਸਟਿਕ ਇਕੱਠਾ ਕਰ ਲਏਗਾ ਤੇ ਸ਼ਾਮ ਨੂੰ ਆਉਣ ਵਾਲੇ ਕਬਾੜੀ ਨੂੰ ਵੇਚ ਦੇਣੇਗਾ,’ ਰਜਨੀ ਨੇ ਅੰਦਾਜ਼ਾ ਲਾਇਆ।

ਪੁਰਾਣੇ ਕੂੜੇ ਦੇ ਢੇਰਾਂ ਉੱਤੇ ਕਾਗਜ਼ ਅਤੇ ਲੋਹਾ ਛਾਂਟਣ ਵਾਲੇ ਨਵੇਂ ਆਏ ਕੂੜਾਬੀਨਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਤਾਂ ਪੁਰਾਣੇ ਪਹਾੜਾਂ ਦੇ ਨੇੜੇ ਫਟਕਣ ਵੀ ਨਹੀਂ ਦਿੱਤਾ ਜਾਂਦਾ। ਰਜਨੀ ਹੁਗੀਂ ਇੱਥੋਂ ਨਵੇਂ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਇੱਥੋਂ ਲੋਹਾ ਇਕੱਠਾ ਕਰਨ ਦੀ ਇਜਾਜ਼ਤ ਹੈ। ਉਸ ਨੇ ਲਿਸ਼ਕਦੇ ਕਾਲੇ ਲਿਫਾਫੇ ਵੱਲ ਧਿਆਨ ਦਿੱਤਾ। ਤੇਲ, ਘਿਉ, ਸਬਜ਼ੀਆਂ ਤੇ ਚਾਹ ਪੱਤੀ ਦੀ ਰਹਿੰਦ-ਬੂਹਦ ਜਿਹੜੀ ਉਸਦੇ ਸੱਜੇ ਹੱਥ ’ਤੇ ਵੀ ਚਿੰਬੜ ਗਈ ਸੀ, ਨੂੰ ਉਸਨੇ ਦੂਜੇ ਹੱਥ ਨਾਲ ਸਾਫ਼ ਕੀਤਾ। ਹੱਥ ਲਾਇਆਂ ਲਿਫਾਫੇ ਵਿਚ ਕੋਈ ਡੱਬਾਨੁਮਾ ਸ਼ੈਅ ਪ੍ਰਤੀਤ ਹੋਈ ਸੀ। ਉਸਦੇ ਮਨ ਵਿਚ ਵਿਚਾਰ ਲਿਸ਼ਕਿਆ, ‘ਹੋਵੇ ਨਾ! ਕੋਈ ਸੁਹਣੀ ਚੀਜ਼ ਹੋਵੇ ਇਸ ਵਿਚ।’ ਪਰ ਉੱਤੇ-ਉੱਤੇ ਕੁਝ ਕਾਗਜ਼ ਜਿਹੇ ਤੁੰਨੇ ਹੋਏ ਜਾਪਦੇ ਸਨ। ਚੰਗੀ ਤਰ੍ਹਾਂ ਟੋਹਿਆਂ ਲਿਫਾਫੇ ਅੰਦਰ ਵੀ ਕਈ ਲਿਫਾਫੇ ਪ੍ਰਤੀਤ ਹੋਏ ਜਿਨ੍ਹਾਂ ਨੂੰ ਕਈ ਪੀਡੀਆਂ ਰੰਢਾਂ ਦਿੱਤੀਆਂ ਹੋਈਆਂ ਸਨ। ‘ਕੀ ਪਤਾ ਕੋਈ ਚੂੜੀਆਂ, ਕੋਈ ਮੇਕਅੱਪ ਦਾ ਸਮਾਨ ਹੋਵੇ’ ਮਨ ਅੰਦਰਲੀ ਜਿਗਿਆਸਾ ਨੂੰ ਸ਼ਾਂਤ ਕਰਨ ਖਾਤਰ ਉਸਨੇ ਲਿਫਾਫਾ ਝਾੜ ਪੂੰਝ ਕੇ ਬਗਲੀ ਵਿਚ ਪਾ ਲਿਆ।

ਪਿੱਛੇ ਝਾਤੀ ਮਾਰੀ, ਰੌਂਟੀ ਅਜੇ ਵੀ ਮਗਰਲੀ ਟੋਲੀ ਵਿਚ ਮਗਨ ਸੀ। ‘ਲਿਫਾਫੇ ਅੰਦਰ ਕੀ ਸੀ?’ ਇਹਦੀ ਧੁਕਪੁਕੀ ਲੱਗ ਗਈ।

ਉਡੂੰ-ਉਡੂੰ ਕਰਦੇ ਬੇਚੈਨ ਦਿਲ ਦੀ ਤੇਜ਼ੀ ਉਸਦੇ ਕਦਮਾਂ ਨੇ ਫੜੀ ਤੇ ਉਹ ਆਪਣੀ ਬਸਤੀ ਵੱਲ ਹੋ ਤੁਰੇ। ‘ਇਹ ਨਾ ਹੋਵੇ ਕਿ ਲਿਫਾਫੇ ਵਿਚ ਕੋਈ ਵਿਸ਼ੋਟਕ ਸਮਾਨ, ਕੋਈ ਬੰਬ ਪਟਾਕਾ ਹੋਵੇ ਜੋ ਉਸਦੀ ਵੱਖੀ ਨਾਲ ਲੱਗਿਆ ਹੀ ਫਟ ਜਾਵੇ ਤੇ ਉਹਦੇ ਚਿਖੜੇ ਉੱਡ ਜਾਣ੍ਹ’ ਮਨ ਵਿਚ ਕੁਝ ਸਾਲ ਪਹਿਲਾਂ ਲੋਕਲ ਸਟੇਸ਼ਨ ਦੇ ਬਾਹਰ ਫਟੇ ਬੰਬ ਦਾ ਦ੍ਰਿਸ਼ ਸਾਕਾਰ ਹੋ ਗਿਆ ਤਾਂ ਕਦਮ ਆਪ ਮੁਹਾਰੇ ਹੋਰ ਤੇਜ਼ ਹੋ ਗਏ।

ਬੰਬ ਫਟਣ ਤੋਂ ਕੁਝ ਸਮਾਂ ਪਹਿਲਾਂ ਹੀ ਉਸਨੂੰ ਇਕ ਸਾਹਿਬ ਕੋਲੋਂ ਉਥੇ ਪਲੇਟਫਾਰਮ ਤੇ

ਗੁਲਾਬੀ ਰੰਗ ਦਾ ਕੂਲਾ-ਕੂਲਾ ਸਵਾਦਲਾ ਕੇਕ ਖਾਣ ਨੂੰ ਸਿਲਿਆ ਸੀ ਜਿਸਦੇ ਡੱਬੇ ਨੂੰ ਸ਼ਾਇਦ ਉਸਦੀ ਗਰਲਫਰੈਂਡ ਲੱਗਦੀ ਕੁੜੀ ਸਾਹਿਬ ਦੇ ਮੂੰਹ 'ਤੇ ਚਲਾਤਾ ਮਾਰ ਕੇ ਲੰਬੀ ਹੀਲ ਵਾਲੀ ਜੁੱਤੀ ਦੀ ਟਿਕ ਟਿਕ ਕਰਦੀ ਗੁਸੇ ਵਿਚ ਉਥੋਂ ਚਲੀ ਗਈ ਸੀ। ਰਜਨੀ ਰੌਟੀ ਨੂੰ ਆਪਣੀ ਢਾਕ 'ਤੇ ਚੁੱਕੀ ਲਾਗੇ ਖੜੀ ਸੀ। ਉਹ ਸਾਹਿਬ ਕਾਹਲੀ ਵਿਚ ਕੇਕ ਵਾਲਾ ਡੱਬਾ ਰਜਨੀ ਵੱਲ ਉਲਾਰਦਾ ਉਸ ਸਹੇਲੀ ਪਿੱਛੇ ਨੱਸ ਗਿਆ ਸੀ।

ਰਜਨੀ ਨੇ ਜਦੋਂ ਡੱਬਾ ਖੋਲਿਆ ਤਾਂ ਵਿਚ ਠਿੱਬਾ ਹੋ ਗਿਆ ਗਜ਼ਬ ਦਾ ਕੇਕ ਸੀ। ਪਹਿਲੀ ਵਾਰ ਰਜਨੀ ਨੇ ਅਜਿਹਾ ਕੇਕ ਵੇਖਿਆ ਸੀ। ਉਹ ਦੋਵੇਂ ਭੈਣ-ਭਰਾ ਹਾਬੜਿਆਂ ਵਾਂਗ ਕੇਕ 'ਤੇ ਟੁੱਟ ਕੇ ਪਏ ਸਨ, ਕਿਉਂ ਜੋ ਕੇਕ ਦਾ ਗੁਲਾਬੀ ਰੰਗ ਤੇ ਉਸ ਵਿਚੋਂ ਆ ਰਹੀ ਮਣਾਂ-ਮੂੰਹੀ ਬੁਸ਼ਬੁ ਕਿਥੋਂ ਜੇਗਾ ਕਰਨ ਦਿੰਦੀ। ਕੇਕ ਦੀਆਂ ਪਰਤਾਂ ਵਿਚ ਮਿੱਠੀ ਕਿਰਕ ਵਰਗਾ ਲਾਲ-ਲਾਲ ਸਟਰਾਬੇਰੀਆਂ ਦਾ ਸਵਾਦ ਅੱਜ ਵੀ ਜ਼ਬਾਨ 'ਤੇ ਘੁਲ ਗਿਆ ਜਾਪਦਾ ਸੀ।

ਕੇਕ ਨੂੰ ਚੇਤੇ ਕਰਦਿਆਂ ਸਵਾਦ-ਸਵਾਦ ਹੋ ਗਈ ਰਜਨੀ ਆਪਣੀ ਝੁੱਗੀ ਦੇ ਬੂਹੇ ਅੱਗੇ ਜਾ ਪਹੁੰਚੀ।

ਝੁੱਗੀ ਦੇ ਟੀਨ ਵਾਲੇ ਬੂਹੇ ਦੀ ਤਾਰ ਖੋਲ੍ਹ ਕੇ ਉਹਨੂੰ ਅੰਦਰ ਵੜਦੀ ਨੂੰ ਸਾਹਮਣੀ ਝੁੱਗੀ ਵਾਲੀ ਨੰਦਨੀ ਤਾਈ ਨੇ ਆਵਾਜ਼ ਦਿੱਤੀ, “ਛੋਗੀ ਇੱਤੀ ਜਲਦੀ! ਤੂੰ ਠੀਕ ਤੋਹੈ?”

ਪਹਿਲਾਂ ‘ਹਾਂ’ ਫਿਰ ‘ਨਾਂਹ’ ਵਿਚ ਸਿਰ ਹਿਲਾਉਂਦੀ ਉਹ ਛੱਪਰ ਅੰਦਰ ਵੜ ਗਈ। ਟੀਨ ਦੇ ਬੂਹੇ ਨੂੰ ਵਾਪਸ ਲਾਇਆ। ਧਕ-ਧਕ ਕਰਦੇ ਦਿਲ ਨਾਲ ਤਖਤਪੋਸ਼ਨੁਮਾ ਮੰਜੇ ਦੇ ਨੇੜੇ ਜਮੀਨ 'ਤੇ ਬੈਠ ਗਈ। ਫਟੀ ਪੁਗਾਣੀ ਚਾਦਰ ਠੀਕ ਕੀਤੀ। ਕਾਹਲੀ ਨਾਲ ਲਿਫਾਫਾ ਬਗਲੀ 'ਚੋਂ ਕੱਢ ਕੇ ਮੰਜੇ ਤੇ ਰੱਖਿਆ। ਹੌਸਲਾ ਕਰਕੇ ਕੰਨ ਨੇੜੇ ਕੀਤਾ ਅਤੇ ਕੋਈ ਆਵਾਜ਼ ਤਾਂ ਨਹੀਂ ਸੀ ਆ ਰਹੀ। ਰਹਿੰਦ-ਬੂਹੁਦ ਨੂੰ ਲੀਰ ਨਾਲ ਸਾਫ਼ ਕੀਤਾ। ਚਾਕੂ ਨਾਲ ਗੰਢਾਂ ਕੱਟੀਆਂ। ਲਿਫਾਫੇ ਅੰਦਰੋਂ ਤਿੰਨ ਹੋਰ ਲਿਫਾਫੇ ਨਿਕਲਦੇ ਆਏ। ਇਕ-ਦੋ-ਤਿੰਨ-ਚਾਰ ... ਉਤਸੁਕਤਾ ਨਾਲ ਉਸਨੂੰ ਆਪਣੇ ਦਿਲ ਦੀ ਪੜਕਣ ਸਾਫ਼ ਸੁਣਾਈ ਦੇਣ ਲੱਗੀ ਸੀ। ਉਹ ਤੁੰਭਕ ਕੇ ਉਂਠੀ ਜਿਵੇਂ ਵਿਚੋਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ। ਅੱਖਾਂ ਮਲੀਆਂ, ਫਿਰ ਵੇਖਿਆ। ਅੰਦਰ ਜੋ ਕੁਝ ਸੀ, ਉਸਦਾ ਕਿਆਸ ਤਾਂ ਉਸਨੇ ਸੁਪਨੇ ਵਿਚ ਵੀ ਨਹੀਂ ਕੀਤਾ ਸੀ। ਫਿਰ ਹੌਸਲਾ ਕਰਕੇ ਲਾਗੇ ਬੈਠੀ। ਉਸਦੇ ਦੋਵੇਂ ਹੱਥ ਲਿਫਾਫੇ ਵਿਚੋਂ ਪੰਜ-ਪੰਜ ਸੌ ਦੇ ਨੋਟਾਂ ਦੀਆਂ ਗੱਡੀਆਂ ਕੱਢ ਕੇ ਬਾਹਰ ਰੱਖਣ ਲੱਗੇ।

ਇੱਕ-ਦੋ-ਪੰਜ-ਅੱਠ-ਦੱਸ। ਫਿਰ ਤੋਂ ਗਿਣਤੀ ਕੀਤੀ। ਉਸਨੂੰ ਨਾ ਤਾਂ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਆ ਰਿਹਾ ਸੀ ਨਾ ਕਿਸਮਤ 'ਤੇ। ਬਿਸਤਰੇ 'ਤੇ ਰੱਖੀਆਂ ਨੋਟਾਂ ਦੀਆਂ ਗੱਡੀਆਂ ਨੂੰ ਉਂਗਲਾਂ ਰੱਖ ਕੇ ਫਿਰ ਤੋਂ ਗਿਣਿਆ। ਦੱਸ ਗੱਡੀਆਂ ਸਨ। ਹਰੇ-ਹਰੇ ਰੰਗ ਦੇ ਨੋਟਾਂ ਦੀਆਂ ਇਹਨਾਂ ਗੱਡੀਆਂ ਵਿਚ ਕੁਲ ਕਿਨੇ ਰੁਪਈਏ ਹੋਣਗੇ, ਇਤਨੀ ਗਿਣਤੀ ਉਸਨੂੰ ਨਹੀਂ ਸੀ ਆਉਂਦੀ। ਉਹ ਵਾਰ-ਵਾਰ ਕਦੇ ਨੋਟਾਂ ਨੂੰ ਹੱਥ ਲਾਉਂਦੀ, ਕਦੀ ਆਪਣੇ-ਆਪ ਨੂੰ ਚੂੰਢੀਆਂ ਵੱਚ ਕੇ ਵੇਖਦੀ। ਉਸਨੇ ਰੌਟੀ ਦੀ ਤਲਾਈ ਜੋ ਪਿਛਲੇ ਸਾਲ ਉਨ੍ਹਾਂ ਨੂੰ ਕੂੜੇ ਤੋਂ ਹੀ ਲੱਭੀ ਸੀ, ਨੁੱਕਰੋਂ ਚੁੱਕ ਕੇ ਨੋਟਾਂ 'ਤੇ ਲਿਆ ਵਿਛਾਈ ਅਤੇ ਆਪ ਉਨ੍ਹਾਂ ਉਤੇ ਲੰਮੇ ਪੈ ਗਈ।

ਕੁਝ ਧਿਆਨ 'ਚ ਲਿਸ਼ਕਿਆ ਤੇ ਉਠ ਕੇ ਤਲਾਈ ਦੀ ਨੁੱਕਰ ਚੁੱਕ ਦਿੱਤੀ। ਪੰਜ-ਪੰਜ ਸੌ ਦੇ ਹਰੇ ਰੰਗ ਦੇ ਉਹੀ ਨੋਟ ਸਨ ਜੋ ਅੱਜਕੱਲ੍ਹ ਚੱਲ ਰਹੇ ਸਨ। ਵਰਨਾ ਨੋਟਬੰਦੀ ਤੋਂ ਬਾਅਦ ਤਾਂ

ਸੰਕਰ ਨੂੰ ਕਈ ਵਾਰ ਰਾਤੋਂ ਰਾਤ ਪੁਰਾਣੇ ਆਖ ਦਿੱਤੇ ਗਏ ਨੋਟਾਂ ਦੇ ਝੋਲਿਆਂ ਦੇ ਝੋਲੇ ਕੂੜੇ ਵਿਚੋਂ ਲੱਭਦੇ ਹੋ ਸਨ। ਉਨ੍ਹਾਂ ਨੂੰ ਸੰਕਰ ਚਾਚਾ ਨੇ ਕਈ ਥਾਈਂ ਬਦਲਾਉਣ ਲਈ ਹੱਥ-ਪੈਰ ਮਾਰੇ ਸਨ ਪਰ ਸਫਲ ਨਹੀਂ ਸੀ ਹੋ ਸਕਿਆ। ਹਾਰ ਕੇ ਉਨ੍ਹਾਂ ਨੂੰ ਉਹ ਪੰਜ-ਪੰਜ ਸੌ ਤੇ ਹਜ਼ਾਰ-ਹਜ਼ਾਰ ਦੇ ਨੋਟ ਚੁੱਲ੍ਹੇ ਦੀ ਅੱਗ ਵਿਚ ਮਚਾ ਕੇ ਮੁਕਾਉਣੇ ਪਏ।

ਰਜਨੀ ਨੇ ਗੱਡੀ ਵਿਚੋਂ ਇੱਕ ਨੋਟ ਬਾਹਰ ਕੱਢਿਆ, ਵੇਖਿਆ। ਇਸ ਪੰਜ ਸੌ ਰੁਪਏ ਦੇ ਹਰੇ ਨੋਟ ਉੱਤੇ ਮਹਾਤਮਾ ਗਾਂਧੀ ਦੀ ਮੂਰਤਿ ਛਪੀ ਹੋਈ ਸੀ। ਗਾਂਧੀ ਦੇ ਮੂੰਹ ਅੱਗੇ ਹੀਨਾਂ ਚਮਕਦਾਰ ਛੇ ਡਬੀਆ ਜੜੀਆਂ ਹੋਈਆਂ ਸਨ। ਝੀਥ ਵਿਚੋਂ ਬਾਹਰੋਂ ਆ ਰਹੀ ਰੋਸ਼ਨੀ ਵਿਚ ਉਸਨੇ ਨੋਟ ਉਲਟਾ-ਪਲਟਾ ਕੇ ਵੇਖਿਆ। ਗਾਂਧੀ ਦੀ ਪਿੱਠ ਪਿੱਛੇ ਇਹ ਲਾਲ ਕਿਲ੍ਹਾ ਉਸਦੇ ਸਕੂਲੇ ਪੜ੍ਹਨ ਸਮੇਂ ਦੀ ਸਾਮਾਜਿਕ ਦੀ ਕਿਤਾਬ ਵਿਚ ਵੀ ਹੁੰਦਾ ਸੀ। ਗਾਂਧੀ ਦੀ ਐਨਕ ਉੱਤੇ ‘ਸਵੱਛ ਭਾਰਤ’ ਵੀ ਲਿਖਿਆ ਹੋਇਆ ਸੀ। ਇਤਨਾ ਕੁ ਤਾਂ ਉਸਨੇ ਮਿਉਨਸਪੈਲਟੀ ਦੇ ਸਕੂਲ ਤੋਂ ਪੜ੍ਹਨਾ ਸਿੱਖਿਆ ਹੀ ਸੀ। ਇਹ ਸੋਚ ਕੇ ਉਸਨੂੰ ਝੁਣੁਝੁਣੀ ਆ ਗਈ ਕਿ ਕੂੜੇ ਦੇ ਢੇਰ ਵਿਚੋਂ ‘ਸਵੱਛ ਭਾਰਤ’ ਵਾਲੇ ਨੋਟ ਸ਼ਾਇਦ ਉਸਨੂੰ ਬਾਪੂ ਗਾਂਧੀ ਦੀ ਕਿਰਪਾ ਨਾਲ ਮਿਲੇ ਸਨ।

ਉਸਨੇ ਗਾਂਧੀ ਦੀ ਫੋਟੋ ਨੂੰ ਚੁੰਮਿਆ ‘ਬਾਪੂ ਗਾਂਧੀ ਕੀ ਜੈ’ ਆਖ ਛੱਪਰ ਦੀ ਛੱਤ ਵੱਲ ਨੂੰ ਲੱਗੀ ਬੰਨੀ ਤੇ ਪਈ ਗਣੇਸ਼ ਭਗਵਾਨ ਦੀ ਮੂਰਤੀ ਵੱਲ ਵੇਖਿਆ। ਇਹ ਉਹ ਮੂਰਤੀ ਸੀ ਜੋ ਗਣੇਸ਼ ਵਿਸਰਜਨ ਵਾਲੇ ਦਿਨ ਸਮੁੰਦਰ ਵਿਚ ਫੁੱਥੋਂ ਇਨਕਾਰ ਕਰ ਗਈ ਸੀ। ਰਜਨੀ ਨੂੰ ਉਥੋਂ ਲੱਭੀ ਇਹ ਮੂਰਤੀ ਆਪਣੀ ਕਿਸਮਤ ਦਾ ਗਣੇਸ਼ ਭਗਵਾਨ ਲੱਗਦੀ ਸੀ। ਉਸਨੇ ਨੋਟ ਦੋਹਰੀ ਤਹਿ ਕਰਕੇ ਗਣੇਸ਼ ਦੀ ਮੂੰਹਤੀ ਥੱਲੇ ਰੱਖ ਦਿੱਤਾ ਤੇ ਸਿਰ ਹਲਕਾ ਜਿਹਾ ਨਿਵਾਇਆ।

‘ਉਹ ਇਹਨਾਂ ਪੈਸਿਆਂ ਨਾਲ ਕੀ-ਕੀ ਕਰ ਸਕਦੀ ਸੀ’ ਇਹਨਾਂ ਭੰਬਲਭੂਸਿਆਂ ਚ ਪਈ ਉਹ ਬਿਸਤਰੇ ਤੇ ਆਣ ਪਈ। ‘ਪਰ ਉਹ ਰੌਟੀ ਦਾ ਕੀ ਕਰੇ ... ਉਸਨੂੰ ਦੱਸੋ ਜਾਂ ਨਾ ਦੱਸੋ, ਉਹ ਤਾਂ ਨਿਰਾ ਭੌਂਕਾ ਹੀ ਹੈ’ ਵਿਚਾਰ ਉਸਨੂੰ ਪਰੇਸ਼ਾਨ ਕਰਨ ਲੱਗਾ। ਰੌਟੀ ਤਾਂ ਸੰਕਰ ਚਾਚਾ ਤੋਂ ਕੋਈ ਗੱਲ ਨਹੀਂ ਸੀ ਲੁਕੋਂਦਾ। ਆਖਰ ਉਸਤਾਦ ਨੇ ਹੀ ਤਾਂ ਦੋਵੇਂ ਭੈਣ-ਭਰਾ ਨੂੰ ਪਾਲਿਆ ਸੀ। ਪਰ ਚਾਚੇ ਨੂੰ ਤਾਂ ਬਿਲਕੁਲ ਨਹੀਂ ਦੱਸਣਾ ਸੀ। ਉਹਨੇ ਆਪਣੇ ਆਪ ਨਾਲ ਪੱਕ ਕੀਤੀ।

ਫਿਰ ਅਚਾਨਕ ਉਹ ਦੁਬਾਰਾ ਉਠੀ ਤੇ ਆਪਣੀ ਕਮੀਜ਼ ਦੇ ਪਿਛਲੇ ਘੇਰੇ ਨੂੰ ਅਗਾਂਹ ਲਿਆ ਕੇ ਜਾਂਚਣ ਲੱਗੀ। ਮਹੀਨੇ ਦੇ ਭਿੱਜੇ ਦਿਨ ਚੱਲ ਰਹੇ ਸਨ, ਨੋਟਾਂ ਤੇ ਕਿਤੇ ਕੋਈ ਦਾਗ ਹੀ ਨਾ ਲੱਗ ਜਾਏ। ਨਜ਼ਰ ਸਾਹਮਣੀ ਤਰਪਾਲ ਨਾਲ ਚਿਪਕੇ ਟੁੱਟੇ ਸ਼ੀਸ਼ੇ ਵਿਚ ਆਪਣੇ ਆਪ ਨਾਲ ਜਾ ਮਿਲੀ। ਉਹ ਮੁਸਕਰਾ ਪਈ। ਚੇਤੇ ਕਰਕੇ ਕਿ ਜਦੋਂ ਉਸਨੂੰ ਪਿਛਲੀ ਦਿਵਾਲੀ ਤੇ ਪਹਿਲੀ ਵਾਰ ਮਾਹਵਾਗੀ ਆਈ ਸੀ ਤਾਂ ਉਸਦੇ ਸੁੱਤੀ ਪਈ ਦੇ ਕੱਪੜੇ ਲਹੂ ਨਾਲ ਭਰ ਗਏ ਸਨ। ਬਿਸਤਰ ਤੇ ਇਤਨਾ ਖੂਨ ਦੇਖ ਕੇ ਰੌਟੀ ‘ਲਹੂ-ਲਹੂ’ ਚੀਕ ਉੰਠਿਆ ਸੀ। ਰੱਬਾਂ ਹੀ ਸੰਕਰ ਚਾਚਾ ਬੀ ਸੀ ਉਸਨੇ ਰੌਟੀ ਨੂੰ ਦਬਕਾ ਮਾਰ ਕੇ ਚੁੱਪ ਕਰਾਉਂਦਿਆਂ ਮੌਕਾ ਸੰਭਾਲ ਲਿਆ ਸੀ। ਕਿੰਨਾ ਚਲਾਕ ਹੈ ਸੰਕਰ। ਚਾਚਾ ਕਹਿਣ ਨੂੰ ਉਹਦਾ ਜੀਅ ਨਹੀਂ ਕੀਤਾ। ਉਹ ਬੁੜਬੁੜਾਈ, ‘ਆਪਨੀ ਲੜਕੀ ਹੋਤੀ ਤੋਂ ਕਿਆ ਐਸੇ ਰੱਖਤਾ’। ਜਿਸ ਤਰ੍ਹਾਂ ਸੰਕਰ ਉਸਤੋਂ ਰੋਜ਼ ਲੋਹਾ ਵੇਚਣ ਦੀ ਕਮਾਈ ਖੋ ਲੈਂਦਾ ਸੀ, ਮਨ ਵਿਚ ਉਸ ਲਈ ਰੰਜ ਜਾਗ ਉੰਠਿਆ।

‘ਸਾਲਾ !’ ਕਹਿਕੇ ਉਸਨੇ ਥੁੰਕਿਆ।

ਇਨੇ ਚਿਰ 'ਚ ਰੌਂਟੀ ਪੁੱਸ ਦੇ ਕੇ ਛਾਲਾਂ ਮਾਰਦਾ ਅੰਦਰ ਵੜਿਆ। ਰਜਨੀ ਦੇ ਕੁਝ ਬੋਲਣ ਤੋਂ ਪਹਿਲਾਂ ਉਹ ਟਪੂਸੀ ਮਾਰ ਕੇ ਮੰਜੇ 'ਤੇ ਆ ਚੜਿਆ।

"ਇੱਤੀ ਜਲਦੀ ਕਿਉਂ ਆ ਗਈ !" ਸਵਾਲ ਵਰਗੀ ਹੈਰਾਨੀ ਰੌਂਟੀ ਦੇ ਬੋਲਾਂ ਵਿਚ ਸੀ।

"ਫਿਰ ਬੁਖਾਰ ਹੋ ਗਯਾ ਥਾ, ਧੂਪ ਮੌਂ ਸਿਰ ਘੂਮਨੇ ਲਗਾ ਤੋਂ ਚਲੀ ਆਈ," ਬੇਦਿਲੀ ਨਾਲ ਰਜਨੀ ਬੋਲੀ।

"ਸੰਕਰ ਚਾਚਾ ਲਾ ਰਹਾ ਹੈ ਖਾਨਾ ਅਭੀ ਹੋਟਲ ਵਾਲੀ ਗਾੜੀ ਆਈ ਥੀ, ਬਹੁਤ ਕੁਛ ਹੈ ਉਸ ਮੌਂ," ਕਹਿੰਦਿਆਂ ਰੌਂਟੀ ਦੇ ਮੂੰਹ ਦੀ ਲਾਰ ਵਗ ਤੁਰੀ। ਉਸਦੇ ਹੱਥਾਂ ਵਿਚ ਰੰਗ-ਬੰਦਰੀਆਂ ਡੱਬੀਆਂ ਵਾਲਾ ਟੁੱਟਾ -ਭੱਜਾ ਪਲਾਸਟਿਕ ਦਾ ਰੂਬਿਕ ਕਿਉਂਬ ਸੀ। ਉਹ ਦੋਵੇਂ ਹੱਥਾਂ ਨਾਲ ਉਹਦੇ ਜੋੜ-ਤੋੜ ਬਣਾਉਂਦਾ ਗੁਣਗੁਣਾਉਣ ਵਿਚ ਮਸਤ ਸੀ।

ਹੋਟਲਾਂ ਦਾ ਵਧਿਆ ਹੋਇਆ ਖਾਣਾ ਅਕਸਰ ਇਨ੍ਹਾਂ ਕੂੜਾਬੀਨਾਂ ਦਾ ਭੋਜਨ ਹੋਇਆ ਕਰਦਾ ਹੈ। ਕਦੇ-ਕਦੇ ਲੋਹਾ ਜਾਂ ਪਲਾਸਟਿਕ ਵੇਚ ਕੇ ਚਾਰ ਪੈਸੇ ਬਣ ਜਾਣ ਤਾਂ ਉਹ ਖਾਣਾ ਪਕਾਉਣ ਦਾ ਸਮਾਨ ਵੀ ਲੈ ਆਇਆ ਕਰਦੇ।

ਘਸਮੈਲੀ ਸ਼ਾਮ ਰਾਤ ਵਿਚ ਵੱਟ ਰਹੀ ਸੀ। ਰਜਨੀ ਦੁਚਿੱਤੀ ਵਿਚ ਬਿਸਤਰੇ 'ਤੇ ਪਾਸੇ ਪਰਤ ਰਹੀ ਸੀ। ਸੰਕਰ ਚਾਚਾ ਰੋਟੀ ਲਿਆਇਆ ਤਾਂ ਤਲਾਈ ਦੀ ਬੇਵਿਸਾਹੀ ਕਰਕੇ ਉਹ ਬੁਖਾਰ ਦਾ ਬਹਾਨਾ ਲਾ ਉੰਜ ਹੀ ਪਈ ਰਹੀ। ਸੰਕਰ ਤੇ ਰੌਂਟੀ ਨੇ ਰੋਟੀ ਖਾ ਲਈ ਪਰ ਉਹ ਟੱਸ ਤੋਂ ਮੱਸ ਨਾ ਹੋਈ। ਮਨ ਵਿਚ ਚੂਹੇ ਕੁਤਰਨ ਲੱਗੀ ਹੋਈ ਸੀ ਕਿ ਰੌਂਟੀ ਨੂੰ ਉਹ ਕਿਵੇਂ ਦੱਸੇ ਕਿ ਉਹ ਕਿੰਨੇ ਅਮੀਰ ਹੋ ਗਏ ਸਨ। ਸੰਕਰ ਨੂੰ ਉਹ ਬਿਲਕੁਲ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦੀ।

ਦੂਰ ਕਿਤੇ ਗੀਤ ਦਾ ਸੁਰ ਉੱਭਰਿਆ, "ਅਪਨਾ ਟਾਈਮ ਆਏਗਾ ... ਅਪਨਾ ਟਾਈਮ ਆਏਗਾ ..." ਰਜਨੀ ਨੂੰ ਪ੍ਰਤੀਤ ਹੋਇਆ ਕਿ ਉਸਦੀ ਕਿਸਮਤ ਦੇ ਗਣੇਸ਼ਾ ਨੇ ਉਸਦੀ ਭੁਸ਼ਨਸੀਬੀ ਦੇ ਦਵਾਰ ਥੋੜ੍ਹੇ ਦਿੱਤੇ ਸਨ। ਉਹ ਖਿਆਲਾਂ ਵਿਚ ਤੈਰਨ ਲੱਗੀ- ਉਸਦਾ 'ਅਪਣਾ ਘਰ' ਹੋਏਗਾ। ਉਹ ਰੌਂਟੀ ਨੂੰ ਚੰਗੇ ਸਕੂਲ ਭੇਜੇਗੀ। ਰੌਂਟੀ ਨੂੰ ਉਹ ਰੋਜ਼ ਸਵੇਰੇ ਸਕੂਲ ਦੀ ਬੱਸ 'ਤੇ ਚੜ੍ਹਾ ਕੇ ਆਇਆ ਕਰੇਗੀ। ਉਸਦੇ ਘਰ ਦੇ ਬਗੀਚੇ ਵਿਚ ਲਾਲ ਗੁਲਾਬ ਦੇ ਛੁੱਲ ਲੱਗਣਗੇ। ਉਸਦੀਆਂ ਨਾਸਾਂ ਨੂੰ ਛੁੱਲਾਂ ਦੀ ਮਹਿਕ ਦਾ ਨਸ਼ਾ ਚੜ੍ਹਨ ਲੱਗਿਆ। ਖਿਆਲਾਂ ਵਿਚ ਨੌਕਰ-ਚਾਕਰ, ਕਾਰਾਂ, ਬੰਗਲੇ ਸਾਕਾਰ ਹੋਣ ਲੱਗੇ। ਉਹ ਆਪ ਲਿਸ਼ਕਦੀ ਲੰਬੀ ਕਾਲੀ ਕਾਰ ਵਿਚੋਂ ਸੁਨਹਿਰੀ ਲੰਬੀ ਹੀਲ ਵਾਲੀ ਜੁੱਤੀ ਪਹਿਨੀ ਉੱਤਰੀ। ਉਸਦੇ ਗੁਲਾਬੀ ਗਾਉਨ ਵਿਚੋਂ ਗੁਲਾਬਾਂ ਦੀ ਮਹਿਕ ਦੀਆਂ ਲਪਟਾਂ ਉੱਠ ਰਹੀਆਂ ਸਨ। ਉਸਦਾ ਗਾਉਨ ਅਚਨਚੇਤ ਉਸਦੀ ਆਪਣੀ ਜੁੱਤੀ ਦੀ ਹੀਲ ਵਿਚ ਅਟਕਿਆ ਤਾਂ ਉਸਨੂੰ ਡਿੱਗਦੀ-ਡਿੱਗਦੀ ਨੂੰ ਕਿਸੇ ਫਿਲਮੀ ਹੀਰੋਨੁਮਾ ਆਦਮੀ ਨੇ ਬੋਚ ਲਿਆ। ਬੇਮਿਸਾਲ ਹੁਸਨ ਲਾਜਵਾਬ ਇਸ਼ਕ ਦੀਆਂ ਬਾਹਵਾਂ ਵਿਚ ਸੀ। ਕਿਸੇ ਹੀਰੋ-ਹੀਰੋਇਨ ਵਾਂਗ ਦੋਵਾਂ ਉੱਤੇ ਕੈਮਰਿਆਂ ਦੀਆਂ ਫਲੈਸ਼ਾਂ ਦੀ ਟਿੱਕ-ਟਿੱਕ ਹੋ ਰਹੀ ਸੀ। ਉਹ ਆਪਣੇ ਮਰਦ-ਸਾਬਿ ਦੀਆਂ ਅੱਖਾਂ ਵਿਚੋਂ ਪ੍ਰੇਮ-ਨਿਵੇਦਨ ਪੜ੍ਹ ਰਹੀ ਸੀ। ਉਸਨੇ ਮਰਦ-ਸਾਬਿ ਦੀਆਂ ਬਾਹਵਾਂ ਵਿਚ ਆਪਣੇ ਆਪ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਕੀਤਾ ਸੀ। ਦੋਵਾਂ ਨੇ ਇਸ ਪ੍ਰੇਮ-ਪਲ ਨੂੰ ਮੂਕ ਅੱਖਾਂ ਨਾਲ ਸਵੀਕਾਰ ਕਰ ਲਿਆ ਸੀ। ਦੋਵਾਂ ਦੇ ਚਿਹਰੇ ਇਤਨੇ ਨਜ਼ਦੀਕ ਆ ਗਏ ਕਿ ਉਹਨਾਂ ਨੂੰ ਇੱਕ ਦੂਜੇ ਦੀ ਤੇਜ਼ ਹੋਈ ਧੜਕਣ ਸੁਣਾਈ ਦੇ ਰਹੀ ਸੀ। ਰਜਨੀ ਦੇ ਸਾਹ ਧੋਣੀ ਵਾਂਗ ਚੱਲਣ ਲੱਗੇ। ਉਸਨੇ ਨਾਲ ਪਿਆ ਬਿੱਲੀ ਦਾ ਲੀਰੋ-ਲੀਰ ਖਿਡੌਣਾ ਫੜ ਕੇ

ਛਾਤੀ 'ਤੇ ਕੱਸ ਲਿਆ।

‘ਪੈਸੇ-ਪੈਸੇ-ਪੈਸੇ’ ਦਾ ਸ਼ੋਰ ਸੁਣ ਉਹ ਫੁਰਤੀ ਨਾਲ ਉੱਠੀ।

ਸਵੇਰ ਚੜ੍ਹ ਆਈ ਸੀ। ਸੰਕਰ ਬਾਹਰ ਚਲਿਆ ਗਿਆ ਹੋਇਆ ਸੀ। ਰੌਂਟੀ ਦੇ ਇੱਕ ਹੱਥ ਵਿਚ ਪੰਜ ਸੌ ਦਾ ਨੋਟ ਲਹਿਰਾ ਰਿਹਾ ਸੀ। ਦੂਜੇ ਹੱਥ ਵਿਚ ਗਣੇਸ਼ ਦੀ ਮੂਰਤੀ ਫੜੀ ਹੋਈ ਸੀ। ਝੱਟਪਟ ਉਸਨੇ ਰੌਂਟੀ ਦੇ ਹੱਥਾਂ ਗਣੇਸ਼ ਦੀ ਮੂਰਤੀ ਤੇ ਨੋਟ ਖੋਹਿਆ ਤੇ ਤਲਾਈ ਦੀ ਇੱਕ ਨੁੱਕਰ ਚੁੱਕ ਦਿੱਤੀ। ਰੌਂਟੀ ਦੀਆਂ ਅੱਖਾਂ ਫਟੀਆਂ ਹੋਈਆਂ ਰਹਿ ਗਈਆਂ। ਮੂੰਹ ਖੁੱਲਾ ਦਾ ਪੁੱਲਾ ਰਹਿ ਗਿਆ। ਰਜਨੀ ਨੇ ਆਪਣੇ ਖੱਬੇ ਹੱਥ ‘ਚ ਫੜੀ ਗਣੇਸ਼ ਮੂਰਤੀ ਨਾਲ ਰੌਂਟੀ ਦਾ ਠੋਡੀ ਤੋਂ ਧੱਕ ਕੇ ਮੂੰਹ ਬੰਦ ਕੀਤਾ। ਰੌਂਟੀ ਡੌਰ-ਭੌਰ ਝਾਕ ਰਿਹਾ ਸੀ।

ਰਜਨੀ ਨੇ ਉਸਨੂੰ ਸਹਿਜ ਨਾਲ ਕੋਲ ਬਿਠਾਇਆ। ਕੱਲ੍ਹ ਸ਼ਾਮੀਂ ਛੇਤੀ ਮੁੜ ਆਉਣ ਦਾ ਕਾਰਨ ਦੱਸਿਆ। ਨਾਲ ਹੀ ਆਪਣੀ ਕਸਮ ਦਿੱਤੀ ਕਿ ਉਹ ਹੋਰ ਰੌਲਾ ਨਹੀਂ ਪਾਵੇਗਾ।

ਰਜਨੀ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਹੁਣ ਉਥੇ ਰੁਕਣਾ ਖਤਰੇ ਤੋਂ ਖਾਲੀ ਨਾ ਹੋਵੇਗਾ।

ਉਸਦੇ ਹੱਥ ਉਸਦੇ ਦਿਮਾਗ ਤੋਂ ਵੀ ਤੇਜ਼ ਚੱਲਣ ਲੱਗੇ। ਨੋਟਾਂ ਦੀਆਂ ਸਾਰੀਆਂ ਗੱਡੀਆਂ ਇਕੱਠੀਆਂ ਕੀਤੀਆਂ। ਉਸੇ ਕਾਲੇ ਲਿਫਾਡੇ ਨੂੰ ਨੋਟਾਂ ਬੱਲਿਓਂ ਕੱਢ ਕੇ ਉਸ ਵਿਚ ਗੱਡੀਆਂ ਚਿਣ ਦਿੱਤੀਆਂ। ਲਿਫਾਡਾ ਬਗਲੀ ਵਿਚ ਤੁੰਨਿਆ। ਉਸ ਉੱਤੇ ਆਪਣੇ ਭਰਾ ਦੇ ਮਾੜੇ-ਮੋਟੇ ਕਪੜੇ ਨੱਪ ਕੇ ਪਾ ਲਏ। ਉਸਨੇ ਰੌਂਟੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਉਸਦਾ ਸੱਜਾ ਹੱਥ ਫੜ ਕੇ ਬਾਹਰ ਵੱਲ ਤੁਰ ਪਈ। ਟੀਨ ਦਾ ਬੂਹਾ ਭੇੜਨ ਤੋਂ ਪਹਿਲਾਂ ਉਸਨੇ ਸਰਸਰੀ ਨਿਗਾਹ ਝੁੱਗੀ ਅੰਦਰ ਘੁਮਾਈ। ਸਿਰ ਨੂੰ ਇੱਕ ਵਾਰ ਸੇਕ ਜਿਹਾ ਚੜ੍ਹਦਾ ਜਾਪਿਆ। ਅਗਲੇ ਹੀ ਪਲ ਚਾਰੇ ਪੈਰ ਰਵਾਂ-ਰਵੀਂ ਬਾਹਰ ਸੜਕਾਂ ਮਾਪ ਰਹੇ ਸਨ। ਉਹ ਹਰ ਕਦਮ ਫੂਕ-ਫੂਕ ਕੇ ਰੱਖ ਰਹੇ ਸਨ। ਇਸ ਆਸ ਨਾਲ ਕਿ ਉਹ ਉਥੇ ਕਦੀ ਵਾਪਸ ਨਹੀਂ ਪਰਤਣਗੇ। ਪੈਰਾਂ ਦੀ ਰਫਤਾਰ ਤਾਂ ਮੋਟਰ ਗੱਡੀਆਂ ਨੂੰ ਵੀ ਮਾਤ ਪਾ ਰਹੀ ਸੀ।

ਜਾਣੀਆਂ-ਪਛਾਣੀਆਂ ਸੜਕਾਂ ਕੱਛਦੇ ਇਹ ਚਾਰੇ ਪੈਰ ਰੇਲਵੇ ਸਟੇਸ਼ਨ ਨੇੜੇ ਜਾ ਪਹੁੰਚੇ। ਸਟੇਸ਼ਨ ਦੇ ਬਾਹਰ ਫੁਕਰਾ ਹੈਲਦਾਰ ਮੱਬੇ ਲੱਗਿਆ। ‘ਮਨੁਸ! ਦਿਹਾੜੀ ਬਰਬਾਦ ਕਰੋਗਾ,’ ਰਜਨੀ ਦੀ ਪਾਰੂੰ ਨਜ਼ਰ ਨੇ ਭਾਂਪਦਿਆਂ ਖੱਬੇ ਪਾਸੇ ਵੱਲ ਮੋੜ ਕੱਟ ਲਿਆ। ਉਹ ਫੁਕਰੇ ਦੀਆਂ ਅੱਖਾਂ ਦੀ ਭੁੱਖ ਪਛਾਣਦੀ ਸੀ।

ਧੁੱਪ ਤਿੱਖੀ ਹੋ ਰਹੀ ਸੀ ਤੇ ਢਿੱਡ ਦੀ ਭੁੱਖ ਵੀ। ਸਾਰਾ ਰਸਤਾ ਉਹ ਰੌਂਟੀ ਨੂੰ ਸਮਝੋਤੀਆਂ ਦਿੰਦੀ ਆਈ ਸੀ ਕਿ ਕਿਸੇ ਵੀ ਜਾਣੇ-ਅਣਜਾਣੇ ਆਦਮੀ ਨੂੰ ਭੋਗ ਸ਼ੱਕ ਨਾ ਹੋਏ, ਆਪਾਂ ਹਰ ਕਦਮ ਸੋਚ-ਸਮਝ ਕੇ ਰੱਖਣਾ ਹੈ।

ਆਖਰ ਕਦਮ ਇੱਕ ਬੇਕਰੀ ਦੇ ਬਾਹਰ ਆ ਕੇ ਰੁਕੇ। ਰਜਨੀ ਨੇ ਆਦਮਕੱਦ ਸ਼ੀਸੇ ਦੇ ਬੂਹੇ ਵੱਲ ਉੱਤੇ ਲੈ ਕੇ ਥੱਲੇ ਤੱਕ ਤੱਕਿਆ। ਉਸ ਉੱਤੇ ਵੱਡੇ ਸਾਰੇ ਕੇਕ ਦੀ ਮੂਰਤ ਜੜੀ ਹੋਈ ਸੀ।

ਉਸ ਨੇ ਰੌਂਟੀ ਨੂੰ ਉਥੇ ਬਾਹਰ ਹੀ ਖੜ੍ਹਾ ਰਹਿਣ ਦੀ ਨਸ਼ੀਹਤ ਕੀਤੀ। ਆਪਣਾ ਸਾਰਾ ਆਤਮਵਿਸ਼ਵਾਸ ਇਕੱਠਾ ਕਰਕੇ ਉਸਨੇ ਸ਼ੀਸੇ ਦਾ ਬੂਹਾ ਅੰਦਰ ਵੱਲ ਧੱਕਿਆ। ਅੰਦਰ ਵੜਦਿਆਂ ਮੁੱਠ ਵਿਚ ਘੁੱਟੇ ਹੋਏ ਨੋਟ ਨੂੰ ਹੋਰ ਘੁੱਟ ਲਿਆ। ਮਿੱਠੀ-ਮਿੱਠੀ ਹਵਾੜ ਨਾਸਾਂ ਨਾਲ ਟਕਰਾਈ। ਉਸਨੇ ਲੰਮਾ ਸਾਹ ਖਿੱਚਿਆ ਤਾਂ ਜੋ ਸਾਰੀ ਮਿੱਠੀ ਖੁਸ਼ੂ ਨੂੰ ਆਪਣੇ ਅੰਦਰ ਜੀਰ ਲਵੇ। ਵੰਨਸੁਵੰਨੇ

ਕੇਕਾਂ, ਬਿਸਕੁਟਾਂ ਤੇ ਰੰਗ ਬਿਰੰਗੇ ਲਿਫਾਫਿਆਂ ਦਾ ਚਾਰੇ ਪਾਸੇ ਅੰਬਾਰ ਲੱਗਿਆ ਹੋਇਆ ਸੀ। ਮਹਿਕਾਂ ਤੇ ਰੰਗਾਂ ਨੇ ਮਿਲ ਕੇ ਬਾਹਰਲੀ ਹਵਾ ਤੇ ਰੌਸ਼ਨੀ ਲਈ ਕੋਈ ਥਾਂ ਨਹੀਂ ਸੀ ਰਹਿਣ ਦਿੱਤੀ।

ਫਰੀਜ਼ਰ ਕੈਂਡੀਆਂ ਪਿੱਛੇ ਖੜ੍ਹੇ ਸੇਲਜ਼ਮੈਨਾਂ ਨੇ ਇਸ ਨਵੇਂ ਗਾਹਕ ਵੱਲ ਹੈਰਾਨੀ ਨਾਲ ਵੇਖਿਆ। ਰਜਨੀ ਨੇ ਇਕਦਿਆਂ-ਇਕਦਿਆਂ ਸ਼ੀਸ਼ੇ ਅੰਦਰ ਸਜਾ ਕੇ ਰੱਖੇ ਗਏ ਨਿੱਕੇ ਜਿਹੇ ਗੁਲਾਬੀ ਰੰਗ ਦੇ ਕੇਕ ਉੱਤੇ ਪਹਿਲੀ ਉੱਗਲੀ ਦਾ ਪੋਟਾ ਦਬਾਇਆ। ‘ਚਾਰ ਸੌ’ ਕਹਿੰਦਿਆਂ ਸੇਲਜ਼ਮੈਨ ਦੇ ਤਣੇ ਹੋਏ ਭਰਵੱਟਿਆਂ ਵਿਚਲੀ ਤਿਉੜੀ ਹੋਰ ਕੱਸੀ ਗਈ। ਨਵੇਂ ਗਾਹਕ ਦੀਆਂ ਅੱਖਾਂ ਵਿਚ ਤਰਲੇ ਤੇ ਡਰ ਦਾ ਭਾਵ ਪਿੜ੍ਹਿਆ ਜਾ ਚੁੱਕਾ ਸੀ।

ਰਜਨੀ ਨੇ ਜੱਕੋਤੱਕੀ ਵਿਚ ਸਿਰ ਹਿਲਾ ਕੇ ਹਾਮੀ ਭਰੀ। ਕੱਸੇ ਭਰਵੱਟਿਆਂ ਨੇ ਕੈਸ਼-ਕਾਊਂਟਰ ਵੱਲ ਇਸ਼ਾਰਾ ਕੀਤਾ। ਰਜਨੀ ਨੇ ਮੁੱਠੀ ਵਿਚ ਮੀਟੇ ਹੋਏ ਮੁੜੇ-ਤੁੜੇ ਹਰੇ ਨੋਟ ਨੂੰ ਸੈਨਤ ਨਾਲ ਕੈਸ਼-ਕਾਊਂਟਰ ਵਾਲੇ ਨੂੰ ਵਿਖਾਇਆ। ਕੈਸ਼-ਕਾਊਂਟਰ ਵੱਲੋਂ ਪੈਮੈਂਟ ਕਰਨ ਦਾ ਇਸ਼ਾਰਾ ਹੋਇਆ। ਕੈਸ਼-ਕਾਊਂਟਰ ਤੇ ਕੱਸੇ ਭਰਵੱਟਿਆਂ ਦੀਆਂ ਆਪਸ ਵਿਚ ਨਜ਼ਰਾਂ ਚਾਰ ਹੋਈਆਂ। ਦੋਵਾਂ ਵਿਚ ਸ਼ਗਾਰਤ ਦੇ ਭਾਵ ਦਾ ਸੰਚਾਰ ਹੋਇਆ।

ਕੈਸ਼ੀਅਰ ਤੱਕ ਚਾਰ ਕਦਮਾਂ ਦੀ ਢੂਗੀ ਤੈਅ ਕਰਨਾ ਨਵੇਂ ਗਾਹਕ ਨੂੰ ਅੱਖਾਂ ਹੋ ਰਿਹਾ ਸੀ। ਕਈ ਤਰ੍ਹਾਂ ਦੇ ਖਿਆਲਾਂ ਨੇ ਦੁਬਿਧਾ ਪਾਈ ਹੋਈ ਸੀ। ਕੁਝ ਮਿੰਟਾਂ ਬਾਅਦ ਬਾਹਰ ਬੈਠ ਕੇ ਖਾਧੇ ਜਾਣ ਵਾਲੇ ਕੇਕ ਤੋਂ ਲੈ ਕੇ ਜ਼ਿੰਦਗੀ ਵਿਚ ਆਉਣ ਵਾਲੇ ਚੰਗੇ ਦਿਨਾਂ ਦੇ ਸੁਪਨਿਆਂ ਨੇ ਹਲਚਲ ਮਚਾ ਰੱਖੀ ਸੀ।

ਨਵੇਂ ਗਾਹਕ ਦਾ ਖੱਬਾ ਹੱਥ ਝੱਕਦਿਆਂ-ਝੱਕਦਿਆਂ ਕੈਸ਼ ਕਾਊਂਟਰ ’ਤੇ ਨੋਟ ਫੜਾਉਣ ਲਈ ਅੱਗੇ ਵਧਿਆ। ਸੱਜਾ ਹੱਥ ਕੇਕ ਦਾ ਡੱਬਾ ਫੜਨ ਲਈ ਅਗਾਂਹ ਹੋਇਆ।

ਕੈਸ਼ੀਅਰ ਅੱਖਾਂ ਵਿਚ ਫੌਰਨ ਚਲਾਕੀ ਖੇਡ ਗਈ।

ਅਚਾਨਕ ਜਿਵੇਂ ਕੋਈ ਵਿਸਫੋਟ ਹੋਇਆ।

ਕੈਸ਼ੀਅਰ ਚੀਕਿਆ, “ਏ ਛੋਰੀ! ਸੁਥਾ-ਸੁਥਾ ਪੰਦਾ ਖੋਟੀ ਕਰਤੀ ਹੈ ... ਰੁਕ ਜਗਾ ... ਰੁਕ ਸਾਲੀ! ਜਾਲ੍ਹੀ ਨੋਟ ਦੇਤੀ ਹੈ!”

ਕੈਸ਼ੀਅਰ ਝਈਆਂ ਲੈ ਕੇ ਪਿਆ।

ਰਜਨੀ ਅੱਖ ਦੇ ਫੌਰ ਵਿਚ ਬਾਹਰ ਸੀ। ‘ਜਾਲ੍ਹੀ ... ਜਾਲ੍ਹੀ ... ਜਾਲ੍ਹੀ ...’ ਤੋਂ ਬਿਨਾਂ ਉਸਨੂੰ ਕੁਝ ਸੁਣਾਈ ਨਾ ਦਿੱਤਾ।

ਕੈਸ਼-ਕਾਊਂਟਰ ਅਤੇ ਕੱਸੇ ਹੋਏ ਭਰਵੱਟਿਆਂ ਵਿਚਲੀਆਂ ਅੱਖਾਂ ਫਿਰ ਮਿਲੀਆਂ। ਕਟੀਲੀ ਮੁਸਕਾਨ ਦੋਵੇਂ ਨੇ ਸਾਂਝੀ ਕੀਤੀ ਤੇ ਚੰਗਾ ਭਲਾ ਪੰਜ ਸੌ ਦਾ ਨੋਟ ਕੈਸ਼ੀਅਰ ਨੇ ਗੱਲੇ ਦੀ ਬਜਾਏ ਆਪਣੀ ਜੇਬ ਵਿਚ ਪਾ ਲਿਆ।

ਇਧਰ ਰਜਨੀ ਨੇ ਬਿਨਾ ਸਮਾਂ ਗਵਾਇਆਂ ਰੌਂਟੀ ਦਾ ਗੁੱਟ ਫੜ ਕੇ ਉਸਨੂੰ ਆਪਣੇ ਨਾਲ ਧੂਹ ਲਿਆ ਸੀ। ਦੋਵੇਂ ਭੈਣ ਭਰਾ ਵਾਪਸ ਕੂੜਾ ਡੰਪ ਤੱਕ ਬਿਨਾਂ ਰੁਕੇ ਭੱਜੇ ਆਏ। ਨਵੇਂ ਕੂੜੇ ਦੇ ਛੋਟੇ ਪਹਾੜ ਕੋਲ ਪਹੁੰਚ ਕੇ ਉਨ੍ਹਾਂ ਦਮ ਲਿਆ। ਕੇਵਲ ਗਿੱਲੇ ਚਿਪਚਿਪੇ ਕੂੜੇ ਤੋਂ ਬਿਨਾਂ ਇੱਥੇ ਆਸੇ-ਪਸੇ ਹੋਰ ਕੋਈ ਨਹੀਂ ਸੀ।

ਰਜਨੀ ਨੇ ਬੇਕਰੀ ਵਿਚ ਹੋਈ ਬੀਤੀ ਰੌਂਟੀ ਨੂੰ ਕਹਿ ਸੁਣਾਈ।

ਨਿਰਾਸਾ ਦੇ ਭਾਵ ਨਾਲ ਉਦਾਸ ਰੌਟੀ ਦਾ ਮੂੰਹ ਲਟਕ ਗਿਆ। ਪਹਾੜ ਵੱਲ ਸੱਜਰੇ ਕੂੜੇ ਦਾ ਵੱਡਾ ਟਰੱਕ ਆ ਲੱਗਿਆ ਸੀ। ਟਰੱਕ ਵਿਚੋਂ ਨਾਚ-ਸੰਗੀਤ ਦੀ ਧੁਨ ਉਭਰੀ। ਰਜਨੀ ਨੇ ਬਗਲੀ ਵਿਚ ਲੁਕਾ ਕੇ ਰੱਖੇ ਨੋਟ ਬਾਹਰ ਕੱਢੇ। ਦੋਵੇਂ ਭੈਣ-ਭਰਾ ਨੇ ਗੱਡੀਆਂ ਉੱਤੋਂ ਲੱਗੀਆਂ ਚਿੱਟੀਆਂ ਕਾਗਜ਼ੀ ਪੱਟੀਆਂ ਪੁੱਟ ਸੁਟੀਆਂ। ਸੰਗੀਤ ਧੁਨ 'ਤੇ ਬਿਰਕਦੇ ਉਹ ਇੱਕ-ਦੂਜੇ ਉੱਤੇ ਅਸਲੀ ਨੋਟਾਂ ਦੀ ਵਰਖਾ ਇੰਜ ਕਰਨ ਲੱਗੇ, ਜਿਵੇਂ ਕਿਸੇ ਬਰਾਤ ਵਿਚ ਜਾਂਵੀ ਨੱਚਦੇ ਹੋਣ। ਨੋਟ ਪੈਰਾਂ ਹੇਠ ਚਿਕੜੀ ਵਿਚ ਮਧੋਲੇ ਜਾਂਦੇ ਰਹੇ। ਉਨ੍ਹਾਂ ਦੇ ਹਾਸੇ ਦੀ ਸੁੰਜਾਰ ਡੰਪ ਦੀਆਂ ਪਾਰਲੀਆਂ ਪਹਾੜੀਆਂ ਤੱਕ ਸੁਣਾਈ ਦਿੰਦੀ ਰਹੀ।

ਉਹ ਘੜੀ ਪਲ ਲਈ ਉਦਾਸ ਹੋਏ ਸਨ, ਨਿਰਾਸ ਨਹੀਂ।

ਉਧਰ ਗੁਲਾਬੀ ਕੇਕ ਵਾਪਸ ਆਪਣੀ ਠੰਡੀ ਕੈਂਡੀ ਵਿਚ ਜਾ ਟਿਕਿਆ ਸੀ।

ਰਜਨੀ ਤੇ ਰੌਟੀ ਉਨਾ ਚਿਰ ਨੱਚਦੇ ਰਹੇ ਜਦੋਂ ਤੱਕ ਬਗਲੀ 'ਚ ਪਏ ਸਾਰੇ ਨੋਟ ਉਡਾ ਕੇ ਪ੍ਰਤਮ ਨਾ ਕਰ ਲਏ ਗਏ। ਵਿਹਲੇ ਹੋ ਕੇ ਉਹ ਉਸ ਪਾਸੇ ਤੁਰ ਪਏ, ਜਿਸ ਪਾਸੇ ਹੋਟਲ ਵਾਲੀ ਗੱਡੀ ਨੇ ਥੋੜੀ ਦੇਰ ਤੱਕ ਹੋਟਲ ਦਾ ਪਿਛਲੀ ਰਾਤ ਦਾ ਵਹਿਗਾ ਭੋਜਨ ਲੈ ਕੇ ਆਉਣਾ ਸੀ।

ਬਲਬੀਰ ਪਰਵਾਨਾ ਦਾ ਨਾਵਲੀ ਸੰਸਾਰ



ਬਲਬੀਰ ਪਰਵਾਨਾ ਪੰਜਾਬੀ ਨਾਵਲ ਸਿਰਫ਼ ਕਾਵੀ ਦੇ ਖੇਤਰ ਵਿਚ ਸ਼੍ਰੀ ਇਕ ਅਜਿਹਾ ਨਾਵਲਕਾਰ ਹੈ ਜਿਲ੍ਹਾ ਵਿਧਾਤਾ ਪਰਿਵਾਰਨ ਦਾ ਵਾਹਕ ਹਿੱਸਾ ਹੈ। ਜਾਲਪਾਂਹੀ ਦੇ ਖੇਤਰ ਵਿਚ ਸ਼੍ਰੀ ਇਨੀਂ ਕਾਵਾਈ ਦੋਹੇ ਛੁਲ੍ਹੇ ਕਰਕੇ ਕਾਵਾਈ ਅਤੇ ਸਾਹਿਬਿਕ ਗਾਂਠ ਨਾਵਲ ਦੇ ਖੇਤਰ ਵਿਚ ਪ੍ਰਵੇਖ ਕਰਦਾ ਹੈ। ਉਹ ਪੰਜਾਬੀ ਸਾਮਨਾ ਦੀ ਹੋਰ ਵਿਨਾਵਲਾਵ ਤੋਂ ਬਾਅਦ ਦੀ ਯਾਸਤਾਵਕਾਰ ਨੂੰ ਨਾਵਲਕਾਰੀ ਦਾ ਆਖਾਂ ਬਣਾਉਂਦਾ ਹੈ। ਅਜਿਹਾ ਕਾਵੇ ਹੋਏ ਉਸ ਦੀ ਸਿਰਫ਼ ਕਾਵਾਈ ਦਾ ਕੇਂਦਰ ਮਹੱਤਵੀਕ ਵਿਹਾਰ ਬਣਦਾ ਹੈ। ਇਸ ਵਿਹਾਰ ਵਿਚੋਂ ਅਜੇਕ ਸਾਮਨਾ ਦੀ ਜੀਵਨ-ਜਾਤ ਦਾ ਇਹਾਦਕ ਮਾਛਲ ਸਾਹਮਨੇ ਆਉਂਦਾ ਹੈ। ਇਸ ਮਾਛਲ ਵਿਚੋਂ ਜਿਹੜਾ ਪੰਜਾਬੀ ਮਹੱਤਵ ਪ੍ਰਾਪਤ ਕਰ ਰਿਹਾ ਹੈ ਉਹ ਗਿਰਾਉਣਾ ਵਿਚੋਂ ਹਰ ਆਦਮੀ ਤੋਂ ਮੁਕਤ ਹੈ। ਉਹ ਜਿਸ ਇਲਾਕਾਵਾਂ ਪਰਿਵੇਸ਼ ਨੂੰ ਚੁਕਦਾ ਹੈ ਉਸ ਵਾਹੀ ਸਾਰੀ ਸਾਡਾਤੀ ਸਾਡਾਤ ਵਿਚ ਨੂੰ ਸੋਚਿਅਤ ਕੀਤਾ ਜਾ ਸਕਦਾ ਹੈ।

-ਰਸਨੀਓ ਫਲਦਾਰ ਸਿੰਘ

ਕਹਾਣੀ

ਸੁਆਂਤੀ ਬੁੰਦ

-ਆਗਾਜ਼ ਬੀਰ

ਅੱਜ ਤਾਂ ਫੈਸਲਾ ਹੋ ਗੀ ਜਾਣੈ।

ਇਹ ਦਿਨ ਉਡੀਕਦਿਆਂ-ਉਡੀਕਦਿਆਂ ਅੱਖਾਂ ਪੱਕ ਗਈਆ ਤੇ ਕੰਨ ਤਰਸੇ ਪਏ ਨੇ। ਹੁਣ ਤਾਂ ਐਂਹ ਲੱਗਿਆ ਪਿਐ; ਕਦ ਜੱਜ ਫੈਸਲਾ ਸੁਣਾਵੇ ਤੇ ਕਦ ਕਚਹਿਰੀਆਂ ਤੋਂ ਖਹਿੜਾ ਛੁੱਟੇ।

ਮੈਂ ਤਾਂ ਵੇਖਿ ਲਾਅ; ਕੋਰਟਾਂ 'ਚ ਇਨਸਾਫ਼ ਬੋੜਾ ਮਿਲਦੈ। ਬੰਦਾ ਤਾਂ ਏਥੇ ਸੁੱਕ ਕੇ ਤੀਲਾ ਹੋ ਜਾਂਦੈ। ਘਰ ਦੀ ਸਾਰੀ ਪੂੰਜੀ ਲਾ ਬਹਿੰਦੈ। ਵਕੀਲਾਂ ਦੀ ਗੋਗੜ ਫਿਰ ਵੀ ਨ੍ਹੀਂ ਭਰਦੀ। ਹਰ ਵਾਰੀ ਇੱਕ-ਇੱਕ ਘੜਿਆ-ਘੜਾਇਆ ਜਵਾਬ, “ਭੈਣ ਜੀ! ਅਗਲੀ ਤਾਰੀਖ ਦੋ ਮਹੀਨਿਆਂ ‘ਤੇ ਪੈਗੀ।”

ਓ ਭਾਈ! ਦੋ ਮਹੀਨੇ, ਦੋ ਮਹੀਨੇ ਸੁਣਦਿਆਂ ਤੇਰਾਂ ਸਾਲ ਹੋਗੇ। ਏਥੇ ਕਦੇ ਜੱਜ ਨ੍ਹੀਂ ਬਹਿੰਦਾ; ਕਦੇ ਦੂਜਾ ਵਕੀਲ ਪਹਿਲਾਂ ਹੀ ਤਾਰੀਖ ਲੈ ਜਾਂਦੈ। ਹੋਰ ਤਾਂ ਹੋਰ ਮੁੱਦਈ ਹੋ ਕੇ ਵੀ ਗਵਾਹੀਆਂ ਮੁਜ਼ਗਿਮਾਂ ਵਾਂਗ ਭੁਗਤਾਈਆਂ। ਪੁਲਿਸ, ਇਨਕੁਆਰੀ ਅਫਸਰ ਤੇ ਦਫਤਰੀ ਅਮਲ ਦੇ ਰੰਗ-ਢੰਗ ਵੇਖ-ਵੇਖ ਅੱਕੀ ਪਈਆਂ। ਅੰਨ੍ਹਾਂ ਕਾਨੂੰਨ ਆ ਆਪਣਾ। ਡੈਡੀ ਵੀ ਅੱਕ ਕੇ ਆਖਦੈ, “ਤੂੰ ਰਹਿਣ ਦੇ... ਨੌਕਰੀ ਕਰੀ ਜਾਨੀਂ ਐਂ... ਕਰੀ ਚੱਲ। ਹੁਣ ਤੱਕ ਤਾਂ ਤੂੰ ਆਪਣਾ ਘਰ ਬਣਾ ਲੈਂਦੀ। ਅਦਾਲਤਾਂ ਨ੍ਹੀਂ ਨਿਬੇੜਦੀਆਂ ਹੁੰਦੀਆਂ... ਜਦੋਂ ਨਬੇੜੇ ਹੋਏ ਤਾਂ ਬਾਹਰ ਹੀ ਹੋਣਗੇ।

ਓ ਭਾਈ! ਜੀਅ ਤਾਂ ਮੇਰਾ ਵੀ ਕਰਦਾ; ਸਮਝੇਤਾ ਕਰ ਪਾਸੇ ਹੋ ਜਾਵਾਂ। ਉਹ ਤਾਂ ਮੂੰਹੋਂ-ਮੂੰਹ ਕਈ ਵਾਰ ਕਹਿ ਚੁੱਕੇ ਨੇ। ਏਧਰ ਮੇਰਾ ਹੀ ਮਨ ਨ੍ਹੀਂ ਮੰਨਦਾ। ਜਦ ਵੀ 'ਕੱਲੀ ਬੈਠੀ ਹੁੰਨੀਆਂ। ਉਦੋਂ ਹਰਸ਼ ਦਾ ਚਿਹਰਾ ਅੱਖਾਂ ਸਾਹਵੇਂ ਆਣ ਖਲੋਂਦਾ। ਪੀਲਾ-ਤੂਕ ਚਿਹਰਾ। ਉਦਾਸ ਅੱਖਾਂ ਨਾਲ ਮੈਨੂੰ ਵੇਖਦਾ। ਉਹ ਲਚਾਰਗੀ ਭਰੀ ਆਵਾਜ਼ 'ਚ ਕਹਿੰਦਾ ਮੈਨੂੰ ਸਾਫ਼ ਸੁਣਦਾ, “ਅੰਜੂ... ਜਿਵੇਂ ਮੈਂ ਲਮਕਿਆ; ਉਵੇਂ ਹੀ ਲਮਕਾਈ। ਵੇਖੀ, ਕਿਸੇ ਨੂੰ ਛੱਡੀਨਾ... ਮੇਰੇ ਹਿੱਸੇ ਦੀ ਲੜਾਈ ਲੜਦੀ ਰਹੀਂ... ਲੜਦੀ ਰਹੀਂ।” ਹਰਸ਼ ਦਾ ਚਿਹਰਾ ਧੁੰਦਲਾ ਹੋ ਜਾਂਦੈ। ਮੈਂ ਉਸ ਦੇ ਬੋਲਾਂ ਨੂੰ ਪੁਗਾਉਂਦੀ, ਜੁਟੀ ਪਈ ਆਂ।

ਓ ਭਾਈ! ਤੁਸੀਂ ਜਵਾਂ ਸਹੀ ਕਹਿੰਨੋਓ। ਅੰਰਤਾਂ ਕੋਰਟਾਂ ਵਿਚ ਗੁੱਤਾਂ ਹਿਲਾਉਂਦੀਆਂ ਸੋਹਣੀਆਂ ਨ੍ਹੀਂ ਲੱਗਦੀਆਂ। ਇਹ ਗੱਲਾਂ ਮੈਂ ਕੰਨੀ ਸੁਣੀਆਂ ਨੇ, “ਦੇਖਾਂਗੇ, ਕਿਥੋਂ ਕੁ ਤੀਕ ਜਾਉ? ਗਵਾਹ ਵੀ ਸਾਡੇ... ਪੁਲਸ ਵੀ ਸਾਡੀ। ਅਦਾਲਤਾਂ ਤਾਂ ਫੇਰ ਹੋਣਗੀਆ ਹੀ।” ਅਜਿਹੇ ਬੋਲ ਬਾਣ ਵਾਂਗ ਬਿੰਨ੍ਹ ਜ਼ੂਰ ਦਿੰਦੇ ਨੇ ਪਰ ਮੇਰੇ ਸਗੀਰ ਨੂੰ ਇਕ ਅਜੀਬ ਜਿਹੀ ਸ਼ਕਤੀ ਖਿੱਚੀ ਫਿਰਦੀ ਰਹੀਐ।

ਇਸੇ ਸ਼ਕਤੀ ਨੇ ਮੈਨੂੰ ਨਵੇਂ ਰਾਹ ਦਿਖਾਏ। ਮੈਂ ਈ.ਟੀ.ਟੀ. ਅਧਿਆਪਕਾ ਤੋਂ ਸੈਂਟਰ ਹੈਡ ਟੀਚਰ ਬਣਗੀ। ਦੋ ਚੁੰ-ਸਾਲਾਂ ਨੂੰ ਬਲਾਕ ਸਿੱਖਿਆ ਅਫਸਰ ਬਣ ਜਾਣੈ। ਅੰਰਤਾਂ ਤਾਂ ਘਰਬਾਰ

ਨੂੰ ਵੇਖ ਪ੍ਰਮੋਸ਼ਨਾਂ ਨੂੰ ਲੈਂਦੀਆਂ। ਮੈਂ ਡਰੀ ਨੂੰ। ਬੱਕੀ ਨੂੰ ਸਗੋਂ ਬੇਅਸ ਨੂੰ ਆਸ ਵਿਚ ਬਦਲਣ ਲਈ ਪੂਰਾ ਤਾਣ ਲਾ ਰਹੀ ਅਂ।

ਓ ਭਾਈ! ਕਹਿਣ ਵਾਲੇ ਨੇ ਤਾਂ ਬਥੇਰਾ ਕੁੱਝ ਕਹੀ ਜਾਣੈ। ਮਾਧਵ ਦੇ ਜ਼ਹਿਰੀ ਬੋਲ ਲੜਦੇ ਨੇ, ਪਿੰਡੇ ਤੇ, “ਤੂੰ ਤਾਂ ਰੰਡੀ ਹੋ ਕੇ ਦੋ-ਦੋ ਪ੍ਰਮੋਸ਼ਨਾ ਕੁੱਟਗੀ... ਤਈਨੂੰ ਟੱਟੂ ਦਾ ਦੁੱਖ ਆ? ... ਭਰਾ ਤਾਂ ਸਾਡਾ ਗਿਆ ਤੇ ਦੁੱਖ ਵੀ ਸਾਨੂੰ ਐਂ।” ਸੱਸ ਆਪਣਾ ਰਾਗ ਅਲਾਪਦੀ, “ਮੇਰਾ ਪੁੱਤ ਗਿਆ... ਤੇਰਾ ਤਾਂ ਕੁਸ਼ ਨੂੰ ਗਿਆ।” ਮੈਂ ਜ਼ਹਿਰਨ ਚੱਲਦੇ ਬੋਲਾਂ ਨੂੰ ਡੱਕ ਲੈਂਦੀ। ਮੈਂ ਜਵਾਬ ਦੇਣਾ ਚਾਹੁੰਦੀ ਸਾਂ, “ਵਿਧਵਾ ਦੇ ਦੁੱਖ ਉਹੀ ਦੱਸ ਸਕਦੀ ਐ... ਜਿਹੜੀ ਹੋਈ ਐ।” ਲਾਡੋ ਤਾਨੀਆ ਮੇਰੇ ਚਿਹਰੇ ਦੀ ਪੜ੍ਹਤ ਨੂੰ ਬਾਖੂਬੀ ਸਮਝਦੀ ਐ। ਅਣਭੋਲ ਤਾਂ ਹੁਣ ਉਹ ਵੀ ਹੈਨੀ। ਉਹ ਵੀ ਮੇਰੇ ਥੱਕੇ ਚਿਹਰੇ ਨੂੰ ਵੇਖ ਆਖਦੀ, “ਮੰਮਾ ! ਛੱਡੋ ਪਰ੍ਹਾਂ... ਬਹੁਤ ਵੇਖ ਲਿਆ।” ਉਹ ਨਿੱਕੇ-ਨਿੱਕੇ ਹੱਥਾਂ ਨਾਲ ਮੱਥਾ ਘੁੱਟਦੀ ਐ। ਮੈਨੂੰ ਤਾਨੀਆ ਦੀਆਂ ਗੱਲਾਂ ਤੇ ਪਿਆਰ ਆਉਂਦੇ। ਡੈਡ ਵਾਲਾ ਪਿਆਰ ਨੂੰ ਮਿਲਿਆ ਏਹਨੂੰ ਤੇ ਮਾਂ ਵਾਲਾ ਦੇ ਹੀ ਨਾ ਸਕੀ। ਮੈਂ ਬੱਚਿਆਂ ਦੇ ਉਦਾਸ ਚਿਹਰੇ ਪੜ੍ਹੇ ਨੇ। ਜਦੋਂ ਦੋਵੇਂ ਮੇਨਗੇਟ ਵੱਲ ਦੇਖ ਆਖਦੇ ਸੀ, “ਮੰਮਾ ! ਡੈਡ ਕਦੋਂ ਘਰ ਆਉਣਗੇ?” ਇਹ ਸਵਾਲਾਂ ਦੇ ਉੱਤਰ ਵਿਧਵਾ ਐਰਤ ਹੀ ਚੰਗੀ ਤਰ੍ਹਾਂ ਦੱਸ ਸਕਦੀ ਐ।

ਓ ਭਾਈ! ਮੈਨੂੰ ਮਹਿਸੂਸ ਹੁੰਦੇ : ਜਦੋਂ ਤਾਨੀਆ ਨੇ ਆਪਣੀ ਦਿਲ ਦੀ ਨੁੱਕਰੇ ਸਾਂਭ ਕੇ ਰੱਖੀ ਗੱਲ ਕਹਿ ਛੱਡੀ, “ਮੰਮਾ ! ਜੇ ਅੱਜ ਫੈਡ ਹੁੰਦੇ। ਉਹਨਾਂ ਕਦੇ ਵੀ ਮਈਨੂੰ ਇਸ ਉਮਰੇ ਘਰੋਂ ਨੂੰ ਸੀ ਤੌਰਨਾ।” ਸੁਣ ਸਾਹ ਕੁਕ ਜਾਂਦੇ ਨੇ। ਤਾਨੀਆਂ ਤੇ ਲਵਕੁਸ਼ ਮੈਨੂੰ ਜੱਫੀ ਪਾ ਮੁਦ ਰੋਣ ਲੱਗੇ। ਮੈਂ ਆਪਣੇ ਆਪ ਨੂੰ ਬੱਚੀ ਦੇ ਅਰਮਾਨਾਂ ਦੀ ਕਾਤਲ ਸਮਝਦੀ ਅਂ। ਮੈਂ ਤਾਨੀਆਂ ਦੇ ਵਿਆਹ ਵਾਲਾ ਛੈਸਲਾ ‘ਬੰਦਾ’ ਬਣਕੇ ਹੀ ਲਿਆ। ਅਜਿਹੇ ਪਲ ਅਲੇਹੇ ਵਾਂਗ ਚਿੰਬੜੇ ਤੰਗ ਕਰਦੇ ਨੇ।

ਓ ਭਾਈ! ਜੀਹਦੇ ਪਿੱਛੇ ਰੋ ਰਹੀ ਅਂ, ਤੜ੍ਹਫ ਰਹੀ ਅਂ। ਉਹ ਤਾਂ ਸੁਭਾਅ ਦਾ ਛੱਕਰ ਸੀ, ਬਣਿਆ-ਤਣਿਆ ਦੂਜਾ ਰੱਬ। ਉਹਦੀ ਪਰਖ ਤਾਂ ਜੌਹਰੀਆਂ ਨੂੰ ਵੀ ਨਾ ਆਈ। ਉਸਨੇ ਆਪਣਾ ਆਪ ਗਵਾ ਲਿਆ, ਪਿੱਛੇ ਨੂੰ ਹਟਿਆ।

ਓ ਭਾਈ! ਉਹ ਬੰਦਾ ਤਾਂ ਕਰਜਾ ਉਤਾਰਨ ਆਇਆ ਸੀ, ਉਤਾਰ ਤੁਰ ਗਿਆ। ਹਰਸ਼ ਬਾਰੇ ਜਦੋਂ ਵੀ ਧਿਆਨ ਧਰਦੀਆਂ ਤਾਂ ਕਿੰਨੇ ਹੀ ਸੀਨ ਅੱਖਾਂ ਮੂਹਰੇ ਆ ਘੁੰਮੀ ਜਾਂਦੇ ਨੇ। ਜਦੋਂ ਮੈਂ ਹਰਸ ਲੜ ਲੱਗੀ; ਉਹ ਪੜ੍ਹਨੋ ਹਟ ਘਰ ਦੇ ਨਿੱਕੇ ਮੋਟੇ ਕੰਮ ਕਰਦਾ ਸੀ। ਪਿਤਾ-ਪੁਰਖੀ ਕਿੱਤਾ ਸੁਨਿਆਰਾ ਕਰਨਾ ਲੋਚਦੈ। ਕਸਬੇ ਵਿਚ ਦੁਕਾਨ ਸੀ ਆਵਦੀ, ਪੱਤਰ ਛੁੱਟੀ। ਲੰਮੀ ਤੇ ਪੰਦਰਾਂ ਛੁੱਟ ਚੋੜੀ ਸ਼ਹੁਰੇ ਦੀ ਮੌਤ ਤੋਂ ਬਾਅਦ ਮਾਧਵ ਹੀ ਦੁਕਾਨ 'ਤੇ ਬਹਿੰਦਾ। ਮੈਂ ਹਰਸ ਤੋਂ ਪੁੱਛਿਆ, “ਤੁਸੀਂ ਮਾਧਵ ਤੋਂ ਕੰਮ ਕਿਉਂ ਨੂੰ ਸਿੱਖਦੇ ?” ਉਹਨੇ ਮੋੜਵਾ ਜਵਾਬ ਦਿੱਤਾ, “ਅੰਜੂ, ਦੁਕਾਨ ਭਰਾ ਦੇ ਹਿਸੇ ਆਉਂਦੀ ਐ... ਉਹ ਪੰਜ ਕਰੇ ਚਾਹੇ ਪੰਜਾਹ। ਨਾਲੇ ਲੁਧਿਆਣੇ ਦੀ ਕਾਰੀਗਰੀ ਪੂਰੀ ਦੁਨੀਆਂ 'ਚ ਮੰਨੀ ਜਾਂਦੀ ਐ... ਇੱਥੋਂ ਸਿੱਖਿਆ ਬੰਦਾ, ਸਾਰੀ ਉਮਰ ਮਾਰ ਨੂੰ ਖਾਂਦੇ।” ਉਹ ਸਵਖਤੇ ਜਾਂਦਾ ਤੇ ਹਨੇਰੇ ਹੋਏ ਘਰ ਪਰਤਦਾ। ਇਹ ਕੰਮ ਸਿੱਖਣ ਲਈ ਤਿੰਨ-ਚਾਰ ਸਾਲ ਲੱਗਣੇ ਸਨ। ਮੈਂ ਘਰ ਰਹਿ ਕੇ ਅੱਕ ਗਈ। ‘ਹਾਊਸ-ਵਾਈਫ’ ਵਾਲਾ ਟੈਗ ਲਾਹ ਕੇ ਸੁੱਟਣਾ ਚਾਹੁੰਦੀ ਸਾਂ। ਹਰਸ ਤੋਂ ਜੇ.ਬੀ.ਟੀ ਕਰਨ ਲਈ ਪਰਮਿਸ਼ਨ ਲੈ ਲਈ। ਸੱਸ ਕੁੜ-ਕੁੜ

ਕਰਦੀ ਰਹੀ।

ਓ ਭਾਈ! ਸਾਡੀ ਮਿਹਨਤ ਰੰਗ ਲਿਆਈ। ਮੈਂ ਜੇ.ਬੀ.ਟੀ ਕਰ ਟੀਚਰ ਬਣਗੀ ਤੇ ਹਰਸ਼ ਸੁਨਿਆਰੇ ਦੀ ਪੱਕੀ ਮੋਹਰ ਲਗਵਾ ਆਇਆ। ਤਾਨੀਆ ਤੇ ਲਵਕੁਸ਼ ਦੀਆਂ ਕਿਲਕਾਰੀਆਂ ਵੀ ਉਦੋਂ ਹੀ ਗੁੰਜੀਆਂ। ਮੈਂ ਹਰਸ਼ ਨੂੰ ਜਦ ਵੀ ਦੁਕਾਨ ਕਰਨ ਬਾਬਤ ਟੋਹਿਆ ਤਾਂ ਉਹ ਹੌਸਲੇਨਾਲ ਆਖਦਾ, “ਅੰਜੂ, ਆਪਣੇ ਕਸਬੇ 'ਚ ਹੀ ਦੁਕਾਨ ਕਰੂੰ। ਤੂੰ ਫਿਕਰ ਨਾ ਕਰ। ਮੈਂ ਜਲਦੀ ਸਕੀਮ ਲੜਾਉਣਾਂ।”

ਓ ਭਾਈ! ਉਹ ਸਕੀਮ ਇਹਦੀ ਮਨ ਦੀ ਮਨ 'ਚ ਰਹਿਗੀ, ਨਾ ਮਾਂ ਦੀ ਖੁਦਮੁਖਤਿਆਗੀ ਟੁੱਟੀ ਤੇ ਨਾ ਹੀ ਮਾਧਵ ਨੇ ਦੁਕਾਨ ਦੇ ਬੜੇ-ਬੂਹ ਚੜ੍ਹਨ ਦਿੱਤਾ। ਮਾਧਵ ਛੋਟਾ ਭਰਾ ਹੋ ਕੇ ਵੀ ਵੱਡਾ ਬਣ ਹੁਕਮ ਚਲਾਉਂਦਾ। ਹਰਸ਼ ਉਸਦਾ ਕਿਹਾ ਨਾ ਮੋੜਦਾ। ਮਾਂ ਤੋਂ ਬੱਚਿਆਂ ਵਾਂਗ ਝਿੜਕਾਂ ਖਾਂਦਾ। ਦੁਕਾਨ ਵੱਲ ਜਾਣ ਦਾ ਮੂੰਹ ਨਾ ਕਰਦਾ। ਹਰਸ਼ ਕਦੇ ਨਿਰਾਸ਼ ਨਾ ਹੁੰਦਾ, ਚੰਗੇ ਦਿਨ ਆਉਣ ਦੀਆਂ ਸਲਾਹਾਂ ਦਿੰਦਾ। ਮੈਂ ਉਸਦਾ ਨਿੰਮੋੜ੍ਹਣਾ ਹੋਏ ਦਾ ਮੂੰਹ ਵੇਖਦੀ ਰਹੀ।

ਓ ਭਾਈ! ਹਰਸ਼ ਅੰਦਰੋਂ-ਅੰਦਰੀ ਬਹੁਤ ਕੁੱਝ ਜਰੀ ਗਿਐ। ਮਾਂ ਤੇ ਭਰਾ ਅੱਗੇ ਭਿੱਜੀ ਬਿੱਲੀ ਬਣ ਜਾਂਦਾ। ਹਰਸ਼ ਮਾਧਵ ਨਾਲੋਂ ਚੰਗਾ ਕਾਰੀਗਰ ਸੀ, ਪਰ ਹਿੱਕ ਹਮੇਸ਼ਾ ਮਾਧਵ ਹੀ ਬਾਪੜਦਾ। ਹਰਸ਼ ਵਰਗੇ ਭੋਲੇ ਮੇਰ ਬਾਰੇ ਮਾਧਵ ਮੱਤ ਰੱਖਦਾ, “ਕਾਰੀਗਰੀ ਤਾਂ ਮਿੱਠੂ ਝਿੰਦਰ ਦਾ ਮੁੰਡਾ ਵੀ ਸਿੱਖ੍ਯੂ ਪਰ ਦੁਕਾਨ ਪਾਉਣੀ ਤੇ ਚਲਾਉਣੀ ਲੰਡੀ ਬੂਚੀ ਦਾ ਕੰਮ ਨੀ!” ਮਾਂ-ਪੁੱਤ ਦੀਆਂ ਘਾੜਤਾਂ ਹਰਸ਼ ਨੂੰ ਨਾ ਦਿਸਦੀਆ। ਉਹ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਚਾਲੀ ਪੰਜਾਹ ਲੱਖ ਨਾਲ ਤਾਂ ਦੁਕਾਨ ਖੜ੍ਹੀ ਹੋਣੀ ਅੈ ਤੇ ਤਿੰਨ-ਚਾਰ ਸਾਲ ਗਾਹਕ ਨੂੰ ਭਰੋਸੇ ਵਿਚ ਲੈਣ ਤੇ ਲੱਗਣਗੇ।

ਓ ਭਾਈ! ਹਰਸ਼ ਨੇ ਪਰਿਵਾਰ ਨਾਲ ਆਢਾ ਨਾ ਲਾਇਆ। ਫਿਰ ਉਹੀ ਹੋਇਆ; ਜਿਸਨੂੰ ਮੈਂ ਵੇਖ ਰਹੀ ਸਾਂ। ਉਹ ਪੈਸੇ ਕਮਾਉਣ ਲਈ ਦੇਹਲੀ ਟੱਪ ਗਿਆ। ਮੈਂ ਜਾਂਦੇ ਹੋਵਸ਼ ਨੂੰ ਵੇਖਦੀ ਰਹੀ। ਮਾਧਵ ਮਾਂ ਕੋਲ ਤਾੜੀਆਂ ਮਾਰ ਹੱਸਦਾ ਰਿਹਾ। ਉਦੋਂ ਮੈਂ ਭਾਰਤੀ ਅੰਰਤਾਂ ਵਾਂਗ ਚੁੱਪ ਰਹਿਣ ਵਿਚ ਹੀ ਆਪਣੀ ਭਲਾਈ ਸਮਝਦੀ ਰਹੀ।

ਓ ਭਾਈ! ਹੁਣ ਮੈਂ ਚੁੱਪ ਨ੍ਹੀਂ ਰਹਿ ਸਕਦੀ। ਖੂਹ 'ਚ ਜਾਣ ਰਿਸ਼ਤੇ-ਨਾਤੇ। ਬਥੇਰਾ ਦਸੌਂਦਾ ਕੱਟ ਲਿਆ। ਜਦ ਲੋਕ ਤਹਾਨੂੰ ‘ਸੀਲ ਗਊ’ ਵਾਂਗੂ ਸਮਝਣ ਲੱਗ ਜਾਣ। ਫੇਰ ਤੁਸੀ ਚੁੱਪ ਰਹਿ ਨ੍ਹੀਂ ਸਕਦੇ। ਮੈਂ ਹੁਣ ਤੱਕ ਚੁੱਪ ਨੂੰ ਦਬਾਇਆ ਨ੍ਹੀਂ। ਪੁਲਿਸ ਨਾਲ ਆਢਾ ਲਾਇਆ। ਮੈਂ ਡਰੀ ਨ੍ਹੀਂ। ਮੈਂ ਧਾਰ ਲਈ ਸੀ, ਪਿੱਛੇ ਨ੍ਹੀਂ ਮੁੜਨਾ, ਨਤੀਜਾ ਕੋਈ ਵੀ ਹੋਵੇ। ਉਸੇ ਨਤੀਜੇ ਨੂੰ ਉਡੀਕਦੀ ਪਈ ਹਾਂ ਅੱਜ।

ਮੈਂ ਵਕੀਲ ਨੂੰ ਸੁਭਾਇਕੀ ਪੁੱਛ ਬੈਠੀ “ਜੱਜ ਥੋਡੇ ਹਿਸਾਬ ਨਾਲ ਕਿੰਨੇ ਕੁ ਸਾਲ ਦੀ ਸਜ਼ਾ ਸੁਣਾ ਸਕਦੇ?” ਵਕੀਲ ਵਕੀਲੀ ਅੰਦਾਜ਼ 'ਚ ਬੋਲਿਆ “ਭੈਣ ਜੀ, ਸੱਤ ਸਾਲ ਤਾਂ ਕਿਧਰੇ ਗਏ ਨ੍ਹੀਂ... ਬਾਕੀ ਜੱਜ ਦੀ ਮਰਜ਼ੀ ... ਹਰਜ਼ਾਨਾ ਵੱਖਰਾ ਮਿਲੂ।” ਮੈਂ ਅੱਖਾਂ ਮੁੰਦ ਲੰਮਾ ਸਾਹ ਭਰਦੀ ਆਂ।

ਓ ਭਾਈ! ਕਚਹਿਗੀਆਂ 'ਚ ਇਨਸਾਫ਼ ਦੀ ਮੰਗ ਕਰਦਿਆਂ ਸਿਰ ਦੇ ਵਾਲ ਚਿੱਟੇ ਹੋਗੇ, ਬੱਚੇ ਬਚਪਨ ਤੋਂ ਜਵਾਨੀ 'ਚ ਆਣ ਖਲੋਏ ਨੇ। ਤਾਨੀਆ ਦਾ ਤਾ ਅਗਲੇ ਮਹੀਨੇ ਪੱਚੀ

ਤਾਗੀਖ ਨੂੰ ਵਿਆਹ ਐ। ਸੋਚਦੀ ਅਂ; ਇਧਰੋਂ ਸੁਰਸ਼੍ਰੁ ਹੋਵਾਂ, ਵਿਆਹ ਵਾਲੇ ਪਾਸੇ ਸੁਰਤੀ ਲਾਵਾਂ। ਮੈਂ ਤਾਂ ਤਾਨੀਆਂ ਦੇ ਸਹੁਰਿਆਂ ਅੱਗੇ ਵੀ ਕੋਈ ਲੁੱਕ-ਲੁਕਾਅ ਨਹੀਂ ਰੱਖਿਆ। ਬੰਦਿਆਂ ਵਾਂਗੂੰ ਸਪੱਸ਼ਟ ਦੱਸਤਾ, “ਮੈਂ ਤਾਂ ਇਨਸਾਫ਼ ਦੀ ਲੜਾਈ ਲੜੀ ਐ... ਕਲੁ ਨੂੰ ਤੁਸੀਂ ਅੈਂਹ ਕਹਿਣਾ; ਬਈ ਦੱਸਿਆ ਨੂੰ” ਉਹ ਸਿਰ ਉਪਰ-ਬਲੇ ਮਾਰਕੇ ਹਾਮੀ ਭਰਦੇ ਰਹੇ।

ਓ ਭਾਈ! ਬਥੇਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਜ਼ੋਰ ਪਾਇਆ, “ ਸਮਝੌਤਾ ਕਰਲੈ... ਤਾਨੀਆ ਦੇ ਵਿਆਹ ਜੋਗਰੇ ਖਰਚਾ ਦਿਵਾ ਦਿੰਨੇ ਆਂ।” ਮੈਂ ਸ਼ੀਹਣੀ ਬਣ ਜਵਾਬ ਦਿੰਦੀ, “ਰੁਪਏ ਦੇ ਬਦਲੇ ਰੁਪਏ ਤਾਂ ਮੌਜ਼ ਦਿਓਗੇ ਪਰ ਉਹਦੇ ਹਿੱਸੇ ਦਾ ਆਉਂਦਾ ਪਿਆਰ ਕਿਹੜਾ ਖਾਤੇ ਪਾਓਗੇ ਤੁਸੀਂ? ਮੇਰੇ ਤੀਆਂ ਵਰਗੇ ਦਿਨਾਂ ਨੂੰ ਮੱਸਿਆ ਬਣਾ ਦਿੱਤੇ... ਪਲ-ਪਲ ’ਤੇ ਵਿਧਵਾ ਹੋਣ ਦਾ ਅਹਿਸਾਸ ਕਰਵਾਇਆ ਗਿਆ। ਉਹ ਅੌਰਤ ਕਦੇ ਵੀ ਸਮਝੌਤਾ ਨੂੰ ਕਰ ਸਕਦੀ”।

ਓ ਭਾਈ! ਇਸ ਲੜਾਈ ਦੇ ਮੈਦਾਨ ’ਚ ਕਸ਼ਤ ਕਿਸੇ ਦਾ ਵੀ ਹੋਵੇ। ਉਹਨਾਂ ਨੂੰ ਕਦਾਚਿਤ ਮੁਆਫ਼ ਨੂੰ ਕਰ ਸਕਦੀ ਮੈਂ। ਮੈਂ ਤਾਂ ਪਿਆਸੇ ਬੰਬੀਹੇ ਵਾਂਗੂੰ ਕਣੀਆਂ ਦਾ ਇੰਤਜ਼ਾਰ ਕੀਤੈ। ਹੁਣ ਇਸਦਾ ਆਨੰਦ ਮੈਂ ਹੀ ਲੈਣਾ।

ਓ ਭਾਈ ! ਹਰਸ਼ ਤਾਂ ਦੂਹੀਗੀ ਮੌਤ ਮਰਦਾ ਗਿਆ। ਸੋਨੇ ਦੀ ਭਰੀ ਭੁਚੱਕੀ ਦੁਕਾਨ ਛੱਡ, ਉਹ ਬਠਿੰਡੇ ਕਾਲਜ ’ਚ ਲੈਬ ਟੈਕਨੀਸ਼ਨ ਦੀ ਜੱਬ ਕਰਨ ਲੱਗਾ। ਇੱਥੋਂ ਰੁਤਬਾ ਮਿਲਿਆ। ਆਪਣੇ ਕੰਮ ਦਾ ਲੋਹਾ ਮੰਨਵਾਇਆ। ਇਹ ਪਹਿਚਾਣ ਹਰਸ਼ ਤੋਂ ਹਰਸ਼ਵਰਧਨ ਤੱਕ ਹੋਈ। ਉਸਨੇ ਮੋਹ ਭਰੀ ਆਵਾਜ਼ ਮੈਨੂੰ ਵੀ ਮਾਰੀ। ਮੈਂ ਬੀਨ ’ਤੇ ਸੱਪਣੀ ਵਾਂਗ ਮੇਲਦੀ ਆਈ। ਸੱਸ ਤੜਫ਼ਦੀ ਰਹੀ। ਕੰਨਾਂ ’ਚ ਤੇਲ ਪਾ ਲਿਆ ਤਾਂ ਜੋ ਕੌੜੇ ਬੋਲ ਨਾ ਸੁਣਨ, “ ਲੈ ਕੇ ਨਿਕਲਗੀ ਖਸਮ ਨੂੰ ... ਆਹੀ ਤਾਂ ਚਾਹੁੰਦੀ ਸੀ।”

ਓ ਭਾਈ ! ਰਾਹ ਤਾਂ ਹਰਸ਼ ਨੂੰ ਮਿਲੇ ਬਹੁਤ ਪਰ ਟਿਕ ਕੇ ਕੰਮ ਨਾ ਕਰਨ ਦਾ ਸਰਾਪ ਜੋ ਲੱਗਿਆ ਹੋਇਆ ਸੀ ਉਸਨੂੰ। ਉਹ ਸਿਰੇ ਦਾ ਅਲਮਸਤ ਬੰਦਾ, ਜਦੋਂ ਜੀਅ ਕਰਦਾ, ਜੱਬ ਛੱਡ ਦਿੰਦਾ, ਨਵੀਂ ਫੜ੍ਹ ਲੈਂਦਾ। ਅਜਿਹੇ ਤਾਂ ਉਸ ਬੰਦੇ ਦੇ ਕੰਮ ਸੀ।

“ਅੰਜੂ ... ਮੈਨੂੰ ਨਵੀਂ ਜੱਬ ਦੀ ਅੰਫਰ ਆ। ਚੰਗਾ ਪੈਕੇਜ ਦਿੰਦੇ ਐ ... ਸੌਖੇ ਹੋ ਜਵਾਂਗੇ।” ਲੈਬ ਟੈਕਨੀਸ਼ਨ ਦਾ ਕੰਮ ਛੱਡ ‘ਸੇਲ ਮੈਨੇਜਰ’ ਬਣ ਗਿਆ। ਜਲਦ ਹੀ ਮੁੜ ਆਇਆ। ਲਿੰਕ ਰੋਡ ’ਤੇ ਲੈਬ ਦੀ ਦੁਕਾਨ ਕਰ ਲਈ। ਪਤਾ ਨੂੰ ਲੱਗਾ, ਕਦ ਚਾਬੀਆਂ ਕਿਸੇ ਹੋਰ ਨੂੰ ਫੜਾ ਘਰੇ ਆ ਗਿਆ। ਮੈਨੂੰ ਖਬਰ ਦਿੱਤੀ ਕਿ ਉਹ ‘ਕੰਪੋਡਰ’ ਬਣੇਗਾ। ਮਸ਼ਹੂਰ ਡਾਕਟਰ ਨੇ ਉਸਦੀ ਕਾਬਲੀਅਤ ਪਛਾਣ ਹਾਮੀ ਭਰੀ। ਇਸਦੇ ਚਿਹਰੇ ਦਾ ਰੰਗ ਟਮਾਟਰ ਵਾਂਗੂੰ ਲਾਲ ਭਾਅ ਮਾਰਨ ਲੱਗਾ। ਸਾਡੀ ਜ਼ਿੰਦਗੀ ਲੀਹ ’ਤੇ ਆ ਗਈ।

ਓ ਭਾਈ ! ਜ਼ਿੰਦਗੀ ਦੀ ਸੜਕ ਸਿੱਧੀ ਨੂੰ ਹੁੰਦੀ। ਉਤਰਾਅ-ਚੜ੍ਹਾਅ ਇਹਦਾ ਹਿੱਸਾ ਰਿਹੈ। ਉਸ ਰਾਤ ਜਦ ਮੈਂ ਹਰਸ਼ ਲਈ ਬੂਹਾ ਖੋਲ੍ਹਿਆ ਤਾਂ ਮਾਧਵ ਨੇ ਮੇਰੇ ਗੋਡੀ ਹੱਥ ਲਾਏ। ਮੈਂ ਦਿਓਰ ਦਾ ਇਹ ਰੂਪ ਦੇਖ ਦੰਗ ਰਹਿ ਗਈ ਉਹ ‘ਭਾਬੀ-ਭਾਬੀ ਤੇ ਬਾਈ-ਬਾਈ’ ਕਹਿ ਠਹਾਕੇ ਤੇ ਠਹਾਕੇ ਲਾਉਂਦਾ ਰਿਹਾ। ਮੈਂ ਤੇ ਹਰਸ਼ ਅਤੀਤ ਦੇ ਬੁਰੇ ਪਲਾਂ ਨੂੰ ਮਿੰਟਾਂ ’ਚ ਹੀ ਸਾਫ਼ ਕਰ ਬੈਠੇ। ਭਰਾਵਾਂ ਦਾ ਪਿਆਰ ਦੇਖ ਨਫਰਤ ਦੀਆਂ ਕਈ ਕੰਧਾਂ ਮੈਂ ਢਾਹ ਦਿੱਤੀਆ। ਇਹ ਪਲ ਮੇਰੇ ਲਈ

ਉਵੇਂ ਸਨ ਜਿਵੇਂ ਇਕ ਦੁੱਧ ਪੀਣ ਵਾਲਾ ਬੱਚਾ ਦੁੱਧ ਪੀਂਦਾ ਤਾਂ ਜਾਵੇ ਪਰ ਖੁਸ਼ੀ ਬੋਲ ਕੇ ਦੱਸ ਨਾ ਸਕੇ।

ਦੋਵੇਂ ਅੱਧੀ ਰਾਤ ਤੱਕ ਜਾਮ ਨਾਲ ਜਾਮ ਟਕਰਾਉਂਦੇ ਰਹੇ। ਬੋਤਲ ਉਣੀ ਤੋਂ ਖਾਲੀ ਹੋ ਗਈ। ਭੂਤ ਵੇਲਾ ਸ਼ੁਰੂ ਹੋ ਗਿਆ। ਇਹਨਾਂ ਦੀਆਂ ਗੱਲਾਂ ਨ੍ਹੀਂ ਮੁੱਕੀਆ।

ਓ ਬਾਈ! ਜਦ ਮੈਂ ਮਾਧਵ ਦੀ ਫੇਰੀ ਦੀ ਕੰਨਸੋਅ ਲਈ ਤਾਂ ਹਰਸ਼ ਹੁਲਾਸ ਨਾਲ ਬੋਲਿਆ, “ਅੰਜੂ, ਮਾਧਵ ਨੂੰ ਦੁਕਾਨ ਚੰਘਾਟਾ ਪੈ ਗਿਆ। ਦੁਕਾਨ ਵੇਚ ਵੱਟ ਦਿੱਤੀ ਐ। ਇਹ ਹਣ ਫੈਕਟਰੀ ਲਾਉਣ ਨੂੰ ਫਿਰਦੈ ਗੁੜਗਾਵਾਂ... ਕਹਿੰਦਾ ਸੀ, ਕਾਰਾਂ ਦੇ ਏ.ਸੀ. ਪਾਰਟਸ ਬਣਾਉਣ ਲੱਗਣੈ... ਮੋਟੀ ਕਮਾਈ ਐ ਏਹੇਦੇ 'ਚ, ਦਸ ਲੱਖ ਦੀ ਹਿੱਸਦਾਰੀ ਮੰਗਦੈ ... ਮਈਬੈਂ ਨਾ ਨ੍ਹੀਂ ਕੀਤੀ ਗਈ... ਮੈਂ ਚੰਗਾ ਕੀਤਾ ਹੈ ਨਾ।” ਮੇਰੇ ਅੰਦਰੋਂ ਕਿੰਨਾ-ਕੁੱਝ ਟੁੱਟਿਆ। ਤਰਦੀਆਂ ਪਨਡੂਬੀਆਂ ਢੁੱਬਣ ਲੱਗੀਆ। ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਸੁਣੀਆਂ। ਸਿਆਣਪ ਮਿੱਟੀ ਵਿਚ ਮੱਧਣੀ ਪਈ। ਮੈਂ ਨਾ ਚਾਹੁੰਦਿਆਂ ਹੋਇਆ ਵੀ ਰੋਕ ਨਾ ਸਕੀ। ਦਸ ਲੱਖ ਤਾਂ ਡੀਕਰੀ ਇਕੱਠੀ ਨ੍ਹੀਂ ਹੁੰਦੀ ਸੀ, ਅਸੀਂ ਰੁਪਏ ਜੋੜਨ ਲੱਗੇ ਤੇ ਜੋੜ ਮਾਧਵ ਦੀ ਝੋਲੀ ਪਾ ਆਏ।

ਓ ਭਾਈ! ਮਾਧਵ ਨੇ ਫੈਕਟਰੀ 'ਚੋਂ ਆਮਦਨ ਤਾਂ ਕੀ ਦਿਖਾਉਣੀ ਸੀ ਸਗੋਂ ਦੋ ਤਿੰਨ ਮਹੀਨਿਆਂ ਬਾਅਦ ਰੁਪਏ ਦੀ ਡਿਮਾਂਡ ਕਰੀ ਰੱਖਦੈ। ਬਿਜ਼ਨਿਸ ਵਧਾਉਣ ਦੀ ਗੱਲ ਤੌਰਦਾ। ਮਾਲ ਸਪਲਾਈ ਨੂੰ ਦੱਖਣ ਤੱਕ ਜੋੜਨ ਦਾ ਫਾਰਮੂਲਾ ਸਮਝਾਉਂਦਾ। ਏਜੰਟਾਂ ਦੇ ਗੁਣ ਗਾਉਂਦਾ। ਹਰਸ਼ ਮੱਥੇ ਵੱਟ ਨਾ ਪਾਉਂਦਾ। ਰੁਪਏ ਜਾਂਦੇ ਰਹੇ। ਮੇਰੀ ਤਨਖਾਹ ਵੀ ਇਸੇ ਲੇਖੇ ਲੱਗਦੀ ਰਹੀ।

ਓ ਭਾਈ! ਸੱਚ ਤੇ ਪਰਦਾ ਲੰਮਾ ਸਮਾਂ ਨ੍ਹੀਂ ਪਾਇਆ ਜਾ ਸਕਦਾ। ਇੱਕ ਅਣਜਾਣ ਨੰਬਰ ਤੋਂ ਫੋਨ ਆਇਆ, ਸੁਣ ਅੱਖਾਂ ਖੁੱਲ੍ਹੇ ਗਈਆਂ। ਪਤਾ ਲੱਗਿਆ, ਕਾਮਿਆਂ ਨੂੰ ਤਨਖਾਹ ਨਹੀਂ ਮਿਲੀ। ਬਣਿਆ ਮਾਲ ਖਰਾਬ ਹੋਈ ਜਾਂਦੈ। ਮਾਧਵ ਨੇ ਫੈਕਟਰੀ ਨੂੰ ਕੰਗਾਲੀ ਦੀ ਕੰਗਾਰੂ ਤੇ ਲਿਆ ਖੜ੍ਹਾ ਦਿੱਤੈ।

ਓ ਭਾਈ! ਹਰਸ਼ ਨੇ ‘ਕਸੀਸ’ ਨਾ ਵੱਟੀ। ਉਸਨੂੰ ਉਮੀਦ ਸੀ ਡਿੱਗਦੀ-ਢਹਿੰਦੀ ਫੈਕਟਰੀ ਨੂੰ ਪੈਰਾਂ ਸਿਰ ਕਰ ਲਵੇਗਾ। ਮਾਧਵ ਫੈਕਟਰੀ ਨੂੰ ਦੀਵਾ ਲਾ ਕੇ ਦੌੜ ਗਿਆ। ਹਰਸ਼ ਚੰਗੀ ਭਲੀ ‘ਕੰਪੋਡਰ’ ਦੀ ਨੌਕਰੀ ਛੱਡ ਗੁੜਗਾਓ ਦੇ ਰਾਹ ਪੈ ਗਿਆ। ਉਥੇ ਜਾ ਕਾਮੇ ਨਾਲ ਕਾਮਾ ਬਣ ਗਿਆ। ਜੋੜ-ਤੋੜ ਕਰਦਾ ਰਿਹਾ। ਤਰਲੋ-ਮੱਛੀ ਹੁੰਦਾ। ਰੱਬ ਦਾ ਭਾਣਾ ਸਮਝ ਜੁਟ ਗਿਆ।

ਉਹ ਜਦ ਵੀ ਘਰ ਆਉਂਦਾ; ਹਰਸ਼ ਦੇ ਜਣਾਂ ਬੋਲ ਹਵਾ 'ਚ ਫੈਲਦੇ, “ਭੱਜਣਾ ਸੂਰਮਿਆਂ ਦਾ ਕੰਮ ਨ੍ਹੀਂ...।” ਉਹ ਦਿਨ ਵੇਖਦਾ ਨਾ ਰਾਤ। ਤਮਾਮ ਕੋਸ਼ਿਸ਼ਾਂ ਮਿੱਟੀ ਬਣਦੀ ਗਈਆਂ। ਹਾਰੇ ਹੋਏ ਕਾਮਿਆਂ ਦੇ ਹੌਸਲੇ ਜਵਾਬ ਦੇ ਗਏ। ਬਣਿਆ ਮਾਲ ਮੰਡੀ ਦੇ ਰੇਟਾਂ ਨਾਲ ਮੈਚ ਨਾ ਕਰਦਾ। ਦੇਣਦਾਰੀਆਂ ਦੀਆਂ ਲਕੀਰਾਂ ਵੱਡੀਆਂ ਹੁੰਦੀਆਂ ਗਈਆਂ। ਕਰਜ਼ੇ ਦਾ ਭਾਰ ਪਾਸ-ਬੁੱਕਾਂ ਤੋਂ ਦਿਲ-ਦਿਮਾਗਾ 'ਤੇ ਚੜ੍ਹਨ ਲੱਗਾ। ਘੁਣ ਵਾਂਗ ਅੰਦਰੋਂ-ਅੰਦਰੀ ਹਰਸ਼ ਨੂੰ ਖਾਈ ਜਾਂਦਾ। ਨਸਾਂ 'ਚ ਮੂਨ ਦੀ ਥਾਂ ਪਾਣੀ ਚੱਲਣ ਲੱਗਾ।

ਓ ਭਾਈ! ਮੈਂ ਉਸ ਰਾਹ 'ਤੇ ਨਾ ਜਾਣ ਦੇ ਵਾਸਤੇ ਪਾਉਂਦੀ ਰਹੀ। ਘੱਟ ਖਾਣ ਦੀਆਂ ਉਦਹਾਰਣਾਂ ਦੇ ਥੱਕ ਗਈ। ਮੇਰੇ ਵਾਪਸ ਮੁੜਨ ਦੇ ਘਿਣੇ ਕਿਸੇ ਕੰਮ ਲਾ ਆਏ। ਮੰਦੇ ਝਿਆਲਾਂ ਨੇ ਸਿਰ ਚੁੱਕ ਲਏ। ਅਗਿਰ ਉਹੀ ਵਾਪਰਿਆ ਜਿਸ ਦਾ ਡਰ ਵੱਡ-ਵੱਡ ਖਾਈ ਜਾਂਦੈ। ਗੁੜਗਾਉ

ਦੀ ਪੁਲਸ ਦੀ ਆਵਾਜ਼, “ਹਰਸ਼ ਨੋ ਮੌਰ... ਹੀ ਕਿਲਿਡ ਹਿਮਸੈਲਵ ਵਿਦ ਰੋਪ ਲਾਸਟ ਨਾਈਟ।” ਮੈਂ ਸੁਣਦੀ ਗਈ ਤੇ ਡਿੱਗਦੀ ਗਈ।

ਓ ਭਾਈ! ਹਰਸ਼ ਦੀ ਮੌਤ ਤੋਂ ਬਾਅਦ ਹਰ ਬੰਦੇ ਦੇ ਹਜ਼ਾਰਾਂ ਮੂੰਹ ਵੇਖੇ। ਸੱਪ ਵਾਂਗ ਛਨ ਖਿਲਾਰੀ ਵੇਖਿਆ ਵੀ। ਆਪਣੇ ਬੇਗਾਨੇ ਦੇ ਮਾਇਨੇ ਹੀ ਬਦਲ ਗਏ ਇਹ ਦੁੱਖ-ਮੁਸੀਬਤ ਬਹੁਤ ਵੱਡੀ ਸੈਥ ਹੁੰਦੀ ਐ, ਪਹਿਚਾਣ ਦੇ ਗੁਰ ਦੱਸਦੀਐ। ਮੈਂ ਪਿਛਾਂਹ ਨਾ ਤੱਕਿਆ ਤੇ ਡਟ ਗਈ। ਹਰਸ਼ ਦੇ ਬੋਲਾਂ ‘ਤੇ ਫੁੱਲ ਚੜਾਉਂਦਿਆਂ ਕਿਹਾ ਸੀ, “ਬਿਲਕੁਲ ਉਵੇਂ ਹੀ ਲਟਕਾਉਂ... ਜਿਵੇਂ ਹਰਸ਼ ਲਟਕਿਆ।”

ਓ ਭਾਈ! ਇਹ ਜਿਦ ਮੈਨੂੰ ਅੱਕਣ-ਬੱਕਣ ਨ੍ਹੀਂ ਦਿੰਦੀ। ਕਚਹਿਰੀਆਂ ’ਚ ਜਾਂਦਿਆਂ ਸੰਗ-ਸ਼ਰਮ ਨ੍ਹੀਂ ਆਉਂਦੀ। ਭੱਜੀ ਫਿਰਦੀ ਹਾਂ ਸਾਰਾ ਦਿਨ। ਨੌਕਰੀ ’ਚ ਨਾਮਣਾ ਬੱਟਾਂਹੈ ਘਰ ਨੂੰ ਸੰਭਾਲ ਕੇ ਰੱਖਿਐ।

ਓ ਭਾਈ! ਮੇਰੀ ਆਸ ਨੂੰ ਤੇਰਾਂ ਸਾਲ ਬਾਅਦ ਬੂਰ ਪੈ ਰਿਹਾ। ਹਰਸ਼ ਦੀ ਤੜਫਢੀ ਆਤਮਾ ਨੂੰ ਸ਼ਾਂਤੀ ਮਿਲਣ ਜਾ ਰਹੀ ਐ। ਵਕੀਲ ਚੰਬਰ ’ਚ ਜਾਣ ਲਈ ਤਿਆਰ ਖੜ੍ਹਾ ਤੇ ਮੈਂ ਵੀ। ਗੁਨਾਹਗਾਰਾਂ ਨੂੰ ਸਜ਼ਾ ਮਿਲਣ ਦੀਆਂ ਕੁੱਝ ਘੜੀਆਂ ਹੀ ਬਾਕੀ ਰਹਿੰਦੀਆਂ ਨੇ।

ਓ ਭਾਈ! ਕਸੂਰਵਾਰ ਨੂੰ ਕਸੂਰਵਾਰ ਕਿਹਾ ਹੀ ਜਾਣੈ। ਤਰਸ ਵਾਲੀ ਮੇਰੇ ਅੰਦਰੋਂ ਫੀਲਿੰਗ ਹੀ ਮਰ ਚੁੱਕੀ ਐ। ਮਿਲੇ ਲਿਖਤੀ ਸਬੂਤ ਸੱਸ ਤੇ ਮਾਧਵ ਜ਼ਿੰਮੇਵਾਰ ਬਣਦੇ ਨੇ। ਉਹਨਾਂ ਨੇ ਸਬੂਤਾਂ ਨੂੰ ਬਥੇਰਾ ‘ਕੋਰਾ ਝੂਠ’ ਕਰਨ ਲਈ ਜ਼ੋਰ ਲਾ ਲਿਆ। ਹਰੇ ਤੇ ਗੁਲਾਬੀ ਨੋਟ ਵੰਡ ਸੱਚ ਨੂੰ ਦਬਾਇਆ ਵੀ।

ਹਰਸ਼ ਦਾ ਲਿਖਿਆ ਖੁਦਕੁਸ਼ੀ ਨੋਟ ਸਭ ਤੋਂ ਵੱਡਾ ਸਬੂਤ ਬਣਿਆ। ਜਿਸ ਦਾ ਇਕੱਲਾ-ਇਕੱਲਾ ਅੱਖਰ ਬੋਲਦੈ। ਜਦ ਵੀ ਉਹ ਰਿਕਾਡਿੰਗ ਸੁਣਦੀ ਹਾਂ ਜਿਹੜੀ ਮਾਧਵ ਦੇ ਫੋਨ ਵਿਚ ਸੇਵ ਰਹਿਗੀ।

ਹਰਸ਼ ਆਪਣੇ ਮਾਂ ਨਾਲ ਤਰਲੇ-ਮਿੰਨਤਾਂ ਤੇ ਅਰਜੋਈਆਂ ਤੋਂ ਸ਼ੁਰੂ ਕਰਦਾ। ਰੋਈ ਜਾਂਦੈ। ਮਾਂ ਦੇ ਬੋਲ ਠੱਕ-ਠੱਕ ਕਰਕੇ ਵੱਜਦੇ ਨੇ, “ਕਰ ਗਿਆ ਨਾ ਉਹੀ ਮਤਰੇਆਂ ਵਾਲੀ ਗੱਲ... ਤੇਰੀ ਮਾਂ ਤਾਂ ਭਈਏ ਨਾਲ ਨਿਕਲਗੀ... ਅਸੀਂ ਪਾਲਿਆ ...ਹੁਣ ਤੂੰ ਆਵਦੇ ਭਰਾ ਤੋਂ ਹਿਸਾਬ ਮੰਗਦੇ... ਸ਼ਰਮ ਕਰ ਸ਼ਰਮ... ਹੁਣ ਆ ਮੁੱਲ ਮੋੜਦੇ... ਫਾਹਾ ਲੈ ਲਾ... ਕੰਜਰਾਂ ਫਾਹਾ... ਫਾ... ਅ... ਆ... ਹਾ...।”

ਮੇਰੇ ਤੋਂ ਅੱਗੇ ਸੁਣਿਆ ਨ੍ਹੀਂ ਜਾਂਦਾ। ਉਸ ਬੰਦੇ ਨੇ ਕਿਵੇਂ ਸੁਣਿਆ ਹੋਵੇਗਾ?

ਓ ਭਾਈ! ਮੈਂ ਹੁਣ ਫੋਲਣਾ ਨ੍ਹੀਂ। ਘੜੀ ਤੇ ਦਸ ਵੱਜ ਕੇ ਦਸ ਮਿੰਟ ਹੋਏ ਪਏ ਨੇ। ਵਕੀਲ ਫਾਇਲਾਂ ਚੁੱਕ ਕੇ ਤੁਰ ਪਿਆ। ਲਵਕੁਸ਼, ਤਾਨੀਆ ਤੇ ਪਾਪਾ ਮੇਰੇ ਨਾਲ ਨੇ।

ਪਰਸ ’ਚ ਰੱਖੇ ਫੋਨ ’ਤੇ ਵਾਈਬ੍ਰੇਸ਼ਨ ਹੋਈ, ਦੁਬਾਰਾ ਹੋਈ ਤੇ ਲਗਾਤਾਰ ਹੋਈ ਜਾਂਦੀ ਐ। ਮੈਂ ਫੋਨ ਚੁੱਕਣਾ ਤੇ ਵੇਖਣਾ ਵੀ ਨ੍ਹੀਂ।

...ਤੇ ਪਿਛਾਂਹ ਮੁੜਨਾ ਵੀ ਨ੍ਹੀਂ।

ਯਾਦਾਂ ਜਗਤਾਰ ਦੀਆਂ

-ਡਾ. ਜਨਮੀਤ

ਪੈਲੀ ਪੈਲੀ ਤਿੱਤਰ ਲਭਦੇ ਫਿਰਦੇ ਹਾਂ
ਇਹ ਭੈੜੀ ਜਗਤਾਰ ਨੇ ਆਦਤ ਪਾਈ ਹੈ।

ਹੁਸ਼ਿਆਰਪੁਰ ਦੇ ਸਾਹਿਤਕ ਹਲਕਿਆਂ ਵਿੱਚ ਇਕਵਿੰਦਰ ਦਾ ਇਹ ਸ਼ਿਅਰ ਬੜਾ ਮਕਬੂਲ ਹੋਇਆ।

ਖੁੱਲ੍ਹੀ ਜੀਪ ਹਨੇਰੀ ਵਾਂਗ ਆਈ ਤੇ ਮੋਟਰਸਾਈਕਲ ਦੇ ਅਗਲੇ ਮੱਡਗਾਰਡ ਨੂੰ ਤਕਰੀਬਨ ਛੂੱਹਦੀ ਹੋਈ ਓਵਰਟੈਕ ਕਰ ਗਈ। ਮੈਂ ਮਸਾਂ ਮੋਟਰਸਾਈਕਲ ਸੰਭਾਲਿਆ, ਪੂਰੀ ਬ੍ਰੇਕ ਦੱਬੀ, ਟਾਇਰਾਂ ਦੇ ਚੰਗਿਆੜੇ ਨਿਕਲ ਗਏ। “ਤੇਰੀ ਭੈਣ...!” ਮੇਰੇ ਸੂਹੋਂ ਸੋਟੀ ਗਾਲ੍ਹੀ ਨਿਕਲੀ। ਪੰਜਾਹ ਕੁ ਗਜ਼ ਅੱਗੇ ਜਾ ਕੇ ਬੱਥੇ ਹੱਥ ਜੀਪ ਰੁਕ ਗਈ। ਡਰਾਈਵਰ ਸਮੇਤ ਚਾਰ ਸਵਾਰ। ਤਿੰਨਾਂ ਕੋਲ ਦੁਨਾਲੀਆਂ। ਮੈਂ ਮੋਟਰਸਾਈਕਲ ਬਰਾਬਰ ਜਾ ਲਾਇਆ ਤੇ ਡਰਾਈਵਰ ਨੂੰ ਤਲਖੀ ਨਾਲ ਸਵਾਲ ਕੀਤਾ, ਏਨੀ ਵੀ ਕੀ ਕਾਹਲੀ ਹੈ?” ਹਰਾਮਜ਼ਾਦੇ ਮੇਰੀਆਂ ਅੱਖਾਂ ‘ਚ ਲਿਖਿਆ ਹੋਇਆ ਸੀ। ਪਿਛਲੀ ਸੀਟ ਤੋਂ ਇੱਕ ਘੱਗੀ ਆਵਾਜ਼ ਆਈ, “ਚਲੋ, ਬਚਾਅ ਹੋ ਗਿਆ।” ਤੇ ਉਹ ਚਲੇ ਗਏ।

“ਦਰਹਕੀਕਤ ਇਹਨਾਂ ਨੇ ਮੈਨੂੰ ਪਹਿਚਾਣ ਲਿਆ ਹੈ ਤਾਂ ਹੀ ਡਰ ਕੇ ਚਲੇ ਗਏ।” ਮੇਰੇ ਪਿੱਛੇ ਬੈਠਾ ਜਗਤਾਰ ਬੋਲਿਆ। ਉਸਨੇ ਮੌਢੇ ਤੇ ਦੁਨਾਲੀ ਠੀਕ ਕੀਤੀ। “ਦਰਹਕੀਕਤ ਇਹਨਾਂ ਨੇ ਹੀ ਜਲੰਧਰ ਕਚਹਿਰੀਆਂ ਵਿੱਚ ਗੋਲੀ ਚਲਾਈ ਸੀ।” ਉਸ ਕਿਹਾ। ਕੁਝ ਹੀ ਹਫ਼ਤੇ ਪਹਿਲਾਂ ਜਲੰਧਰ ਕਚਹਿਰੀਆਂ ਵਿੱਚ ਗੋਲੀਕਾਂਡ ਹੋਇਆ ਸੀ ਤੇ ਇਸਦੀ ਸਾਰੇ ਪੰਜਾਬ ਵਿੱਚ ਚਰਚਾ ਸੀ। ਗੋਲੀ ਚਲਾਉਣ ਵਾਲੇ ਸਾਰੇ ਅੰਦਰ ਸਨ। ਉਹ ਹੁਸ਼ਿਆਰਪੁਰ ਦੇ ਚੜ੍ਹਦੇ ਪਾਸੇ ਜੰਗਲ ਵਿੱਚ ਸ਼ਿਕਾਰ ਕਰਨ ਕਿਵੇਂ ਆ ਸਕਦੇ ਸਨ? ਜਗਤਾਰ ਤੋਂ ਪਿੱਛੇ ਬੈਠਾ ਦਵਿੰਦਰ ਜੋਸ਼, ਜਿਸਨੇ ਕਾਰਡੂਸਾਂ ਦੀ ਪੇਟੀ ਮੌਢੇ ਲਟਕਦੀ ਹੋਈ ਸੀ, ਜਗਾ ਕੁ ਸਹਿਮਿਆ ਹੋਇਆ ਸੀ। ਉਸਨੂੰ ਸ਼ਿਕਾਰ ਨਾਲ ਕੋਈ ਲਗਾਓ ਨਹੀਂ ਸੀ। ਬੱਸ ਮੇਰੇ ਕਹਿਣ ਤੇ ਅਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਉਹ ਸਾਡੇ ਨਾਲ ਤੁਰ ਪਿਆ ਸੀ। ਮੈਨੂੰ ਚੰਡੀਗੜ੍ਹ ਦੇ ਦੋਸਤਾਂ ਦੱਸਿਆ ਹੋਇਆ ਸੀ ਕਿ ਜਗਤਾਰ ਨੂੰ ਬੋੜ੍ਹਾ ਗੱਪ ਮਾਰਨ ਦੀ ਆਦਤ ਹੈ। ਜੀਪ ਵਾਲੇ ਕੋਈ ਵੀ ਸਨ, ਪਰ ਉਹਨਾਂ ਸਾਡੇ ਨਾਲ ਪੰਗਾ ਨਹੀਂ ਸੀ ਲਿਆ। ਮੇਰਾ ਛੇ ਛੁੱਟ ਲੰਬਾ ਸੁਡੈਲ ਸਰੀਰ, ਲੰਮੀ, ਸੰਘਣੀ ਕਾਲੀ ਦਾਹੜੀ ਤੇ ਨਿਡਰ ਚਿਹਗਾ, ਜਗਤਾਰ ਦਾ ਸ਼ਿਕਾਰੀਆਂ ਵਾਲਾ ਲਿਬਾਸ ਤੇ ਦਵਿੰਦਰ ਜੋਸ਼ ਦਾ ਡਾਕੂਆਂ ਵਰਗਾ ਜੁੱਸਾ ਉਹਨਾਂ ਦੀ ਬਰਾਬਰੀ ਕਰਦਾ ਸੀ।

ਚੌਹਾਲ ਤੋਂ ਚਾਰ-ਪੰਜ ਕਿਲੋਮੀਟਰ ਚੜ੍ਹਾਈ ਚੜ੍ਹ ਕੇ ਸੱਜੇ ਹੱਥ ਅੱਧਾ ਕੁ ਕਿਲੋਮੀਟਰ ਕੱਚੀ ਡੰਡੀ ਤੇ ਮੋਟਰਸਾਈਕਲ ਗੜਗੜਾਉਂਦਾ ਹੋਇਆ ਸ਼ਾਹ ਨੂਰ ਜਮਾਲ ਦੀ ਦਰਗਾਹ ਦੇ ਵਿਹੜੇ ਵਿੱਚ ਜਾ ਰੁਕਿਆ। ਜਗਤਾਰ ਇੱਥੇ ਪਹਿਲੀ ਵਾਰ ਆਇਆ ਸੀ। ਸਵੇਰ ਦੇ ਗਿਆਰਾਂ ਵੱਜੇ ਸਨ। ਦਰਗਾਹ ਦਾ ਮੁਖੀਆ ਬੱਕਰੇ ਦੇ ਮੀਟ ਨਾਲ ਸੰਤਰਾ-ਮਾਲਟਾ ਸਰਾਬ ਪੀ ਰਿਹਾ ਸੀ।

ਜਗਤਾਰ ਨੇ ਬੜੇ ਅਦਬ ਨਾਲ ਉਸਨੂੰ ਸਿਜਦਾ ਕੀਤਾ ਤੇ ਸਾਹਮਣੇ ਬਹਿ ਗਿਆ। ‘ਜੋਸ਼’ ਜਗਤਾਰ ਦੇ ਸੱਜੇ ਪਾਸੇ ਬਹਿ ਗਿਆ। ਦਰਗਾਹ ਦਾ ਮੁਖੀਆ ਮੇਰਾ ਵਾਕਫ ਸੀ। ਹੁਸ਼ਿਆਰਪੁਰ ਵਿਚ ਆਰਮੀ ਦੇ ਪੁਰਾਣੇ ਮੇਟਰਸਾਈਕਲਾਂ ਨੂੰ ਨਵਾਂ ਨਕੋਰ ਬਣਾ ਕੇ ਢਾਈ-ਪੈਂਡੇ ਤਿੰਨ ਹਜ਼ਾਰ ਵਿਚ ਵੇਚਣ ਵਾਲਾ ਟਕਸਾਲੀ ਮਕੈਨਿਕ ਸਰਦਾਰ ਗੁਰਦੇਵ ਸਿੰਘ ਦਰਵੇਸ਼ ਦਾ ਚੇਲਾ ਸੀ। ਦਰਵੇਸ਼ ਕਈ ਵਾਰ ਤਕਰੀਬਨ ਡੇਢ ਕਨਾਲ ਖੁੱਲ੍ਹੇ ਗੁਰਦੇਵ ਦੇ ਗੈਰਗਜ ਵਿਚ ਆ ਬਿਰਾਜਮਾਨ ਹੁੰਦਾ। ਉਸ ਦਿਨ ਗੁਰਦੇਵ ਕੋਈ ਕੰਮ ਨਾ ਕਰਦਾ। ਬੰਦ ਬੋਤਲ ਆ ਜਾਂਦੀ, ਹੋਰ ਚੇਲੇ ਜੁੜਨੇ ਸ਼ੁਰੂ ਹੋ ਜਾਂਦੇ। ਬੰਦ ਬੋਤਲਾਂ ਆਈ ਜਾਂਦੀਆਂ, ਖੁੱਲ੍ਹੀ ਜਾਂਦੀਆਂ, ਖਲਾਸ ਹੋਈ ਜਾਂਦੀਆਂ, ਤੇ ਚੱਲ ਸੌ ਚੱਲ। ਮੈਂ ਆਪਣੇ ਦੌਸਤ ਕਪਿਲ ਦੇ ਘਰ ਗੁਰਦੇਵ ਦੇ ਗੁਆਂਦ ਹੀ ਰੱਹਿਦਾ ਸਾਂ, ਤੇ ਇਸ ਰੂਹਾਨੀ ਮਹਿਫਿਲ ਵਿਚ ਵੀ ਹਾਜ਼ਰੀ ਲੁਆਉਂਦਾ ਸਾਂ।

“ਗੁਰਦੇਵ ਦਾ ਕੀ ਹਾਲ ਹੈ? ਦਰਵੇਸ਼ ਜੀ ਮੈਨੂੰ ਸੰਬੋਧਿਤ ਹੋਏ। “ਖੁਸ਼-ਬਾਸ਼ ਹਨ।” “ਇਹ ਸ਼ਾਇਰ ਜਗਤਾਰ ਜੀ ਹਨ ਤੇ ਇਹ ਗਲਗੇ ਜੋਸ਼ ਸਾਹਿਬ। ਜਗਤਾਰ ਹੋਰੀਂ ਸਾਡੇ ਕਾਲਜ ਲੈਕਚਰਰ ਬਣ ਕੇ ਆਏ ਹਨ। ਇਹਨਾਂ ਨੂੰ ਸ਼ਿਕਾਰ ਦੀ ਲਤ ਹੈ। ਮੈਂ ਸੋਚਿਆ ਸ਼ਿਵਾਲਿਕ ਦੇ ਤੱਤਰ-ਬਟੇਰਿਆਂ, ਹਿਰਨਾਂ, ਬਾਰਾਂਸਿਗਿਆਂ ਨਾਲ ਇਹਨਾਂ ਦੀ ਜਾਣਕਾਰੀ ਕਰਵਾ ਦਿਆਂ।” ਦਰਵੇਸ਼ ਨੂੰ ਮੈਂ ਆਪਣੇ ਆਉਣ ਦਾ ਮੰਤਵ ਦੱਸਿਆ। “ਮੇਟਰਸਾਈਕਲ ਇੱਥੇ ਹੀ ਖੜਾ ਕਰ ਜਾਓ, ਬੱਦਲ ਬਣ ਰਹੇ ਹਨ, ਬਾਰਿਸ਼ ਦੇ ਅਸਾਰ ਹਨ, ਜਲਦੀ ਚੱਕਰ ਮਾਰ ਆਓ।” ਦਰਵੇਸ਼ ਨੇ ਹਦਾਇਤ ਕੀਤੀ।

ਤੇ ਅਸੀਂ ਢਾਲਾਨ ਉੱਤੇ ਚੜ੍ਹਾਈ ਕਰ ਦਿੱਤੀ। ਜੋਸ਼ ਨੂੰ ਕੀ ਪਤਾ ਸੀ ਕਿ ਸ਼ਿਕਾਰ ਤੇ ਜਾਣ ਲਈ ਹੰਟਰ ਸ਼ੂ ਚਾਹੀਦੇ ਹਨ। ਅੱਧਾ ਕੋਹ ਵੀ ਨਹੀਂ ਸੀ ਚੜ੍ਹੇ ਕਿ ਉਸਦੀ ਵੱਧਰ ਵਾਲੀ ਕਾਲੀ ਸੈਡਲ ਟੁੱਟ ਗਈ। ਜਗਤਾਰ ਨੂੰ ਸਾਹ ਚੜ੍ਹਨ ਲੱਗਾ। ਸਾਹ ਲੈਣ ਲਈ ਅਸੀਂ ਕੁਰ ਗਏ। “ਦਰਹਕੀਕਤ ਮੈਨੂੰ ਬਰੋਂਕਾਈਟਸ ਦੀ ਸ਼ਿਕਾਇਤ ਹੈ।” ਉਹ ਦਮੇ ਨੂੰ ਬਰੋਂਕਾਈਟਸ ਦੀ ਮਰਜ਼ ਦੱਸ ਕੇ ਆਪਣੇ ਅੰਗਰੇਜ਼ੀ ਜਾਣਦੇ ਹੋਣ ਦਾ ਪ੍ਰਭਾਵ ਪਾ ਰਿਹਾ ਸੀ। “ਪਰ ਅੱਜ ਕੋਈ ਖੜਤਾ ਨਹੀਂ। ਮੈਂ ਟੀਕਾ ਲਾ ਕੇ ਹੀ ਤੁਰਿਆ ਹਾਂ।” ਉਸਨੇ ਇਹ ਵੀ ਦੱਸ ਦਿੱਤਾ ਕਿ ਉਹ ਨਾੜੀ ਵਿਚ ਖੁਦ ਹੀ ਟੀਕਾ ਲਾ ਲੈਂਦਾ ਹੈ।

“ਬੱਦਲ ਸੰਘਣੇ ਹੋਈ ਜਾਂਦੇ ਹਨ, ਅੱਗੇ ਕੀ ਜਾਣਾ ਹੈ, ਇਹ ਕੋਈ ਸ਼ਿਕਾਰ ਵਾਲਾ ਮੌਸਮ ਹੈ? ਇੱਥੇ ਹੀ ਘੁੱਟ-ਘੁੱਟ ਲਾ ਲਵੇ।” ‘ਜੋਸ਼’ ਦਾਰੂ ਪੀਣ ਲਈ ਕਾਹਲਾ ਪੈ ਰਿਹਾ ਸੀ। ਉਹ ਸ਼ਾਇਦ ਪਛਤਾ ਰਿਹਾ ਸੀ, ਕਿ ਉਹ ਦਰਵੇਸ਼ ਕੋਲ ਹੀ ਕਿਉਂ ਨਹੀਂ ਬੈਠ ਗਿਆ। ਉੱਥੇ ਦਾਰੂ ਦਾ ਲੰਗਰ ਛੱਡ ਕੇ ਉਹ ਦੋ ਮੂਰਖਾਂ ਨਾਲ ਜੰਗਲ ਵਿਚ ਝਾੜੀਆਂ ਮਿਧਦਾ ਆਪਣਾ ਪੈਣੀਆਂ ਰੁਪਦੀਆ ਦਾ ਸੈਡਲ ਤੁੜਵਾ ਚੁੱਕਾ ਸੀ, ਜਿਸ ਲਈ ਉਸਨੂੰ ਬੀਵੀ ਨੂੰ ਸਫ਼ਾਈ ਦੇਣੀ ਪੈਣੀ ਸੀ। “ਸ਼ਿਕਾਰ ਕਰਨ ਆਏ ਹਾਂ ਕਿ ਦਾਰੂ ਪੀਣ?” ਜਗਤਾਰ ਉਸ ਨੂੰ ਟੁੱਟ ਕੇ ਪਿਆ। “ਪਰ ਬਾਬਿਊ, ਸ਼ਿਕਾਰ ਹੈ ਕਿੱਥੇ?” ‘ਜੋਸ਼’ ਦਾ ਸਵਾਲ ਵੀ ਜਾਇਜ਼ ਸੀ...। ਜਗਤਾਰ ਇਕਦਮ ਤੁਬਕ ਕੇ ਖੜਾ ਹੋ ਗਿਆ। ਸਾਹਮਣੇ ਪਹਾੜ ਵੱਲ ਦੇਖੋ...। ਸੱਚਸੁੱਚ ਇਕ ਚੌਪਾਇਆ ਆਕਾਰ ਫਿਰਦਾ ਨਜ਼ਰ ਆਇਆ ਤੇ ਫੇਰ... ਖੱਡ ਕੀ, ਝਾੜੀ ਕੀ, ਪੱਥਰ ਕੀ, ਪਹਾੜੀ ਕੀ... ਅੱਧੇ ਘੰਟੇ ਵਿਚ ਉਸ ਵੱਡੀ ਪਹਾੜੀ ’ਤੇ ਪਹੁੰਚ ਗਏ। ਸ਼ਿਕਾਰ ਅਲੋਪ ਹੋ ਚੁਕਿਆ ਸੀ। ‘ਜੋਸ਼’ ਘਾਰ ਤੇ ਬੈਠ ਗਿਆ। “ਸ਼ਿਕਾਰੀ ਏਨੀ ਛੇਤੀ ਹਾਰ ਨਹੀਂ ਮੰਨਦੇ। ਚਲੋ ਛੂੰਡਦੇ ਹਾਂ। ਨੇੜੇ ਹੀ ਕਿਤੇ

ਛੁਪਿਆ ਹੋਵੇਗਾ।” ਜਗਤਾਰ ਨੇ ਪ੍ਰੇਰਿਆ ਤੇ ਅਸੀਂ ਢਲਵਾਨ ਤੇ ਠਿੱਲ੍ਹ ਪਏ। ਜਗਤਾਰ ਅਚਾਨਕ ਠਿੱਕਿਆ, ਬੰਦੂਕ ਤਾਣ ਲਈ ਤੇ ਟ੍ਰਿਗਰ ’ਤੇ ਹੱਥ ਰੱਖ ਲਿਆ... ਗੋਲੀ ਦੀ ਆਵਾਜ਼ ਨਹੀਂ ਆਈ। ਇਕ ਤਕੜਾ ਬੁਰਾ ਕੱਟਾ ਝਾੜੀ ਪਿੱਛੇ ਚਰ ਰਿਹਾ ਸੀ।

ਇਸ ਤੋਂ ਪਿੱਛੋਂ ਜਗਤਾਰ ਨੇ ਵੀ ਨਾ ਕਿਹਾ ਕਿ ਸ਼ਿਕਾਰੀ ਏਨੀ ਛੇਤੀ ਹਾਰ ਨਹੀਂ ਮੰਨਦੇ, ‘ਜੋਸ਼’ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਤੇ ਮੈਂ ਅਸਮਾਨੀ ਬਿਜਲੀ ਚਮਕਣ ਦੀ ਸਪੀਡ ਵਿਚ ਬੋਤਲ, ਗਿਲਾਸ ਤੇ ਪਾਣੀ ਕੱਢ ਚੁੱਕਾ ਸਾਂ। ਢਲਵਾਨ ਦੀ ਵੱਖੀ ਤੇ ਪੈੱਗ ਲੱਗਣ ਲੱਗੇ। ਪਿਹਲੇ ਤੌੜ ਦੀ ਸ਼ਰਾਬ ਦੇ ਦੋ-ਦੋ ਹਾੜੇ ਲਾ ਕੇ ਤਿੰਨੇ ਸ਼ਿਕਾਰੀ ਸ਼ੁਰੂ ਵਿਚ ਆ ਗਏ। ‘ਜੋਸ਼’ ਬੋਲਿਆ, ਬਾਬਿਉ ਗੁਜ਼ਰ ਸੁਣਾਓ। ਨਿੱਕੀ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ। ਫੁਹਾਰ ਵਿਚ ਭਿੱਜਦਿਆਂ ਜਗਤਾਰ ਗਾਉਣ ਲੱਗਾ—

ਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਉਸਦਾ ਤਰਨੂੰ ਠੀਕ ਠਾਕ ਸੀ। ਪਰ ਸਾਹ ਦੀ ਕਸਰ ਕਰਕੇ ਉਸਤੋਂ ਗਾ ਨਹੀਂ ਸੀ ਹੁੰਦਾ। ਇਸੇ ਲਈ ਉਹ ‘ਸੁਰਿਦਰ ਗਿੱਲ’ ਤੇ ‘ਸ਼ਿਵ ਕੁਮਾਰ’ ਤੋਂ ਬਹੁਤ ਚਿੜਦਾ ਸੀ। ਚਿੜਦਾ ਤਾਂ ਉਹ ਮੀਸ਼ੇ ਤੋਂ ਵੀ ਸੀ।

ਮੇਰੀ ਕਿਤਾਬ ਰਿਲੀਜ਼ ਹੋਣੀ ਸੀ ਕਾਲਜ ਦੇ ਉਪਨ-ਏਅਰ ਬੀਏਟਰ ਵਿੱਚ। ਮੈਂ ਤੇ ਜਗਤਾਰ ਲੁਧਿਆਣੇ ਪ੍ਰੋ. ਮੋਹਣ ਸਿੰਘ ਦੇ ਘਰ ਸਮਾਗਮ ਤੇ ਮੁਸ਼ਾਇਰੇ ਦੀ ਪ੍ਰਧਾਨਗੀ ਲਈ ਸਮਾਂ ਨਿਸ਼ਚਿਤ ਕਰਨ ਲਈ ਪਹੁੰਚੇ। ਮੋਹਣ ਸਿੰਘ ਹੋਰੀਂ ਬੜੀ ਬੇ-ਤਕਲੱਫੀ ਅਤੇ ਮੁੱਹਬਤ ਨਾਲ ਸਿਲੇ। “ਪੱਤ ਗੋਡੀ ਵਾਲੇ ਪ੍ਰਾਉਂਟੇ ਖਾਓ।” ਉਹਨਾਂ ਨੇ ਮੱਖਣ ਨਾਲ ਭਰੀ ਬੁਰਕੀ ਮੂੰਹ ਵਿਚ ਪਾਊਂਦਿਆਂ ਪ੍ਰਾਹੁਣਾਚਾਰੀ ਦਿਖਾਈ। “ਅਸੀਂ ਬੱਸ ਚਾਹ ਪੀਵਾਂਗੇ।” ਜਗਤਾਰ ਹਲੀਮੀ ਭਰੇ ਮਾਣ ਨਾਲ ਬੋਲਿਆ। “ਤੁਲਸੀ ਵਾਲੀ ਚਾਹ ਭੇਜੋ”, ਉਹਨਾਂ ਅੰਦਰ ਆਵਾਜ਼ ਲਗਾਈ ਤੇ ਗੁਫ਼ਤਗੂ ਦਾ ਆਗਾਜ਼ ਹੋ ਗਿਆ। ਬੇਤਕੱਲਫ ਗੁਫ਼ਤਗੂ। ਪੰਜ ਕੁ ਮਿਟਾਂ ਵਿਚ ਹੀ ਜਗਤਾਰ ਗਿਲਾ ਕਰਨ ਲੱਗਾ, “ਤੁਸੀਂ ਮੀਸ਼ੇ ਨੂੰ ਮੈਥੈਂ ਵੱਧ ਸਮਝਦੇ ਹੋ।” “ਓਏ, ਮੀਸ਼ਾ ਮੇਰਾ ਵੱਡਾ ਪੁੱਤਰ ਹੈ ਤੇ ਤੂੰ ਛੋਟਾ।” ਮੋਹਣ ਸਿੰਘ ਹੋਰਾਂ ਦੇ ਮੂੰਹੋਂ ਉਹਨਾਂ ਦੀ ਕਵਿਤਾ ਵਰਗਾ ਹੀ ਸੱਚ ਕਿਰਿਆ। ਜਗਤਾਰ ਦਾ ਮੂੰਹ ਵੇਖਣ ਵਾਲਾ ਸੀ। ਜੀਵਨ ਵਿਚ ਪਹਿਲੀ ਵਾਰ ਮੈਨੂੰ ਸੰਕੇਤ ਮਿਲਿਆ ਕਿ ਵੱਡੇ ਇਨਸਾਨ ਵਾਕਿਆ ਹੀ ਵੱਡੇ ਹੁੰਦੇ ਹਨ ਤੇ ਛੋਟੇ... ਵੱਡੇ ਹੋਣ ਦੀ ਕੋਸ਼ਿਸ਼ ਵਿਚ ਲੱਗੇ ਗਹੀਦੇ ਹਨ।

“ਕਿਸੇ ਵੀ ਗਲਾਜ਼ਤ ਨੂੰ ਸ਼ਿਕਾਰ ਤੇ ਨਾਲ ਲੈ ਕੇ ਜਾਣਾ ਮਹਾ ਗਲਾਜ਼ਤ ਹੈ।” ਜਗਤਾਰ ਖਿੱਝਿਆ ਹੋਇਆ ਸੀ। “ਕੀ ਹੋਇਆ?” ਮੈਂ ਕਿਹਾ। ਮੈਨੂੰ ਲੱਗਾ ਕਿ ਉਸਦਾ ਇਸ਼ਾਰਾ ‘ਜੋਸ਼’ ਵੱਲ ਹੈ। “ਤੂੰ ਕਿੱਥੇ ਗਏਥ ਹੋ ਗਿਆ ਸੀ?” ਉਹ ਸ਼ਿਕਵੇ ਵਾਲੀ ਟੋਨ ਵਿਚ ਬੋਲਿਆ। “ਮੈਂ ਤਾਂ ਗੁਰੂਸਰ ਸੁਧਾਰ ਚਲਾ ਗਿਆ ਸੀ। ਉੱਥੇ ਹਰਜਿੰਦਰ ਨੇ ਦਾਖਲਾ ਲਿਆ ਹੈ ਤੇ ‘ਪਲੈਟੋ’ ਨਵਾਂ-ਨਵਾਂ ਪ੍ਰੋਫੈਸਰ ਲੱਗਿਆ ਹੈ। ਹਰਜਿੰਦਰ ਨੇ ਹੋਸਟਲ ਵਿਚ ਇਕ ਬਾਂਦਰ ਰੱਖਿਆ ਹੋਇਆ ਹੈ। ਦਰਹਕੀਕਤ ਉਸਦੀ ਮਾਸੂਕ ਸਿਵਲ-ਲਾਈਨ ਲੁਧਿਆਣਾ ਛੱਡ ਕੇ ਇਂਗਲੈਂਡ ਚਲੀ

ਗਈ ਤੇ ਆਪਣਾ ਪਾਲਤੂ ਬਾਂਦਰ ਉਸਨੂੰ ਗਿਫ਼ਟ ਕਰ ਗਈ ਹੈ। ਹੋਸਟਲ ਵਿਚ ਨਵਾਂ-ਨਵਾਂ ਟੀ.ਵੀ. ਲੱਗਿਆ ਹੈ। ਸਵੇਰੇ ਜਿਉਂ ਹੀ ਕਾਲਜ ਦੀ ਘੰਟੀ ਵੱਜਦੀ ਹੈ, ਬਾਂਦਰ ਐਂਟੀਨੇ ਤੇ ਚੜ੍ਹਕੇ ਝੂਟੇ ਲੈਣੇ ਸ਼ੁਰੂ ਕਰ ਦਿੰਦਾ ਹੈ। ਸ਼ਾਮ ਨੂੰ ਕਾਲਜ ਦੇ ਮੂਹਰੇ ਵਗਦੇ ਸੂਏ ਚੋਂ ਮੱਛਰਦਾਨੀ ਨਾਲ ਮੌਛੀਆਂ ਫੜਦਿਆਂ ਤੇ ਪੀ.ਏ.ਐਸ. ਦੀ ਰੇਕੀ ਕਰਦਿਆਂ ਦਿਨਾਂ ਦਾ ਪਤਾ ਈ ਨਹੀਂ ਲੱਗਿਆ।

“ਹੁਸ਼ਿਆਰਪੁਰੀਏ ਮਹਾ ਨਿਕਮਤੇ ਹਨ,” ਉਸ ਜੁਮਲਾ ਛੱਡਿਆ। “ਕੀ ਹੋਇਆ?” ਮੈਂ ਪੁੱਛਿਆ। ਹੋਣਾ ਕੀ ਹੈ? ਮੈਂ ਬੈਂਸ ਤੇ ਚੀਮੇ ਨੂੰ ਕਿਹਾ ਚਲੇ ਸ਼ਿਕਾਰ ਤੇ ਚੱਲੀਏ। ਬੈਂਸ ਦੇ ‘ਜਾਵੇ’ ਤੇ ਤਿੰਨੋਂ ਜੇਜ਼ ਤੋਂ ਉੱਤੇ ਵੱਲ ਜੰਗਲ ਵੱਲ ਨਿਕਲ ਗਏ। ਇਹ ਸੂਣ ਕੇ ਮੈਨੂੰ ਅਫਸੋਸ ਹੋਇਆ ਜੇ ਮੈਂ ਮਲਵਈ ਯਾਰ ਨੂੰ ਮਿਲਣ ਨਾ ਗਿਆ ਹੁੰਦਾ ਤਾਂ ਮੋਟਰਸਾਈਕਲ ਦੋ ਹੁੰਦੇ ਤੇ ਸ਼ਿਕਾਰੀ ਚਾਰ।

ਬੈਂਸ ਇਕਨਾਮਿਕਸ ਦਾ ਪ੍ਰੋਫੈਸਰ ਸੀ ਤੇ ਰਣਜੀਤ ਚੀਮਾ ਮੇਰਾ ਹਿਸਟਰੀ ਦਾ ਪ੍ਰੋਫੈਸਰ। ਦੋਵਾਂ ਦਾ ਸ਼ਿਕਾਰ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ।

“ਕੀ ਮਾਰਿਆ?” ਮੈਂ ਪੁੱਛਿਆ। “ਗਤ ਦੇ ਗਿਆਰਾਂ ਵਜੇ ਸੂਰਾਂ ਦਾ ਝੂੰਡ ਖਰੂਦ ਕਰਦਾ ਦਿਸਿਆ ਮੈਂ ਚੀਮੇ ਨੂੰ ਟਾਰਚ ਮਾਰਨ ਦੀ ਹਦਾਇਤ ਕੀਤੀ। ਉਹ ਉੱਕ ਗਿਆ। ਮੈਂ ਸੂਰ ਦੀ ਘੁਰ-ਘੁਰ ਤੇ ਪੱਕਾ ਛਾਇਰ ਕਰ ਦਿੱਤਾ। ਸੂਰ ਦੀ ਘੁਰ-ਘੁਰ ਦਹਾੜ ਵਿਚ ਬਦਲ ਗਈ ਤੇ ਉਹ ਖੱਡ ਵਿਚ ਲੁੜ੍ਹਕ ਗਿਆ।” ਜਗਤਾਰ ਨੇ ਦੱਸਿਆ।

ਕਿਨਾ ਕੁ ਮੀਟ ਨਿਕਲਿਆ ਤੇ ਕਿੰਨੀ ਕੂੰਛਾਂਟ? ਅਚਾਰ ਪਾ ਲਿਆ?” “ਤੈਨੂੰ ਦੱਸਿਆ ਨਹੀਂ ਕਿ ਕਿਸੇ ਗਲਾਜ਼ਤ ਨੂੰ ਸ਼ਿਕਾਰ ਤੇ ਨਹੀਂ ਲੈ ਕੇ ਜਾਣਾ ਚਾਹੀਦਾ। ਇਹਨਾਂ ਨੇ ਖੱਡ ਤੱਕ ਪਹੁੰਚਦਿਆਂ ਇੱਕ ਵਜਾ ਦਿੱਤਾ ਤੇ ਭੇੜੀਏ ਮਰਿਆ ਮਰਾਇਆ ਸ਼ਿਕਾਰ ਚੁੱਕ ਕੇ ਗਾਇਬ।” ਉਹ ਬਹੁਤ ਦੁਖੀ ਸੀ। ਕਾਰਤੂਸ ਵੀ ਗਿਆ ਤੇ ਸ਼ਿਕਾਰ ਵੀ।

“ਚਲੋ ਭੇੜੀਆਂ ਦੀ ਕਿਸਮਤ,” ਮੈਂ ਹੋਰ ਕਹਿ ਵੀ ਕੀ ਸਕਦਾ ਸੀ। “ਸੂਣ ਤਾਂ ਸਹੀ ਇਨ੍ਹਾਂ ਦੇ ਗਲਾਜ਼ਤੀ ਕਾਰਨਾਮੇ।” ਪਹਾੜੀ ਦੇ ਸਿਖਰ ਤੇ ਪਹੁੰਚੇ ਤਾਂ ਮੀਂਹ ਸ਼ੁਰੂ ਹੋ ਗਿਆ। ਇੱਕ ਬੱਕਰੀਆਂ, ਭੇਡਾਂ ਦੇ ਵਾੜੇ ਵਿਚ ਠਾਹਰ ਕਰ ਲਈ। ਉੱਥੇ ਪਹਿਲਾਂ ਹੀ ਚਾਰ ਸ਼ਿਕਾਰੀ ਇੱਕ ‘ਸਾਂਭਰ’ ਦਾ ਮਾਸ ਢੁੰਨ ਰਹੇ ਸਨ। ਗੱਦਣਾਂ ਅੱਗ ਬਾਲ ਰਹੀਆਂ ਸਨ। ਗੱਦੀ ਅੱਗ ਦੁਆਲੇ ਘੇਰਾ ਬੰਨ ਕੇ ਨੱਚ ਰਹੇ ਸਨ...

ਰਾਤੀ ਤੂ ਬਾਰਾਤੀ ਮੱਤ ਆਂਦਾ ਕੁੰਜੂਆ
ਬੈਰੀ ਭਰੀਆਂ ਬੰਦੂਕਾਂ ਹੋਅ ਅ ਅ
ਬੰਦੂਕਾਂ ਦਾ ਗਾਮ ਨਾ ਤੂ ਕਰੀ ਚੈਂਚਲੋ
ਕੁੰਜੂ ਕੱਲਾ ਬਥੇਰਾ ਹੋ ਆ ਅ ਆ।

ਦਾਰੂ ਬੁੱਲ੍ਹੀ ਚੱਲ ਰਹੀ ਸੀ। ਇਹਨਾਂ ਨੂੰ ਤਾਂ ਜਿਵੇਂ ਜੰਨਤ ਮਿਲ ਗਈ ਹੋਵੇ। ਲੱਗੇ ਹਾੜੇ ਤੇ ਹਾੜਾ ਲਾਉਣ, ਨਾਲੇ ਗਾਉਣ। (ਮੈਂ ਕਾਲਜ ਦੇ ਮਿਊਜ਼ਿਕ ਰੂਮ ਚੁੱਕਾਵੇਂ ਕਲਾਸੀਕਲ ਇਸਟਰੂਮੈਂਟ ਦੇ ਮਾਹਰ ਪ੍ਰੋਫੈਸਰ ਤੇਜ ਬਹਾਦਰ ਸਾਹਨੀ ਤੇ ਵੈਕਲ ਮਿਊਜ਼ਿਕ ਦੇ ਮਾਹਰ ਪ੍ਰੋਫੈਸਰ ਐਲ.ਡੀ. ਪ੍ਰਦੇਸੀ ਨੂੰ ਅਕਸਰ ਹੀ ਸੂਣਦਾ ਸਾਂ) ਬੈਂਸ ਤੇ ਚੀਮੇ ਨੂੰ ਨੱਚਦਿਆਂ-ਗਾਉਂਦਿਆਂ ਤਸੱਵਰ ਕਰਨਾ

ਮੇਰੇ ਲਈ...।

“ਕਰਾਰਾ ਕਰਾਰਾ ਭੁੱਜਿਆ ਮੀਟ ਦੇਖ ਇਹਨਾਂ ਦੀਆਂ ਜੀਭਾਂ ਮੂਤ ਰਹੀਆਂ ਸਨ।” ਜਗਤਾਰ ਖੜਾ ਸੀ। ਸ਼ਿਕਾਰੀ ਇਕ ਪਾਸੇ ਮੰਜਿਆਂ ਤੇ ਇਜ ਬੈਠੇ ਸਨ ਜਿਵੇਂ ਸਾਰੀ ਦੁਨੀਆਂ ਉਹਨਾਂ ਦੇ ਕਦਮਾਂ ਵਿਚ ਨਤ-ਮਸਤਕ ਹੋਵੇ। ਬੰਦੂਕਾਂ ਉਹਨਾਂ ਦੀਆਂ ਇੱਕ ਪਾਸੇ ਰੱਖੀਆਂ ਹੋਈਆਂ ਸਨ। ਮੁਖੀਆ ਸ਼ਿਕਾਰੀ ਮੈਨੂੰ ਮੁਖਾਤਿਬ ਹੋਇਆ “ਠਾਕੁਰ, ਕੁਝ ਮਾਰਿਆ?” ਮੈਂ ਕਿਹਾ, “ਸੂਰ ਮਾਰਿਆ ‘ਏਕਲ’। ਭੇੜੀਏ ਲੈ ਗਏ।” “ਚਲੋ, ਮੁਹਿਮ ਤਾਂ ਖਾਲੀ ਨਹੀਂ ਨਾ ਗਈ ਠਾਕੁਰ! ਅਸੀਂ ਸਾਂਭਰ ਮਾਰਿਆ ਹੈ। ਗੱਦੀਆਂ ਦਾ ਕਬੀਲਾ ਇਸਨੂੰ ਭੁਨ ਰਿਹਾ ਹੈ। ਸਾਰੇ ਰਲ ਕੇ ਸਾਰੀ ਰਾਤ ਜਸ਼ਨ ਮਨਾਉਂਦੇ ਹਾਂ।” ਬੈਂਸ ਤੇ ਚੀਮਾ ਮੇਰੇ ਵੱਲ ਇਜ ਝਾਕੇ ਜਿਵੇਂ ਮੈਂ ਉਹਨਾਂ ਸ਼ਿਕਾਰੀਆਂ ਦੇ ਗਿਰੋਹ ਦਾ ਹੀ ਮੈਂਬਰ ਹੋਵਾਂ। “ਚੱਕੋ ਚੱਕੋ,” ਸਾਰਿਆਂ ਨੇ ਗਿਲਾਸ ਉਲਾਰੇ। ਮੁਖੀਆ ਗੱਦੀ ਨੇ ਭੁੱਜਾ ਮੀਟ ਪਰਾਤ ਵਿਚ ਪਾਇਆ, ਗੋਲ-ਦਾਇਰੇ ਦੇ ਵਿਚਕਾਰ ਟਿਕਾਇਆ ਤੇ ਮੁਖੀਆ ਗੱਦਣ ਨੇ ਸਭ ਦੇ ਸਾਹਮਣੇ ਸਿਲਵਰ ਦੇ ਕੌਲੇ ਰੱਖ ਦਿੱਤੇ।

“ਇਹਨਾਂ ਦੋਹਾਂ ਨੇ ਸਭ ਤੋਂ ਪਹਿਲਾਂ ਕੌਲੇ ਭਰਵਾਏ।”... ਜਦੋਂ ਮੈਨੂੰ ਪਾਉਣ ਲੱਗੇ ਤਾਂ ਕੌਲਾ ਮੂਧਾ ਮਾਰ ਦਿੱਤਾ। ਮੁਖੀਆ ਸ਼ਿਕਾਰੀ ਮੇਰੀਆਂ ਅੱਖਾਂ ਵਿਚ ਝਾਕਿਆ, “ਠਾਕੁਰ ਇਹ ਕੀ?” ਮੈਂ ਕਿਹਾ, “ਇੱਕ ਸ਼ਿਕਾਰੀ ਦੂਜੇ ਸ਼ਿਕਾਰੀ ਦਾ ਸ਼ਿਕਾਰ ਨਹੀਂ ਖਾਂਦਾ ਠਾਕੁਰ।” ਮੈਂ ਸਤਥੱਥ ਹੋ ਗਿਆ। “ਫੇਰ?” ਮੇਰੇ ਮੂੰਹੋਂ ਇਸ ਤੋਂ ਵੱਧ ਕੁਝ ਨਾ ਨਿਕਲਿਆ। “ਫੇਰ ਕੀ” ਮੁਖੀਏ ਨੇ ਆਪਣਾ ਕੌਲਾ ਵੀ ਮੂਧਾ ਮਾਰ ਦਿੱਤਾ। ਉਹ ਉੱਠਿਆ ਤੇ ਮੈਨੂੰ ਜੱਫੀ ਚੱਘੁਟ ਲਿਆ। “ਤੇਰੇ ਵਰਗਾ ਸ਼ਿਕਾਰੀ ਲੱਖਾਂ ਚੌਂ ਇੱਕ ਹੁੰਦਾ ਹੈ ਠਾਕੁਰ! ਮੈਂ ਵੀ ਤਾਂ ਖਾਵਾਂਗਾ ਜੇ ਤੂੰ ਭੋਗ ਲਗਾਵੇਗਾ।”

ਮੈਨੂੰ ਲੱਗਿਆ, ਜਗਤਾਰ ਤਾਂ ਬੜਾ ਜਿੱਦੀ ਸੁਣੀਦਾ ਹੈ, ਕਹੇਗਾ, “ਕਦੇ ਮੈਂ ‘ਸਾਂਭਰ’ ਮਾਰਾਂਗਾ ਫੇਰ ਕੱਠੇ ਖਾਵਾਂਗੇ।” ਪਰ...। “ਫੇਰ” ਮੈਂ ਪੁੱਛ ਹੀ ਲਿਆ। “ਫੇਰ ਕੀ, ਇਹ ਤਾਂ ਦੋਵੇਂ ਹੀ ਦੋ-ਦੋ ਕੌਲੇ ਚਟਮ ਕਰ ਚੁੱਕੇ ਸਨ। ਮੈਂ ਤੇ ਮੁਖੀਏ ਨੇ ਇੱਕ ਕੌਲੇ ਵਿਚੋਂ ਖਾਧਾ। ਇਹ ਵੀ ਸ਼ਿਕਾਰੀਆਂ ਦਾ ਦਸਤੂਰ ਹੈ।”

ਤੇ ਗੱਦੀ ਤੇ ਗੱਦਣਾ? ਮੈਂ ਪੁੱਛਿਆ। “ਬੱਸ ਪੁੱਛ ਨਾ। ਇੱਕ ਗੱਦਣ ’ਤੇ ਤਾਂ ਮੈਂ ਉਸੇ ਵੇਲੇ ਸ਼ਿਅਰ ਲਿਖ ਦਿੱਤਾ-

ਅੱਖਾਂ ਉਸ ਦੀਆਂ ਤਿਤਲੀਆਂ
ਗੱਲ੍ਹੀਂ ਫੜਕਣ ਮਛਲੀਆਂ
ਐਸਾ ਪੀਡਾ ਜਿਸਮ ਹੈ
ਜਿਉਂ ਕਾਠਾ ਅਖਰੋਟ।

“ਵਾਹ! ਸੁੰਦਰੀ ਤੇ ਸੁੰਡੋਲ ਸਰੀਰ ਦੀ ਆਹਲਾ ਮੰਜ਼ਰਕਸ਼ੀ।” ਮੈਂ ਕਿਹਾ। ਮੇਰੇ ਜਿਹਨ ਵਿਚ ਸੋਭਾ ਸਿੰਘ ਦਾ ਆਇਲ ਕਲਰ ਵਿਚ ਬਣਾਇਆ ‘ਗੱਦਣ ਐਨ ਦਾ ਵੇਅ ਟੂ ਗਧੇਰਨ’ ਘੁੰਮ ਗਿਆ। ਬੰਸਤੀ ਪੁਸ਼ਾਕ ਵਿਚ ਗਿੱਠੀ ਗੱਠੀ ਪੀਡੀ ਮੁਟਿਆਰ ਗੱਦਣ। ‘ਗਧੇਰਨ’ ਅੰਦਰੋਟੇ ਦੇ ਰਸਤੇ ਵਿਚ ਗੱਦੀਆਂ ਦਾ ਇੱਕ ਵੱਡਾ ਮਰਕਜ਼ ਹੈ। “ਸੋਭਾ ਸਿੰਘ ਨੇ ਵੀ ਗੱਦਣ ਦੀ ਮੂਬਸੂਰਤ ਪੱਟਿਗ ਬਣਾਈ ਹੈ, ਸ਼ਾਇਦ ਤੁਸੀਂ ਕਿਸੇ ਆਰਟ ਗੈਲਰੀ ਵਿਚ ਦੇਖੀ ਹੋਵੇ।” ਮੈਂ ਗੱਲ ਅੱਗੇ

ਤੇਰੀ। “ਪਰ ਪੋਟਿਗ ਸ਼ਾਇਰੀ ਦਾ ਮੁਕਾਬਲਾ ਨਹੀਂ ਕਰ ਸਕਦੀ। ਕਿੱਥੇ ਸ਼ਾਇਰੀ! ਪੰਜਾਂ ਇੰਦਰੀਆਂ ਨੂੰ ਛੂਹਣ ਵਾਲੀ ਸੂਖਮ ਕਲਾ ਤੇ ਕਿੱਥੇ ਪੋਟਿਗ ਮਹਿਜ ਤਿੰਨ ਇੰਦਰੀਆਂ ਨੂੰ ਛੂਹਣ ਵਾਲੀ, ਰੰਗਾਂ ਦੀ ਖੇਡ ਮਾਤਰ। ਇਸੇ ਲਈ ਟੈਗਰ ਕਵੀ ਵੱਡਾ ਹੈ ਤੇ ਪੋਟਰ ਛੋਟਾ। ਦਰਹਕੀਕਤ ਹਰ ਪੋਟਰ, ਨਾਵਲਸਟ, ਕਹਾਣੀਕਾਰ ਪਹਿਲਾਂ ਕਵੀ ਬਣਨਾ ਚਾਹੁੰਦਾ ਹੈ। ਤੇ ਜਦੋਂ ਨਹੀਂ ਬਣ ਸਕਦਾ ਤਾਂ ਕਿਸੇ ਦੋਇਮ ਦਰਜੇ ਦੀ ਕਲਾ ਨੂੰ ਹੱਥ ਪੈਰ ਮਾਰਨ ਲੱਗ ਜਾਂਦਾ ਹੈ।” ਉਹ ਆਪਣੇ ਆਪ ਨੂੰ ਉੱਤਮ ਕਵੀ ਸਮਝਦਾ ਸੀ ਤੇ ਕਵਿਤਾ ਨੂੰ ਉੱਤਮ ਕਲਾ। ਮੈਂ ਕਿਤੇ ਪਿੜ੍ਹਾ ਸੀ ਕਿ ‘ਉਹ’ ਕੰਧ ਉੱਤੇ ਲੀਕ ਵੀ ਵਾਹ ਦੇਵੇ ਤਾਂ ਕਵਿਤਾ ਬਣ ਜਾਂਦੀ ਹੈ। ਮੈਨੂੰ ਇਹ ਗੱਲ ਬੜੀ ਵਾਹਯਾਤ ਲੱਗੀ ਸੀ। ਪਰ ਹੁਣ ਮੈਂ ਸਮਝ ਗਿਆ ਸਾਂ ਕਿ ਕਿਸੇ ਨੇ ਨਹੀਂ ਬਲਕਿ ਉਸ ਨੇ ਆਪਣੇ ਬਾਰੇ ਆਪ ਹੀ ਲਿਖ ਕੇ ਛਾਪ ਲਈ ਹੋਵੇਗੀ।

“ਤੂੰ ਛਾਂਗਿਆ ਰੁਖ ਪੜ੍ਹ ਲਈ ਹੈ?” ਉਸ ਮੈਨੂੰ ਸਵਾਲ ਕੀਤਾ। ਹੁਸ਼ਿਆਰਪੁਰ ਆਉਂਦਿਆਂ ਹੀ ਉਸਨੇ ਮੈਨੂੰ ਆਪਣੀ ਤਾਜ਼ੀ ਛਪੀ ਕਿਤਾਬ ਭੇਟ ਕੀਤੀ ਸੀ। ਪਰ ਇਸ ਬਾਰੇ ਕਦੇ ਗੱਲਬਾਤ ਨਹੀਂ ਸੀ ਹੋਈ। ਹੁੰਦੀ ਵੀ ਕਿਵੇਂ? ਤਿੱਤਰਾਂ, ਬਟੇਰਿਆਂ, ਕਬੂਤਰਾਂ, ਮੁਰਗਾਬੀਆਂ ਤੋਂ ਵਿਹਲ ਮਿਲਦੀ ਤਾਂ ਸ਼ਾਇਰੀ ਦੀ ਵਾਰੀ ਆਉਂਦੀ।” ਕਮਾਲ ਦੀਆਂ ਨਜ਼ਮਾਂ ਹਨ। ਖਾਸ ਤੌਰ ਤੇ ਤੁਹਾਡੀ ਆਪਣੀ ਮਾਂ, ਬੱਚੀ ਕੰਚਨ, ਵੱਡੀ ਭੈਣ, ਵੱਡੇ ਭਰਾ, ਤਿਵਾਜੀ ਸਾਹਿਬ, ਮਨਜੀਤ ਟਿਵਾਣਾ ਨੂੰ ਪਿੱਠ ਭੂਮੀ ਵਿਚ ਰੱਖ ਕੇ ਆਪਣੇ ਬਾਰੇ ਹਲਫ਼ੀਆ ਬਿਆਨ ਵਰਗੀ ਕਵਿਤਾ ਤਾਂ ਸੰਵੇਦਨਸ਼ੀਲਤਾ ਤੇ ਡਿਕਸ਼ਨ ਦਾ ਲੈਅ-ਬੱਧ ਮੁਅੱਜਜ਼ਾ ਹੈ... ਲਾਜਵਾਬ।” ਉਸਦੀਆਂ ਅੱਖਾਂ ਲਿਸ਼ਕ ਪਈਆਂ ਤੇ ਦਾਹੜੀ ਤੇ ਲੱਗਿਆ ਬਿਜ਼ਾਬ ਹੋਰ ਗੂੜ੍ਹਾ ਹੋ ਗਿਆ। “ਦਰਅਸਲ ਜਨਾਬ ਤੁਸੀਂ ਹੋ ਹੀ ਨਜ਼ਮ ਦੇ ਸ਼ਾਇਰ। ਗਜ਼ਲਾਂ ਤਾਂ ਹਮਦਰਦ, ਜੈਤੋਈ, ਤਖਤ ਸਿੰਘ, ਥਾਕੁਰ-ਭਾਰਤੀ ਤੇ ਦਵਿੰਦਰ ਜੋਸ਼ ਨੂੰ ਲਿਖਣ ਦਿਓ।” ਸੱਚਮੁਚ ਉਸ ਦੀਆਂ ਨਜ਼ਮਾਂ ਵਿੱਚ ਬਹੁਤ ਜਾਨ ਸੀ।

“ਦਰਹਕੀਕਤ ਇਹ ਕਿਤਾਬ ਮੈਂ ਸਾਹਿਤ ਅਕੈਡਮੀ ਐਵਾਰਡ ਜਿੱਤਣ ਲਈ ਛਪਵਾਈ ਹੈ। ਆਪਣੀਆਂ ਸਾਰੀਆਂ ਕਿਤਾਬਾਂ ਵਿਚੋਂ ਚੋਣਵੀਆਂ ਨਜ਼ਮਾਂ ਇੱਕ ਥਾਂ ਕੀਤੀਆਂ ਹਨ।” ਸਾਹਿਤ-ਅਕੈਡਮੀ ਐਵਾਰਡ ਵੀ ਐਨ. ਤਿਵਾਜੀ ਨੂੰ ‘ਛੁਟਪਾਬ ਤੋਂ ਗੈਰਾਜ’ ਤਕ ਕਵਿਤਾ ਸੰਗ੍ਰਹਿ ਉੱਤੇ ਮਿਲ ਚੁੱਕਾ ਸੀ। ਜਿਸ ਵਿਚ ਇਕ ਵੀ ਕਵਿਤਾ ਕੰਮ ਦੀ ਨਹੀਂ ਸੀ। ਉਸ ਸ਼ਾਮ ਮੈਨੂੰ ਜਗਤਾਰ ਦੀ ਇਸ ਰੀਝ ਦਾ ਪਤਾ ਲੱਗਾ ਕਿ ਉਹ ਐਵਾਰਡ ਹਾਸਲ ਕਰਨ ਲਈ ਕਿੰਨਾ ਆਤੁਰ ਹੈ ਤੇ ਆਪਣੇ ਆਪ ਨੂੰ ਇਸਦਾ ਨੰਬਰ ਇੱਕ ਹੱਕਦਾਰ ਸਮਝਦਾ ਹੈ। ਮੈਨੂੰ ਵੀ ਇਹ ਗੱਲ ਜੱਚਦੀ ਸੀ ਕਿ ਜੇ ‘ਮੀਸ਼ੇ’ ਨੂੰ ਐਵਾਰਡ ਮਿਲ ਸਕਦਾ ਹੈ ਤਾਂ ਸੁਰਿਦਰ ਗੱਲ ਜਾਂ ਜਗਤਾਰ ਨੂੰ ਕਿਉਂ ਨਹੀਂ? ਫਿਰ ਮੈਨੂੰ ਇਸ ਗੱਲ ਦੀ ਸਮਝ ਵੀ ਆ ਗਈ। ਉਹ ਆਪਣੇ ਲੜਾਕੇ ਸੁਭਾਅ ਅਤੇ ਮੂੰਹਫਟ ਬੋਲਬਾਣੀ ਕਰਕੇ ਪਿੱਛੇ ਧੱਕਿਆ ਜਾਂਦਾ ਰਿਹਾ ਹੋਵੇਗਾ। ਕਰੀਬ ਦੋ ਦਹਾਕਿਆਂ ਬਾਅਦ, ਜਦੋਂ ਕਿ ਮੇਰਾ ਉਸ ਨਾਲ ਸੰਪਰਕ ਟੁੱਟਿਆਂ ਵਾਹਵਾ ਦੇਰ ਹੋ ਚੁਕੀ ਸੀ, ਇਕ ਮੁਸ਼ਾਇਰੇ ਦੀ ਸ਼ਾਮ ਦੋਸਤਾਂ ਦੀ ਮਹਿਫਿਲ ਵਿੱਚ ਗੱਲ ਚੱਲ ਪਈ। ਇਕ ਕਵੀ ਨੇ ਚਿੰਤਾ ਪ੍ਰਗਟਾਈ! ਜਗਤਾਰ ਬਹੁਤ ਬਿਮਾਰ ਰਹਿਣ ਲੱਗ ਪਿਆ ਹੈ। ਅੱਖਾਂ ਤੋਂ ਬਹੁਤ ਘੱਟ ਦਿਸਦਾ ਹੈ। ਵਾਰ-ਵਾਰ ਪਿਸ਼ਾਬ ਜਾਣਾ ਪੈਂਦਾ ਹੈ।... ਚਿੰਤਾ ਨਾ ਕਰੋ। ਦਮੇ ਦਾ ਮਰੀਜ ਛੇਤੀ ਨਹੀਂ ਮਰਦਾ ਹੁੰਦਾ। ਤੇ ਨਾਲੇ ਜਗਤਾਰ ਨੂੰ ਤਾਂ ਮੌਤ ਆਉਣੀ ਹੀ ਨਹੀਂ ਜਦੋਂ ਤੱਕ ਸਾਹਿਤ ਅਕੈਡਮੀ ਐਵਾਰਡ ਨਹੀਂ

ਮਿਲ ਜਾਂਦਾ ।” ਦਾਰੂ ਪੀਂਦੇ ਸਾਰੇ ਸ਼ਾਇਰਾਂ ਨੇ ਮੇਰੀ ਗੱਲ ਹਾਸੇ ਵਿੱਚ ਪਾ ਦਿੱਤੀ। ਪਰ ਮੈਂ ਸੱਚਮੁਚ ਅੰਦਰੋਂ ਬੋਹੁਦ ਦੁਖੀ ਸਾਂ। ਹਰ ਟੱਟਪੂਜੀਏ ਨੂੰ ਐਵਾਰਡ ਮਿਲ ਚੁੱਕਾ ਸੀ ਤੇ ਜਗਤਾਰ... ਮੈਰਾ! ਅੰਤ ਉਸ ਨੂੰ ਐਵਾਰਡ ਮਿਲ ਹੀ ਗਿਆ, ਤੇ ਉਹ ਵੀ ਗਾਜ਼ਲਾਂ ਦੀ ਇੱਕ ਕਿਤਾਬ ਤੇ, ਜਿਸਦਾ ਨਾਂ ਮੈਨੂੰ ਬਹੁਤ ਹੀ ਅਜੀਬ ਲੱਗਿਆ ‘ਚਨੁੱਕਰੀ ਸ਼ਾਮ’।

ਮੌਲਵੀ ਗੁਲਾਮ ਰਸੂਲ ਦੇ ਪਿੰਡ ਤੋਂ ਬਿਆਸ ਦਰਿਆ ਦਾ ਮੰਡ ਦੋ ਢਾਈ ਕੋਹ ਦੀ ਦੂਰੀ ਤੇ ਹੈ।

“ਦਰਹਕੀਕਤ ਮੌਲਵੀ ਗੁਲਾਮ ਰਸੂਲ ਦੀ ਇੱਜਤ ਮੁੰਹਮਦ ਸਾਹਿਬ ਤੋਂ ਬਾਅਦ ਪਾਕਿਸਤਾਨ ਵਿਚ ਬਹੁਤ ਬੁਲੰਦੀ ਵਾਲੀ ਸਮਝੀ ਜਾਂਦੀ ਹੈ। ਪਹਿਲਾਂ ਉਸ ਦੇ ਘਰ ਦੀ ਜ਼ਿਆਰਤ ਕਰ ਲਵਾਂਗੇ, ਬਾਅਦ ਵਿਚ ਮੰਡ ਚੋਂ ਮੁਰਗਾਬੀਆਂ ਮਾਰਾਂਗੇ।” ਮੌਲਵੀ ਸਾਹਿਬ ਦਾ ਘਰ ਖੇਲਾ ਬਣ ਚੁਕਿਆ ਸੀ। ਸਿਰਫ਼ ਇੱਕ ਪੱਕੀ ਕੰਧ ਖੜੀ ਸੀ, ਜਿਸ ਉੱਤੇ ਨਾਨਕਸ਼ਾਹੀ ਇੱਟਾਂ ਨਾਲ ਹੁੱਕੇ ਦਾ ਆਕਾਰ ਬਣਿਆ ਹੋਇਆ ਸੀ। ਮੈਂ ਆਪਣੇ ਕੈਮਰੇ ਨਾਲ ਹੁੱਕੇ ਦੀ ਫੋਟੋ ਖਿੱਚ ਲਈ ਤੇ ਮੇਟਰਸਾਈਕਲ ਨੂੰ ਕਿੱਕ ਮਾਰ ਦਿੱਤੀ।

ਇਕ ਦਿਨ ਪਹਿਲਾਂ ਮੀਂਹ ਪਿਆ ਸੀ। ਅੱਤ ਦੀ ਗਰਮੀ, ਤਿੱਖੜ ਦੁਪਹਿਰ, ਚਿੱਕੜ ਨਾਲ ਭਰੀਆਂ ਕੱਚੀਆਂ ਡੰਡੀਆਂ, ਝਾੜੀਆਂ ਵਿਚੋਂ ਤਿਲਕਦਾ, ਡਿਗਦਾ ਡਿਗਦਾ ਮੇਟਰਸਾਈਕਲ ਮੈਂ ਇਕ ਵੱਡੇ ਸਾਰੇ ਡੰਮ੍ਹ ਦੇ ਕਿਨਾਰੇ ਜਾ ਖੜਾ ਕੀਤਾ। ਤਿੰਨ ਚਾਰ ਦਰਜਨ ਮੌਟੀਆਂ ਮੁਰਗਾਬੀਆਂ ਸ਼ਾਨ ਨਾਲ ਤੈਰ ਰਹੀਆਂ ਸਨ। ਮੈਂ ਅਜੇ ਸੰਭਲ ਹੀ ਰਿਹਾ ਸਾਂ ਕਿ ਜਗਤਾਰ ਫੁਰਤੀ ਨਾਲ ਡੰਮ੍ਹ ਦੇ ਕਿਨਾਰੇ ਵੱਲ ਨੂੰ ਵਹਿਆ। ਯਾਦ ਨਹੀਂ। ਪਰ ਕੁਝ ਤਾਂ ਹੋਇਆ ਹੀ ਹੋਣੈ ਕਿ ਮੇਰਾ ਉੱਚੀ-ਉੱਚੀ ਹਾਸਾ ਨਿਕਲ ਗਿਆ। ਉਹ ਮੇਰੇ ਵੱਲ ਗੁਸੇ ਨਾਲ ਝਾਕਿਆ। “ਕਮਾਲ ਦੀ ਮੁਰਖਤਾ ਹੈ, ਸਾਹਮਣੇ ਸ਼ਿਕਾਰ ਹੈ ਤੇ ਤੂੰ ਹੱਸੀ ਜਾ ਰਿਹੈ। ਸ਼ਿਕਾਰੀ ਹੀ ਹੱਸਣ ਲੱਗ ਪੈਣ ਤਾਂ ਸਵਾਹ ਸ਼ਿਕਾਰ ਮਾਰਨਗੇ। ਤੈਨੂੰ ਮੁਰਗਾਬੀ ਦੇ ਕਰੈਕਟਰ ਦਾ ਨਹੀਂ ਪਤਾ। ਇਹ ਬੜਾ ਸੈਂਸਟਿਵ ਪੰਛੀ ਹੈ। ਝੱਟ ਸਰਸਰਾਹਟ ਮਹਿਸੂਸ ਕਰ ਲੈਂਦਾ ਹੈ ਤੇ ਗਾਇਬ ਹੋ ਜਾਂਦਾ ਹੈ।” ਪਤਾ ਨਹੀਂ ਮੁਰਗਾਬੀਆਂ ਮੇਰੇ ਹਾਸੇ ਦੀ ਸਰਸਰਾਹਟ ਨਾਲ ਜਾਂ ਆਲੇ ਦੁਆਲੇ ਚਰਦੀਆਂ ਮੱਝਾਂ ਦੇ ਅੰਝਿੰਗਣ ਨਾਲ ਚੁੱਭੀ ਮਾਰ ਗਈਆਂ। ਇਕ ਮੁਰਗਾਬੀ ਅਜੇ ਵੀ ਸ਼ਾਨ ਨਾਲ ਤੈਰ ਰਹੀ ਸੀ। ਜਗਤਾਰ ਨੇ ਨਿਸ਼ਾਨਾ ਸਾਧਿਆ ਤੇ... ਠਾਹ...। .. ਕਰੜਬਰੜੀ ਦਾਹੜੀ ਵਾਲਾ ਬਜ਼ੁਰਗ, ਜੋ ਕਿ ਮੱਝਾਂ ਚਾਰ ਰਿਹਾ ਸੀ, ਮੇਰੇ ਕੋਲ ਆ ਖੜ੍ਹਾ ਹੋਇਆ। ਏਨੇ ਵਿਚ ਜਗਤਾਰ ਆਪਣੀ ਬੈਲਬਾਟਮ ਲਾਹ ਚੁੱਕਿਆ ਸੀ, ਜੋ ਉਸ ਨੇ ਮੇਟਰਸਾਈਕਲ ਦੇ ਹੈਂਡਲ ਤੇ ਟੰਗ ਦਿੱਤੀ ਤੇ ਬ੍ਰੇਕਾਂ ਵਾਲੇ ਕੱਛੇ ਦੇ ਨਾਲੇ ਵਿਚ ਕੱਛੇ ਦੇ ਪੌਂਚੇ ਤੇ ਕਮੀਜ਼ ਟੁੰਗ ਕੇ ਤੇਜ਼ੀ ਨਾਲ ਡੰਮ੍ਹ ਵਿਚ ਜਾ ਵੜਿਆ। ਅੱਗੇ ਪਾਣੀ ਛੂੰਘਾ ਸੀ। ਗੋਤਾ ਲੱਗਣ ਤੋਂ ਪਹਿਲਾਂ ਹੀ ਉਹ ਵਾਪਸ ਮੁੜ ਪਿਆ। ਗੁਲਾਬਾਂਸੀ ਦੀ ਝਾੜੀ ਪਿੱਛੇ ਜਾ ਕੇ ਕਮੀਜ਼ ਨਿਚੋੜੀ, ਪੈਂਟ ਪਾਈ ਤੇ ਕੱਛਾ ਨਿਚੋੜ ਕੇ ਮੇਟਰਸਾਈਕਲ ਦੀ ਡਿੱਗੀ ਚ ਰੱਖ ਦਿੱਤਾ। ਮੈਂ ਕਿੱਕ ਮਾਰ ਕੇ ਮੇਟਰਸਾਈਕਲ ਸਿੱਧਾ ਕੀਤਾ। ਕਰੜ ਬਰੜੀ ਦਾਹੜੀ ਵਾਲਾ ਬਜ਼ੁਰਗ ਇਸ ਸਾਰੇ ਕੌਤਕ ਨੂੰ ਬੜੀ ਨੀਝ ਲਾ ਕੇ ਦੇਖ ਰਿਹਾ ਸੀ। ਟਾਂਡੇ ਪਹੁੰਚ ਕੇ ਇਕ ਢਾਬੇ ਵਿਚ ਅਸੀਂ ਰੋਟੀ ਖਾਣ ਬੈਠ ਗਏ। ਬੁਰਕੀ ਮੂੰਹ ਵਿਚ ਪਾਉਂਦਾ ਜਗਤਾਰ ਮੈਨੂੰ ਮੁਖਾਤਿਬ ਹੋਇਆ—

“ਉਹ ਹਰਾਮਜ਼ਾਦਾ ਬੁੱਢਾ ਵੇਖਿਆ ਕਿਵੇਂ ਸਾਡੇ ਵੱਲ ਮੁਸਕੁਣੀ-ਮੁਸਕੁਣੀ ਝਾਕ ਰਿਹਾ

ਸੀ।” “ਮੈਂ ਖਿਆਲ ਨਹੀਂ ਕੀਤਾ।” ਮੈਂ ਕਿਹਾ।

“ਬੱਸ ਇਹੋ ਤਾਂ ਇੱਕ ਸਿਖਾਂਦਰੂ ਸ਼ਿਕਾਰੀ ਤੇ ਮੰਝੇ ਹੋਏ ਸ਼ਿਕਾਰੀ ਵਿਚ ਅੰਤਰ ਹੈ। ਦਰਹਕੀਕਤ ਸਾਡੇ ਵਰਗੇ ਸ਼ਿਕਾਰੀ ਮੁਰਗਾਬੀਆਂ ਮਾਰ ਕੇ ਚਲੇ ਜਾਂਦੇ ਹਨ ਤੇ ਇਹੋ ਜਿਹੇ ਮਕਰੇ, ਬੁੱਢੇ ਚਰਵਾਹੇ ਪਿਛੋਂ ਮੁਰਗਾਬੀ ਲੱਭ ਕੇ ਐਸ਼ ਕਰਦੇ ਹਨ।” ਉਸਨੇ ਮੇਰੇ ਵੱਲ ਇੱਜ ਦੇਖਿਆ ਕਿ ਮੈਂ ਉਸ ਦੀ ਗੱਲ ਨੂੰ ਸੱਚ ਮੰਨਿਆ ਹੈ, ਫੜ ਸਮਝਿਆ ਹੈ ਜਾਂ ਗਪੈੜ ਸੰਖ। ਚਲੋ! ਉਹਨਾਂ ਦੀ ਕਿਸਮਤ। ਸਾਡਾ ਕੀ ਗਿਆ। ਇਕ ਛਾਰ੍ਹਿਆਂ ਵਾਲਾ ਕਾਰਤੂਸ। ਸਾਰੀ ਸ਼ਾਮ ਪਈ ਹੈ। ਰਸਤੇ ਵਿਚ ਹੋਰ ਸ਼ਿਕਾਰ ਮਿਲ ਜਾਵੇਗਾ।

ਆਲੋਵਾਲ ਦੇ ਪੁਲ ਤੇ ਪਹੁੰਚੇ ਤਾਂ ਬੱਥੇ ਹੱਥ ਕੋਈ ਪੰਜਾਹ ਕੁ ਛੁੱਟ ਡਾਇਆ ਮੀਟਰ 'ਚ ਫੈਲੇ ਬਾਂਸਾਂ ਦੇ ਝੁੰਡ ਉੱਤੇ ਹਜ਼ਾਰਾਂ ਕਬੂਤਰ ਅਸਮਾਨ ਵਿੱਚ ਤਾਰੀਆਂ ਲਾਉਂਦੇ ਨਜ਼ਰ ਆਏ। ਕਬੂਤਰਾਂ ਨੇ ਚਾਰ-ਪੰਜ ਪਰਵਾਜ਼ਾਂ ਭਰੀਆਂ ਤੇ ਬਾਂਸਾਂ ਦੇ ਝੁੰਡ ਵਿਚ ਬੈਠ ਗਏ। ਮੈਂ ਮੋਟਰਸਾਈਕਲ ਸਾਈਡ ਤੇ ਲਾ ਦਿੱਤਾ। ਮੈਨੂੰ ਯਾਦ ਆਇਆ ਕਿ ਜਦੋਂ ਮੈਂ ਸੱਤ ਅੱਠ ਸਾਲ ਦਾ ਬੱਚਾ ਸਾਂ ਤਾਂ ਗੜ੍ਹਸ਼ੰਕਰ ਸਾਡਾ ਰਿਸ਼ਤੇਦਾਰ ਸਿਪਾਹੀ ਵੱਡੇ ਛੱਪੜਾਂ ਕੰਢੇ ਫੈਲੇ, ਵੱਡੇ ਪਿੱਪਲਾਂ ਬੋਹੜਾਂ ਤੇ ਬੈਠੇ ਕਬੂਤਰ ਮਾਰਨ ਮੈਨੂੰ ਨਾਲ ਲੈ ਜਾਂਦਾ ਸੀ। ਨਾਲ ਉਸਦੀ ਕੁੱਤੀ ਹੁੰਦੀ ਸੀ। ਉਹ ਇੱਕ ਹੀ ਫਾਇਰ ਕਰਦਾ, ਦਸ ਪੰਦਰਾਂ ਕਬੂਤਰ ਛੱਪੜ ਵਿਚ ਆਣ ਡਿਗਦੇ। ਕੁੱਤੀ ਤਰਦੀ-ਤਰਦੀ ਜਾਂਦੀ ਤੇ ਇੱਕ-ਇੱਕ ਕਬੂਤਰ ਲਿਆ ਕੇ ਉਹਦੇ ਚਰਨਾਂ ਵਿਚ ਧਰਦੀ ਜਾਂਦੀ। ਅਸੀਂ ਕਬੂਤਰ ਝੋਲੇ 'ਚ ਪਾਉਂਦੇ ਤੇ ਘਰ ਆ ਜਾਂਦੇ। ਮੇਰੇ ਮਾਮੇ ਦਾ ਮੁੰਡਾ ਇਕਬਾਲ ਸਿੰਘ ਨਿਧੜਕ ਉਹਨਾਂ ਦੀ ਸਾਫ਼ ਸਫ਼ਾਈ ਕਰਦਾ। ਸਪੈਹਣ ਅਂਟੀ ਦੇਗ ਚਾੜ੍ਹ ਦਿੰਦੀ। ਮੇਰਾ ਛੋਟਾ ਮਾਮਾ ਬੋਤਲ ਲੈ ਆਉਂਦਾ ਤੇ ਸਾਰੇ ਰਾਤ ਦੀ ਦਾਅਵਤ ਰੰਗੀਨ ਕਰ ਲੈਂਦੇ।... ਜਗਤਾਰ ਪੁਜੀਸ਼ਨ ਲੈ ਚੁਕਿਆ ਸੀ। ਉਸਨੇ ਝੁੰਡ ਵਿਚ ਫਾਇਰ ਕੀਤਾ। ਕਬੂਤਰ ਅਸਮਾਨ ਵੱਲ ਉੱਡੇ ਤੇ ਵੀਹੀ-ਪੈੱਖੀ ਵਾਪਸ ਬਾਂਸਾਂ ਦੇ ਝੁੰਡ ਵਿਚ ਛਿੱਗ ਪਏ। ਹੁਣ ਇਹਨਾਂ ਨੂੰ ਕੱਢੇ ਕਿਹੜਾ? ਝੁੰਡ ਵਿਚ ਵੜਨ ਦੀ ਨਾ ਮੇਰੀ ਹਿੱਮਤ ਸੀ ਨਾ ਜਗਤਾਰ ਦੀ। ਮੂਹਰੇ ਕੋਈ ਫ਼ਨੀਅਰ ਬੈਠਾ ਹੋਵੇ ਤਾਂ!... ਮੈਂ ਸਿਪਾਹੀ ਅੰਕਲ ਦੀ ਕੁੱਤੀ ਨੂੰ ਯਾਦ ਕਰਦਾ ਰਿਹਾ ਤੇ ਜਗਤਾਰ ਨੇ ਸ਼ਿਕਾਰੀਆਂ ਵਾਲਾ ਇਕ ਨਵਾਂ ਪੈਂਤੜਾ ਅਪਣਾਇਆ। “ਕਬੂਤਰਾਂ ਦਾ ਕਰੈਕਟਰ ਹੈ ਕਿ ਹੁਣ ਉਹ ਬਾਂਸਾਂ ਵਿਚ ਨਹੀਂ ਜਾਣਗੇ।” ਸੱਚਮੁੰਚ ਏਦਾਂ ਹੀ ਹੋਇਆ। ਕਬੂਤਰਾਂ ਨੇ ਅਸਮਾਨ ਵਿਚ ਦੋ ਤਿੰਨ ਪਰਵਾਜ਼ਾਂ ਭਰੀਆਂ ਤੇ ਪੁਲ ਦੇ ਬੱਲੇ ਜਾ ਬੈਠੇ। “ਮੈਂ ਦੂਜੇ ਪਾਸੇ ਜਾ ਕੇ ਵੱਟਾ ਮਾਰਦਾ ਹਾਂ! ਅੱਗੇ ਤੁਹਾਡਾ ਨਿਸ਼ਾਨਾ।” ਮੈਂ ਦੋ ਤਿੰਨ ਵੱਟੇ ਲੈ ਕੇ ਪੁਲ ਦੇ ਸੱਜੇ ਹੱਥ ਚੋਆ ਦੀ ਢਲਾਨ ਤੇ ਸ਼ਹਿ ਕੇ ਪੁਲ ਵਿਚ ਪੱਥਰ ਮਾਰ ਦਿੱਤਾ। ਖੜ-ਖੜ ਕਰਕੇ ਕਬੂਤਰਾਂ ਦੇ ਉੱਡਣ ਦੀ ਆਵਾਜ਼ ਆਈ ਤੇ ਨਾਲ ਹੀ ਜਗਤਾ ਦਾ ਫਾਇਰ... ‘ਠਾਹ’...। ਇੱਕ ਵੀਂ ਕਬੂਤਰ ਨਾ ਡਿੱਗਿਆ। ਮੈਂ ਦੂਜੇ ਪਾਸੇ ਖੜੇ ਸ਼ਿਕਾਰੀ ਵੱਲ ਦੇਖਿਆ। ਉਸਦੇ ਹੱਥ ਵਿਚ ਬੰਦੂਕ ਕੰਬ ਰਹੀ ਸੀ। ਮੈਂ ਸਾਹਮਣੇ ਦੇਖਿਆ, ਇੱਕ ਦੋਧੀ ਸਾਈਕਲ ਸੰਭਾਲ ਰਿਹਾ ਸੀ। ਉਸਦੇ ਕੈਰੀਅਰ ਦੇ ਖੱਬੇ ਪਾਸੇ ਵਾਲੇ ਵੱਡੇ ਸਾਰੇ ਡਰੰਮ ਵਿਚੋਂ ਦੁੱਧ ਦੀਆਂ ਧਾਰਾਂ ਵਰਾ ਰਹੀਆਂ ਸਨ। ਜਾਹਿਰ ਸੀ ਕਿ ਨਿਸ਼ਾਨਾ ਉੱਕ ਚੁੱਕਾ ਸੀ। ਮੈਂ ਸਮੇਂ ਦੀ ਨਜ਼ਾਕਤ ਨੂੰ ਭਾਂਪ ਗਿਆ। ਜਗਤਾਰ ਫੁਰਤੀ ਨਾਲ ਮੇਰੇ ਕੋਲ ਪਹੁੰਚ ਚੁਕਾ ਸੀ। ਇਸ ਤੋਂ ਪਹਿਲਾਂ ਕਿ ਦੋਧੀ ਸੰਭਲਦਾ, ਮੈਂ ਜਗਤਾਰ ਨੂੰ ਪਿੱਛੇ ਬਿਠਾ ਤੁਫ਼ਾਨ ਦੀ ਤੇਜ਼ੀ ਨਾਲ ਹੁਸ਼ਿਆਰਪੁਰ ਵੱਲ ਨੂੰ ਉੱਡਦਾ ਜਾ ਰਿਹਾ ਸਾਂ।

ਦੁਸੜਕੇ ਪਹੁੰਚ ਕੇ ਮੈਂ ਆਪਣੇ ਪੁਰਾਣੇ ਜਾਣਕਾਰ ਚਾਹ ਵਾਲੇ ਦੀ ਦੁਕਾਨ ਮੂਹਰੇ ਬ੍ਰੇਕ

ਲਾ ਦਿੱਤੀ। ਦੁਕਾਨਦਾਰ ਨੇ ਸੈਨੂੰ ਦੇਖਦਿਆਂ ਹੀ ਸ਼ੀਸ਼ੇ ਦੇ ਦੋ ਗਿਲਾਸ ਲੂਣ ਵਾਲੇ ਪਾਣੀ ਨਾਲ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਜਗਤਾਰ ਦਾ ਇਜ਼ ਸਵਾਗਤ ਕੀਤਾ ਜਿਵੇਂ ਪਿੰਡ ਦਾ ਜਵਾਬੀ ਹੋਵੇ। ਗਰਮ ਗਰਮ ਪਕੌੜਿਆਂ ਨਾਲ ਇੱਕ-ਇੱਕ ਪੈੱਗ ਲਾ ਅਸੀਂ ਦੇਵੇਂ ਸਹਿਜ ਅਵਸਥਾ ਵਿਚ ਆ ਗਏ। ਅਸੀਂ ਇਸ ਬਾਰੇ ਗੱਲ ਹੀ ਨਾ ਕੀਤੀ ਕਿ ਦੋਧੀ ਪ੍ਰਲੀਸ ਸਟੇਸ਼ਨ ਜਾਵੇਗਾ ਜਾਂ...। ਸਾਨੂੰ ਦੋਹਾਂ ਨੂੰ ਤਸੱਲੀ ਸੀ ਕਿ ਸਾਈਕਲ ਵਾਲਾ ਦੋਧੀ ਬੁਲ੍ਹੇਵਾਲ ਚੌਕੀ ਤੋਂ ਕਿਸੇ ਸਾਈਕਲ ਵਾਲੇ ਸਿਪਾਹੀ ਨੂੰ ਨਾਲ ਲੈ ਕੇ ਇਸ ਗਰਮੀ ਵਿਚ ਸਾਨੂੰ ਫੜਨ ਦੀ ਹਿਮਾਕਤ ਨਹੀਂ ਕਰੇਗਾ।

ਪੰਜ ਵੱਜ ਚੁਕੇ ਸਨ ਤੇ ਸ਼ਾਮ ਨੂੰ ਮੈਂ ਜਗਤਾਰ ਨੂੰ ਪਹਿਲੀ ਵਾਰ ਹੁਸ਼ਿਆਰਪੁਰ ਦੇ ਸਾਹਿਤਕਾਰਾਂ ਦੀ ਮਹਿਫਿਲ ਵਿਚ ਲੈ ਕੇ ਆਉਣ ਦਾ ਵਾਅਦਾ ਕੀਤਾ ਹੋਇਆ ਸੀ। ਮਹੀਨੇ ਵਿਚ ਇੱਕ ਵਾਰ ਕਿਸੇ ਛੁੱਟੀ ਵਾਲੇ ਦਿਨ ਕਿਸੇ ਇਕ ਸਾਹਿਤਕਾਰ ਦੇ ਘਰ ਮਹਿਫਿਲ ਜੁੜਦੀ। ਹਿਦੀ, ਉਰਦੂ ਤੇ ਪੰਜਾਬੀ ਦੇ ਬੁਢੇ, ਅੱਧਹਜ਼ ਤੇ ਜਵਾਨ ਸਾਹਿਤਕਾਰ ਹਾਜ਼ਰੀ ਭਰਦੇ। ਆਪਣੀਆਂ ਸੱਜਰੀਆਂ ਕਿਵਿਤਾਵਾਂ, ਕਾਣੀਆਂ ਤੇ ਲੇਖ ਸੁਣਾਉਂਦੇ। ਜਗਤਾਰ ਦਾ ਤੁਆਰਫ ਪੰਜਾਬੀ ਦੇ ਜਦੀਦ ਇਨਕਲਾਬੀ ਸ਼ਾਇਰ ਵਜੋਂ ਕਰਵਾਇਆ ਤੇ ਉਸ ਨੂੰ ਲੈ ਕੇ ਗੱਲਬਾਤ ਹੁੰਦੀ। ਹਿਦੀ ਵਾਲੇ ਕਿਸੇ ਦੇ ਘਰ ਨਸ਼ਿਸ਼ਤ ਹੁੰਦੀ ਤਾਂ ਚਾਹ ਨਾਲ ਬਦਾਮ ਕਾਜੂ ਮਿਲਦੇ। ਉਰਦੂ ਵਾਲੇ ਦੇ ਘਰ ਬਰਫੀ, ਬਿਸਕੁਟ ਤੇ ਨਮਕੀਨ ਭੁਜੀਆ ਤੇ ਪੰਜਾਬੀ ਵਾਲੇ ਦੇ ਘਰ ਪਕੌੜੇ ਪਿੰਠੀਆਂ। ਮਹਿਫਿਲ ਦੀ ਸਮਾਪਤੀ ਉਪਰੰਤ ਹਿਦੀ ਵਾਲੇ ਨਮਸਕਾਰਮ ਕਰਕੇ ਸਭ ਤੋਂ ਪਹਿਲਾਂ ਜਾਂਦੇ ਜਿਵੇਂ ਪੂਜਾ ਦਾ ਵਕਤ ਖੁੰਝਦਾ ਜਾਂਦਾ ਹੋਵੇ। ਉਰਦੂ ਤੇ ਪੰਜਾਬੀ ਵਾਲੇ ਇਧਰ ਉਧਰ ਪੈਰ ਮਲਦੇ ਜਾਇਜ਼ਾ ਲੈਂਦੇ ਕਿ ਅੱਜ ਕੌਣ ਸੁਲਾਹ ਮਾਰਦਾ ਹੈ। ਦੋ ਤਿੰਨਾਂ ਗਰੁੱਪਾਂ ਵਿਚ ਵੰਡ ਹੋ ਕੇ ਰੁਖਸਤ ਹੁੰਦੇ ਤੇ ਕਈ ਵਾਰ ਕਿਸੇ ਹਾਤੇ ਵਿਚ ਫਿਰ ਮਿਲ ਪੈਂਦੇ।

ਹਿਦੀ ਦਾ ਵੱਡਾ ਨਾਵਲਕਾਰ ਰਾਮਦੇਵ, ਕਿਵਿਤਰੀ ਜਗਤਾਵਲੀ ਸੂਦ, ਆਲੋਚਕ ਚੌਬੇ ਜੀ, ਚਿੱਠੀ ਪੱਤਰੀ ਸ਼ਤਰੰਜ ਦੇ ਨੈਸ਼ਨਲ ਵਿਨਰ, ਹਿਦੀ ਦੇ ਮਹਾਂਵਿਦਵਾਨ ਤੁਲਸੀ ਜੀ, ਉਰਦੂ ਸ਼ਾਇਰ ਪ੍ਰੇਮ ਕੁਮਾਰ ਨਜਰ, ਵਫ਼ਾ ਸਾਹਿਬ, ਸਾਬਿਰ ਸਾਹਿਬ, ਮਿਹਰ ਗੋਹਰਾ, ਜਾਹਿਦ ਅਬਰੋਲ ਸਾਹਿਬ, ਪੰਜਾਬੀ ਦੇ ਗਾਜ਼ਲਗੋ ਠਾਕੁਰ ਭਾਰਤੀ, ਦਵਿੰਦਰ ਜੋਸ਼, ਮਹਿਦਰ ਦੀਵਾਨਾ ਤੇ ਯੰਗ ਟਰਕਸ ਸਮਝੇ ਜਾਂਦੇ ਪ੍ਰੇਮ ਸੂਦ, ਲਲਿਤ, ਅਸ਼ੋਕ ਵਤਸ...। ਕਰੀਬ ਪੱਚੀ ਤੋਂ ਤੀਹ ਤੱਕ ਸਾਹਿਤਕਾਰ ਪੂਰੀ ਗੰਭੀਰਤਾ ਨਾਲ ਦੋ ਕੁ ਘੰਟੇ ਖੂਬ ਆਨੰਦ ਮਾਣਦੇ। ਭੰਡਾਰੀ ਸਾਹਿਬ ਆਪਣੇ ਚੁਸਤ ਚੁਟਕਲਿਆਂ ਨਾਲ ਮਹਿਫਿਲ ਵਿਚ ਰੰਗਤ ਭਰਦੇ ਰਹਿੰਦੇ। ਮੈਨੂੰ ਲਗਦਾ ਸੀ ਕਿ ਜਗਤਾਰ ਇਸ ਮਹਿਫਿਲ ਦਾ ਸਿਰਤਾਜ ਬਣ ਜਾਵੇਗਾ।

ਮੈਂ ਬੋਤਲ ਬੰਦ ਕਰਕੇ ਮੋਟਰਸਾਈਕਲ ਵੱਲ ਨੂੰ ਔਹਲਿਆ। “ਜਲਦੀ ਕੀ ਹੈ?” “ਨਸ਼ਿਸਤ ਵਿਚ ਪਹੁੰਚਣਾ ਹੈ। ਜਨਾਬ ਨੇ ਪਹਿਲੀ ਵਾਰ ਸ਼ਿਰਕਤ ਕਰਨੀ ਹੈ।” ਦਾਰੂ ਪੀ ਕੇ ਜਾਣਾ ਚੰਗਾ ਨਹੀਂ ਲਗਦਾ। ਮੈਂ ਸੋਚਿਆ ਪਰ ਕਿਹਾ ਨਾ। ਮੈਂ ਮੋਟਰਸਾਈਕਲ ਸਟਾਰਟ ਕਰ ਚੁਕਾ ਸਾਂ, ਸੋ ਉਸ ਨੂੰ ਪਿਛੇ ਬੈਠਣਾ ਹੀ ਪਿਆ। ਸ਼ਾਇਦ ਕਿਸੇ ਪ੍ਰੋਫੈਸਰ ਨੇ ਉਸ ਨੂੰ ਚੱਸ ਦਿੱਤਾ ਹੋਵੇ ਕਿ ਜਨਮੀਤ ਬੜਾ ਹੀ ਬਦਤਮੀਜ਼ ਸ਼ਬਦ ਹੈ ਤੇ ਜਗਤਾਰ ਨੂੰ ਲੱਗਾ ਹੋਵੇ ਕਿ ਮੈਂ ਕਿਤੇ ਉਸ ਨੂੰ ਛੱਡ ਕੇ ਮੋਟਰਸਾਈਕਲ ਦੌੜਾ ਨਾ ਲਵਾਂ ਤੇ ਉਸ ਨੂੰ ਬੱਸ ਵਿਚ ਆਉਣਾ ਪਵੇ। ਇਹੋ ਜਿਹੀਆਂ ਹਰਕਤਾਂ ਮੈਂ ਕਰਦਾ ਰਿਹਾ ਸਾਂ, ਪਰ ਜਗਤਾਰ ਸਾਧਾਰਨ ਵਿਅਕਤੀ ਨਹੀਂ ਸੀ ਜਿਸ

ਨਾਲ ਇਹੋ ਜਿਹੀ ਬਦਤਮੀਜ਼ੀ ਦੀ ਕਲਪਨਾ ਵੀ ਕੀਤੀ ਜਾ ਸਕੇ। ਉਸ ਨੂੰ ਤਾਂ ਸੈਂ ਅੱਜ ਦੀ ਸਾਹਿਤਕ ਬਾਰਾਤ ਵਿੱਚ ਨੌਂਗਰ ਦੇ ਤੌਰ 'ਤੇ ਪੇਸ਼ ਕਰਨਾ ਸੀ। ਦਿੱਲੀ ਤੋਂ ਅਮਰੀਕ ਗਿੱਲ ਦੀ ਸਖਤ ਹਿਦਾਇਤ ਸੀ ਕਿ ਹੁਸ਼ਿਆਰਪੁਰ ਵਿੱਚ ਜਗਤਾਰ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਉਹ 'ਨੈਸ਼ਨਲ ਸਕੂਲ ਆਫ਼ ਡਰਾਮਾ' ਵਿੱਚ ਪੜ੍ਹਦਾ ਸੀ ਤੇ ਜਗਤਾਰ ਦੇ ਬਹੁਤ ਨੇੜੇ ਸੀ। "ਬਾਬੇ ਦੇ ਸ਼ੋਕ ਬੜੇ ਅਵੱਲੇ ਹਨ। ਮੈਰ, ਤੂੰ ਟੈਕਲ ਕਰ ਲਵੇਂਗਾ, ਇਹ ਮੈਨੂੰ ਪਤਾ ਹੈ।" ਅਮਰੀਕ ਨੂੰ ਮੇਰੇ ਉਤੇ ਵਿਸ਼ਵਾਸ ਸੀ ਤੇ ਮੈਨੂੰ ਹਿਦਾਇਤ ਕਰਨਾ ਉਸਦਾ ਹੱਕ ਵੀ ਸੀ। ਸੋ ਸੈਂ ਇਕ ਤਰ੍ਹਾਂ ਨਾਲ ਅਮਰੀਕ ਦਾ ਹੁਕਮ ਵਜਾ ਰਿਹਾ ਸਾਂ ਤੇ ਜਗਤਾਰ ਨੂੰ ਹਰ ਤਰ੍ਹਾਂ ਨਾਲ ਕੰਫਰਟੇਬਲੀ ਸੈਟ ਹੋਇਆ ਦੇਖਣਾ ਚਾਹੁੰਦਾ ਸਾਂ। ਇਸ ਲਈ ਮੈਂ ਹਫ਼ਤੇ ਵਿੱਚ ਇਕ ਅੱਧਾ ਦਿਨ ਕੱਢ ਹੀ ਲੈਂਦਾ ਸਾਂ। ਤੇ ਅੱਜ ਦਾ ਦਿਨ ਵੀ ਇਹੋ ਜਿਹਾ ਹੀ ਇਕ ਮਹਾਨ ਦਿਨ ਸੀ। ਉਸਦੇ ਘਰ ਪਹੁੰਚ ਕੇ ਕੱਢਾ ਉਸ ਨੇ ਤਾਰ 'ਤੇ ਟੰਗ ਦਿੱਤਾ, ਬਿਨਾਂ ਨਹਾਏ ਉਸ ਨੇ ਕਪੜੇ ਬਦਲੇ। ਮੈਂ ਘੜੀ ਵੇਖੀ। ਅਜੇ ਪੈਣਾ ਕੁ ਘੰਟਾ ਠਹਿਰ ਕੇ ਜਾਣਾ ਚਾਹੀਦਾ ਹੈ, ਮੈਂ ਆਪਣੇ ਆਪ ਨਾਲ ਫੈਸਲਾ ਕੀਤਾ। ਮੋਟਰਸਾਈਕਲ ਮੈਂ 'ਨਟਰਾਜ਼' ਮੂਹਰੇ ਲਿਆ ਖਲ੍ਹਾਗੀ। 'ਨਟਰਾਜ਼' ਹੁਸ਼ਿਆਰਪੁਰ ਦਾ ਇੱਕੋ ਇੱਕ 'ਬਾਰ' ਸੀ। ਮੇਰਾ ਇੱਥੇ ਬਹੁਤ ਆਉਣ ਜਾਣ ਸੀ। ਸਮਾਂ ਬਿਤਾਉਣ ਲਈ ਇੱਕ-ਇੱਕ ਬੀਅਰ ਪੀਤੀ ਜਾ ਸਕਦੀ ਸੀ, ਜਿਸ ਨਾਲ ਪਹਿਲਾਂ ਪੀਤੇ ਘਰ ਦੀ ਕੱਢੀ ਦੇ ਇੱਕ ਇੱਕ ਪੈੱਗ ਦੀ ਮੁਸ਼ਕ ਵੀ ਮਰ ਜਾਣੀ ਸੀ। ਮੈਂ ਜਗਤਾਰ ਨੂੰ ਪੰਜਾਬੀ ਦੇ ਇੱਕ ਸਟਾਰ ਕਵੀ ਵਜੋਂ ਪੇਸ਼ ਕਰਨਾ ਚਾਹੁੰਦਾ ਸੀ। ਪਿੱਛੇ ਦੇਖਿਆ ਤਾਂ ਜਗਤਾਰ ਦੇ ਮੌਚੇ ਤੇ ਦੁਨਾਲੀ ਵੀ ਸੀ। "ਇਸ ਦੀ ਹੁਣ ਕੀ ਜ਼ਰੂਰਤ?" ਮੈਂ ਸੋਚਿਆ, ਪਰ ਕਿਹਾ ਨਾ। ਦੋ-ਦੋ ਬੀਅਰਾਂ ਪੀ ਕੇ ਅਸੀਂ ਪ੍ਰਿਸੀਪਲ ਭੰਡਾਗੀ ਦੇ ਘਰ ਮਾਡਲ ਟਾਊਨ ਆ ਅਲਖ ਜਗਾਈ। ਸਾਰੇ ਸਾਹਿਤਾਕਰ, ਕਲਾਕਾਰ ਵੱਡੇ ਸਾਰੇ ਡਰਾਇੰਗਰੂਮ ਵਿੱਚ ਵਿਛੇ ਕਸ਼ਮੀਰੀ ਕਾਲੀਨ ਤੇ ਬਿਰਾਜਮਾਨ ਸਨ। "ਅਲਬੱਤਾ ਕਾਲੀਨ ਬਹੁਤ ਖੂਬਸੂਰਤ ਹੈ।" ਜਗਤਾਰ ਸਾਰਿਆਂ ਦੀ ਦੁਆ ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਕਬੂਲਦਾ ਹੋਇਆ ਬਿਰਾਜਮਾਨ ਹੋ ਗਿਆ। "ਇਹ ਮੇਰੇ ਇੱਕ ਪਾਰਸੀ ਦੋਸਤ ਨੇ ਇਰਾਨ ਤੋਂ ਸ਼ਿੰਗਿੰਗ ਕਰਕੇ ਭੇਜਿਆ ਹੈ।" ਭੰਡਾਗੀ ਮੇਰੀਆਂ ਅੱਖਾਂ ਵਿੱਚ ਤੱਕਦਾ ਹੋਇਆ ਬੋਲਿਆ। ਉਸ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਦੀ ਗੱਪ ਫੜ ਲਈ ਹੈ। 'ਨਜ਼ਰ' ਹੋਰਾਂ ਨੇ ਜਗਤਾਰ ਦਾ ਤੁਆਰਫ਼ ਪੰਜਾਬੀ ਦੇ ਜਦੀਦ ਇਨਕਲਾਬੀ ਸ਼ਾਇਰ ਵਜੋਂ ਕਰਵਾਇਆ ਤੇ ਉਸ ਨੂੰ ਲੈ ਕੇ ਆਉਣ ਲਈ ਮੇਰਾ ਧੰਨਵਾਦ ਕੀਤਾ। ਦੁਨਾਲੀ ਜਗਤਾਰ ਨੇ ਇੱਕ ਕੋਨੇ ਵਿੱਚ ਟਿਕਾ ਦਿੱਤੀ ਸੀ। ਮੈਂ ਦੇਖਿਆ ਕਿ ਰਾਸ਼ਟਰੀ ਭਾਸ਼ਾ ਵਾਲੇ ਕਨਖੀਆਂ ਰਾਹੀਂ ਕਦੇ ਜਗਤਾਰ ਵੱਲ ਤੱਕਦੇ, ਕਦੇ ਮੇਰੇ ਵੱਲ ਤੇ ਕਦੇ ਕੋਨੇ ਵਿੱਚ ਪਈ ਦੁਨਾਲੀ ਵੱਲ। ਸ਼ਾਇਦ ਉਹਨਾਂ ਨੂੰ ਲਗਦਾ ਹੋਵੇ ਕਿ ਅਸੀਂ ਡਾਇਰੀ ਵਿਚੋਂ ਕਵਿਤਾ ਪੜ੍ਹਨ ਦੀ ਥਾਂ ਦੁਨਾਲੀ ਵਿੱਚ ਇੱਕ ਇੱਕ ਸ਼ਿਅਰ ਲੋਡ ਕਰਾਂਗੇ ਤੇ...। ਮੈਂ ਨਵਾਂ ਕਵੀ ਸਾਂ, ਪਰ ਵੱਡੇ ਮੈਨੂੰ ਪਿਆਰ ਦਿੰਦੇ ਸਨ ਤੇ ਮੈਂ ਉਹਨਾਂ ਨੂੰ ਸਤਿਕਾਰ ਦਿੰਦਾ ਸਾਂ। ਅੱਧਰੜ ਮੇਰੇ ਵਿਚੋਂ ਭਵਿੱਖ ਦਾ ਉਮਦਾ ਕਵੀ ਬਣਨ ਦੀਆਂ ਸੰਭਾਵਨਾਵਾਂ ਤਲਾਸ਼ਦੇ ਸਨ ਤੇ ਨਵਿਆਂ ਦਾ ਮੈਂ ਲੀਡਰ ਸਾਂ।

ਬਰਸਾਤ ਕਰੀਬ-ਕਰੀਬ ਖਤਮ ਹੋ ਚੁੱਕੀ ਸੀ, ਪਰ 'ਜਗਤਾਵਲੀ' ਹੋਰਾਂ ਮਧੁਰ ਆਵਾਜ਼ਵਿੱਚ ਆਪਣਾ ਲਿਖਿਆ 'ਮਲਹਾਰ' ਗਾ ਕੇ ਰੰਗ ਬੰਨ ਦਿੱਤਾ। ਨਜ਼ਰ ਸਾਹਿਬ ਵੀ ਰੌੰਅ ਵਿੱਚ ਸਨ। ਹੌਲੀ-ਹੌਲੀ ਸਾਰੇ ਭੁਗਤ ਗਏ। 'ਕਹਾਣੀਆਂ ਅਗਲੀ ਮਹਿਫਲ ਵਿੱਚ ਪੜ੍ਹੀਆਂ

ਜਾਣਗੀਆਂ।” ਭੰਡਾਰੀ ਸਾਹਿਬ ਨੇ ਐਲਾਨ ਕਰਦਿਆਂ ਸ਼ਿਅਰ ਛੱਡਿਆ—

ਮਹਿਫਿਲ ਮੌਂ ਮੈਂ ਹਥਿਆਰ ਲੇ ਕੇ ਆ ਗਿਆ ਹੈ
ਕਿਸ ਕੀ ਜੁਰਾਤ ਹੈ ਜੋ ਮੁੜੇ ਦਾਦ ਨਾ ਦੇ।

ਤੇ ਉਹਨਾਂ ਜਗਤਾਰ ਨੂੰ ਕੁਝ ਅਰਜ਼ ਕਰਨ ਲਈ ਕਿਹਾ। ਸਾਰਿਆਂ ਜੋਰ ਨਾਲ ਤਾਜ਼ੀਆਂ ਮਾਰੀਆਂ। ਮੈਂ ਇਹ ਸਮਝ ਨਹੀਂ ਸਕਿਆ ਕਿ ਇਹ ਤਾਜ਼ੀਆਂ ਭੰਡਾਰੀ ਸਾਹਿਬ ਦੇ ਸ਼ਿਅਰ ਲਈ ਸਨ ਜਾਂ ਜਨਾਬ ਜਗਤਾਰ ਦੇ ਮਹਿਫਿਲ ਦੇ ਰੂ-ਬ-ਰੂ ਹੋਣ ਲਈ। ਸਾਰੇ ਇਸ ਤਰ੍ਹਾਂ ਜਗਤਾਰ ਵੱਲ ਰੁਖ ਕਰਕੇ ਬੈਠ ਗਏ ਜਿਵੇਂ ਹੁਣੇ ਪ੍ਰਲੀਲ ਜ਼ਿਥਰਾਨ ਦਾ ਫਰਿਸ਼ਤਾ ਕੋਈ ਮਹਾਂਵਾਕ ਉਚਾਰਨ ਵਾਲਾ ਹੋਵੇ।

“ਮੈਂ ਤਾਂ ਡਾਇਰੀ ਲਿਆਉਣਾ ਹੀ ਭੁੱਲ ਗਿਆ।” ਜਗਤਾਰ ਬੜੇ ਤਹੱਮਲ ਨਾਲ ਬੋਲਿਆ। “ਕੁਝ ਸ਼ਿਅਰ ਸੁਣਾ ਦਿਉ ਜੋ ਜੁਬਾਨੀ ਯਾਦ ਹੋਣ।” ਮਹਿੰਦਰ ਦੀਵਾਨਾ ਚਾਹੁੰਦਾ ਸੀ ਕਿ ਪੰਜਾਬੀ ਵਾਲਿਆਂ ਦੀ ਪਤ ਬਣੀ ਰਹੇ; ਪਰ ਜਗਤਾਰ ਐਸਾ ਮੁੱਕਰਿਆ ਕਿ ਲੋਹੇ ਦਾ ਬਣ ਗਿਆ।

ਮਹਿਫਲ ਆਪਣੇ ਮੁਕਾਬ ਨੂੰ ਪਹੁੰਚ ਚੁਕੀ ਸੀ। ‘ਨਜ਼ਰ’ ਜਗਤਾਰ ਨੂੰ ਇਕ ਪਾਸੇ ਲਿਜਾ ਕੇ ਕੁਝ ਗੁਫਤਗੂ ਕਰਨ ਲੱਗਾ। ਗੇਟ ਤੇ ਚੌਬੇ ਜੀ ਸ਼ੁਧ ਸੰਸਕ੍ਰਿਤੀ ਉਚਾਰਣ ਵਾਲੀ ਹਿੰਦੀ ਵਿੱਚ ਮੈਨੂੰ ਕਹਿ ਰਹੇ ਸਨ “ਐਸੇ ਵਿਅਕਤੀ ਕੋ ਲਾਨੇ ਕੀ ਹੀ ਕਿਆ ਜ਼ੁਰੂਰਤ ਥੀ। ਮਹਾਸ਼ਯ ਦੰਬੂਕ ਲੇਕਰ ਆ ਗਏ ਔਰ ਡਾਇਰੀ ਭੂਲ ਆਏ। ਕਿਆ ਵਿੰਡੰਬਨਾ ਹੈ। ਕੈਸੇ ਵਿਚਿਤ੍ਰ ਪ੍ਰਾਣੀ ਸੇ ਪਰਿਚੈ ਕਰਵਾਇਆ ਹੈ “ਮੈਂ ਕੀ ਕਹਿਣਾ ਸੀ। ਪਰ ਚੌਬੇ ਜੀ ਫੇਰ ਕਦੇ ਨਾ ਆਏ ਤੇ ਨਾ ਹੀ ਕਿਸੇ ਨੇ ਜਗਤਾਰ ਨੂੰ ਮਹੀਨਵਾਰ ਮਹਿਫਲ ਵਿੱਚ ਬੁਲਾਇਆ। ‘ਦੀਵਾਨਾ’ ਆਪਣੇ ਸਾਈਕਲ ਤੇ ਖਿਸਕ ਚੁਕਿਆ ਸੀ। ਮੈਂ ਜੋਸ਼ ਨੂੰ ਵੀ ਬਿਠਾਲ ਲਿਆ ਤੇ ਅਸੀਂ ਫੇਰ ਨਟਰਾਜ ਆ ਗਏ। “ਇਹ ਹਰਾਮਜ਼ਾਦਾ ਭੰਡਾਰੀ ਕੀ ਸੈਅ ਹੈ?” ਜਗਤਾਰ ਖਿਡਿਆ ਹੋਇਆ ਸੀ। ਜਵਾਬ ਜੋਸ਼ ਨੇ ਦਿੱਤਾ। ਡੀ.ਏ.ਵੀ. ਸਕੂਲ ਦੇ ਸਤਿਕਾਰਯੋਗ ਪ੍ਰਿਸੀਪਲ ਹਨ। ਪਿੱਛੋਂ ਗੁਰਦਾਸਪੁਰੀ ਦੇ ਹਨ, ਪਰ ਹੁਣ ਪੱਕਾ ਏਥੇ ਹੀ ਵੱਸ ਗਏ ਹਨ। ਇੰਡੀਅਨ ਕੈਕਟਸ ਐਸੋਸੀਏਸ਼ਨ ਦੇ ਮੈਂਬਰ ਹਨ ਤੇ ਪੁਰਾਣੇ ਥੇਹਾਂ ਤੇ ਜਾ ਕੇ ਦੁਰਲੱਭ ਸਿਕੇ ਲੱਭਦੇ ਹਨ। ‘ਅਰੇਬੀਅਨ ਸੀ’ ਵਿਚੋਂ ਮਿਲੇ ਦੋ ਫੌਸਿਲ ਵੀ ਇਹਨਾਂ ਕੋਲ ਹਨ। ਬੜੇ ਖੁਸ਼-ਮਿਜ਼ਾਜ਼ ਤੇ ਮਿਲਾਪੜੇ।” “ਪਰ ਇਸ ਹਰਾਮਜ਼ਾਦੇ ਨੂੰ ਇਹ ਨਹੀਂ ਪਤਾ ਕਿ ਇਕ ਸ਼ਾਇਰ ਦਾ ਘਰ ਬੁਲਾ ਕੇ ਇਹਤਰਾਮ ਕਿਵੇਂ ਕਰਨਾ ਹੈ। ਮੈਨੂੰ ਟਾਰਗੈਟ ਕਰਨ ਲਈ ਬੈਠਿਆਂ ਬਿਠਾਇਆਂ ਸ਼ਿਅਰ ਘੜ ਲਿਆ, ਜਿਸਦੇ ਕੋਈ ਮਾਅਨੇ ਹੀ ਨਹੀਂ।”

ਮੈਂ ਸਮਝਣ ਦਾ ਯਤਨ ਕਰ ਰਿਹਾ ਸਾਂ ਕਿ ਜਗਤਾਰ ਮੁਰਗਾਬੀ ਲੱਭਣ ਵਾਲੇ ਬੁੱਢੇ ਉੱਤੇ ਖਿਡਿਆ ਹੋਇਆ ਸੀ, ਦੋਧੀ ਦੇ ਅਚਾਨਕ ਪੁਲ ਤੇ ਸਾਹਮਣੇ ਆ ਜਾਣ ਕਰਕੇ ਜਾਂ ਭੰਡਾਰੀ ਸਾਹਿਬ ਦੇ ਸ਼ਿਅਰ ਕਰਕੇ। ਬੈਰ! ਦਿਨ ਬੜਾ ਖੁਬਸੂਰਤ ਨਿਕਲਿਆ ਸੀ ਤੇ ਅਗਲੇ ਸ਼ਿਕਾਰ ਦੀ ਮੁਹਿਮ ਤੇ ਜਾਣ ਦਾ ਵਾਅਦਾ ਕਰਕੇ ਉਸ ਰਾਤ ਅਸੀਂ ਵਿਛੜ ਗਏ।

ਜਿਨ ਪਛਾਤਾ ਸਚੁ ਚੁੰਮਾ ਪੈਰ ਮੂੰ ॥

(ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਸੰਦਰਭ ਵਿੱਚ)

-ਪਵਨਬੀਰ ਸਿੰਘ

ਇਹ ਖੋਜ ਪੇਪਰ 'ਭਾਸ਼ਾ, ਸਾਹਿਤ ਸਭਿਆਚਾਰ' ਦੀ ਸਿਰਜਣਾ ਤੇ ਸਿਧਾਂਤਕ ਅਮਲ ਦੇ ਸੱਚ ਨੂੰ ਪਛਾਨਣ ਵਾਲੇ ਦਾਨਿਸ਼ਵਰਾਂ ਨੂੰ ਸਮਰਪਣ ਕਰਕੇ ਲਿਖਿਆ ਗਿਆ ਹੈ। ਭਾਸ਼ਾ ਹਰ ਤਰ੍ਹਾਂ ਦੀ ਅਰਥ ਸਾਰਥਿਕਤਾ ਦਾ ਮਾਧਿਅਮ ਹੈ। ਸੋਸਿਉਰ ਦੁਆਰਾ ਚਿੰਨ੍ਹ ਵਿਗਿਆਨ ਨੂੰ ਮੁਕਾਬਲਤਨ ਭਾਸ਼ਾ ਵਿਗਿਆਨ ਦੇ ਵੱਡੇ ਦਰਜੇ ਦਾ ਵਿਗਿਆਨ ਮੰਨਿਆ ਗਿਆ ਸੀ। ਭਾਸ਼ਾ ਵਿਗਿਆਨ ਤੇ ਹੋਰ ਵਿਗਿਆਨ ਉਸ ਅਨੁਸਾਰ ਇਸਦੇ ਅਧੀਨ ਆਉਣ ਵਾਲੇ ਸਨ। ਪਰ ਰੋਲਾਂ ਬਾਰਥ ਨੇ ਇਸ ਨੂੰ ਉਲਟਾਉਂਦਿਆਂ ਭਾਸ਼ਾ ਵਿਗਿਆਨ ਨੂੰ ਹੋਰ ਵਿਗਿਆਨਾਂ ਦੇ ਮੁਕਾਬਲਤਨ ਉੱਪਰ ਮੰਨਿਆ। ਇਕ ਚਿੱਤਰ ਇੱਕ ਚਿੰਨ੍ਹ ਜਾਂ ਪ੍ਰਤੀਕ ਵਜੋਂ ਜੋ ਵੀ ਅਰਥ ਦਿੰਦਾ ਹੈ, ਉਸਦੀ ਅਰਥ ਵਿਆਖਿਆ ਭਾਸ਼ਾ ਤੋਂ ਬਿਨਾਂ ਸੰਭਵ ਨਹੀਂ। ਦੈਰਿਦਾ ਅਨੁਸਾਰ ਮਨੁੱਖ ਦਾ ਭਾਸ਼ਾ ਤੋਂ ਛੁਟਕਾਰਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ। ਮਨੁੱਖ ਭਾਸ਼ਾ ਤੋਂ ਬਿਨਾਂ ਸੋਚ ਵੀ ਨਹੀਂ ਸਕਦਾ। ਇਹੀ ਕਾਰਣ ਹੈ ਕਿ ਇਸ ਖੋਜ ਪੱਤਰ ਨੂੰ ਭਾਸ਼ਾਈ ਚਿੰਤਨ ਮਨਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਆਧੁਨਿਕ ਸਮੇਂ ਵਿਚ 'ਭਾਸ਼ਾ ਵਿਗਿਆਨ' ਵਿਚ ਆਪਣੇ ਭਾਸ਼ਾਈ ਸਿਧਾਂਤਾਂ ਨਾਲ ਚਿੰਤਨਸ਼ੀਲ ਬਹਿਸ ਖੜੀ ਕਰਨ ਵਾਲਾ ਸਵਿਸ਼ ਭਾਸ਼ਾ ਵਿਗਿਆਨੀ ਸੋਸਿਉਰ ਹੈ। ਉਸਨੇ ਭਾਸ਼ਾ ਨੂੰ ਵਸਤਾਂ ਦੇ ਨਾਮਕਰਣ ਦੇ ਪ੍ਰਬੰਧ (Nomenclature) ਦੀ ਬਜਾਏ ਚਿੰਨ੍ਹਾਂ ਦਾ ਪ੍ਰਬੰਧ ਆਖਿਆ। ਸੋਸਿਉਰ ਨੇ ਚਿੰਨ੍ਹ ਨੂੰ ਸਿਗਨੀਫਾਇਰ ਤੇ ਸਿਗਨੀਫਾਇਡ ਦੀ ਦਵੈਤ ਉੱਪਰ ਉਸਾਰਿਆ ਹੈ ਜਿਸਦਾ ਸੰਬੰਧ ਉਸ ਅਨੁਸਾਰ ਆਪਹੁਦਗਾ (Arbitrary) ਹੈ। ਸੋਸਿਉਰ ਨੇ ਭਾਸ਼ਾ ਦੇ ਅੰਤਰੀਵ ਸੱਚ ਨੂੰ ਪਛਾਣਦਿਆਂ ਕਿਹਾ,

"In Language there are only differences without positive terms."¹

ਅਰਥਾਤ ਭਾਸ਼ਾ ਵਿਚ ਸਿਰਫ ਭਿੰਨਤਾਵਾਂ ਹੀ ਭਿੰਨਤਾਵਾਂ ਹਨ, ਬਿਨਾਂ ਸਕਾਰਾਤਮਕਤਾ ਦੇ। ਇਹ ਸੱਚ ਹੈ ਕਿ ਭਾਸ਼ਾ ਦੀ ਬਣਤਰ ਦੇ ਤੱਤਾਂ ਵਿਚ ਸਿਰਫ ਵਿਰੋਧ ਹੈ ਬਿਨਾਂ ਕਿਸੇ ਸਕਾਰਾਤਮਕਤਾ ਦੇ ਬਾਅਦ ਵਿੱਚ ਖੁਦ ਸੋਸਿਉਰ ਨੇ ਚਿੰਨ੍ਹ ਦੀ ਏਕਤਾ ਨਾਲ ਇਸ ਵਿਰੋਧ ਨੂੰ ਦਬਾ ਦਿੱਤਾ। ਸੋਸਿਉਰ ਨੇ ਸਕਾਰਾਤਮਕਤਾ ਨੂੰ ਭਾਸ਼ਾਈ ਤੱਤਾਂ ਦੇ ਆਪਸੀ ਸੰਬੰਧਾਂ ਦੇ ਪ੍ਰਬੰਧ ਨੂੰ ਐਲਾਨਿਆ। ਹਰ ਭਾਸ਼ਾਈ ਪੁਨੀ ਦੂਸਰੀ ਨਾਲ ਭਿੰਨਤਾ ਰੱਖਦੀ ਹੈ ਜਿਵੇਂ 'ਕ' 'ਮ' ਨਹੀਂ 'ਮ' 'ਲ' ਨਹੀਂ 'ਲ' 'ਕ' ਨਹੀਂ। ਪਰ ਇਕ ਸ਼ਬਦ ਦੀ ਸਿਰਜਣਾ ਲਈ ਇਹਨਾਂ ਦਾ ਆਪਸੀ ਸੰਬੰਧ ਬਣਦਾ ਹੈ ਕ+ਮ+ਲ=ਕਮਲ। ਇਹਨਾਂ ਦੇ ਸੰਬੰਧ 'ਚ ਸ਼ਬਦ ਦੀ ਸਿਰਜਣਾ ਹੁੰਦੀ ਹੈ ਜੋ ਅਰਥ ਦੀ ਝਲਕ ਦਿੰਦਾ ਹੈ। ਸ਼ਬਦ ਵਸਤੂ ਨੂੰ ਨਹੀਂ ਵਸਤੂ ਦੀ ਧਾਰਣਾ ਨੂੰ ਪੇਸ਼ ਕਰਦਾ ਹੈ। ਸ਼ਬਦ ਤੇ ਅਰਥ ਦਾ ਕੋਈ ਕੁਦਰਤੀ ਸੰਬੰਧ ਨਹੀਂ ਇਹ ਗੀਤ, ਪੰਚਪਾਂ, ਜਾਂ ਸਮਾਜਿਕ ਆਲਾ-ਦੁਆਲਾ ਨਿਰਧਾਰਿਤ ਕਰਦਾ ਹੈ। ਇਸ ਤਰ੍ਹਾਂ ਸੋਸਿਉਰ ਨੇ ਭਾਸ਼ਾ ਦੇ ਕੁਦਰਤੀ ਹੋਣ ਜਾਂ ਵਸਤੂ ਸੰਸਾਰ, ਯਥਾਰਥ ਨੂੰ ਪੇਸ਼ ਕਰਨ ਵਾਲੀ ਧਾਰਣਾ ਨੂੰ ਤੋੜ ਦਿੱਤਾ। ਸੋਸਿਉਰ ਅਨੁਸਾਰ ਭਾਸ਼ਾ ਕੋਈ ਪਾਰਦਰਸ਼ੀ ਮਾਧਿਅਮ ਨਹੀਂ ਜਿਸ ਵਿਚੋਂ ਵਸਤੂ ਸੰਸਾਰ ਨੂੰ ਦੇਖਿਆ ਜਾ ਸਕੇ। ਭਾਸ਼ਾ ਵਸਤੂ ਨੂੰ ਨਹੀਂ ਉਸਦੀ

ਧਾਰਣਾ ਨੂੰ ਪੇਸ਼ ਕਰਦੀ ਹੈ। ਸੋਸਿਊਰ ਦੁਆਰਾ ਇਸ ਸੱਚ ਨੂੰ ਪਛਾਨਣਾ ਕਿ ‘ਭਾਸ਼ਾ ਭੇਦਾਂ (ਦਵੈਤ) ’ਤੇ ਆਧਾਰਿਤ ਹੈ ਦੇ ਨਾਲ ਉਸਦੀ ਇਹ ਸੀਮਾ ਵੀ ਸੀ ਕਿ ਚਿੰਨ੍ਹ ਦੀ ਏਕਤਾ (ਜੋ ਸਿਗਨੀਫਾਇਰ ਤੇ ਸਿਗਨੀਫਾਇਡ ਦੀ ਦਵੈਤ ’ਤੇ ਖੜ੍ਹਾ ਹੈ) ਅਰਥ ਦੇ ਇਕਹੋ ਤੇ ਨਿਸ਼ਚਿਤ, ਨਿਰਧਾਰਤ ਹੋਣ ਦੇ ਨਾਲ-ਨਾਲ “ਭਾਸ਼ਾਈ ਸੰਰਚਨਾਵਾਂ ਨੂੰ ‘ਬੰਦ’ ਆਤਮ ਨਿਰਭਰ ਆਪਣੇ ਨੇਮਾਂ ਨੂੰ ਖੁਦ ਨਿਰਧਾਰਿਤ ਕਰਨ ਵਾਲੀਆਂ ਯਾਨੀ ਖੁਦ ਮੁਖਤਿਆਰ ਹੁੰਦੀਆਂ ਹਨ। ਉਨ੍ਹਾਂ ਦੀ ਵਿਸ਼ਟੀ ਅੰਤਰਮੁਖੀ ਹੁੰਦੀ ਹੈ। ਇਹ ਬਾਹੋਂ ਨਿਰਦੇਸ਼ ਨਹੀਂ ਲੈਂਦੀਆਂ ਮੰਨਣਾ ਹੈ।

ਸੋਸਿਊਰ ਭਾਸ਼ਾ ਦੇ ਉਚਾਰ ਨੂੰ ਪੈਰੋਲ ਤੇ ਜਿਸ ਰਾਹੀਂ ਇਹ ਪੈਰੋਲ ਸਾਹਮਣੇ ਆਉਂਦੀ ਹੈ, ਉਸ ਪ੍ਰਬੰਧ ਨੂੰ ਲੈਂਗ ਕਹਿੰਦਾ ਹੈ। ਪੈਰੋਲ ਹਰ ਵਿਅਕਤੀ ਦੀ ਵੱਖਰੀ ਤੇ ਪਰਿਵਰਤਨਮੁਖੀ ਹੈ ਪਰ ਲੈਂਗ ਸੀਮਿਤ ਤੇ ਸਥਿਰ ਹੈ। ਅੱਗੇ ਚੱਲ ਕੇ ਇਹੀ ਲੈਂਗ ਨੂੰ ਆਧਾਰ ਬਣਾ ਕੇ ਸੰਰਚਨਾਵਾਦੀ ਕਾਵਿ ਸ਼ਾਸਤਰ ਦਾ ਮਾਡਲ ਉਸਰਦਾ ਹੈ। ਸੋਸਿਊਰ ਭਾਸ਼ਾ ਅਤੇ ਅਰਥ ਦੇ ਹਾਜ਼ਰ ਅਧਿਐਨ ਨੂੰ ਵਿਗਿਆਨਕ ਅਧਿਐਨ ਮੰਨਦਾ ਹੈ। ਰੋਮਨ ਜਾਕੋਬਸਨ ਅਰਥ ਨੂੰ ‘ਬਾਇਨਰੀ ਫੀਚਰਜ਼’ ਤੇ ਆਧਾਰਿਤ ਮੰਨਦਾ ਹੈ। “ਰੋਮਨ ਜਾਕੋਬਸਨ ਅਤੇ ਮੋਰਿਸ ਹੈਲੇ ਨੇ ਆਪਣੀ ਪੁਸਤਕ ‘ਫੰਡਾਮੈਂਟਲਜ਼ ਆਫ ਲੈਂਗੁਏਜ ਦੇ ਹੋਗ 1956’ ਵਿਚ ਸਿੱਧ ਕੀਤਾ ਹੈ ਕਿ ਵਿਰੋਧ-ਜੁੱਟ ਰਾਹੀਂ ਅੰਤਰ ਸਥਾਪਿਤ ਕਰਨਾ ਬੱਚੇ ਦੇ ਦਿਮਾਗ ਦਾ ਪਹਿਲਾ ਤਰਕ ਯੁਕਤ ਪ੍ਰਕਾਰਜ ਹੈ।³

ਉੱਤਰ-ਸੰਰਚਨਾਵਾਦ ਤੇ ਦੈਰਿਦਾ ਦੇ ਡਿਫਰਾਂਸ ਦਾ ਮੁੱਢਲਾ ਆਧਾਰ ਸੋਸਿਊਰ ਦੁਆਰਾ ਦਿੱਤੀਆਂ ਭਾਸ਼ਾਈ ਧਾਰਣਾਵਾਂ ਅੰਦਰ ਨਿਹਿਤ ਹੈ। ‘ਭਾਸ਼ਾ ਵਿਚ ਸਿਰਫ ਭਿੰਨਤਾਵਾਂ ਹੀ ਭਿੰਨਤਾਵਾਂ ਹਨ ਬਿਨਾਂ ਸਕਾਰਾਤਮਕਤਾ ਦੇ’ ਸੋਸਿਊਰ ਭਾਸ਼ਾ ਬਾਬਤ ਆਪਣੇ ਇਸ ਸੱਚ ਨੂੰ ‘ਚਿੰਨ੍ਹ’ ਦੀ ਏਕਤਾ ਵਿਚ ਦਬਾ ਦਿੰਦਾ ਹੈ ਪਰ ਦੈਰਿਦਾ ਚਿੰਨ੍ਹ ਤੇ ਅਰਥ ਦੀਏਕਤਾ ਨੂੰ ਖੋਲ੍ਹ ਦਿੰਦਾ ਹੈ। ਸੋਸਿਊਰ ਦੁਆਰਾ ਅਰਥ ਦੀ ਹਾਜ਼ਰੀ ਦੀ ਧਾਰਣਾ ਨੂੰ ਦੈਰਿਦਾ ਵਿਕੇਂਦਰਿਤ ਕਰ ਦਿੰਦਾ ਹੈ। ਦੈਰਿਦਾ ਦਾ ਵਿਰਚਨਾਵਾਦੀ ਚਿੱਤਨ ਤਰਕਸ਼ੀਦੀ ਢੰਗ ਨਾਲ ਸਿੱਧ ਕਰਦਾ ਹੈ ਕਿ ਗਿਆਨ ਜਾਂ ਅਰਥ ਉਹ ਸੰਕਲਪਨਾਵਾਂ ਹਨ ਜੋ ਭਾਸ਼ਾ ਦੀ ਭਿੰਨਤਾ ਭਰ੍ਹੂਰ ਅਤੇ ਵਿਰੋਧਾਤਮਕ ਪ੍ਰਕ੍ਰਿਤੀ ਅਤੇ ਸਰੂਪ ਦੀ ਪੈਦਾਵਾਰ ਹਨ। ਇਸ ਲਈ ਇਹ ‘ਕੇਂਦਰਹੀਣ’ ਹਨ ਅਤੇ ਅਨਿਸ਼ਚਿਤਤਾ ਦੀਆਂ ਸ਼ਿਕਾਰ ਹਨ।⁴ ਦੈਰਿਦਾ ਅਨੁਸਾਰ ਭਾਸ਼ਾ ਪਿੱਛੇ ਸ਼ਕਤੀ ਅਤੇ ਸੱਤਾ ਦੀ ਖੇਡ ਹੈ ਜੋ ਭਾਸ਼ਾ ਪ੍ਰਬੰਧ ਨੂੰ ਸਥਿਰ ਤੇ ਅਰਥ ਨੂੰ ਨਿਰਧਾਰਿਤ ਕਰਦੀ ਹੈ।

ਸੋਸਿਊਰ ਦੁਆਰਾ ਚਿਹਨ ਦੀ ਏਕਤਾ ਨਾਲ ਭਾਸ਼ਾ ਦੀ ਜਿਸ ਭਿੰਨਤਾ ਨੂੰ ਕੰਟਰੋਲ ਕੀਤਾ ਗਿਆ ਸੀ ਦੈਰਿਦਾ ਉਸਨੂੰ ਆਪਣੀ ਤਰਕ ਸ਼ਕਤੀ ਨਾਲ ਖੰਡਿਤ ਕਰ ਦਿੰਦਾ ਹੈ। ਦੈਰਿਦਾ ਅਨੁਸਾਰ ਅਰਥ ਜਿੰਨਾਂ ਭਿੰਨਤਾਮੂਲਕ ਸੰਬੰਧਾਂ ਰਾਹੀਂ ਵਿਅਕਤ ਹੁੰਦਾ ਹੈ, ਅਰਥਾਤ ਹਾਜ਼ਰ ਹੈ, ਉਨ੍ਹਾਂ ਹੀ ਸਥਾਨ ਵਿਚ ਵੀ ਹੈ, ਅਰਥਾਤ ਗੈਰ ਹਾਜ਼ਰ ਹੈ। ਸੋਸਿਊਰ ਨੇ ਭਾਸ਼ਾ ਨੂੰ ਭਿੰਨਤਾ ਉੱਪਰ ਆਧਾਰਿਤ ਹੈ ਦੱਸਦਿਆਂ ਅਰਥਗਤ ਭਿੰਨਤਾ ਨੂੰ ਦਬਾ ਦਿੱਤਾ ਜਿਸਨੂੰ ਦੈਰਿਦਾ ਨੇ ਆਜ਼ਾਦ ਕਰ ਦਿੱਤਾ। ਅਰਥ ਦਾ ਗੈਰ ਹਾਜ਼ਰੀ ’ਤੇ ਆਧਾਰਿਤ ਹੋਣਾ ਅਰਥ ਦੇ ਦੂਸਰੇਪਨ Otherness ਨੂੰ ਪ੍ਰਗਟਾਉਂਦਾ ਹੈ ਜੋ ਦੱਬਿਆ ਹੁੰਦਾ ਹੈ। ਰੋਮਨ ◊ਕੋਬਸਨ ਭਾਸ਼ਾ ਦੇ ਬਾਇਨਰੀ ਫੀਚਰਜ਼ ਦੀ ਰੱਲ ਕਰਦਾ ਹੈ ਕਿ ਅਰਥ ਵਿਰੋਧ ਜੁੱਟ ਉੱਪਰ ਨਿਰਭਰ ਹੈ। ਦੈਰਿਦਾ ਇਸ ਨੁਕਤੇ ਨੂੰ ਖੋਲ੍ਹਦਾ ਹੈ ਤੇ ਪੱਛਮੀ ਦਰਸ਼ਨ ਉੱਪਰ ਹਮਲਾ ਕਰਦਾ ਹੈ ਕਿ ਨੇਕੀ ਤੇ ਬਦੀ ਵਿਚਲੇ ਵਿਰੋਧ ਵਿਚ ਨੇਕੀ ਸਕਾਰਾਤਮਕ ਹੈ ਜਦਕਿ ਬਦੀ ਨਕਾਰਾਤਮਕ ਪਰ ਸਕਾਰਾਤਮਕਤਾ ਦੇ ਸਾਕਾਰ ਅਰਥ

ਨਕਾਰਾਤਮਕਤਾ ਉੱਪਰ ਨਿਰਭਰ ਹੈ। ਬਦੀ ਤੋਂ ਬਿਨਾਂ ਨੇਕੀ ਦੇ ਕੋਈ ਅਰਥ ਨਹੀਂ ਨੇਕੀ ਬਦੀ ਤੋਂ ਆਪਣੇ ਅਰਥ ਲੈ ਰਹੀ ਹੈ ਨੇਕੀ ਜੋ ਬਦੀ ਨਹੀਂ ਹੈ। ਇਸ ਲਈ ਬਦੀ ਨੇਕੀ ਤੋਂ ਪਹਿਲਾਂ ਹੈ। ਦੈਰਿਦਾ ਇਸ ਵਿਰੋਧ ਜੁੱਟ 'ਚ ਇਕ ਨੂੰ ਕੇਂਦਰ ਚੋਂ ਕੱਢ ਕੇ ਦੂਜੇ ਨੂੰ ਕੇਂਦਰ 'ਚ ਰੱਖਣ ਦੇ ਬਿਲਾਫ਼ ਹੈ। ਇਸਨੂੰ ਉਹ ਅਧੂਰੀ ਵਿਰਚਨਾ ਮੰਨਦਾ ਹੈ। ਦੈਰਿਦਾ ਨੇ ਅਰਥ ਨੂੰ ਅਨਿਸ਼ਚਿਤਤਾ ਪ੍ਰਦਾਨ ਕਰਦਿਆਂ ਇਸ ਖੇਡ ਨੂੰ ਅੰਤਹੀਣ ਬਣਾ ਦਿੱਤਾ।

Knowledge of absence is not absence of knowledge-Hiriyana ਗੈਰ ਹਾਜ਼ਰੀ ਦਾ ਗਿਆਨ, ਗਿਆਨ ਦੀ ਗੈਰ ਹਾਜ਼ਰੀ ਨਹੀਂ।¹⁵

ਡਾ. ਗੋਪੀ ਚੰਦ ਨਾਰੰਗ ਨੇ ਆਪਣੀ ਪੁਸਤਕ “ਗਾਲਿਬ ਅਰਥਤਾ ਰਚਨਾਤਮਕਤਾ ਅਤੇ ਸ਼ੂਨਯਤਾ” ਵਿਚ ਭਾਰਤੀ ਦਰਸ਼ਨ ਵਿਚ ਨਕਾਰਾਤਮਕ ਦਵੰਦਵਾਦ (Negative Dialectics) ਨੂੰ ਤਾਰਕਿਕ ਚਰਿਤਰ ਦੀ ਧਾਰਣੀ ਮੰਨਿਆ ਹੈ ਇਥੇ ਚਰਚਾ ਦਾ ਵਿਸ਼ਾ ਇਹ ਹੈ ਕਿ ਨਕਾਰਾਤਮਕ ਕਥਨ ਸਕਾਰਾਤਮਕ ਵਾਸਤਵਿਕਤਾ ਨੂੰ ਕਿਸ ਪ੍ਰਕਾਰ ਸਥਾਪਿਤ ਕਰਦਾ ਹੈ। ਉੱਪਰ ਅਸੀਂ ਦੇਖਿਆ ਹੈ ਕਿ ਅਜਿਹਾ ਚਿੰਤਨ ਜੋ ਗੈਰ ਹਾਜ਼ਰੀ, ਨਕਾਰਾਤਮਕਤਾ ਦੀ ਗੱਲ ਕਰਦਾ ਹੈ। ਦੈਰਿਦਾ ਦੇ ਚਿੰਤਨ ਵਿਚ ਮੌਜੂਦ ਹੈ। ਪਰ ਇਸ ਬਾਰੇ ਜੋ ਗਹਿਨ ਗੰਭੀਰ ਵਿਸ਼ਲੇਸ਼ਣ ਭਾਰਤੀ ਦਰਸ਼ਨ ਵਿਚ ਮਿਲਦਾ ਉਹ ਦੈਰਿਦਾ ਦੇ ਅਧਿਐਨ ਵਿਚ ਨਹੀਂ ਦੈਰਿਦਾ ਦਾ ਜ਼ੋਰ ਅਰਥ ਦੀ ਅਨਿਸ਼ਚਿਤਤਾ ਤੇ ਕੇਂਦਰਹੀਣਤਾ ਵੱਲ ਹੈ। “ਪ੍ਰੋਫੈਸਰ ਫਰਥ, ਕੁੰਜਨੀ ਰਾਜਾ, ਰੋਬਰਟ ਮੈਗਲਿਓਲਾ, ਹੈਰੋਲਡ ਕੋਵਰਡ ਅਤੇ ਕਈ ਦੂਸਰਿਆਂ ਦੇ ਵਿਚਾਰ ਹੁਣ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੇ ਹਨ, ਹੁਣ ਇਸ ਵਿਸ਼ੇ ਵਿਚ ਕੋਈ ਸੱਕ ਨਹੀਂ ਕਿ ਭਾਸ਼ਾ ਦੇ ਅੰਤਰਵਿਰੋਧਾਭਾਸ ਦਾ ਨੁਕਤਾ ਸੋਸਿਉਰ ਨੇ ਬਧ ਪਰੰਪਰਾ ਤੋਂ ਹੀ ਲਿਆ ਹੈ। ਰਾਬਰਟ ਮੈਗਲਿਓਲਾ ਨੇ ਆਪਣੀ ਪੁਸਤਕ ‘Derrida on the Mend’ ਵਿਚ ਪੂਰਾ ਤੀਸਰਾ ਅਧਿਆਇ ਇਸ ਚਰਚਾ ਨੂੰ ਸਮਰਪਿਤ ਕੀਤਾ ਹੈ ਕਿ ਦੈਰਿਦਾ ਦੇ ਵਿਖੰਡਨਾਵਾਦ ਅਤੇ ਨਾਗਾਰਜੂਨ ਦੇ ਸ਼ੂਨਯਤਾ ਵਿਚ ਗਹਿਰਾ ਸੰਬੰਧ ਹੈ।¹⁶ ਇਸ ਤਰ੍ਹਾਂ ਜਿਸ ਚਿੰਤਨ ਨਾਲ ਆਧੁਨਿਕ ਸਮੇਂ ਸੋਸਿਉਰ ਤੇ ਦੈਰਿਦਾ ਪੂਰੀ ਦੁਨੀਆਂ ਦੇ ਚਿੰਤਨ ਮਨਨ ਦੀ ਪ੍ਰਕ੍ਰਿਆ 'ਚ ਤਬਦੀਲੀ ਲੈ ਕੇ ਆਉਂਦੇ ਹਨ ਉਸਦੀ ਚਰਚਾ ਭਾਰਤੀ ਦਰਸ਼ਨ ਵਿਚ ਬਹੁਤ ਪੁਰਾਣੀ ਹੈ। ਭਾਵੇਂ ਭਾਰਤੀ ਦਰਸ਼ਨ ਤੋਂ ਪ੍ਰਭਾਵਿਤ ਸੋਸਿਉਰ ਦੈਰਿਦਾ ਭਾਸ਼ਾ ਦੇ ਭਿੰਨਤਾਮੂਲ ਸੰਬੰਧਾਂ ਤੇ ਅਰਥ ਦੀ ਅਨਿਸ਼ਚਿਤਤਾ ਤੱਕ ਜਾਂਦੇ ਹਨ ਪਰ ਨਾਗਾਰਜੂਨ ਦੇ ਸ਼ੂਨਯਵਾਦ ਤੋਂ ਪਿੱਛੇ ਰਹਿ ਜਾਂਦੇ ਹਨ।

ਨਕਾਰਾਤਮਕ, ਸਕਾਰਾਤਮਕ, ਹਾਜ਼ਰੀ, ਗੈਰਹਾਜ਼ਰੀ ਨੂੰ ਵਿਸ਼ਾ ਬਣਾਉਂਦਿਆਂ ਬੋਧ ਵਿਚਾਰਕਾਂ ਦਾ ਮੰਨਣਾ ਹੈ ਕਿ ਨਕਾਰਾਤਮਕ ਕਥਨ ਅਰਥ ਤੋਂ ਖਾਲੀ ਨਹੀਂ ਬਲਕਿ ਆਪਣੇ ਆਪ ਵਿਚ ਅਧਿਕ (ਜ਼ਿਆਦਾ) ਅਰਥ ਨਾਲ ਵਿਵਸਥਿਤ (ਇਕੱਤਰ/ਭਰਪੂਰ) ਹੋ ਸਕਦਾ ਹੈ। ਨਕਾਰਾਤਮਕਤਾ, ਸਕਾਰਾਤਮਕ ਕਥਨ ਦੀ ਪਰਿਮਾਣਿਕਤਾ ਨੂੰ ਪੇਚੀਦਾ ਬਣਾ ਦਿੰਦੀ ਹੈ। ਡਾ. ਨਾਰੰਗ ਅਨੁਸਾਰ ‘ਭਾਰਤੀ ਚਿੰਤਨ ਵਿਚ ਕੇਂਦਰੀ ਪ੍ਰਸ਼ਨ ਨਿਤਾਂਤ ਅਸਾਧਾਰਣ ਵਾਸਤਵਿਕਤਾ ਅਤੇ ਸੱਚਾਈ (ਬ੍ਰਹਮਣ = ਸੰਪੂਰਣ ਵਿਵੇਕ) ਜਾਂ ਨਿਰਵਾਣ ਜਾਂ ਮੋਕਸ਼ ਦਾ ਹੈ। ਇਹਨਾਂ ਵਿਚੋਂ ਕਿਸੇ ਦੀ ਸਕਾਰਾਤਮਕ ਵਿਆਖਿਆ ਸੰਭਵ ਹੀ ਨਹੀਂ। ਮਿਸਾਲ ਦੇ ਤੌਰ ਉੱਤੇ ਮੋਕਸ਼ (ਮੁਕਤੀ) ਦੀ ਆਮ ਤੌਰ ਉੱਤੇ ਜੋ ਪਰਿਭਾਸ਼ਾ ਦਿੱਤੀ ਜਾਂਦੀ ਹੈ ਉਹ ਨਕਾਰਾਤਮਕਤਾ ਨਾਲ ਭਰਪੂਰ ਹੈ। ਭਾਵ ਮੋਕਸ਼ (ਮੁਕਤੀ) ਨਾਮ ਹੈ ਦੁੱਖ ਦੀ ਪੂਰਣ ਗੈਰਹਾਜ਼ਰੀ ਦਾ, ਦੁੱਖ ਨਾਕਾਰ ਹੈ ਸੁੱਖ ਦਾ ਅਤੇ

ਇਸ ਨਕਾਰ ਦਾ ਨਕਾਰ, ਭਾਵ ਦੁੱਖ ਦੀ ਗੈਰਹਾਜ਼ਰੀ (ਅਰਥਾਤ ਸੁੱਖ) ਪਰਮ (ਮਹਾਂ) ਨਿਰਵਾਣ ਹੈ। ਮਤਲਬ ਇਹ ਕਿ ਨਕਾਰਨ ਦੀ ਗਤੀਸੀਲਤਾ ਇਕ ਅਜਿਹਾ ਨਿਯਮ ਹੈ ਜਿਸਦੇ ਬਿਨਾਂ ਨਿਰਵਾਣ (ਮੋਕਸ਼, ਮੁਕਤੀ) ਦੀ ਕੇਂਦਰੀ ਕਲਪਨਾ ਸਥਾਪਿਤ ਨਹੀਂ ਹੋ ਸਕਦੀ। ਇਸ ਤਰ੍ਹਾਂ ਵਸਤੂ ਦੀ ਹਾਜ਼ਰੀ ਤੇ ਗੈਰਹਾਜ਼ਰੀ ਦੋਵੇਂ ਸੱਚਾਈ ਤੇ ਵਾਸਤਵਿਕਤਾ ਦਾ ਦਰਜਾ ਰੱਖਦੀਆਂ ਹਨ। ਨਕਾਰਾਤਮਕ ਕਥਨ ਵੀ ਸਕਾਰਾਤਮਕਤ ਹੀ ਹੈ ਭਾਵੇਂ ਕਿ ਉਸਦਾ ਪ੍ਰਮਾਣੀਕਰਣ ਨਕਾਰ ਉੱਪਰ ਨਿਰਭਰ ਹੈ। ਨਕਾਰਾਤਮਕ ਕਥਨ ਵਿਚ ਸਕਾਰਾਤਮਕਤਾ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ ਗੈਰ ਹਾਜ਼ਰੀ ਦਾ ਗਿਆਨ ਹਾਜ਼ਰੀ ਨਾਲੋਂ ਕਿਤੇ ਅਧਿਕ ਤੇ ਅਸੀਮ ਹੈ। ਉਪਰੋਕਤ ਟਿੱਪਣੀ (7) ਤੋਂ ਪਤਾ ਲੱਗਦਾ ਹੈ ਕਿ ਹਾਜ਼ਰ ਅਤੇ ਗੈਰ ਹਾਜ਼ਰ ਤਾਰਕਿਕ ਰੂਪ ਤੋਂ ਦੋਵੇਂ ਆਪਾਸ ਵਿਚ ਜੁੜੇ ਹੋਏ ਵੀ ਹਨ ਅਤੇ ਸੁਤੰਤਰ ਵੀ।

ਪੱਛਮੀ ਦਰਸ਼ਨ ਹੀ ਨਹੀਂ ਬਲਕਿ ਪੂਰਬੀ ਭਾਰਤੀ ਦਰਸ਼ਨ ਵੀ ਕੁਝ ਅਜਿਹੀ ਭਾਸ਼ਾਈ ਦਵੈਤ ਦਾ ਹੀ ਸ਼ਿਕਾਰ ਹੈ। ਸਰੀਰ/ਆਤਮਾ, ਸਰੀਰ/ਮਨ, ਆਤਮਾ/ਪਰਮਾਤਮਾ। ਬੁੱਧ ਤੇ ਬੌਧ ਪਰੰਪਰਾ ਦਾ ਸ਼ੂਨਿਯਵਾਦ ਭਾਸ਼ਾਈ ਦਵੈਤ ਨੂੰ ਪਛਾਣਦੇ, ਇਸ ਤੋਂ ਮੁਕਤੀ ਲਈ 'ਮਧਯ ਮਾਰਗ' ਅਪਣਾਉਂਦੇ ਹਨ। ਬੁੱਧ ਪਰੰਪਰਾ ਦਾ ਮੰਨਣਾ ਹੈ ਕਿ ਭਾਸ਼ਾ ਦਵੈਤ ਤੋਂ ਬਗੈਰ ਇਕ ਇੰਚ ਅੱਗੇ ਨਹੀਂ ਵੱਧ ਸਕਦੀ। ਬੁੱਧ ਨੇ ਤਿੰਨ ਚੀਜ਼ਾਂ ਨੂੰ ਜੀਵਨ ਦੀਆਂ ਮਹਾਨ ਸੱਚਾਈਆਂ ਦਾ ਨਾਮ ਦਿੱਤਾ ਹੈ :

1. ਅਨਾਤਮਕ
2. ਅਨਿਸ਼ਚਤਤਾ
3. ਦੁੱਖ

ਪਹਿਲਾ ਹੈ ਆਤਮਾ ਦਾ ਨਕਾਰ, ਦੂਜਾ ਸੰਸਾਰ ਵਿਚ ਕੁਝ ਵੀ ਸਥਿਰ ਨਹੀਂ। ਤੀਸਰਾ ਜੀਵਨ ਦੀ ਸਭ ਤੋਂ ਵੱਡੀ ਸੱਚਾਈ ਹੈ ਦੁੱਖ, ਜਿਸਦੀ ਜੜ੍ਹ ਹੈ ਤ੍ਰਿਸ਼ਨਾ। ਬੁੱਧ ਦੁਆਰਾ ਸੁਝਾਈ ਇਹ ਨਕਾਰਾਤਮਕ ਸ਼ਕਤੀ ਹੀ ਸ਼ੂਨਯ ਹੈ। "ਨਾਗਾਰਜੁਨ ਦੇ ਵਿਆਖਿਆਕਾਰ ਚੰਦਰ ਕੀਰਤੀ (ਛੇਵੀਂ, ਸੱਤਵੀਂ ਸ਼ਤਾਬਦੀ) ਸ਼ੂਨਯ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਵਸਤੂਆਂ ਕਿਉਂਕਿ ਇਕ ਦੂਸਰੇ ਉੱਪਰ ਨਿਰਭਰ ਹਨ, ਅਸਤਿਤਵ ਨਹੀਂ ਰੱਖਦੀਆਂ, ਭਾਵ ਉਹਨਾਂ ਦਾ ਮੂਲ ਪਰਿਮਾਣਿਤ ਨਹੀਂ ਅਤੇ ਕਿਉਂਕਿ ਉਹਨਾਂ ਦਾ ਅਸਤਿਤਵ ਪਰਿਮਾਣਿਤ ਨਹੀਂ, ਉਹਨਾਂ ਦਾ ਨਾ ਅਸਿਤਤਵ ਵੀ ਪ੍ਰਮਾਣਿਤ ਨਹੀਂ ਅਤੇ ਸ਼ੂਨਯ ਦਾ ਉਦੇਸ਼ ਇਸ ਅਤਿ ਅਤੇ ਉਸ ਅਤਿ ਦੋਵਾਂ ਤੋਂ ਬਚਣਾ ਹੈ। ਅਰਥਾਤ ਜਦੋਂ ਨਹੀਂ ਨਹੀਂ ਹੈ ਤਾਂ ਹਾਂ ਵੀ ਹਾਂ ਨਹੀਂ ਹੈ। (ਦੂਸਰੇ ਸ਼ਬਦਾਂ ਵਿਚ ਹਰ ਹਾਂ ਨਹੀਂ ਤੋਂ ਅਤੇ ਹਰ ਨਹੀਂ ਹਾਂ ਤੋਂ ਹੈ।) ਇਹ ਸਭ ਇਕ ਹੀ ਗਤੀਮਯ ਵਾਸਤਵਿਕਤਾ ਹੈ।

ਇਸ ਤਰ੍ਹਾਂ ਬੌਧ ਪਰੰਪਰਾ ਭਾਸ਼ਾਈ ਦਵੈਤ ਨੂੰ ਗਤੀਸੀਲ ਨਕਾਰਾਤਮਕ ਦਵੰਦਵਾਦ ਵਿਚ ਤਬਦੀਲ ਕਰ ਦਿੰਦੀ ਹੈ, ਜਿਸਦਾ ਸਿਖਰ ਨਾਗਾਰਜੁਨ ਦਾ ਸ਼ੂਨਿਯਵਾਦ ਹੈ। ਇਸ ਤੋਂ ਪਹਿਲਾਂ ਭਾਰਤੀ ਪਰੰਪਰਾ ਵਿੱਚ ਵੀ ਭਾਸ਼ਾ, ਗਿਆਨ ਦਰਸ਼ਨ ਵਿੱਚ ਇਹ ਦਵੈਤ, ਦੁਵੰਡ ਮੌਜੂਦ ਸੀ ਅਤੇ ਹੈ, ਸੰਸਕ੍ਰਿਤ ਤੇ ਦੇਸੀ (ਅਪ੍ਰੰਸ, ਪ੍ਰਾਕ੍ਰਿਤ) ਭਾਸ਼ਾਵਾਂ ਦੀ ਦੁਵੰਡ ਸੰਸਕ੍ਰਿਤ ਨੂੰ ਸ਼ੁੱਧ ਤੇ ਦੂਸਰੀਆਂ ਭਾਸ਼ਾਵਾਂ ਨੂੰ ਅਸ਼ੁੱਧ ਮੰਨਿਆ ਜਾਂਦਾ ਸੀ। ਮਹਾਤਮਾ ਬੁੱਧ ਇਸਨੂੰ ਨਕਾਰਦੇ ਕਹਿੰਦੇ ਹਨ ਕਿ ਮੇਰੇ ਲਈ ਚੰਗੀ ਜਾਂ ਮੰਦੀ ਭਾਸ਼ਾ ਦਾ ਕੋਈ ਅੰਤਰ ਨਹੀਂ, ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਅਰਥ ਤੇ ਤਰਕ ਠੀਕ ਹੋਵੇ। ਤੁਸੀਂ ਉਸ ਜੁਬਾਨ ਵਿਚ ਬੋਲੋ ਜਿਸ ਰਾਹੀਂ ਲੋਕ ਮੇਰੇ ਵਿਚਾਰਾਂ

ਨੂੰ ਸਮਝ ਸਕਣ । ਗਿਆਨ ਵਿਚ ਇਹ ਦੁਵੰਡ ਪਰਾਡੀਤਕ ਗਿਆਨ (ਵੇਦਾਂਤ, ਉਪਨਿਸ਼ਠ, ਬ੍ਰਹਮ ਦਾ ਗਿਆਨ) ਅਤੇ ਭੇਤਿਕਵਾਦੀ ਗਿਆਨ (ਚਾਰਵਾਕ) ਪੱਖੋਂ ਦੇਖੀ ਜਾ ਸਕਦੀ ਹੈ। ਸੰਸਕ੍ਰਿਤ (ਵੇਦਾਂਤ) ਦਰਸ਼ਨ ਵਾਲੇ ਚਾਰਵਾਕ ਸ਼ਬਦ ਨੂੰ ਸੰਸਕ੍ਰਿਤ ਧਾਤੂ ਚਰਣ ‘ਖਾਣਾ’ ਨਾਲ ਸੰਬੰਧਿਤ ਕਰਦੇ ਹਨ। ਇਹਨਾਂ ਨੂੰ ਨਾਸਤਿਕ ਕਿਹਾ ਗਿਆ ਹੈ। ਇਸ ਤਰ੍ਹਾਂ ਆਸਤਿਕ ਨਾਸਤਿਕ ਦੀ ਇਕ ਹੋਰ ਦੁਵੰਡ ਪੈਦਾ ਹੋ ਜਾਂਦੀ ਹੈ। ਵੇਦਾਂ ਅਤੇ ਉਪਨਿਸ਼ਠਦਾ ਦਾ ਆਤਮਵਾਦੀ ਫਲਸਫਾ ਦੇਹ ਦਾ ਨਕਾਰ ਹੈ। ਪਰ ਬੁੱਧ ਪਰੰਪਰਾ ਅਨੁਸਾਰ ਕਿਸੇ ਵਸਤੂ ਵਿਅਕਤੀ ਵਿਚ ਕੋਈ ਮੂਲ ਜਾਂ ਆਤਮਾ ਨਹੀਂ ਬਲਕਿ ਦੇਹ ਇਕ ਨਹੀਂ ਅਨੇਕ ਅਣੂਆਂ ਦੀ ਬਣੀ ਹੈ ਜੋ ਅੰਤਰ ਨਿਰਭਰ ਹਨ ਦੇਹ/ਮਨ ਇਕ ਦੂਜੇ ਉੱਪਰ ਆਧਾਰਿਤ ਸੰਯੋਗ ਵੱਸ ਹਨ ਦਵੈਤ ਵੱਸ ਨਹੀਂ।

ਸਾਹਿਤ ਸਿਧਾਂਤ

ਸਾਹਿਤ ਸਿਧਾਂਤ ਵਿਚ ਸੰਰਚਨਾਵਾਦ ਤੋਂ ਲੈ ਕੇ ਉਤਰ-ਸੰਰਚਨਾਵਾਦ ਤੱਕ ਜੋ ਚਰਚਾ ਦਾ ਮਰਕਜ਼ੀ ਬਿੰਦੂ ਹੈ ਉਹ ਇਹ ਹੈ ਕਿ -

ਸਾਹਿਤ ਸੰਸਾਰ ਅਰਥ ਸੰਸਾਰ ਵਿੱਚ ਕਿਵੇਂ ਤਥਾਦੀਲ ਹੁੰਦਾ ਹੈ। ਸੋਸਿਲਿਊਰ ਦਾ ਕਹਿਣਾ ਹੈ ਕਿ ਸੰਸਾਰ ਵਿੱਚ ਅਰਥਾਂ ਦੀ ਸਿਰਜਣਾ ਚਿਹਨਾਂ ਦੇ ਪ੍ਰਬੰਧ ਕਾਰਣ ਹੀ ਸੰਭਵ ਹੈ। ਭਾਸ਼ਾਈ ਤੱਤਾਂ ਦੇ ਸੰਬੰਧਾਂ ਦਾ ਪ੍ਰਬੰਧ ਜਿਸ ਦੇ ਰਾਹੀਂ ਅਰਥ ਸੰਚਾਰ ਹੁੰਦਾ ਹੈ ਸਰੂਪ ਦੀ ਦਿਸ਼ਟੀ ਤੋਂ ਅਮੂਰਤ ਅਤੇ ਸਮਾਨਤਾ ਤੇ ਵਿਰੋਧ ਦੇ ਦੂਹਰੇ ਪ੍ਰਕਾਰਜ ਦਾ ਵਾਹਕ ਹੈ ਅਤੇ ਜਿਸਦੇ ਰਾਹੀਂ ਅਰਥ ਸਥਾਪਿਤ ਹੁੰਦੇ ਹਨ ਸੰਰਚਨਾ ਅਖਵਾਉਂਦਾ ਹੈ। ਇਸ ਤਰ੍ਹਾਂ ਸੰਰਚਨਾਵਾਦੀ ਚਿੰਤਨ ਸਾਹਿਤਿਕ ਪਾਠ ਦੇ ਅਰਥ ਨੂੰ ਸਾਹਿਤਿਕ ਸੰਰਚਨਾਵਾਂ ਤੋਂ ਉਤਪੰਨ ਮੰਨਦਾ ਹੋਇਆ ਸਾਹਿਤਿਕ ਪਾਠ ਨੂੰ ਲੇਖਕ ਪਾਠਕ, ਸਮਾਜ/ਸਭਿਆਚਾਰ ਤੋਂ ਮੁਕਤ ਕਰ ਦਿੰਦਾ ਹੈ। ਸੰਰਚਨਾਵਾਦੀ ਚਿੰਤਨ ਅਨੁਸਾਰ ਸਾਹਿਤਕ ਪਾਠ ਬੰਦ ਮੁਦੁ ਮੁਖਤਿਆਰ ਮੁਦੁ ਨਿਰਧਾਰਿਤ ਹਨ। ਵਸਤੂ ਸੰਸਾਰ ਬਾਰੇ ਸੋਚਣ, ਸਮਝਣ ਜਾਂ ਜਾਨਣ ਦਾ ਮਾਧਿਅਮ ਮਾਤਰ ਭਾਸ਼ਾ ਹੈ। ਭਾਸ਼ਾ ਮਾਧਿਅਮ ਹੀ ਨਹੀਂ ਗਿਆਨ ਹੈ ਉਹ ਗਿਆਨ ਜੋ ਉਸਨੇ ਵਸਤੂ ਸੰਸਾਰ ਵਿੱਚ ਦਾਖਲ ਕੀਤਾ ਹੈ, ਅਰਥਾਤ ਵਸਤੂਆਂ ਨੂੰ ਅਰਥ ਭਾਸ਼ਾ ਹੀ ਪ੍ਰਦਾਨ ਕਰਦੀ ਹੈ ਵਸਤੂਆਂ ਦੇ ਕੋਈ ਕੁਦਰਤੀ ਅਰਥ ਨਹੀਂ। ਇਸ ਲਈ ਭਾਸ਼ਾ ਕੋਈ ਕੁਦਰਤੀ ਵਰਤਾਰਾ ਨਹੀਂ ਬਲਕਿ ਇਸਦੇ ਪਿੱਛੇ ਅਮੂਰਤ ਪ੍ਰਬੰਧ ਕਾਰਜ ਕਰਦਾ ਹੈ। ਇਹ ਪ੍ਰਬੰਧ ਸ਼ਕਤੀ ਸੱਤਾ ਦੁਆਰਾ ਸਿਰਜਿਤ ਹੈ ਜੋ ਭਾਸ਼ਾਈ ਅਰਥ ਨੂੰ ਸਥਿਰ ਤੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ। ਭਾਸ਼ਾਈ ਪ੍ਰਬੰਧ ਬਾਰੇ ਸੋਸਿਲਿਊਰ ਦੀ ਖੋਜ ਵੀਹਵੀਂ ਸਦੀ ਦੀ ਹੈ। ਭਾਰਤੀ ਪਰੰਪਰਾ 'ਚ ਪਾਣਿਣੀ ਦਾ ਵਿਆਕਰਣ (ਅਸ਼ਟ-ਧਿਆਇ) ਸੰਸਕ੍ਰਿਤ ਨੂੰ ਸ਼ੁੱਧ ਰੱਖਣ ਲਈ ਲਿਖਿਆ ਗਿਆ ਸੀ। ਅਸਲ ਵਿਚ ਭਾਸ਼ਾ ਤੇ ਉਸਦੇ ਅਰਥ ਜਗਤ ਨੂੰ ਕੰਟਰੋਲ ਕਰਨ ਦਾ ਮਕਸਦ ਸੀ। ਭਾਸ਼ਾ ਤੇ ਭਾਸ਼ਾਈ ਗ੍ਰੰਥਾਂ (Scripture) ਨੂੰ ਕੁਦਰਤੀ ਜਾਂ ਦੇਵੀ ਬਣਾਇਆ ਜਾਂਦਾ ਸੀ ਤਾਂ ਜੋ ਮਨੁੱਖੀ ਦੇਹ ਤੇ ਮਨ ਨੂੰ ਇਸ ਰਾਹੀਂ ਕੰਟਰੋਲ ਕੀਤਾ ਜਾ ਸਕੇ।

ਸੰਰਚਨਾਵਾਦ ਦਾ ਇਹੀ ਐਲਾਨ ਸੀ ਕਿ “ਸਾਹਿਤ ਦੇ ਵਿਆਕਰਣ ਦੀ ਖੋਜ ਕੀਤੀ ਜਾਵੇ, ਤਾਂ ਜੋ ਭਾਸ਼ਾ ਦੇ ਅਮੂਰਤ ਪ੍ਰਬੰਧ ਵਾਂਗ ਸਾਹਿਤ ਦੇ ਉਸ ਅਮੂਰਤ ਕਾਵਿ ਸ਼ਾਸਤਰ ਨੂੰ ਖੋਜਿਆ ਜਾ ਸਕੇ, ਜਿਸਦੇ ਰਾਹੀਂ ਮਨੁੱਖੀ ਦਿਮਾਗ ਸਾਹਿਤ-ਰੂਪ ਨੂੰ ਜਾਣਦਾ ਤੇ ਪਛਾਣਦਾ ਹੈ।¹⁰ ਅਰਸਤੂ ਦੁਆਰਾ ‘ਕਾਵਿ ਸ਼ਾਸਤਰ’ ਦਾ ਮਾਡਲ ਸਾਹਿਤਿਕ ਵਿਧਾ ਦੇ ਸਿਰਜਿਤ ਸਿਧਾਂਤ ਉੱਪਰ ਹੈ। ਅਰਥਾਤ ਸਾਹਿਤ (ਸਾਹਿਤਿਕ ਵਿਧਾ) ਕਿਵੇਂ ਹੋਂਦ ਵਿਚ ਆਉਂਦਾ ਹੈ। ਸੰਰਚਨਾਵਾਦੀ

ਕਾਵਿ ਸ਼ਾਸਤਰ ਦਾ ਮਾਡਲ ਸਾਹਿਤ ਦੇ ਸਮਝਣ ਸਿਧਾਂਤ ਉੱਪਰ ਜ਼ੋਰ ਦਿੰਦਾ ਹੈ ਕਿ ਸਾਹਿਤ ਸਮਝਿਆ ਕਿਵੇਂ ਜਾਂਦਾ ਹੈ ਅਰਥਾਤ ਸਾਹਿਤ ਪਾਠ, ਅਰਥ ਪਾਠ ਵਿਚ ਕਿਵੇਂ ਤਬਦੀਲ ਹੁੰਦਾ ਹੈ। ਸਾਹਿਤ ਦੇ ਸਿਰਜਿਤ/ਸਮਝਣ ਦੋਵੇਂ ਸਿਧਾਂਤਾਂ ਦਾ ਪ੍ਰਬੰਧ ਸੀਮਤ ਤੇ ਸਥਿਰ ਹੈ। ਇਹ ਸਾਹਿਤ ਦੀ ਸੁਤੰਤਰਤਾ ਨੂੰ ਕੰਟਰੋਲ ਕਰਦਾ ਹੈ। ਅਰਥ ਨੂੰ ਨਿਸ਼ਚਿਤ ਤੇ ਨਿਰਧਾਰਿਤ ਬਣਾਉਂਦਾ ਹੈ। ਰੋਲਾਂ ਬਾਰਥ ਪਾਠਕ ਨੂੰ ਪਾਠ ਦਾ ਉਪਭੋਗਤਾ ਹੀ ਨਹੀਂ ਅਰਥ ਉਪਤਾਦਕ ਮੰਨਦਾ ਹੈ। ਦੈਰਿਦਾ ਪਾਠ ਤੇ ਪਾਠਕ ਵਿਚਲੀ ਪੜ੍ਹਤ ਦੁਆਰਾ ਅਰਥ ਦੀ ਉਤਪਤੀ ਮੰਨਦਾ ਹੈ। ਕੋਈ ਵੀ ਇਕ ਪੜ੍ਹਤ ਦੂਜੀ ਪੜ੍ਹਤ ਤੋਂ ਵੱਖਰੀ ਹੋਵੇਗੀ। ਲਾਕਾਂ ਦੁਆਰਾ ਕਰਤਾ (Subject) ਦੀ ਹੋਂਦ ਇਹ ਸਾਬਤ ਕਰਦੀ ਹੈ ਕਿ ਪਾਠ ਕੋਈ ਇਕਹਿਗੀ, ਸਥਿਰ, ਨਿਸ਼ਚਿਤ ਧਾਰਣਾ ਨਹੀਂ ਜਾਂ ਇਹ ਭਾਸ਼ਾ/ਸਾਹਿਤ ਦੇ ਅਮੂਰਤ ਪ੍ਰਬੰਧ ਚੌਂ ਪੈਦਾ ਹੋਣ ਵਾਲੀ ਭੁਦ ਮੁਖਤਿਆਰ ਭੁਦ ਨਿਰਧਾਰਿਤ ਨਹੀਂ ਬਲਕਿ ਲੇਖਕ, ਪਾਠਕ, ਸਮਾਜ/ਸਭਿਆਚਾਰ ਦੇ ਸੰਯੋਗ ਵਿਚੋਂ ਉਪਜਦੀ ਹੈ। ਸੋਸਿਲੂਰ ਦੁਆਰਾ ਮੰਨਣਾ ਹੈ ਕਿ ਅਰਥ ਗੀਤ ਜਾਂ ਪੰਚਪਾ ਦੁਆਰਾ ਨਿਰਧਾਰਿਤ ਹੁੰਦਾ ਹੈ, ਇਸ ਸੱਚ ਨੂੰ ਮੰਨਣਾ ਕਿ ਭਾਸ਼ਾ ਆਪਣੇ ਅਰਥ ਆਪਣੇ ਆਲੋ-ਦੁਆਲੇ ਜਾਂ ਸਮਾਜ ਸਭਿਆਚਾਰ ਤੋਂ ਲੈਂਦੀ ਹੈ। ਦੈਰਿਦਾ ਦਾ ਮੰਨਣਾ ਹੈ ਕਿ ਭਾਸ਼ਾ ਭਿੰਨਤਾ 'ਤੇ ਆਧਾਰਿਤ ਹੈ, ਫਿਰ ਭਿੰਨਤਾ ਆਧਾਰਿਤ ਅਰਥ ਸੀਮਤ ਜਾਂ ਸਥਿਰ ਕਿਵੇਂ ਹੋ ਸਕਦਾ ਹੈ। ਇਸੇ ਤਰ੍ਹਾਂ ਸਭਿਆਚਾਰ ਦੀ ਵਿਸ਼ੇਸ਼ਤਾ ਵੀ ਵਿਭਿੰਨਤਾ ਹੀ ਹੈ। ਸਭਿਆਚਾਰ ਬਹੁਪਰਤੀ, ਬਹੁਧਰਾਤਲੀ ਹੁੰਦਾ ਹੈ। ਜਿਸ ਕਾਰਨ ਹਰ ਸਭਿਆਚਾਰ ਭਾਸ਼ਾਈ ਚਿੰਨ੍ਹਾਂ ਨੂੰ ਵੱਖਰੇ ਤੇ ਵਿਭਿੰਨ ਅਰਥ ਦਿੰਦਾ ਹੈ। ਪਰ ਸ਼ਕਤੀ ਤੇ ਸੱਤਾ ਦੀ ਖੇਡ ਮਨਮਰਜ਼ੀ ਦੇ ਅਰਥਾਂ ਨੂੰ ਕੇਂਦਰੀ ਧਾਰਣਾ ਦਿੰਦੀ Other ਦੂਸਰੇ ਅਰਥਾਂ ਨੂੰ ਦਬਾ ਦਿੰਦੀ ਹੈ। ਅਜਿਹਾ ਉਹ ਅਮੂਰਤ ਪ੍ਰਬੰਧ ਵਰਗੀ ਧਾਰਣਾ ਨਾਲ ਕਰਦੀ ਹੈ ਜਿਸ ਨਾਲ ਇਹ ਵਰਤਾਰਾ ਗੈਰ ਕੁਦਰਤੀ ਨਹੀਂ ਲੱਗਦਾ। ਡਾ. ਨਾਰੰਗ ਅਨੁਸਾਰ “ਨਵੀਂ ਬਿਉਰੀ ਮੂਲੋਂ ਹੀ ਨੇਮ ਵਿਧਾਨ ਲਾਗੂ ਕਰਨ ਜਾਂ ਪ੍ਰਬੰਧ ਦਾ ਗਠਨ ਕਰਨ ਦੇ ਵਿਰੁੱਧ ਹੈ, ਸਗੋਂ ਹਰ ਤਰ੍ਹਾਂ ਦੇ ਪੂਰਬਲੇ ਨੇਮ-ਵਿਧਾਨ ਨੂੰ ਨਕਾਰਦੀ ਹੈ ਕਿਉਂ ਜੋ ਸਾਰੇ ਨੇਮ-ਵਿਧਾਨ ਅਤੇ ਪ੍ਰਬੰਧ ਅੰਤਿਮ ਰੂਪ ਵਿਚ ਸਰਬ-ਗ੍ਰਾਹੀ ਅਤੇ ਤਾਨਾਸ਼ਾਹੀ ਵਲ ਲੈ ਜਾਂਦੇ ਹਨ ਅਤੇ ਚਿੰਨ ਅਤੇ ਸਿਰਜਣਾਤਮਕ ਆਜ਼ਾਦੀ ਉੱਤੇ ਪਹਿਰਾ ਲਾਉਂਦੇ ਹਨ। ਪਾਠ ਬਿਲਕੁਲ ਸਵੈ-ਆਧਾਰੀ ਅਤੇ ਆਤਮ ਨਿਰਭਰ ਨਹੀਂ, ਕਿਉਂਕਿ ਅਰਥ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਅੰਤਹੀਣ ਹੈ।”¹¹ ਬੁੱਧ ਇਸ ਸੰਸਾਰ ਨੂੰ ਕਿਸੇ ਮੂਲ (ਆਤਮਾ/ਪਰਮਾਤਮਾ) ਨੂੰ ਨਾ ਮੰਨ ਕੇ ਸੁਹੱਦੇ ਜਗਤ ਨੂੰ ਸਹਿ ਆਧਾਰ ਵਿਚ ਜਨਮਣਾ ਮੰਨਿਆ ਗਿਆ ਹੈ। ਨਾਗਾਰਜੁਨ ਆਪਣੇ ਗ੍ਰੰਥ “ਵਗ੍ਗੋਵਯਵਾਰਤਨੀ” ਵਿੱਚ ਇਸ ਨਿਯਮ ਨੂੰ “ਪਰਤੀਤਯ ਸਮਉਤਪਾਦ” ਆਖਦਾ ਹੈ। ਜਿਸਦਾ ਅਰਥ “ਸਾਰੀਆਂ ਵਸਤੂਆਂ ਆਪਣੀ ਉਤਪਤੀ ਵਿੱਚ ਆਪਣੀ ਸੱਤਾ ਨੂੰ ਪਾਉਣ ਲਈ ਦੂਸਰੇ ਕਾਰਣ ਜਾਂ ਹੇਤੁ ਉੱਪਰ ਨਿਰਭਰ ਹਨ। ਪ੍ਰਤੀਤਯ ਸਮਉਤਪਾਦ ਦਾ ਦੂਸਰਾ ਅਰਥ ‘ਅਨਿਸ਼ਚਤਤਾ’ ਹੈ, ਸਾਰੀਆਂ ਵਸਤੂਆਂ ਇਕ ਛਿਣ ਦੇ ਬਾਅਦ ਨਸ਼ਟ ਹੋ ਜਾਂਦੀਆਂ ਹਨ ਅਤੇ ਉਸਦੇ ਬਾਅਦ ਦੂਸਰੀ ਵਸਤੂ ਜਾਂ ਘਟਨਾ ਛਿਣ ਭਰ ਲਈ ਆਉਂਦੀ ਹੈ, ਅਰਥਾਤ ਉਤਪਤੀ ਵਿਛਿੰਨ-ਪ੍ਰਵਾਹ ਜਿਹੀ ਹੈ। ਪ੍ਰਤੀਤਯ ਸਮਉਤਪਾਦ ਨੂੰ ਹੀ ਮੱਧ ਮਾਰਗ ਕਿਹਾ ਜਾਂਦਾ ਹੈ। ਬੁੱਧ ਨਾ ਆਤਮਵਾਦੀ ਸੀ, ਨਾ ਭੌਤਿਕਵਾਦੀ, ਬਲਕਿ ਉਹਨਾਂ ਦਾ ਰਸਤਾ ਇਹਨਾਂ ਦੋਵਾਂ ਦੇ ਵਿੱਚ ਦਾ (ਮੱਧਯ-ਮਾਰਗ) ਸੀ ਉਹ ‘ਵਿਛਿੰਨ-ਪ੍ਰਵਾਹ’ ਨੂੰ ਮੰਨਦੇ ਸੀ। ਅਰਥਾਤ ਹਰ ਵਸਤੂ ਹਰ ਛਿਣ ਬਦਲ ਰਹੀ ਹੈ।

ਇਹ ਤਰ੍ਹਾਂ ਸੱਤਾ ਸ਼ਕਤੀ ਦੁਆਰਾ ਹਰ ਤਰ੍ਹਾਂ ਦੇ ਪ੍ਰਬੰਧ ਦਾ ਗਠਨ ਕਰਕੇ ਭਾਸ਼ਾ, ਸਾਹਿਤ, ਸਭਿਆਚਾਰ ਵਿੱਚ ਸਥਿਰਤਾ ਲਿਆ ਕੇ ਇਹਨਾਂ ਉਪਰ ਹਿੱਸਾ ਕਰਨਾ ਹੈ। ਇਹੀ ਕਾਰਣ ਹੈ ਕਿ “ਪੂਰਬੀ ਅਨੁਭਵੀ ਗਿਆਨ” ਆਪਣੀ ਅਭਿਵਿਅਕਤੀ ਕਾਵਿਕ ਭਾਸ਼ਾ ਵਿੱਚ ਕਰਦਾ ਹੈ। ਭਾਸ਼ਾ ਦਵੈਤ ਉਪਰ ਖੜੀ ਹੈ ਇਹ ਵਿਆਕਰਣਕ ਪ੍ਰਬੰਧ ‘ਚ ਬੱਝੀ ਹੋਈ ਹੈ ਜੋ ਸਥਿਰ ਤੇ ਸੀਮਿਤ ਹੈ। ਪਰ ਕਾਵਿਕ ਭਾਸ਼ਾ ਇਸ ਪ੍ਰਬੰਧ ਦੀ ਹਿੱਸਾ ਤੇ ਸੱਟ ਮਾਰਦੀ ਹੈ। ਇਹ ਪ੍ਰਬੰਧ ‘ਚੋਂ ਅ-ਪ੍ਰਬੰਧ ਵੱਲ ਦਾ ਸਫਰ ਤੈਅ ਕਰਦੀ ਹੈ। ਕਾਵਿਕ ਭਾਸ਼ਾ ਮੈਟਾਫਰ ਤੇ ਮੈਟਾਨਮੀ ਰਾਹੀਂ ਸਥਿਰ ਭਾਸ਼ਾਈ ਪ੍ਰਬੰਧ ਦੇ ਮੁਕਾਬਲੇ ‘ਵਿਛਿਣ ਪ੍ਰਵਾਹ’ ਵਿੱਚ ਤਬਦੀਲ ਹੁੰਦੀ ਹੈ ਜਿਸ ਰਾਹੀਂ ਪਾਠ ਦੀ ਹਰ ਪੜ੍ਹਤ ਪਹਿਲਾਂ ਵਰਗੀ ਨਹੀਂ ਰਹਿੰਦੀ ਪਰਿਵਤਨਮੁਖੀ ਤੇ ਵਿਭਿੰਨ ਅਰਥਾਂ ਨੂੰ ਜਨਮ ਦਿੰਦੀ ਹੈ। ਕਾਵਿਕ ਭਾਸ਼ਾ ਦਵੈਤ ਮੁਕਤ ਹੈ ਜਿਸਦੀ ਉਦਾਹਰਣ ਬਾਬਾ ਬੁਲ੍ਹੇ ਸ਼ਾਹ ਦੀ ਕਾਫ਼ੀ ਬਾਖੂਬੀ ਬਿਆਨ ਕਰਦੀ ਹੈ :

ਮੈਂ ਬੇ ਕੈਦ ਮੈਂ ਬੇ ਕੈਦ
ਨਾ ਰੋਗੀ ਨਾ ਵੈਦ
ਨਾ ਮੈਂ ਮੌਮਨ ਨਾ ਮੈਂ ਕਾਫਰ
ਨਾ ਸੈਦੀ ਨਾ ਸੈਦ

ਇਹੀ ਕਾਰਣ ਹੈ ਕਿ ਪੂਰਬੀ ਚਿੰਤਕ, ਵਿਦਵਾਨ, ਦਾਨਿਸ਼ਵਰ ਆਪਣੇ ਅਨੁਭਵੀ ਗਿਆਨ ਨੂੰ ਕਾਵਿਕ ਤਾਂ ਚ ਪੇਸ਼ ਕਰਦੇ ਹਨ। ਬਾਬਾ ਨਾਨਕ ਆਪਣੇ ਆਪ ਨੂੰ ਸ਼ਾਇਰ ਆਖਦਾ ਹੈ। ਸ਼ਾਇਰਾਨਾ ਤਰਬੀਅਤ ਕਿਸੇ ਬਜ਼ਿੱਦ ਪ੍ਰਬੰਧ ਦੀ ਕੈਦ ‘ਚ ਨਹੀਂ ਹੁੰਦੀ ਉਹ ਬੇ ਕੈਦ ਹੁੰਦੀ ਹੈ। ਇਹਨਾਂ ਸ਼ਾਇਰਾਂ ਦੀ ਰਚਨਾ ਜ਼ੋਰ ਜ਼ਬਰਦਸਤੀ ਨਹੀਂ ਆਪਣੇ ਆਪ ਹੁੰਦੀ ਹੈ। ਇਹਨਾਂ ਦੀ ਰਚਨਾ ਪ੍ਰੇਮ ਦਾ ਮੁਜਸ਼ਮਾ ਹੈ, ਪ੍ਰੇਮ ਕੀਤਾ ਨਹੀਂ ਜਾਂਦਾ ਆਪਣੇ ਆਪ ਹੁੰਦਾ ਹੈ, ਸ਼ਾਇਰ ਰਚਨਾ ਕਰਦਾ ਨਹੀਂ ਰਚਨਾ ‘ਚ ਹੋ ਜਾਂਦਾ ਹੈ “To be in Creation” ਪੱਛਮੀ ਚਿੰਤਨ ਇਸ ਅਨੁਭਵ ਨੂੰ ਸਕੀਜ਼ੋਫਰੇਨਿਕ ਮੰਨਦਾ ਹੈ ਪਰ ਡਾ. ਗੁਰਭਗਤ ਸਿੰਘ ਅਨੁਸਾਰ ਇਹ ਕਾਵਿ ‘ਨਾਦੀ ਕਾਵਿ’ ਹੈ।

ਸਭਿਆਚਾਰਕ ਵਿਭਿੰਨਤਾ (Cultural Diversity)

ਜਿਵੇਂ ਭਾਸ਼ਾਈ ਸੰਰਚਨਾ ਭਿੰਨਤਾ ਆਧਾਰਿਤ ਹੈ ਉਸੇ ਤਰ੍ਹਾਂ ਸਭਿਆਚਾਰ ਦੀ ਵਿਸ਼ੇਸ਼ਤਾ ਵੀ ਇਹ ਭਿੰਨਤਾ ਹੈ। ਜਿਵੇਂ ਉਪਰ ਅਸੀਂ ਬਿਆਨ ਕੀਤਾ ਹੈ ਕਿ ਭਾਸ਼ਾਈ ਚਿੰਨ੍ਹ/ਸਥਤ ਦੀ ਸਿਰਜਣਾ ਜਿਵੇਂ ਵੱਖਰੀਆਂ ਪੁਨੀਆਂ (ਕ+ਮ+ਲ = ਕਮਲ) ਤੋਂ ਹੋਈ ਹੈ। ਉਸੇ ਤਰ੍ਹਾਂ ਸਭਿਆਚਾਰ/ਪੰਜਾਬੀ ਸਭਿਆਚਾਰ ਦੀ ਬਣਤਰ ਵੀ ਵੱਖਰਤਾਵਾਂ ਨਾਲ ਸਿਰਜੀ ਗਈ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਪੁਨੀ ਹੈ ਅਤੇ ਹਰ ਪੁਨੀ ਦੂਸਰੀ ਤੋਂ ਵੱਖਰੀ ਹੈ। ਇਸੇ ਤਰ੍ਹਾਂ ਸਭਿਆਚਾਰ ਹੈ। ਭਾਸ਼ਾ ਨੂੰ ਅਰਥ ਸਭਿਆਚਾਰ ਆਲਾ ਦੁਆਲਾ ਦਿੰਦਾ ਹੈ। ਸਭਿਆਚਾਰਕ ਵੱਖਰਤਾਵਾਂ ਭਾਸ਼ਾ ਨੂੰ ਵੱਖਰੇ-ਵੱਖਰੇ ਅਰਥ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਕੁਦਰਤ, ਸਮਾਜ, ਸਭਿਆਚਾਰ, ਭਾਸ਼ਾ, ਸਾਹਿਤ ਇਹਨਾਂ ਦੀ ਵਿਸ਼ੇਸ਼ਤਾ ਇਹਨਾਂ ਦੀ ਵਿਭਿੰਨਤਾ ਹੀ ਹੈ। ਸਮਾਜ-ਸਭਿਆਚਾਰ ਦੀਆਂ ਵੱਖਰਤਾਵਾਂ ਨੂੰ ਸ਼ਕਤੀ ਸੱਤਾ ਦੀ ਖੇਡ ਆਪਣੇ ਸਵਾਰਥ ਲਈ ਵੱਖਰੇਵਿਆਂ ‘ਚ ਬਦਲ ਦਿੰਦੀ ਹੈ। ਇਸੇ ਕਾਰਨ ਉਹ ਭਾਸ਼ਾ ਦੇ ਦਵੈਤ ਮੁਖੀ ਸੁਭਾਅ ਨੂੰ ਸਥਿਰ ਰੱਖਣਾ ਚਾਹੁੰਦੀ ਹੈ। ਬਾਬਾ ਨਾਨਕ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਆਖਦਾ ਹੈ ਨਾ ਕੋ ਹਿੰਦੂ ਨਾ ਕੋ ਮੁਸਲਮਾਨ’ ਤਾਂ ਉਹ

ਭਾਸ਼ਾ ਦੀ ਉਸ ਦਵੈਤ ਨੂੰ ਤੋੜਦੇ ਹਨ ਜੋ ਵੱਖਰਤਾਵਾਂ ਨੂੰ ਵੱਖਰੇਵਿਆਂ 'ਚ ਬਦਲਦੀ ਹੈ। ਪੰਜਾਬੀ ਸਾਹਿਤ, ਸਭਿਆਚਾਰ ਵੱਖਰਤਾਵਾਂ ਨੂੰ ਸਪੇਸ ਦਿੰਦਾ ਹੈ। ਵਾਗਿਸ ਦੀ ਹੀਰ ਵੰਨ-ਸੁਵੰਨਤਾਵਾਂ ਨਾਲ ਬੁਣੀ ਹੋਈ ਉਹ ਛੁਲਕਾਰੀ ਹੈ ਜਿਸਨੇ ਵੱਖਰਤਾਵਾਂ ਵਾਲੇ ਸਭਿਆਚਾਰ ਦਾ ਸਿਰ ਕੱਜਿਆ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵੱਖਰੇ-ਵੱਖਰੇ ਪ੍ਰਦੇਸ਼ ਦੇ ਕਵੀਆਂ ਨੂੰ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਨੂੰ ਇੱਕ ਥਾਂ ਇਕੱਠਾ ਕਰਦਾ ਹੈ। “ਬੌਧ ਪਰੰਪਰਾ ਅਨੁਸਾਰ ਸੰਸਾਰ ਜਿਵੇਂ ਹੈ ਉਸਨੂੰ ਉਸੇ ਤਰ੍ਹਾਂ ਦੇਖਣ ਦਾ ਦਿਸ਼ਟੀਕੋਣ ਹੈ। ਪੰਜਾਬੀ ਸਭਿਆਚਾਰ ਵੀ ਦੂਜੇ ਦੀ ਪਛਾਣ ਨੂੰ ਉਸੇ ਤਰ੍ਹਾਂ ਅਪਣਾਉਂਦਾ ਹੈ, Other ਦੀ ਪਛਾਣ ਨੂੰ ਆਪਣੇ ਵਿਚ ਅਭੇਦ (Merge) ਨਹੀਂ ਕਰਦਾ। ਬਾਬਾ ਨਾਨਕ ਮਰਦਾਨੇ ਨੂੰ ਉਸਦੀ ਆਪਣੀ ਪਛਾਣ ਨਾਲ ਅਪਣਾਉਂਦਾ ਹੋਇਆ ਆਪਣਾ ਸਾਥੀ ਬਣਾਉਂਦਾ ਹੈ। ਬੁਧ ਪਰੰਪਰਾ ਤੇ ਨਾਗਾਰਜੂਨ ਦੇ ‘ਪ੍ਰਤੀਤਯ ਸਮਉਤਪਾਦ’ ਦਾ ਸਿਧਾਂਤ ਕਿ ਸੰਸਾਰ ਕਿਸੇ ਮੂਲ ਸੱਤਾ ਦੀ ਉਪਜ ਨਹੀਂ ਬਲਕਿ ਇਹ ਅੰਤਰ ਨਿਰਭਰ ਹੈ। ਸੰਸਾਰਿਕ ਵਸਤੂਆਂ ਆਤਮ ਨਿਰਭਰ ਨਹੀਂ ਅੰਤਰ ਨਿਰਭਰ ਹਨ। ਇਹੀ ਪਛਾਣ ਪੰਜਾਬੀ ਸਭਿਆਚਾਰ ਦੀ ਹੈ। ਪੰਜਾਬੀ ਸਭਿਆਚਾਰ ਵਿਚ ਵੱਖਰਤਾਵਾਂ ਵਿਚਰਦੀਆਂ ਹਨ ਕਿਸੇ ਇਕ ਪਛਾਣ ਦੀ ਮੂਲ ਸੱਤਾ ਨਹੀਂ ਸੀ ਇਸਦਾ ਅਜਿਹਾ ਹੋਣਾ ਅੰਤਰ ਨਿਰਭਰਤਾ ਕਾਰਣ ਹੈ। ਡਾ. ਈਸ਼ਵਰ ਦਿਆਲ ਗੌੜ ਪੰਜਾਬ ਨੂੰ ਤ੍ਰਿਸ਼ਣੀ/ਕਾਵਿਕ ਸਮਾਜ ਕਹਿੰਦਾ ਹੈ। ਪੰਜਾਬ ਦਾ ਇਹ ਤ੍ਰਿਝਣ ਵੰਨ-ਸੁਵੰਨੀ ਲੋਕਾਈ ਦਾ ਵਸੇਬਾ ਰਿਹਾ ਹੈ। ਇਹ ਸਭਿਆਚਾਰ ਨਿੱਜ ਦੀ ਬਜਾਏ ਪਰ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬਾਨ ਆਪਣੇ ਅਲੋਕਿਕ ਗਿਆਨ ਨੂੰ ਜੀਵ ਇਸਤਰੀ ਰੂਪ 'ਚ ਬਿਆਨਦੇ ਹਨ। ਬੁੱਲ੍ਹੇ ਸ਼ਾਹ ਗਾਉਂਦਾ ਹੈ।

ਨਾ ਮੈਂ ਮੇਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫਰ ਦੀਆਂ ਰੀਤਾਂ

ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰਐਂ

ਬੁੱਲਾ ਕੀ ਜਾਣੈ ਮੈਂ ਕੌਣ

ਬਾਬਾ ਫਰੀਦ ਦੀ ਰਚਨਾ, ਵੰਨ-ਸੁਵੰਨਤਾ ਦੀ ਬੁਣਤਰ ਹੀ ਹੈ। ਬਾਬਾ ਫਰੀਦ ਇਸਲਾਮੀ ਦਰਸ਼ਨ ਨੂੰ ਭਾਰਤੀ ਕਾਵਿ ਰੂਪਾਂ (ਸ਼ਬਦ ਸਲੋਕ) 'ਚ ਲਹਿੰਦੀ ਪੰਜਾਬੀ ਭਾਸ਼ਾ 'ਚ ਪੰਜਾਬੀ ਰਹਿਤਲੀ ਮਾਹੌਲ ਤੇ ਮੰਲਿਕ ਅਨੁਭਵ 'ਚ ਢਾਲ ਕੇ ਪੇਸ਼ ਕਰਦਾ ਹੈ। ਗੁਰੂ ਅਰਜਨ ਦੇਵ ਜੀ ਭੁਰਮਾਉਂਦੇ ਹਨ :

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥

ਕੋਈ ਸੇਵੈ ਗੁਸਈਆ ਕੋਈ ਅਲਾਹਿ ॥

ਦੂਜੇ ਨੂੰ ਸਪੇਸ ਦੇਣੀ ਪੰਜਾਬੀ ਸਭਿਆਚਾਰ ਦੀ ਅਦੁੱਤੀ ਵਿਸ਼ੇਸ਼ਤਾ ਹੈ। ਪੰਜਾਬੀ ਸਭਿਆਚਾਰ ਵੱਖਰਤਾਵਾਂ 'ਚ ਸਾਹ ਲੈਂਦਾ ਹੈ। ਪੰਜਾਬੀ ਬਾਸ਼ਿੰਦੇ ਦੀ ਪਛਾਣ ਏਕਾਰਥੀ ਨਹੀਂ ਹੈ ਉਹ ਕਈ ਪਾਠਾਂ ਦਾ ਸਿਰਜਿਆ ਹੋਇਆ ਹੈ। ਡਾ. ਮਦਨ ਗੋਪਾਲ ਸਿੰਘ ‘ਪੰਜਾਬੀ ਪਛਾਣ ਨੂੰ Singularly Multiple ਮੰਨਦਾ ਹੈ। ਸ਼ਾਹ ਹੁਸੈਨ ਜਦੋਂ ਲਿਖਦਾ ਹੈ “ਤੁਸੀਂ ਸਭੈ ਸਾਲੂ ਵਾਲੀਆਂ ਇਕ ਬਿਰਖ ਦੀਆਂ ਡਾਲੀਆਂ” ਇਹ ‘ਬਿਰਖ’ ਵਿਭਿੰਨਤਾ ਦਾ ਬਣਿਆ ਹੋਇਆ ਹੈ। ਪੰਜਾਬੀਆਂ ਦੀ ਖੁਰਾਕ ਵੀ ਵਿਭਿੰਨਤਾ ਵਾਲੀ ਹੈ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀਬਾੜੀ ਵਿਚਲੀ ਵਿਭਿੰਨਤਾ ਨੂੰ ਤੋੜ ਕੇ Monological (ਕਣਕ ਤੇ ਝੋਨਾ) ਤੱਕ ਸੀਮਿਤ ਕਰ ਦਿੱਤਾ ਗਿਆ। ਆਧੁਨਿਕ ਗਿਆਨ ਨਾਲ ਲੈਸ ਗਲੋਬਲਾਈਜੇਸ਼ਨ ਦਾ ਮਾਡਲ ਸੰਸਾਰ ਨੂੰ Monological ਪਛਾਣ ਦੇਣ

ਉੱਪਰ ਜ਼ੋਰ ਦਿੰਦਾ ਹੈ। ਇਹ ਵਿਭਿੰਨਤਾਵਾਂ ਨੂੰ ਖਤਮ ਕਰਦਾ ਹੈ। ਜਿਸਦੇ ਵਿਰੋਧ ਚ ਲਿਓਤਾਰਦ ਵੱਖਰਤਾਵਾਂ ਨੂੰ ਕ੍ਰਿਆਵੰਡ ਕਰਨ ਦੀ ਅਪੀਲ ਕਰਦਾ ਹੈ। ਅਜੋਕੇ ਸਮੇਂ ਮੀਡੀਆ ਦੀ ਭਾਸ਼ਾ ਵੀ ਦਵੈਤਮੁਖੀ ਹੈ ਜੋ ਵੱਖਰਤਾਵਾਂ ਨੂੰ ਹਾਸ਼ੀਆਗਤ (marginalized) ਕਰਦੀ ਹੈ। ਮੀਡੀਆ ਉੱਪਰ ਚਰਚਾ ਭਾਜਪਾ-ਕਾਂਗਰਸ, ਹਿੰਦੂ ਬਨਾਮ ਮੁਸਲਮਾਨ, ਦੇਸ਼ਹਿਤ-ਦੇਸ਼ ਵਿਰੋਧੀ (Left-Right) ਵਿੰਗ ਵਰਗੀ ਦੈਤ ਉੱਪਰ ਖੜੀ ਹੈ। “ਰੇਮੰਡ ਵਿਲੀਅਮਜ਼ ਕਿਸੇ ਦੇਸ਼ ਜਾਂ ਮਨੁੱਖੀ ਸਮਾਜ ਵਿਚ ਮੌਜੂਦ ਬਹੁਲਤਾਵਾਂ, ਵੱਖਰਤਾਵਾਂ ਜਾਂ ਸਭਿਆਚਾਰਕ ਵਿਲੱਖਣਤਾਵਾਂ ਨੂੰ ਨਾ ਕੇਵਲ ਇੱਕ ਹਾਂ-ਪ੍ਰੁੱਖੀ ਵਰਤਾਰੇ ਵਜੋਂ ਲੈਂਦਾ ਹੈ, ਅਲੱਭਤਾ ਵਧੀਆ ਅਤੇ ਮੁਬਸੂਰਤ ਵੀ ਮੰਨਦਾ ਹੈ।” ਉਸ ਅਨੁਸਾਰ ਕਿਸੇ ਸਮਾਜ ਜਾਂ ਵਸਤੂ ਵਰਤਾਰੇ ਵਿੱਚ ਵੱਖਰਤਾਵਾਂ ਸਹਿਜ ਸੁਭਾਵਿਕ ਅਤੇ ਅੰਤਰ ਨਿਹਿਤ ਹੁੰਦੀਆਂ ਹਨ। ਇਸ ਸੰਬੰਧ ਵਿਚ ਉਸਦਾ ਨਜ਼ਰੀਆ ਇਹ ਹੈ ਕਿ ਰਾਜ ਜਾਂ ਸੱਤਾ ਦੇ ਦਾਬੇ ਅਧੀਨ ਆਰਥਿਕ ਨਾ-ਬਗ਼ਬਗੀਆਂ ਜਾਂ ਜਮਾਤੀ ਵੰਡੀਆਂ ਨੂੰ ਖਤਮ ਕਰਨ ਦੇ ਨਾਂ ਹੇਠ, ਸਭਿਆਚਾਰਕ ਵਿਲੱਖਣਤਾਵਾਂ, ਮਾਨਵੀ ਆਜ਼ਾਦੀ ਅਤੇ ਮੂਲ ਭੂਤ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦੇ ਵਰਤਾਰੇ ਨੂੰ, ਕਿਸੇ ਵੀ ਤਰੀਕੇ ਵਾਜ਼ਿਬ ਨਹੀਂ ਠਹਿਰਾਇਆ ਜਾ ਸਕਦਾ। ਉਸ ਅਨੁਸਾਰ ਸਾਰਿਆਂ ਨੂੰ ਇਕੋ ਸੁਹਾਗੇ ਨਾਲ ਪੱਧਰ 'ਕੇਇਕ ਸਮਾਜ ਤੇ ਬਗ਼ਬਗ ਕਰ ਦੇਣ ਵਾਂਗ, ਸਭਨਾਂ ਉੱਪਰ ਇਕ ਫੈਸਲਾ ਜਾਂ ਭਾਰੂ ਸਭਿਆਚਾਰ ਥੋਪਕੇ, ਵੱਡੀਆਂ, ਵਿਲੱਖਣਤਾਵਾਂ ਅਤੇ ਬਹੁਲਤਾਵਾਂ ਨੂੰ ਮਿਟਾਉਣਾ, ਅਣਉਚਿਤ, ਸਿਰਜਣਾਤਮਿਕਤਾ ਨੂੰ ਨਕਰਾਣ ਵਾਲਾ ਅਤੇ ਗੈਰ ਮਨੁੱਖੀ ਵਰਤਾਰਾ ਹੈ।¹²

ਹਵਾਲੇ ਅਤੇ ਟਿੱਪਣੀਆਂ

1. ਸੰਰਚਨਾਵਾਦ ਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ, ਡਾ. ਗੋਪੀ ਚੰਦ ਨਾਰੰਗ, ਅਨੁਵਾਦਕ, ਡਾ. ਜਗਬੀਰ ਸਿੰਘ, ਸਾਹਿਤ ਅਕਾਦਮੀ, ਨਵੀਂ ਦਿੱਲੀ, ਪੰਨਾ 64.
2. ਉਹੀ, ਪੰਨਾ 64.
3. ਉਹੀ, ਪੰਨਾ 59.
4. ਉਹੀ, ਪੰਨਾ 205.
5. ਗਾਲਿਬ ਅਰਥਤਾ, ਰਚਨਾਤਮਕਤਾ ਅਤੇ ਸ਼ੁਨਯਤਾ, ਡਾ, ਗੋਪੀ ਚੰਦ ਨਾਰੰਗ, ਅਨੁਵਾਦਕ ਨੁਸਰਤ ਜਹੀਰ ਸਾਹਿਤ ਅਕਾਦਮੀ, ਨਵੀਂ ਦਿੱਲੀ, ਪੰਨਾ 69.
6. ਉਹੀ, ਪੰਨਾ 96.
7. ਉਹੀ, ਪੰਨਾ 70.
8. ਉਹੀ, ਪੰਨੇ 85-86.
9. ਪੂਰਬੀ ਵਿਸ਼ਵ ਦਿਸ਼ਟੀ ਅਤੇ ਪੰਜਾਬੀ ਸਾਹਿਤ, ਸੰਪਾਦਕ ਡਾ. ਸਤਿੰਦਰ ਸਿੰਘ ਨੂਰ, ਪੰਜਾਬੀ ਅਕਾਦਮੀ, ਦਿੱਲੀ, ਪੰਨਾ 21.
10. ਸੰਰਚਨਾਵਾਦਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ, ਡਾ. ਗੋਪੀ ਚੰਦ ਨਾਰੰਗ, ਅਨੁਵਾਦਕ, ਡਾ. ਜਗਬੀਰ ਸਿੰਘ, ਸਾਹਿਤ ਅਕਾਦਮੀ, ਨਵੀਂ ਦਿੱਲੀ, ਪੰਨਾ 42.
11. ਉਹੀ, ਪੰਨਾ 17.
12. ਸਭਿਆਚਾਰ ਅਤੇ ਲੋਕਪਾਰਾ ਵਿਸ਼ਵ ਚਿੰਤਨ, ਸੰਪਾਦਕ ਡਾ. ਗੁਰਮੀਤ ਸਿੰਘ ਡਾ. ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, ਪੰਨਾ 37.

ਸਟੂਅਰਟ ਹਾਲ: ਕੋਡਿੰਗ-ਡੀਕੋਡਿੰਗ

-ਰਾਜਦੀਪ ਸਿੰਘ ਸਿੱਧੁ

ਕਿਸੇ ਵੀ ਸਮਾਜ ਦੇ ਸਭਿਆਚਾਰ ਨੂੰ ਸਮਝ ਕੇ ਹੀ ਉਸ ਦੇ ਰਾਜਨੀਤਕ, ਸਮਾਜਕ, ਆਰਥਕ ਆਦਿਪ੍ਰਵਹਚਨਾਂ ਬਾਰੇ ਚਿੰਤਨ ਕੀਤਾ ਜਾ ਸਕਦਾ ਹੈ। ਸਭਿਆਚਾਰ ਅਧਿਐਨ ਦੇ ਖੇਤਰ ਵਿਚ ਸਟੂਆਰਟ ਹਾਲ ਦਾ ਯੋਗਦਾਨ ਮਹੱਤਵਪੂਰਨ ਹੈ। ਬੇਸ਼ਕ ਸਭਿਆਚਾਰ ਬਾਰੇ ਗੱਲ ਸਟੂਅਰਟ ਹਾਲ ਤੋਂ ਪਹਿਲਾਂ ਵੀ ਕੀਤੀ ਜਾਂਦੀ ਰਹੀ ਹੈ ਪਰ ਉਸ ਨੂੰ ਇਸ ਖੇਤਰ ਵਿਚ ਕੁਝ ਨਵਾਂ ਸਿਰਜਣ ਵਾਲਾ ਅਤੇ ਸਭਿਆਚਾਰ ਬਾਰੇ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਚਿੰਤਕ ਮੰਨਿਆ ਗਿਆ ਹੈ। “ਸਭਿਆਚਾਰ ਦਾ ਅਧਿਐਨ ਕਰਨ ਅਤੇ ਸੰਬਖਾਗਤ ਰੂਪ ਵਿਚ ਵਿਕਸਿਤ ‘ਸਭਿਆਚਾਰਕ ਅਧਿਐਨ’ ਵਿਚ ਅੰਤਰ ਹੈ। ਸਾਧਾਰਨ ਰੂਪ ਵਿਚ ਸਭਿਆਚਾਰ ਦਾ ਅਧਿਐਨ ਸਮਾਜ ਵਿਗਿਆਨ, ਮਾਨਵ ਵਿਗਿਆਨ, ਭਾਸ਼ਾ ਤੇ ਸਾਹਿਤ ਆਦਿ ਖੇਤਰਾਂ ਵਿਚ ਹੁੰਦਾ ਹੈ। ਇਸ ਅਧਿਐਨ ਲਈ ਸਭ ਅਨੁਸ਼ਾਸਨਾਂ ਦੀ ਆਧੋ-ਆਪਣੀ ਪ੍ਰਹੁੰਚ ਵਿਧੀ ਅਤੇ ਸਿਧਾਂਤ ਹਨ। ਦੂਸਰੇ ਪਾਸੇ ‘ਸਭਿਆਚਾਰਕ ਅਧਿਐਨ’ ਦੀ ਆਪਣੀ ਇਕ ਅਲੱਗ ਪਰੰਪਰਾ ਅਤੇ ਵਿਸ਼ੇਸ਼ ਖੇਤਰ ਹੈ। ਭਾਵੇਂ ਸਭਿਆਚਾਰਕ ਅਧਿਐਨ ਸਰੂਪ ਪੱਖਾਂ ਅੰਤਰ-ਅਨੁਸ਼ਾਸਨੀ ਵਿਧੀ ਹੈ ਅਤੇ ਇਸਦਾ ਖੇਤਰ ਵੀ ਵਿਭਿੰਨਤਾ ਭਰਪੂਰ ਤੇ ਬਹੁਤ ਵਿਸ਼ਾਲ ਹੈ ਪਰ ਫਿਰ ਵੀ ਇਸਦਾ ਵਸਤੂਆਂ ਅਤੇ ਵਰਤਾਰਿਆਂ ਬਾਰੇ ਇਕ ਖਾਸ ਦ੍ਰਿਸ਼ਟੀਕੋਣ (ਨਜ਼ਰੀਆ) ਹੈ ਜੋ ਵਿਸ਼ੇਸ਼ ਸੰਕਲਪਾਂ, ਵਿਚਾਰਾਂ ਤੇ ਸਰੋਕਾਰਾਂ ਤੋਂ ਬਣਦਾ ਹੈ।”¹ ਸਟੂਅਰਟ ਹਾਲ ਸਭਿਆਚਾਰ ਦੇ ਇਸ ਅਧਿਐਨ ਨੂੰ ਹੀ ਚਿੰਤਨ ਦਾ ਵਿਸ਼ਾ ਬਣਾਉਂਦਾ ਹੈ।

ਸਭਿਆਚਾਰ ਅਧਿਐਨ ਨੂੰ ਲੈ ਕੇ ‘ਸਮਕਾਲੀਨ ਸਭਿਆਚਾਰਕ ਅਧਿਐਨ ਕੇਂਦਰ’ (Center for Contemporary Cultural Studies) ਦੀ ਸਥਾਪਨਾ ਰਿਚਰਡ ਹੋਗਾਰਟ ਦੁਆਰਾ 1963 ਈ। ਵਿਚ ਯੂਨੀਵਰਸਿਟੀ ਆਫ ਬਰਮਿੰਘਮ ਵਿਚ ਕੀਤੀ ਜਾਂਦੀ ਹੈ। ਪਰ ਇਸ ਅਧਿਐਨ ਕੇਂਦਰ ਨੂੰ ਸਟੂਅਰਟ ਹਾਲ ਬੁਲਦੀਆਂ ‘ਤੇ ਪ੍ਰਹੁੰਚਾਉਂਦਾ ਹੈ। ਬੇਸ਼ਕ ਇਸ ਕੇਂਦਰ ਨਾਲ ਈ.ਪੀ. ਬੈਂਪਸਨ ਅਤੇ ਰੇਮੰਡ ਵਿਲੀਅਮਜ਼ ਵਰਗੇ ਚਿੰਤਕ ਵੀ ਜੁੜੇ ਸਨ ਪਰ ਹਾਲ ਸਭਿਆਚਾਰਕ ਅਧਿਐਨ ਵਿਚ ਨਸਲ ਅਤੇ ਲਿੰਗ ਨੂੰ ਵੀ ਸ਼੍ਰੇਣੀ ਵਾਂਗ ਸ਼ਾਮਲ ਕਰਕੇ ਅਹਿਮੀਅਤ ਦਿੰਦਾ ਹੈ। ਹਾਲ ਦੁਆਰਾ ਅਜਿਹਾ ਕੀਤੇ ਜਾਣ ‘ਤੇ ਸਭਿਆਚਾਰਕ ਅਧਿਐਨ ਵਿਧੀ ਵਿਚ ਵਾਧਾ ਹੁੰਦਾ ਹੈ ਅਤੇ ਨਵੀਂ ਦਿਸ਼ਾ ਮਿਲਦੀ ਹੈ। “ਸਟੂਅਰਟ ਹਾਲ ਜ਼ੋਰ ਦੇ ਕੇ ਆਖਦਾ ਹੈ ਕਿ ਸਭਿਆਚਾਰਕ ਅਧਿਐਨ ਕੋਈ ਬੈਧਿਕ ਕਸਰਤ ਨਹੀਂ ਸਗੋਂ ਸਿਆਸੀ ਕਾਰਵਾਈ ਦਾ ਪ੍ਰਯੋਗ ਕਰਦਾ ਹੈ, ਜਿਸ ਦਾ ਮੰਤਵ ਜੰਗ ਤੋਂ ਬਾਅਦ ਦੇ ਅਤਿਊਨਤ ਪੂੰਜੀਵਾਦੀ ਸਭਿਆਚਾਰ ਨੂੰ ਵਿਸ਼ਲੇਸ਼ਤ ਕਰਨਾ ਹੈ। ਉਹ ਇਹ ਵੀ ਮੰਨ ਕੇ ਚੱਲਦਾ ਹੈ ਕਿ ਸਭਿਆਚਾਰਕ ਦ੍ਰਿਸ਼ ਬੜੀ ਤੌਜੀ ਨਾਲ ਬਦਲ ਰਿਹਾ ਹੈ, ਸਾਨੂੰ ਉਸ ਦਾ ਇਸੇ ਬਦਲਦੇ ਰੂਪ ਵਿੱਚ ਵਿਸ਼ਲੇਸ਼ਣ ਕਰਨਾ ਪੈਣਾ ਹੈ। ਉਹ ਸਭਿਆਚਾਰ ਦੇ ਕੇਵਲ ਆਰਥਿਕ ਅਤੇ ਜਮਾਤੀ ਪੱਖ ਹੀ ਨਹੀਂ ਸਗੋਂ ਸਾਹਿਤਕ, ਮਨੋਵਿਗਿਆਨਕ, ਮਾਨਵਵਿਗਿਆਨਕ, ਸਮਾਜ ਸ਼ਾਸਤਰੀ ਆਧਾਰਾਂ ਨੂੰ ਵੀ ਵਿਚਾਰਧਾਰਕ ਪੱਖਾਂ ਤਲਾਸ਼ਦਾ ਹੈ।”² ਉਸਨੇ ਸਭਿਆਚਾਰ ਦਾ ਅਧਿਐਨ ਕਰਦੇ ਸਮੇਂ ਸਭਿਆਚਾਰ ਦੇ ਲੋਕ ਪ੍ਰਵਾਨਿਤ ਰੂਪਾਂ ਦਾ ਮੰਡੀ ਨਾਲ ਸੰਬੰਧ ਅਤੇ ਇਸ ਪੂਰੇ ਵਰਤਾਰੇ ਪਿੱਛੇ ਕੰਮ ਕਰਦੇ ਪ੍ਰਵਚਨ

ਦੀਆਂ ਵਿਚਾਰਪਾਰਕ ਬਰੀਕੀਆਂ ਨੂੰ ਸਾਹਮਣੇ ਲਿਆਂਦਾ ਹੈ।

ਐਨਾਤਾਨੀਓ ਗ੍ਰਾਮਸ਼ੀ ਅਤੇ ਮਿਸ਼ਨ ਫੂਕੋ ਦੁਆਰਾ ਪੇਸ਼ ਕੀਤੇ ਗਏ ਹੈਜਮਨੀ (ਸਿਰਦਾਰੀ) ਦੇ ਸੰਕਲਪ ਨੂੰ ਸਟੂਅਰਟ ਹਾਲ ਸਭਿਆਚਾਰਕ ਵਰਤਾਰਿਆਂ ਦੇ ਅਧਿਐਨ ਨੂੰ ਵਿਸਤਾਰ ਦੇਣ ਲਈ ਵਰਤਦਾ ਹੈ। “ਸਿਰਦਾਰੀ (Hegemony) ਇਤਾਲਵੀ ਮਾਰਕਸੀ ਚਿੰਤਕ ਅਨਤੈਨੀਓ ਗ੍ਰਾਮਸ਼ੀ ਦੀਆਂ ਲਿਖਤਾਂ ਵਿਚ ਵਰਤਿਆ ਜਾਣਾ ਵਾਲਾ ਸੰਕਲਪ ਹੈ। ਰਾਜ ਸੱਤਾ ਕਮਜ਼ੋਰ ਸਭਿਆਚਾਰਾਂ ਨੂੰ ਹਾਸ਼ੀਏ ਤੇ ਧਕੇਲ ਕੇ ਆਪਣੀ ਪ੍ਰਤੀਸ਼ੱਤਾ ਸਥਾਪਤ ਕਰਦੀ ਹੈ। ਇਸ ਪ੍ਰਤੀਸ਼ੱਤਾ ਨੂੰ ਗ੍ਰਾਮਸ਼ੀ ਨੇ ਸਿਰਦਾਰੀ (Hegemony) ਕਿਹਾ ਹੈ। ਗ੍ਰਾਮਸ਼ੀ ਨੇ ਸਿਵਲ ਅਤੇ ਰਾਜਨੀਤਕ ਸਮਾਜ ਵਿਚ ਅੰਤਰ ਸਥਾਪਤ ਕਰਦਿਆਂ ਦਰਸਾਇਆ ਹੈ ਕਿ ਸਿਵਲ ਸਮਾਜ ਵਿਚ ਪੱਕੇਸ਼ਾਹੀ ਰਾਹੀਂ ਕਿਸੇ ਵੀ ਵਿਚਾਰਪਾਰਾ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਸਗੋਂ ਅਲਿਖਤ ਸਮਝੌਤੇ ਰਾਹੀਂ ਇਹ ਕੰਮ ਨੇਪਰੇ ਚਾੜ੍ਹਿਆ ਜਾਂਦਾ ਹੈ, ਪਰੰਤੂ ਰਾਜਨੀਤਕ ਸਮਾਜਾਂ ਵਿਚ ਇਹ ਕਾਰਜ ਸਿਰਦਾਰੀ (Hegemony) ਰਾਹੀਂ ਕੀਤਾ ਜਾਂਦਾ ਹੈ।”³ ਹੈਜਮਨੀ (ਸਿਰਦਾਰੀ) ਦਾ ਇਹ ਸਿਧਾਂਤ ਮਾਰਕਸਵਾਦ ਦੇ ਉਸ ਵਿਚਾਰ ਦੀ ਪ੍ਰੇਤਤਾ ਕਰਦਾ ਹੈ ਜਿਸ ਵਿਚ ਮਾਰਕਸ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਹਰ ਸਮਾਜ ਵਿਚ ਭਾਰੂ ਹਾਕਮ ਜਮਾਤਾਂ ਦੀ ਵਿਚਾਰਪਾਰਾ ਅਤੇ ਵਿਚਾਰ ਹੀ ਹੁੰਦੇ ਹਨ। ਸਟੂਅਰਟ ਹਾਲ ਇਸ ਨੂੰ ਸਭਿਆਚਾਰ ਦੇ ਸੰਦਰਭ ਵਿਚ ਵਾਚਦਾ ਹੈ। ਉਸ ਦੇ ਅਧਿਐਨ ਅਨੁਸਾਰ ਬਹੁ-ਸਭਿਆਚਾਰਕ ਸਮਾਜਾਂ ਵਿਚ ਭਾਰੂ ਹਾਕਮ ਜਮਾਤਾਂ ਦੀਆਂ ਵਿਚਾਰਪਾਰਾਵਾਂ ਆਪਣੇ ਦਬਦਬੇ ਨਾਲ ਉਸ ਸਮਾਜ ਵਿਚ ਪ੍ਰਚੱਲਿਤ ਵਿਸ਼ਵਾਸ, ਕਦਰਾਂ-ਕੀਮਤਾਂ, ਧਾਰਨਾਵਾਂ, ਗੀਤਾਂ-ਰਿਵਾਜਾਂ ਅਤੇ ਵਿਆਖਿਆਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਵੇਂ ਭਾਰਤ ਦੇ ਕੁਝ ਰਾਜਾਂ ਵਿਚ ਵਿਆਹ ਸਮੇਂ ਲਾੜੇ ਦਾ ਘੋੜੀ ਚੜ੍ਹਨਾ ਇਕ ਗੀਤ ਹੈ ਪਰ ਤਥਾਕਥਿਤ ਉੱਚ-ਜਾਤੀ ਨਾਲ ਸੰਬੰਧਿਤ ਲੋਕਾਂ ਦੁਆਰਾ ਨੀਵੀਂ ਜਾਤ ਦੇ ਬੰਦੇ ਨੂੰ ਘੋੜੀ ਚੜ੍ਹਨ ਨਹੀਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਸਭਿਆਚਾਰ ਸਮਾਜ ਦੇ ਵੱਖ-ਵੱਖਰੇ ਸਮੂਹਾਂ ਦੇ ਸਭਿਆਚਾਰ ਅਨੁਸਾਰ ਸ੍ਰੋਣੀਬੱਧ ਕੀਤੇ ਜਾਂਦੇ ਹਨ ਜਿਵੇਂ ਉੱਚ ਵਰਗ ਦਾ ਸਭਿਆਚਾਰ ਗਰੀਬ ਜਾ ਨਿਮਨ ਵਰਗ ਨਾਲੋਂ ਉੱਚਾ ਦਰਜਾ ਰੱਖਦਾ ਹੋਵੇਗਾ। ਜਿਆਦਾਤਰ ਉੱਚ ਵਰਗ ਨਾਲ ਸੰਬੰਧਤ ਸਭਿਆਚਾਰ ਹਾਸ਼ੀਆਗਤ ਸਮੂਹਾਂ ਦੇ ਸਭਿਆਚਾਰਾਂ ਨੂੰ ਆਪਣੇ ਅਧੀਨ ਰੱਖਣ ਦੇ ਲਈ ਉਹਨਾਂ ਦੀ ਸਹਿਮਤੀ ਅਤੇ ਸਹਿਯੋਗ ਪ੍ਰਾਪਤ ਕਰਦਾ ਹੈ। ਇਹ ਸਹਿਮਤੀ ਜਾਂ ਸਹਿਯੋਗ ਵੀ ਸਭਿਆਚਾਰਕ ਵਿਵਸਥਾ ਰਾਹੀਂ ਹੀ ਪ੍ਰਾਪਤ ਕੀਤਾ ਜਾਂਦਾ ਹੈ। ਹੈਜਮਨੀ ਪਹਿਲਾਂ ਤੋਂ ਪੱਕੀ ਪੀਡੀ ਨਹੀਂ ਹੁੰਦੀ ਹੈ ਸਗੋਂ ਸਮੇਂ ਅਤੇ ਹਾਲਾਤ ਅਨੁਸਾਰ ਬਣਦੀ, ਵਿਗਸਦੀ ਅਤੇ ਬਿਨਸਦੀ ਗਹੰਦੀ ਹੈ।

ਸਟੂਅਰਟ ਹਾਲ ਸਭਿਆਚਾਰਕ ਅਧਿਐਨ ਵਿਚ ਪੇਸ਼ਕਾਰੀ (Representation) ਦੇ ਸੰਕਲਪ ਦਾ ਵੀ ਅਹਿਮ ਸਥਾਨ ਮੰਨਦਾ ਹੈ। ਉਸ ਅਨੁਸਾਰ ਕਿਸੇ ਵੀ ਸਮਾਜ ਦੇ ਸਭਿਆਚਾਰ ਦਾ ਅਧਿਐਨ ਕਰਨ ਲਈ ਸਭਿਆਚਾਰ ਦੀਆਂ ਚਿਹਨਾਤਮਕ ਪ੍ਰਕਿਰਿਆਵਾਂ ਨੂੰ ਸਮਝਣਾ ਜ਼ਰੂਰੀ ਹੈ। ਇਸਦੇ ਨਾਲ ਹੀ ਉਹ ਇਹ ਵੀ ਜਾਣਨ ਦਾ ਇੱਛੁਕ ਹੈ ਕਿ ਸਮਾਜ ਜਾਂ ਸੰਸਾਰ ਸਮਾਜਿਕ ਤੌਰ 'ਤੇ ਕਿਵੇਂ ਸੰਗਠਿਤ ਹੈ। ਸਟੂਅਰਟ ਹਾਲ ਪੇਸ਼ਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਹਿੰਦੇ ਹਨ, “ਪੇਸ਼ਕਾਰੀ ਇਕ ਪ੍ਰਕਿਰਿਆ ਹੈ ਜਿਸ ਰਾਹੀਂ ਇਕ

ਸਭਿਆਚਾਰ ਦੇ ਮੈਂਬਰ ਭਾਸ਼ਾ, ਚਿਹਨ ਅਤੇ ਪ੍ਰਤੀਕ ਜੋ ਚੀਜ਼ਾਂ/ਵਸਤੂਆਂ ਲਈ ਵਰਤੇ ਜਾਂਦੇ ਹਨ, ਰਾਹੀਂ ਅਰਥਾਂ ਦਾ ਨਿਰਮਾਣ ਅਤੇ ਵਟਾਂਦਰਾ ਕਰਦੇ ਹਨ।”⁴

ਸਟੂਅਰਟ ਹਾਲ ਦੇ ਪੇਸ਼ਕਾਰੀ ਦੇ ਸੰਕਲਪ ਨੂੰ ਬਾਗੀਕੀ ਨਾਲ ਸਮਝਣ ਲਈ ਉਹਨਾਂ ਸਾਧਨਾਂ ਨੂੰ ਸਮਝਣਾ ਪਵੇਗਾ ਜਿਸ ਰਾਹੀਂ ਵੱਖੋ-ਵੱਖਰੇ ਸੰਦਰਭਾਂ ਵਿਚ ਅਰਥਾਂ ਦਾ ਨਿਰਮਾਣ ਹੁੰਦਾ ਹੈ। ਦੁਨੀਆਂ 'ਤੇ ਵਿਚਰ ਰਹੇ ਵਿਭਿੰਨ ਸਭਿਆਚਾਰਾਂ ਵਿਚ ਵੱਖੋ-ਵੱਖਰੇ ਬਿੰਬਾਂ, ਵਿਸ਼ਵਾਸਾਂ, ਗੀਤੀ-ਰਿਵਾਜ਼ਾਂ, ਕਦਰਾਂ-ਕੀਮਤਾਂ, ਵਿਚਾਰਾਂ ਆਦਿ ਪਿੱਛੋਂ ਕੰਮ ਕਰਦੇ ਅਰਥਾਂ ਨੂੰ ਸਭਿਆਚਾਰਕ ਅਧਿਐਨ ਰਾਹੀਂ ਸਮਝਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਸਭਿਆਚਾਰਕ ਅਧਿਐਨ ਵਿਚ ਪੇਸ਼ਕਾਰੀ ਦਾ ਸੰਕਲਪ ਭਾਸ਼ਾ ਅਤੇ ਅਰਥਾਂ ਨੂੰ ਸਭਿਆਚਾਰ ਨਾਲ ਜੋੜਦਾ ਹੈ ਭਾਵ ਪੇਸ਼ਕਾਰੀ ਸਾਡੇ ਦਿਮਾਗ ਵਿਚ ਬਣੇ ਸੰਕਲਪਾਂ ਤੋਂ ਭਾਸ਼ਾ ਦੁਆਰਾ ਅਰਥਾਂ ਨੂੰ ਸਿਰਜਦੀ ਹੈ।

ਸਟੂਅਰਟ ਹਾਲ ਆਪਣੇ ਸਭਿਆਚਾਰਕ ਅਧਿਐਨ ਵਿਚ ਪ੍ਰਵਚਨ ਦੇ ਸੰਕਲਪ ਦੀ ਵਰਤੋਂ ਵੀ ਸਭਿਆਚਾਰਕ ਪ੍ਰਵਚਨਾਂ ਦੀ ਆਲੋਚਨਾਤਮਕ ਪੜ੍ਹਤ ਲਈ ਕਰਦਾ ਹੈ। ਪ੍ਰਵਚਨ ਬਾਰੇ ਸਟੂਅਰਟ ਹਾਲ ਕਹਿੰਦਾ ਹੈ ਕਿ, “ਪ੍ਰਵਚਨ ਇਕ ਸਮੂਹਿਕ ਬਿਆਨ/ਕਥਨ ਹੈ ਜਿਹੜਾ ਭਾਸ਼ਾ ਨੂੰ ਲਿਖਤੀ ਤੇ ਮੌਖਿਕ ਰੂਪ ਦਿੰਦਾ ਹੈ ਜਿਵੇਂ ਕਿ ਇਕ ਵਿਸ਼ੇ ਦੇ ਖਾਸ ਗਿਆਨ ਨੂੰ ਖਾਸ ਤਰ੍ਹਾਂ ਪੇਸ਼ ਕਰਨ ਦਾ ਤਰੀਕਾ ਹੈ।”⁵ ਇਸ ਤਰ੍ਹਾਂ ਪ੍ਰਵਚਨ ਆਪਣੇ ਸਿਰਜੇ ਜਾਣ ਦੀਆਂ ਸੰਭਾਵਨਾਵਾਂ ਰਾਹੀਂ ਗਿਆਨ ਦੇ ਵਿਸ਼ਾਲ ਖੇਤਰਾਂ ਤੱਕ ਪਹੁੰਚ ਜਾਂਦਾ ਹੈ। ਪ੍ਰਵਚਨ ਲਿਖਤੀ ਅਤੇ ਮੌਖਿਕ ਰੂਪ ਵਿਚ ਆ ਜਾਣ ਕਰਕੇ ਇਹ ਸਮੁੱਚੇ ਸਭਿਆਚਾਰ ਦਾ ਹਿੱਸਾ ਬਣ ਜਾਂਦਾ ਹੈ ਜਿਸ ਨੂੰ ਹਾਲ ਇਨਕੋਡਿੰਗ ਅਤੇ ਡੀਕੋਡਿੰਗ ਮਾਡਲ ਰਾਹੀਂ ਸਮਝਣ ਦਾ ਯਤਨ ਕਰਦਾ ਹੈ।

ਸਟੂਅਰਟ ਹਾਲ ਦੁਆਰਾ ਲਿਖੇ ਗਏ ਆਪਣੇ ਪੇਪਰ “ਟੈਲੀਵਿਜ਼ਨ ਦੇ ਪ੍ਰਵਚਨ ਵਿਚ ਇਨਕੋਡਿੰਗ ਅਤੇ ਡੀਕੋਡਿੰਗ” ਨੇ 1973 ਦੇ ਦਹਾਕੇ ਵਿਚ ਸਭਿਆਚਾਰਕ ਅਧਿਐਨਾਂ ਦੀ ਦਿਸ਼ਾ 'ਤੇ ਇਕ ਵੱਡਾ ਪ੍ਰਭਾਵ ਪਾਇਆ। ਸਟੂਅਰਟ ਹਾਲ ਦੇ ਇਸ ਮਾਡਲ ਨੂੰ ਰਿਸੈਪਸ਼ਨ ਸਿਧਾਂਤ ਦੇ ਨਾਲ ਵੀ ਜਾਣਿਆ ਜਾਂਦਾ ਹੈ। “ਸਟੂਅਰਟ ਹਾਲ ਨੇ ਰੋਲਾਂ ਬਾਰਤ ਤੇ ਅੰਬਰਤੋ ਬੀਕੋ ਅਤੇ ਹੋਰ ਚਿਹਨ ਵਿਗਿਆਨੀਆਂ ਦੀਆਂ ਧਾਰਨਾਵਾਂ ਦੇ ਆਧਾਰ 'ਤੇ ਕੋਡਿੰਗ ਅਤੇ ਡੀਕੋਡਿੰਗ ਦਾ ਮਾਡਲ ਦਿੱਤਾ। ਉਸਨੇ ਪ੍ਰੋਗਰਾਮ ਨੂੰ ਅਰਥ ਭਰਪੂਰ ਪ੍ਰਵਚਨ ਵਜੋਂ ਸਮਝਦਿਆਂ ਮਾਡਲ ਦਿੱਤਾ ਕਿ ਉਤਪਾਦਨ ਦੀ ਸੰਰਚਨਾ ਤਕਨੀਕੀ ਢਾਂਚੇ ਦੀ ਸਹਾਇਤਾ ਨਾਲ ਗਿਆਨ ਦੇ ਚੰਖਟੇ ਰਾਹੀਂ ਅਰਥ ਦੀ ਸੰਰਚਨਾ ਬਣਾਉਂਦੀ ਹੈ, ਜਿਸਨੂੰ ਉਹ ਸੰਰਚਨਾ ਦਾ ਪਹਿਲਾ ਪੱਧਰ ਮੰਨਦਾ ਹੈ। ਦਰਸ਼ਕ, ਸਰੋਤਾ, ਪਾਠਕ ਪ੍ਰੋਗਰਾਮ ਨੂੰ ਆਪਣੇ ਗਿਆਨ ਦੇ ਚੰਖਟੇ ਰਾਹੀਂ ਤਕਨੀਕੀ ਢਾਂਚੇ ਦੀ ਮਦਦ ਨਾਲ ਆਪਣੇ ਢੰਗ ਨਾਲ ਡੀਕੋਡ ਕਰਦਿਆਂ ਆਪਣੇ ਅਰਥ ਸਿਰਜਦਾ ਹੈ।”⁶ ਦਰਸ਼ਕ ਹਾਲ ਆਪਣੇ ਇਸ ਲੇਖ ਰਾਹੀਂ ਸੰਚਾਰ ਦੇ ਦੋ ਮਾਡਲਾਂ ਦੀ ਤੁਲਨਾ ਕਰਦਾ ਹੈ। ਪਹਿਲਾ ਮਾਡਲ ਪਰੰਪਰਾਗਤ ਮਾਡਲ ਹੈ ਜਿਸ ਵਿਚ ਸੁਨੇਹਾ ਭੇਜਣ ਵਾਲਾ, ਸੁਨੇਹਾ ਅਤੇ ਪ੍ਰਾਪਤ ਕਰਨ ਵਾਲਾ ਹੀ ਮੌਜੂਦ ਹੁੰਦੇ ਹਨ। ਹਾਲ ਇਹ ਵਿਚਾਰ ਪੇਸ਼ ਕਰਦਾ ਹੈ ਕਿ ਸੰਚਾਰ ਦੀ ਇਸ ਪ੍ਰਕਿਰਿਆ ਵਿਚ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਸ਼ਾਮਿਲ ਹੁੰਦਾ ਹੈ। ਇਸ ਤਰ੍ਹਾਂ ਉਹ ਸੰਚਾਰ ਦੇ ਇਸ ਮਾਡਲ ਨੂੰ ਅੱਗੇ ਵਧਾਉਂਦੇ ਹੋਏ ਦੂਜੇ ਮਾਡਲ ਦੀ ਗੱਲ ਕਰਦਾ ਹੈ ਜਿਸ ਨੂੰ ਉਹ ਸੰਚਾਰ ਦੇ ਚਾਰ ਪੜਾਵੀ ਮਾਡਲ ਰਾਹੀਂ ਪੇਸ਼ ਕਰਦਾ ਹੈ। ਇਸ ਵਿਚ ਉਹ ਉਤਪਾਦਨ (Production), ਸੰਚਾਰ (Circulation), ਵਰਤੋਂ (ਵੰਡ ਜਾਂ ਖਪਤ) (Use (distribution)

or consumption)) ਅਤੇ ਪੁਨਰ-ਉਤਪਾਦਨ (Reproduction) ਨੂੰ ਰੱਖਦਾ ਹੈ।

1. **ਉਤਪਾਦਨ (Production)** - ਇਸ ਬਾਅਦ ਸੰਦੇਸ਼ ਦੀ ਇਨਕੋਡਿੰਗ ਕੀਤੀ ਜਾਂਦੀ ਹੈ ਭਾਵ ਸੰਦੇਸ਼ ਤਿਆਰ ਕੀਤਾ ਜਾਂਦਾ ਹੈ। ਉਤਪਾਦਨ ਪ੍ਰਕਿਰਿਆ ਦਾ ਆਪਣਾ ਵਿਚਾਰਤਮਕ ਪਹਿਲੂ ਹੁੰਦਾ ਹੈ ਕਿਉਂਕਿ ਇਹ ਅਰਥਾਂ ਅਤੇ ਵਿਚਾਰਾਂ ਦੁਆਰਾ ਹੀ ਘੜਿਆ ਜਾਂਦਾ ਹੈ। ਉਤਪਾਦਨ ਦੀ ਇਸ ਪ੍ਰਕਿਰਿਆ ਵਿਚ ਕੋਈ ਵੀ ਸੰਦੇਸ਼ ਤਿਆਰ ਕਰਦੇ ਸਮੇਂ ਭਾਸ਼ਾ, ਸ਼ਬਦਾਵਲੀ, ਵਿਸ਼ਵਾਸ਼, ਕਦਰਾਂ-ਕੀਮਤਾਂ, ਏਜੰਡਾ, ਪਰਿਭਾਸ਼ਾਵਾਂ, ਧਾਰਨਾਵਾਂ ਆਦਿ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਇਥੇ ਹੀ ਭਾਰੂ ਸੱਤਾ/ ਵਿਚਾਰਧਾਰਾਵਾਂ ਆਪਣਾ ਸੰਦੇਸ਼ ਘੜਦੀਆਂ ਹਨ ਅਤੇ ਆਪਣੇ ਸੰਦੇਸ਼ ਦੀ ਇਨਕੋਡਿੰਗ ਕਰਦੀਆਂ ਹਨ। ਜਿਵੇਂ ਕਿਸੇ ਵੀ ਦੇਸ਼ ਦਾ ਨੇਤਾ ਜਦੋਂ ਕੋਈ ਪ੍ਰਵਚਨ ਪੇਸ਼ ਕਰ ਰਿਹਾ ਹੁੰਦਾ ਹੈ ਤਾਂ ਉਸ ਦੁਆਰਾ ਪੇਸ਼ ਕੀਤੇ ਗਏ ਸੰਦੇਸ਼ ਦੀ ਇਨਕੋਡਿੰਗ ਪਹਿਲਾਂ ਹੀ ਹੋ ਚੁੱਕੀ ਹੁੰਦੀ ਹੈ।
2. **ਸੰਚਾਰ/ਸਰਕੂਲੇਸ਼ਨ (Circulation)**- ਇਨਕੋਡਿੰਡ ਸੰਦੇਸ਼ ਨੂੰ ਲੋਕਾਂ ਤੱਕ ਜਾਂ ਹੋਰਨਾਂ ਤੱਕ ਪਹੁੰਚਾਉਣ ਲਈ ਉਸ ਨੂੰ ਸੰਚਾਰ/ਸਰਕੂਲੇਸ਼ਨ ਦੀ ਜ਼ਰੂਰਤ ਪੈਂਦੀ ਹੈ। ਇਸ ਵਿਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਕਿ ਸੰਦੇਸ਼ ਪ੍ਰਸਾਰਿਤ ਕਰਦੇ ਸਮੇਂ ਦਰਸ਼ਕ/ਪਾਠਕ/ਸਰੋਤਾ ਕਿਵੇਂ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਇਸ ਦੀ ਵਰਤੋਂ ਕਿਵੇਂ ਕਰਦੇ ਹਨ। ਇਨਕੋਡਿੰਗ-ਡੀਕੋਡਿੰਗ ਦੇ ਦੂਜੇ ਪੜ੍ਹਾਅ ਵਿਚ ਸੰਦੇਸ਼ ਦੇ ਸੰਚਾਰ ਲਈ ਚੁਣਿਆ ਗਿਆ ਸਾਧਨ, ਰੇਡੀਊ, ਟੈਲੀਵਿਜ਼ਨ, ਸੋਸ਼ਲ ਮੀਡੀਆ, ਦਿਨ ਅਤੇ ਸਮੇਂ ਦੀ ਚੋਣ, ਪਹਿਗਾਵਾ, ਕੈਮਰੇ ਦੇ ਐਂਗਲ, ਧਿਆਨ ਕੇਂਦਰਿਤ ਕਰਨ ਦੀ ਤਕਨੀਕ ਆਦਿ ਸਭ ਕੁਝ ਸੁਨੇਹੇ ਨੂੰ ਮਜ਼ਬੂਤ ਕਰਨ ਅਤੇ ਕਮਜ਼ੋਰ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ।
3. **ਵਰਤੋਂ (ਵੰਡ ਜਾਂ ਖਪਤ) (Use (distribution or consumption))**- ਹਾਲ ਦੁਆਰਾ ਪੇਸ਼ ਇਸ ਪੜ੍ਹਾਅ ਵਿਚ ਗ੍ਰਹਿਣ ਕਰਤਾ ਸਾਰੇ ਪ੍ਰਵਚਨ ਨੂੰ ਸਫਲਤਾ ਪੂਰਵਕ ਪ੍ਰਾਪਤ ਕਰਦਾ ਹੈ। ਇਸ ਦਾ ਮਤਲਬ ਹੈ ਕਿ ਸੰਦੇਸ਼ ਨੂੰ ਇਕ ਸਾਰਥਕ ਪ੍ਰਵਚਨ ਦੇ ਰੂਪ ਵਿਚ ਆਪਣਾਉਂਦਾ ਹੈ ਅਤੇ ਇਸਨੂੰ ਅਰਥਪੂਰਣ ਰੂਪ ਵਿਚ ਡੀਕੋਡ ਕਰਦਾ ਹੈ। ਹਾਲਾਂਕਿ ਸੁਨੇਹੇ ਦੀ ਡੀਕੋਡਿੰਗ/ਵਿਆਖਿਆ ਕਰਨ ਲਈ ਕਿਰਿਆਸ਼ੀਲ ਪ੍ਰਾਪਤ ਕਰਤਾ ਦੀ ਲੋੜ ਹੁੰਦੀ ਹੈ। ਸੰਦੇਸ਼ ਪ੍ਰਾਪਤ ਕਰਤਾ ਇਸ ਸੰਦੇਸ਼ ਨੂੰ ਆਪਣੇ ਅਨੁਸਾਰ ਡੀਕੋਡ ਕਰਦੇ ਸਮੇਂ ਉਸ 'ਤੇ ਕੁਝ ਕਿੰਤੂ ਪਰਤੂ ਕਰ ਸਕਦਾ ਹੈ, ਉਸ ਨੂੰ ਵਿਸਥਾਰ ਦੇ ਸਕਦਾ ਹੈ ਜਾਂ ਸੀਮਤ ਕਰ ਸਕਦਾ ਹੈ, ਪਰ ਉਹ ਇਹ ਸਾਰਾ ਕੁਝ ਮੂਲ ਸੁਨੇਹੇ ਦੇ ਦਾਇਰੇ ਅੰਦਰ ਹੀ ਕਰਦਾ ਹੈ।
4. **ਪੁਨਰ-ਉਤਪਾਦਨ (Reproduction)**- ਇਸ ਪੜ੍ਹਾਅ 'ਤੇ ਦਰਸ਼ਕ/ਪਾਠਕ/ ਸਰੋਤੇ ਆਪਣੇ ਤਜਰਬੇ ਅਤੇ ਵਿਸ਼ਵਾਸਾਂ ਦੇ ਆਧਾਰ 'ਤੇ ਆਪਣੇ ਤਰੀਕੇ ਨਾਲ ਸੰਦੇਸ਼ ਦੀ ਵਿਆਖਿਆ ਕਰਦੇ ਹਨ। ਡੀਕੋਡ ਕੀਤੇ ਅਰਥ ਗੁੰਝਲਦਾਰ, ਧਾਰਨਾਤਮਕ, ਬੋਧਾਤਮਕ, ਭਾਵਨਾਤਮਕ, ਵਿਚਾਰਧਾਰਕ ਜਾਂ ਵਿਵਹਾਰਕ ਨਤੀਜੇ ਵਾਲੇ ਹੁੰਦੇ ਹਨ। ਇਸ ਮੌਕੇ 'ਤੇ ਤੁਸੀਂ ਦੇਖੋਗੇ ਕਿ ਕੀ ਵਿਅਕਤੀ ਕਿਸੇ ਖਾਸ ਸੰਦੇਸ਼ ਦੇ ਸਾਹਮਣੇ ਆਉਣ

ਤੋਂ ਬਾਅਦ ਕਾਰਵਾਈ ਕਰਦੇ ਹਨ ਜਾਂ ਨਹੀਂ।

ਸਟੂਅਰਟ ਹਾਲ ਦੇ ਇਨਕੋਡਿੰਗ ਅਤੇ ਡੀਕੋਡਿੰਗ ਮਾਡਲ ਰਾਹੀਂ ਪੇਸ਼ ਹੋਈ ਸੰਚਾਰ ਪ੍ਰਕਿਰਿਆ ਰਾਹੀਂ ਪ੍ਰਵਚਨ ਦੇ ਬਣਨ, ਵਿਗਸਣ ਅਤੇ ਬਿਣਸਨ ਦੀ ਪ੍ਰਕਿਰਿਆ ਨੂੰ ਜਾਣਿਆ ਜਾ ਸਕਦਾ ਹੈ। ਹਾਲ ਦੇ ਇਸ ਮਾਡਲ ਨੂੰ ਮੀਡੀਆ ਸਿਧਾਂਤਕਾਰਾਂ ਦੁਆਰਾ ਅਪਣਾਇਆ ਗਿਆ। ਹਾਲਾਂਕਿ ਸਟੂਅਰਟ ਹਾਲ ਦਾ ਮੁੱਖ ਵਿਸ਼ਾ ਸਭਿਆਚਾਰਕ ਅਧਿਐਨ ਦਾ ਰਿਹਾ ਹੈ ਪਰ ਉਸ ਦਾ ਧਿਆਨ ਇਸ ਵੱਲ ਵੀ ਸੀ ਕਿ ਦਰਸ਼ਕ ਪੰਨਿ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਸਭਿਆਚਾਰਕ ਚਿੰਨ੍ਹਾਂ ਦੀ ਵਰਤੋਂ ਰਾਹੀਂ ਕਿਵੇਂ ਅਰਥ ਬਣਾਉਂਦੇ ਹਨ ਅਤੇ ਅਸਲੀਅਤ ਨੂੰ ਸਮਝਦੇ ਹਨ।

ਕੋਈ ਵੀ ਸੁਨੇਹਾ/ਸੰਦੇਸ਼ ਅਰਥ ਭਰਪੂਰ ਹਾਲਤ ਵਿਚ ਪ੍ਰਵਚਨ ਹੀ ਹੁੰਦਾ ਹੈ। ਹਾਲ ਇਹਨਾਂ ਪ੍ਰਵਚਨਾਂ ਜਾਂ ਸੁਨੇਹਿਆਂ ਨੂੰ ਡੀਕੋਡ ਕਰਨ ਦੀਆਂ ਤਿੰਨ ਸਥਿਤੀਆਂ ਦਾ ਵਰਣਨ ਕਰਦਾ ਹੈ। ਉਹ ਮੰਦਦਾ ਹੈ ਕਿ ਕਿਸੇ ਵੀ ਪ੍ਰਵਚਨ ਨੂੰ ਡੀਕੋਡ ਕਰਦੇ ਸਮੇਂ ਉਸ ਦੀਆਂ ਬਹੁਤ ਸਾਰੀਆਂ ਸੰਭਾਵਿਤ ਵਿਆਖਿਆਵਾਂ ਹੋ ਸਕਦੀਆਂ ਹਨ। ਇਹਨਾਂ ਸਥਿਤੀਆਂ ਨੂੰ ਹਾਲ ਤਿੰਨ ਭਾਗਾਂ ਵਿਚ ਵੰਡਦਾ ਹੈ - ਪ੍ਰਭਾਵੀ/ਹੈਜ਼ਮੈਨਕ ਸਥਿਤੀ (Dominant/hegemonic position), ਸਮਝੌਤੇ ਵਾਲੀ ਸਥਿਤੀ (Negotiated position) ਅਤੇ ਵਿਰੋਧੀ ਸਥਿਤੀ (Oppositional position)।

- ਪ੍ਰਭਾਵੀ/ਹੈਜ਼ਮੈਨਕ ਸਥਿਤੀ (Dominant/hegemonic position)** - ਕਿਸੇ ਵੀ ਸੁਨੇਹੇ ਨੂੰ ਡੀਕੋਡ ਕਰਨ ਦੀ ਪਹਿਲੀ ਸਥਿਤੀ ਪ੍ਰਭਾਵੀ/ਹੈਜ਼ਮੈਨਕ ਹੁੰਦੀ ਹੈ। ਹਾਲ ਅਨੁਸਾਰ ਇਸ ਸਥਿਤੀ ਵਿਚ ਕੋਈ ਵੀ ਸੰਦੇਸ਼/ਸੁਨੇਹਾ ਬਿਲਕੁਲ ਉਸੇ ਤਰ੍ਹਾਂ ਹੀ ਡੀਕੋਡ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਇਸ ਸੁਨੇਹੇ ਦੀ ਇਨਕੋਡਿੰਗ ਕੀਤੀ ਗਈ ਹੁੰਦੀ ਹੈ ਭਾਵ ਕਿਸੇ ਵੀ ਤਰ੍ਹਾਂ ਦੀ ਪ੍ਰਭੂਸੱਤਾ ਦੁਆਰਾ ਇਨਕੋਡ ਕੀਤੇ ਗਏ ਪ੍ਰਵਚਨ ਨੂੰ ਉਸੇ ਹੀ ਸੰਦਰਭ ਵਿਚ ਡੀਕੋਡ ਕਰ ਲਿਆ ਜਾਂਦਾ ਹੈ ਜਿਸ ਪ੍ਰਵਚਨ ਨੂੰ ਸੱਤਾ ਜਿਹੜੇ ਰੂਪ ਵਿਚ ਪਹੁੰਚਾਉਣਾ ਚਾਹੁੰਦੀ ਸੀ। ਇਹ ਕੋਡ ਕਿਸੇ ਵੀ ਸੁਨੇਹੇ ਦੀ ਭਾਸ਼ਾ, ਸ਼ਬਦਾਵਲੀ ਅਤੇ ਵਿਆਕਰਨਕ ਸਮਾਨਤਾ ਤੱਕ ਹੀ ਸੀਮਿਤ ਨਹੀਂ ਹੁੰਦਾ ਸਗੋਂ ਵਿਚਾਰਧਾਰਾਵਾਂ ਦੀ ਵੀ ਸਮਾਨਤਾ ਹੁੰਦੀ ਹੈ। ਸੁਨੇਹਾ ਭੇਜਣ ਵਾਲੇ ਅਤੇ ਸੁਨੇਹਾ ਪ੍ਰਾਪਤ ਕਰਨ ਵਾਲੇ ਦੋਵੇਂ ਇਕੋ-ਜਿਹੇ ਸਭਿਆਚਾਰ ਅਤੇ ਵਿਚਾਰਧਾਰਾ ਨਾਲ ਸੰਬੰਧਤ ਹੁੰਦੇ ਹਨ। ਜਿਵੇਂ ਕਰੋਨਾ ਨਾਂ ਦੀ ਬਿਮਾਰੀ ਸਮੇਂ ਸਰਕਾਰ ਦੁਆਰਾ ਦਿੱਤੀ ਗਈ ਮੂੰਹ ਢੱਕ ਕੇ ਰੱਖਣ ਦੀ ਹਦਾਇਤ ਨੂੰ ਵੱਡੀ ਗਿਣਤੀ ਵਿਚ ਲੋਕਾਂ ਦੁਆਰਾ ਪ੍ਰਵਾਨਕ ਕਰ ਲਿਆ ਜਾਂਦਾ ਹੈ। ਇਸ ਸਥਿਤੀ ਵਿਚ ਸਰਕਾਰ ਦੁਆਰਾ ਇਨਕੋਡ ਕੀਤੇ ਗਏ ਸੁਨੇਹਾ ਨੂੰ ਜਨਤਾ ਉਸੇ ਤਰ੍ਹਾਂ ਡੀਕੋਡ ਕਰਦੀ ਹੈ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਸੀ।
- ਸਮਝੌਤੇ ਵਾਲੀ ਸਥਿਤੀ (Negotiated position)** - ਇਹ ਸਥਿਤੀ ਸੁਨੇਹੇ ਜਾਂ ਪ੍ਰਵਚਨ ਦੇ ਇਨਕੋਡਿੰਗ ਅਰਥਾਂ ਨੂੰ ਡੀਕੋਡ ਕਰਦੇ ਸਮੇਂ ਸਵੀਕਾਰ ਕਰਨ ਅਤੇ ਅਸਵੀਕਾਰ ਕਰਨ ਦਾ ਮਿਸ਼ਨ ਹੈ। ਦਰਸ਼ਕ/ਪਾਠਕ/ਸਰੋਤਾ ਪ੍ਰਮੁੱਖ ਸੁਨੇਹੇ ਨੂੰ ਸਵੀਕਾਰ ਤਾਂ ਕਰ ਰਹੇ ਹਨ ਪਰ ਉਹ ਪੂਰੀ ਤਰ੍ਹਾਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ ਜਿਸ ਤਰ੍ਹਾਂ ਪ੍ਰਵਚਨ ਸਿਰਜਦੇ ਸਮੇਂ ਇਨਕੋਡਰ ਦਾ ਇਗਾਦਾ ਸੀ। ਉਹ ਪ੍ਰਵਚਨ ਦੇ ਅਰਥਾਂ ਨੂੰ

ਮੰਨਦੇ ਤਾਂ ਹਨ ਪਰ ਉਸ ਦੇ ਨਾਲ ਹੀ ਆਪਣੇ ਵੱਖੋਂ ਵੱਖਰੇ ਅਰਥ ਵੀ ਜੋੜਦੇ ਜਾਂ ਸਿਰਜਦੇ ਹਨ। ਹਾਲ ਇਸ ਦੀ ਵਿਆਖਿਆ ਕਰਦਾ ਹੋਇਆ ਕਹਿੰਦਾ ਹੈ ਕਿ ਨੈਗੋਸ਼ੀਏਟਿਡ ਸੰਸਕਰਨ ਦੇ ਅੰਦਰ ਡੀਕੋਡਿੰਗ ਵਿਚ ਅਨੁਕੂਲ ਅਤੇ ਵਿਰੋਧੀ ਤੱਤਾਂ ਦਾ ਮਿਸ਼ਨ ਹੁੰਦਾ ਹੈ। ਜਿਵੇਂ ਕਰੋਨਾ ਸੰਕਟ ਦੇ ਦੌਰਾਨ ਸਰਕਾਰ ਹਰ ਇਕ ਨਾਗਰਿਕ ਨੂੰ ਇਸ ਦੀ ਰੋਕਬਾਮ ਲਈ ਟੀਕਾ ਲਗਾਉਣ ਦੀ ਹਦਾਇਤ ਦਿੰਦੀ ਹੈ ਪਰ ਬਹੁਤ ਸਾਰੇ ਲੋਕ ਸਰਕਾਰ ਦੇ ਇਸ ਸੁਨੇਹੇ ਨੂੰ ਉਸੇ ਤਰ੍ਹਾਂ ਡੀਕੋਡ ਨਹੀਂ ਕਰਦੇ ਜਿਸ ਤਰ੍ਹਾਂ ਸਰਕਾਰ ਇਸ ਸੁਨੇਹੇ ਨੂੰ ਇਨਕੋਡ ਕਰਦੀ ਹੈ। ਉਹ ਇਸ ਸੁਨੇਹੇ ਰਾਹੀਂ ਸਰਕਾਰ ਦੀਆਂ ਮੂਲ ਭਾਵਨਾਵਾਂ ਨੂੰ ਤਾਂ ਸਮਝਦੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੇ ਦੁਆਰਾ ਸਿਰਜਤ ਪ੍ਰਵਚਨ ਵੀ ਇਸ ਵਿਚ ਜੋੜ ਲੈਂਦੇ ਹਨ ਭਾਵ ਇਸ ਟੀਕੇ ਦੇ ਨਫੇ ਨੁਕਸਾਨ ਨੂੰ ਸਮਝਦੇ ਹੋਏ ਟੀਕਾ ਲਗਾਉਣ ਅਤੇ ਨਾ ਲਗਾਉਣ ਦੇ ਫੈਸਲੇ ਲੈਂਦੇ ਹਨ।

ਵਿਰੋਧੀ ਸਥਿਤੀ (Oppositional position) - ਸਟੂਅਰਟ ਹਾਲ ਸੰਦੇਸ਼ ਨੂੰ ਡੀਕੋਡ ਕਰਨ ਦੀ ਆਖਰੀ ਸਥਿਤੀ ਵਿਰੋਧੀ ਸਥਿਤੀ ਨੂੰ ਮੰਨਦਾ ਹੈ। ਇਸ ਸਥਿਤੀ ਵਿਚ ਇਨਕੋਡਿੰਗ ਸੁਨੇਹਾ ਪ੍ਰਾਪਤ ਕਰਨ ਵਾਲਾ ਜਦ ਸੁਨੇਹੇ ਨੂੰ ਡੀਕੋਡ ਕਰਦਾ ਹੈ ਤਾਂ ਉਹ ਇਸ ਇਨਕੋਡਿੰਗ ਅਰਥਾਂ ਦੇ ਬਿਲਕੁਲ ਉਲਟ ਪ੍ਰਵਚਨ ਸਿਰਜਦਾ ਹੈ। ਉਹ ਸੁਨੇਹੇ ਦੇ ਅਰਥਾਂ ਨਾਲ ਅਸਹਿਮਤ ਹੀ ਨਹੀਂ ਹੁੰਦਾ ਸਗੋਂ ਉਸ ਦੇ ਨਾਲ ਪ੍ਰਤਿਰੋਧ ਸਿਰਜਦਾ ਹੈ। ਇਸ ਤਰ੍ਹਾਂ ਸੁਨੇਹਾ ਪ੍ਰਾਪਤਕਰਤਾ ਇਕ ਵੱਖਰੇ ਸੰਦੇਸ਼ ਨੂੰ ਡੀਕੋਡ ਕਰਦਾ ਹੈ। “ਇਨ੍ਹਾਂ ਅਰਥਾਂ ਵਿਚ ਸੁਨੇਹਾ ਪਾਰਦਰਸ਼ੀ ਵੀ ਨਹੀਂ ਹੁੰਦਾ, ਸੁਨੇਹਾ ਗ੍ਰਹਿਣ ਕਰਨ ਵਾਲਾ ਵੀ ਕੋਈ ਚੁੱਪ ਜਾਂ ਸੁਸਤ ਨਹੀਂ ਹੁੰਦਾ। ਸੋ ਜਿਹੜਾ ਸੁਨੇਹਾ ਦਿੱਤਾ ਜਾਂਦਾ ਹੈ ਜੇ ਉਹੀ ਸੁਨੇਹਾ ਅੱਗੇ ਨਹੀਂ ਜਾਂਦਾ ਤਾਂ ਇਹ ਸੁਨੇਹਾ ਭੇਜਣ ਵਾਲੇ ਜਾਂ ਗ੍ਰਹਿਣ ਕਰਨ ਵਾਲੇ ਦੀ ਗਲਤੀ ਜਾਂ ਨਾਕਾਮੀ ਨਹੀਂ ਸਗੋਂ ਇਹ ਸੰਚਾਰ ਪ੍ਰਬੰਧ ਦਾ ਹੀ ਹਿੱਸਾ ਹੈ ਜਿਥੋਂ ਵਿਚਾਰਧਾਰਕ ਦਖਲਅੰਦਾਜ਼ੀ ਅਤੇ ਹਿੱਤ ਆਪਣਾ ਕਾਰਜ ਕਰਦੇ ਹਨ।”⁷ ਜਿਵੇਂ ਭਾਰਤ ਸਰਕਾਰ ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਲੈ ਕੇ ਆਉਂਦੀ ਹੈ ਪਰ ਵੱਡੀ ਗਿਣਤੀ ਵਿਚ ਕਿਸਾਨ ਅਤੇ ਉਹਨਾਂ ਨਾਲ ਸਹਿਮਤੀ ਰੱਖਣ ਵਾਲੇ ਲੋਕ ਇਹਨਾਂ ਕਾਨੂੰਨਾਂ ਨੂੰ ਉਸ ਤਰ੍ਹਾਂ ਡੀਕੋਡ ਨਹੀਂ ਕਰਦੇ ਹਨ ਜਿਸ ਤਰ੍ਹਾਂ ਸਰਕਾਰ ਨੇ ਇਨ੍ਹਾਂ ਦੀ ਇਨਕੋਡਿੰਗ ਕੀਤੀ ਹੁੰਦੀ ਹੈ। ਉਹ ਇਹਨਾਂ ਕਾਨੂੰਨਾਂ ਦਾ ਸਿਰਫ਼ ਵਿਰੋਧ ਹੀ ਨਹੀਂ ਕਰਦੇ ਬਲਕਿ ਆਪਣੀ ਡੀਕੋਡਿੰਗ ਦੇ ਅਨੁਸਾਰ ਸਰਕਾਰ ਵਿਰੁੱਧ ਇਹਨਾਂ ਕਾਨੂੰਨਾਂ ਸੰਬੰਧੀ ਨਵਾਂ ਪ੍ਰਵਚਨ ਵੀ ਸਿਰਜ ਲੈਂਦੇ ਹਨ।

ਸਟੂਅਰਟ ਹਾਲ ਦੇ ਮੁਤਾਬਿਕ ਸਭਿਆਚਾਰਕ ਵਰਤਾਰਿਆਂ 'ਚ ਇਨਕੋਡਿੰਗ ਅਤੇ ਡੀਕੋਡਿੰਗ ਦੇ ਰੂਪ ਵਿਚ ਵਿਚਾਰਧਾਰਾ ਹਰ ਪੱਧਰ 'ਤੇ ਮੌਜੂਦ ਰਹਿੰਦੀ ਹੈ। ਹਾਲ ਕਹਿੰਦਾ ਹੈ ਕਿ ਅਸਲੀਅਤ ਇਸ ਤੱਥ ਦੇ ਕਾਰਨ ਭਾਸ਼ਾ ਤੋਂ ਬਾਹਰ ਮੌਜੂਦ ਹੈ ਕਿਉਂਕਿ ਕੋਡ ਦੇ ਸੰਚਾਲਨ ਤੋਂ ਬਿਨਾ ਕੋਈ ਵੀ ਅਰਥਪੂਰਨ ਪ੍ਰਵਚਨ ਨਹੀਂ ਸਿਰਜਿਆ ਜਾ ਸਕਦਾ ਹੈ। ਪ੍ਰਤੀਕ/ਵਿਜੂਅਲ ਚਿੰਨ੍ਹ ਵੀ ਕੋਡਬੱਧ ਚਿੰਨ੍ਹ ਹਨ।

1. ਰਾਜਪਾਲ ਸਿੰਘ, 1960 ਤੋਂ ਬਾਅਦ ਦੀ ਪੰਜਾਬੀ ਗੀਤਕਾਰੀ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬਦਲਦਾ ਸਰੂਪ: ਸਭਿਆਚਾਰਕ ਅਧਿਐਨ, ਪੰਨਾ 30, ਅਣ-ਪ੍ਰਕਾਸ਼ਿਤ ਖੋਜ-ਪ੍ਰਬੰਧ
2. ਡਾ. ਰਜਿੰਦਰਪਾਲ ਸਿੰਘ ਬਰਾੜ, ਸਭਿਆਚਾਰ ਅਤੇ ਲੋਕਧਾਰਾ: ਵਿਸ਼ਵ ਚਿੰਤਨ, ਪੰਨਾ 59
3. Hall, S and Jefferson T (ed.) Resistance through Rituals : Youth Subcultures in Post-War, Hutchinson, London 1976, P.39
4. ਸਟੂਅਰਟ ਹਾਲ, ਉਧਰਿਤ, Representation, Meaning and Language, Posted on April 5, 2012 by Alisa, <http://alisaacosta.com/blog/representation-meaning-and-language>
Representation as the process by which meaning is produced and exchanged between members of a culture through the use of language, signs and images which stand for or represent things.
5. <https://analepsis.files.wordpress.com/2013/08/hall-west-the-rest-pdf,p.201> Discourse is group statements which provide a language for talking about – i.e a way of representing a particular kind of knowledge about a topic.
6. ਡਾ. ਰਜਿੰਦਰਪਾਲ ਸਿੰਘ ਬਰਾੜ, ਉਹੀ 59
7. ਉਹੀ, ਪੰਨਾ 63

ਪੁਸਤਕ 'ਲੰਮੇ ਪੈਂਡਿਆਂ ਦਾ ਪਾਂਧੀ' ਜਗਜੀਤ ਸਿੰਘ ਆਨੰਦ ਦੇ ਜੀਵਨ ਅਤੇ ਉਨ੍ਹਾਂ ਦੇ ਕੰਮਾਂ ਦਾ ਭਰਪੂਰ ਲੇਖਾ-ਜੋਖਾ ਹੈ। ਇਨ੍ਹਾਂ ਕੰਮਾਂ ਵਿਚ ਉਨ੍ਹਾਂ ਦਾ ਅਨੁਵਾਦ, ਸਾਹਿਤ ਸਿਰਜਣਾ ਅਤੇ ਪੱਤਰਕਾਰੀ ਸ਼ਾਮਲ ਹੈ। ਉਨ੍ਹਾਂ ਦੇ ਜੀਵਨ ਪਾਸਾਰਾਂ ਵਿਚ ਉਨ੍ਹਾਂ ਦੀ ਰਾਜਸੀ ਸੂਝ ਦੀਆਂ ਵੱਖੋ-ਵੱਖਰੀਆਂ ਪਰਤਾਂ ਬਾਰੇ ਜਾਣਕਾਰੀ ਇਸ ਦਸਤਾਵੇਜ਼ ਦੇ ਆਰ-ਪਾਰ ਫੈਲੀ ਹੋਈ ਹੈ।

- ਪ੍ਰਕਾਸ਼ਕ

ਲੰਮੇ ਪੈਂਡਿਆਂ ਦਾ ਪਾਂਧੀ: ਜਗਜੀਤ ਸਿੰਘ ਆਨੰਦ

ਸੰਪਾਦਕ: ਰਜਨੀਸ਼ ਬਹਾਦਰ ਸਿੰਘ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਨੇ: 320 ਮੁੱਲ: 280/-

ਅਜਮੇਰ ਅੱਲਖ ਦੇ ਨਾਟਕਾਂ ਦੇ ਕਿਰਦਾਰ (ਇਕ ਅਧਿਐਨ) ਜੀਵਨ ਯਾਦਾਂ ‘ਭੁੰਨੀ ਹੋਈ ਛੱਲੀ’ ਦੇ ਆਧਾਰ ’ਤੇ

-ਡਾ. ਸੰਦੀਪ ਰਾਣਾ

ਕਿਸੇ ਵਿਅਕਤੀ ਵਿਸ਼ੇਸ਼ ਦੁਆਰਾ ਯਾਦਸ਼ਕਤੀ ਦੇ ਆਧਾਰ ’ਤੇ ਜਦੋਂ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਜਾਂਦਾ ਹੈ ਤਾਂ ਉਸ ਵਿਧਾ ਨੂੰ ਸੰਸਾਰਣ ਕਹਿੰਦੇ ਹੈ। ‘ਸੰਸਾਰਣ’ ਆਪੁਨਿਕ ਵਾਰਤਕ ਸਾਹਿਤ ਦੀਆਂ ਵਿਧਾਵਾਂ ਵਿਚੋਂ ਇਕ ਅਹਿਮ ਵਿਧਾ ਹੈ। ਇਹ ਅੰਗਰੇਜ਼ੀ ਸ਼ਬਦ memoir ਦਾ ਪੰਜਾਬੀ ਰੂਪ ਹੈ ਜਿਸ ਦੇ ਸ਼ਾਬਦਿਕ ਅਰਥ ਹਨ- ਯਾਦਾਂ, ਵਿਉਂਤਪਤ ਦਿਸ਼ਟੀ ਤੋਂ ਅਧਿਐਨ ਕੀਤਿਆਂ ਸੰਸਾਰਣ ਸ਼ਬਦ ਦੇ ਅਰਥ ਹਨ ਬੀਤੇ ਹੋਏ ਸਮੇਂ ਦੀਆਂ ਘਟਨਾਵਾਂ ਨੂੰ ਇਕ ਸਮੇਂ ਪਿਛੋਂ ਯਾਦਦਾਸ਼ਤ ਦੇ ਆਧਾਰ ’ਤੇ ਪੁਨਰ ਸੁਰਜੀਤ ਕਰਨਾ। ਇਸ ਲਈ ਕਿਸੇ ਵਿਅਕਤੀ ਦੁਆਰਾ ਆਪਣੀ ਬੀਤੀ ਹੋਈ ਜਿੰਦਗੀ ਵਿੱਚੋਂ ਕਿਸੇ ਵਿਅਕਤੀ, ਘਟਨਾ, ਦਿਸ਼ਾ ਜਾਂ ਵਸਤੂ ਆਦਿ ਬਾਰੇ ਸਿਰਜੇ ਬਿਰਤਾਂਤ ਨੂੰ ਸੰਸਾਰਣ ਕਹਿੰਦੇ ਹਨ। ਕੈਂਬਰਿਜ਼ ਡਿਕਸ਼ਨਰੀ ਅਨੁਸਾਰ:

ਸੰਸਾਰਣ ਇਕ ਅਜਿਹੀ ਕਿਤਾਬ ਜਾਂ ਲਿਖਤ ਹੈ ਜੋ ਲੇਖਕ ਦੀ ਕਿਸੇ ਨਾਮੀ ਵਿਅਕਤੀ, ਸਥਾਨ ਜਾਂ ਘਟਨਾ ਬਾਰੇ ਨਿਜੀ ਜਾਣਕਾਰੀ ’ਤੇ ਆਧਾਰਿਤ ਹੁੰਦੀ ਹੈ। ਓ. ਪੀ. ਸਿੰਗਲ ਅਨੁਸਾਰ ਸੰਸਾਰਣ ਉਸ ਵਿਅਕਤੀ ਜਾਂ ਘਟਨਾ ਬਾਰੇ ਲਿਖਿਆ ਜਾਂਦਾ ਹੈ ਜਿਸ ਨਾਲ ਸਾਡਾ ਨਿਜੀ ਸਬੰਧ ਰਿਹਾ ਹੋਵੇ। ਜਦੋਂ ਕਿਸੇ ਵਿਅਕਤੀ, ਵਸਤੂ ਜਾਂ ਘਟਨਾ ਆਦਿ ਨਾਲ ਸਬੰਧਿਤ ਸਿਮਰਤੀਆਂ ਤੋਂ ਧੂੜ ਹਟਦੀ ਹੈ ਤਾਂ ਅਤੀਤ ਦੇ ਸਾਰੇ ਚਿੱਤਰ ਫਿਰ ਉਭਰ ਆਉਂਦੇ ਹਨ ਅਤੇ ਲੇਖਕ ਉਹਨਾਂ ਨੂੰ ਲਿਪੀਬੱਧ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਇਸ ਵਕਤ ਜਿਸ ਸਾਹਿਤ ਰੂਪ ਦੀ ਸਿਰਜਣਾ ਹੁੰਦੀ ਹੈ ਉਸ ਨੂੰ ਸੰਸਾਰਣ ਕਹਿੰਦੇ ਹਨ ॥

ਯਾਦਦਾਸ਼ਤ ’ਤੇ ਆਧਾਰਿਤ ਇਹ ਸਾਹਿਤ-ਰੂਪ ਦੋ ਢੰਗਾਂ ਨਾਲ ਰਚਿਆ ਜਾਂਦਾ ਹੈ। ਇਸਦਾ ਇਕ ਰੂਪ ਤਾਂ ਉਹ ਹੈ ਜਿਸ ਵਿੱਚ ਲੇਖਕ ਹੋਰਨਾਂ ਬਾਰੇ ਲਿਖਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਰੇਮੀਨਿਸੰਸ (Reminiscence) ਕਹਿੰਦੇ ਹਨ ਅਤੇ ਦੂਜੇ ਪਾਸੇ ਉਹ ਜਿਸ ਵਿੱਚ ਉਹ ਆਪਣੇ ਸਵੈ ਬਾਰੇ ਲਿਖਦਾ ਹੈ। ਇਸ ਤਰ੍ਹਾਂ ਦੇ ਲੇਖਨ ਨੂੰ ਮੇਮੋਇਰ (Memoir) ਕਹਿੰਦੇ ਹਨ। ਪੰਜਾਬੀ ਵਿੱਚ ਪਹਿਲੀ ਤਰ੍ਹਾਂ ਦੇ ਲੇਖਨ ਲਈ ਸੰਸਾਰਣ ਅਤੇ ਦੂਜੇ ਤਰ੍ਹਾਂ ਦੇ ਲੇਖਨ ਲਈ ਯਾਦਾਂ ਸ਼ਬਦ ਵਰਤੇ ਜਾਂਦੇ ਹਨ। ਆਪਣੇ ਸਵੈ ਬਾਰੇ ਲਿਖਣ ਦੇ ਬਾਵਜੂਦ ਇਹ ਸਾਹਿਤ-ਰੂਪ ਆਤਮ-ਕਥਾ ਤੋਂ ਬਿਲਕੁਲ ਭਿੰਨ ਹੈ ਅਤੇ ਇਸ ਭਿੰਨਤਾ ਦਾ ਆਧਾਰ ਵਿਧਾ ਦਾ ਆਕਾਰ ਨਾ ਹੋ ਕੇ ਉਸਦੇ ਤੱਤ ਅਤੇ ਸਰੂਪ ਹੈ।

ਇਸ ਵਿਧਾ-ਰੂਪ ਵਿੱਚ ਲੇਖਕ ਆਪਣੀ ਯਾਦਸ਼ਕਤੀ ਦੇ ਆਧਾਰ ’ਤੇ ਲਿਖਦਾ ਹੈ ਇਸ ਲਈ ਲਿਖਿਆਂ ਹੋਈਆਂ ਇਹਨਾਂ ਯਾਦਾਂ ਦੀ ਸਾਰੀ ਦੀ ਸਾਰੀ ਸਮੱਗਰੀ ਦਾ ਸੋਮਾ ਕੇਵਲ ਤੇ ਕੇਵਲ ਉਸ ਦੀ ਸਿਮਰਤੀ ਹੁੰਦੀ ਹੈ। ਉਹ ਆਪਣੀ ਜਿੰਦਗੀ ਦੇ ਤਜਰਬੇ, ਹਾਰਾਂ-ਜਿੱਤਾਂ, ਸਫਲਤਾਵਾਂ-ਅਸਫਲਤਾਵਾਂ, ਮੁਸ਼ਕਿਆਂ-ਗ੍ਰਾਮੀਆਂ ਆਦਿ ਦਾ ਵਰਣਨ ਉੱਤਮ ਪੁਰਖੀ ਸੌਲੀ ਵਿੱਚ ਕਰਦਾ ਹੈ। ਲੇਖਕ ਬੀਤੀ ਜਿੰਦਗੀ ਦੇ ਪਲਾਂ ਨੂੰ ਮੁੜ ਸਾਕਾਰ ਕਰਦਾ ਹੋਇਆ ਆਪਣੇ ਜੀਵਨ ਦੇ ਅਹਿਮ ਵੇਰਵਿਆਂ ਨੂੰ ਸਮਾਜਕ, ਇਤਿਹਾਸਕ ਅਤੇ ਭਾਈਚਾਰਕ ਪ੍ਰਸੰਗਾਂ ਵਿੱਚ ਪ੍ਰੋ

ਕੇ ਪੇਸ਼ ਕਰਦਾ ਹੈ। ਇਹਨਾਂ ਜੀਵਨ ਵੇਰਵਿਆਂ ਨੂੰ ਪੇਸ਼ ਕਰਨ ਲਈ ਉਸਨੂੰ ਇਕ ਖਾਸ ਕਿਸਮ ਦੀ ਪ੍ਰਕਿਆ ਵਿਚੋਂ ਗੁਜ਼ਰਨਾ ਪੈਂਦਾ ਹੈ ਤਾਂ ਕਿ ਉਸ ਦੇ ਜਿਹਨ ਵਿਚਲਾ ਚਿੱਤਰ ਸ਼ਬਦਾਂ ਦਾ ਰੂਪ ਲੈ ਸਕੇ। ਇਸ ਸਾਰੀ ਪ੍ਰਕਿਆ ਵਿੱਚ ਘਟਨਾਵਾਂ ਦੀ ਕਾਲ ਕ੍ਰਮਿਕਤਾ ਅਤੇ ਨਿਰੰਤਰਤਾ ਜ਼ਰੂਰੀ ਵੀ ਹੈ ਅਤੇ ਵਿਧਾ ਰੂਪ ਨੂੰ ਸਾਰਥਕਤਾ ਵੀ ਪ੍ਰਦਾਨ ਕਰਦੀ ਹੈ। ਜੀਵਨ ਯਾਦਾਂ ਲਿਖਣ ਤੋਂ ਪਹਿਲਾਂ ਇਕ ਅਹਿਮ ਸਵਾਲ ਜੋ ਦਿਮਾਗ ਵਿੱਚ ਆਉਂਦਾ ਹੈ ਕਿ ਆਖੂਰ ਕੋਈ ਇਨਸਾਨ ਆਪਣੇ ਬਾਰੇ ਲਿਖਦਾ ਕਿਉਂ ਹੈ? ਦਰਅਸਲ ਮਨੁੱਖ ਦੀ ਹਮੇਸ਼ਾ ਤੋਂ ਹੀ ਇਹ ਇੱਛਾ ਰਹੀ ਹੈ ਕਿ ਉਹ ਆਪਣੇ ਅਨੁਭਵ ਅਤੇ ਤਜਰਬੇ ਦੂਜਿਆਂ ਨਾਲ ਸਾਂਝੇ ਕਰੇ। ਇਹ ਵੀ ਸਹੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਜਾਂ ਘਟਨਾਵਾਂ ਹੋਰਨਾਂ ਲਈ ਦਿਲਚਸਪ ਅਤੇ ਪ੍ਰੇਰਨਾਦਾਇਕ ਵੀ ਹੋ ਸਕਦੇ ਹਨ ਪਰੰਤੂ ਆਪਣੇ ਅਤੀਤ ਬਾਰੇ ਲਿਖਣਾ ਕੋਈ ਸਰਲ ਕਾਰਜ ਨਹੀਂ ਹੈ। ਇਹ ਬਹੁਤ ਔਖਾ ਪੰਧ ਹੈ ਜਿਸ 'ਤੇ ਤੁਰਨ ਲਈ ਬਹੁਤ ਈਮਾਨਦਾਰੀ, ਬੇਬਾਕੀ ਅਤੇ ਦਲੇਰੀ ਦੀ ਲੋੜ ਹੈ। ਝੂਠ ਅਤੇ ਗਲਤ ਬਿਆਨੀ ਨਾਲ ਅਸਲ ਨੂੰ ਲੁਕਾਉਣ ਦੇ ਯਤਨਾਂ ਨਾਲ ਸਵੈ-ਪ੍ਰਸੰਸਾ ਪ੍ਰਾਪਤ ਤਾਂ ਕੀਤੀ ਜਾ ਸਕਦੀ ਹੈ ਪਰ ਅਜਿਹੇ ਪਾਠ ਨੂੰ ਪੜ੍ਹ ਕੇ ਪਾਠਕ ਲਈ ਝੂਠ-ਸੱਚ ਦਾ ਨਿਪਟਾਰਾ ਕਰਨਾ ਮੁਸ਼ਕਲ ਕਾਰਜ ਬਣ ਜਾਂਦਾ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਲੇਖਕ ਅਜਿਹੀ ਰਚਨਾ ਸਮੇਂ ਸੱਚ ਤੇ ਅਸਲੀਅਤ ਤੋਂ ਦੂਰ ਕਲਪਨਾ ਦੇ ਸੰਸਾਰ ਵਿੱਚ ਨਾ ਗਵਾਚੇ।

ਹਥਲੇ ਪਰਚੇ ਲਈ ਪੰਜਾਬੀ ਸਾਹਿਤ ਦੀ ਮਸ਼ਹੂਰ ਹਸਤੀ ਨਾਟਕਕਾਰ ਅਜਭੇਰ ਸਿੰਘ ਅੰਲਖ ਦੀ ਯਾਦਾਂ 'ਤੇ ਆਧਾਰਿਤ ਪੁਸਤਕ ਭੁੰਨੀ ਹੋਈ ਛੱਲੀ (ਜੀਵਨ ਯਾਦਾਂ) ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਜੀਵਨ ਯਾਦਾਂ ਦੀ ਇਸ ਪੁਸਤਕ ਦੇ ਸਰਵਰਕ 'ਤੇ ਝਾਤ ਮਾਰਦਿਆਂ ਇਹ ਨੀਲੇ ਅਸਮਾਨੀ ਰੰਗ ਦੀ ਪੁਸਤਕ ਲੇਖਕ ਦੀ ਖੁੱਲ੍ਹੀ ਸੋਚ ਦੀ ਪ੍ਰਤੀਕ ਬਣਦੀ ਹੈ। ਲੇਖਕ ਦੀ ਤਸਵੀਰ ਦੇ ਸਾਹਮਣੇ ਪੱਥਰ ਉਸ ਦੀ ਜ਼ਿੰਦਗੀ ਦੀਆਂ ਮੁਸ਼ੀਬਤਾਂ ਦਾ ਪ੍ਰਤੀਕ ਹਨ ਅਤੇ ਲੇਖਕ ਦਾ ਗੰਭੀਰ ਚਿਹਰਾ ਉਸ ਦੀ ਗੰਭੀਰ ਸੋਚ ਦੀ ਤਰਜਮਾਨੀ ਕਰਦਾ ਹੈ। ਇਸ ਸਰਵਰਕ ਦੇ ਸਿਖਰ 'ਤੇ ਲਿਖਿਆ ਪੁਸਤਕ ਦਾ ਸਿਰਲੇਖ ਭੁੰਨੀ ਹੋਈ ਛੱਲੀ (ਜੀਵਨ ਯਾਦਾਂ) ਲੇਖਕ ਦੇ ਉਸ ਜੀਵਨ ਦਾ ਚਿੱਤਰ ਪੇਸ਼ ਕਰ ਜਾਂਦਾ ਹੈ ਜਿਸ ਪਿੱਛੇ ਉਸ ਦੀ ਮਾਂ ਵੱਲੋਂ ਆਪਣੇ ਪੁੱਤਰ ਦੀ ਇਕ ਇੱਛਾ ਪੂਰੀ ਕਰਨ ਲਈ ਜ਼ਿੰਮੇਦਾਰਾਂ ਦੇ ਖੇਤਾਂ ਵਿੱਚੋਂ ਇਕ ਛੱਲੀ ਚੌਗੀ ਕਰਨ ਦੀ ਘਟਨਾ ਹੁੰਦੀ ਹੈ। ਪੁਸਤਕ ਦੇ ਪਿਛਲੇ ਕਵਰ 'ਤੇ ਲੇਖਕ ਦੇ ਬਚਪਨ ਤੋਂ ਲੈ ਕੇ ਜਵਾਨੀ ਅਤੇ ਵੱਡੀ ਉਮਰ ਤੱਕ ਦੀਆਂ ਕੁਝ ਤਸਵੀਰਾਂ ਤੋਂ ਲੇਖਕ ਦੇ ਜੀਵਨ ਦੀ ਸਾਦਗੀ ਅਤੇ ਤੰਗੀਆਂ-ਤੁਰਸ਼ੀਆਂ ਦੀ ਝਲਕ ਮਿਲ ਜਾਂਦੀ ਹੈ। ਇਸ ਪੁਸਤਕ ਦੀ ਪੜ੍ਹਤ ਤੋਂ ਪਹਿਲਾਂ ਜੇ ਇਸ ਦੇ ਪ੍ਰਯੋਜਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਅਜਭੇਰ ਅੰਲਖ ਨੇ ਨਾਟਕਕਾਰ ਦੇ ਰੂਪ ਵਿੱਚ ਸਟੇਜ 'ਤੇ ਵਿਲੱਖਣ ਪੇਸ਼ਕਾਰੀ ਕਾਰਨ ਪੰਜਾਬੀ ਨਾਟਕਕਾਰਾਂ ਵਿੱਚ ਇਕ ਵੱਖਰੀ ਪਹਿਚਾਣ ਬਣਾਈ ਹੈ। ਇਸ ਵਿਲੱਖਣਤਾ ਕਾਰਨ ਉਹ ਦਰਸ਼ਕਾਂ ਅਤੇ ਪਾਠਕਾਂ ਵਿੱਚ ਹਰਮਨ ਪਿਆਰਾ ਨਾਟਕਕਾਰ ਹੋਇਆ। ਉਸ ਦਾ ਮੰਤਵ ਸਿਰਫ ਨਾਟਕ ਲਿਖਣਾ ਹੀ ਨਹੀਂ ਸਗੋਂ ਪੰਜਾਬ ਦੀ ਪੇਂਡੂ ਜਨਤਾ ਤਕ ਆਪਣੀ ਗੱਲ ਪੁਰੂਚਾਉਣਾ ਹੈ ਤਾਂ ਕਿ ਉਸ ਦੇ ਦਰਸ਼ਕ ਮੌਢੀ ਬਾਧੀ ਦੇ ਕੇ ਉਸ ਨੂੰ ਅਗਲੇਰੇ ਕੰਮ ਲਈ ਉਤਸ਼ਾਹਿਤ ਕਰ ਸਕਣ। ਪਿੰਡ-ਪਿੰਡ ਜਾ ਕੇ ਨਾਟਕ ਖੇਡਣ ਦੇ ਇਸ ਉਪਰਾਲੇ ਕਾਰਨ ਪਿੰਡਾਂ ਦੇ ਆਮ ਆਦਮੀ ਉਸ ਦੇ ਪ੍ਰਸੰਸਕ ਬਣ ਗਏ ਸਨ। ਉਹ ਆਪ ਇਹ ਗੱਲ ਮੰਨਦਾ ਸੀ ਕਿ ਉਸ ਦੇ ਦਰਸ਼ਕ ਹੀ ਉਸ ਦੇ ਅਸਲ ਆਲੋਚਕ ਹਨ। ਨਾਟਕਾਂ ਦੀ ਪੇਸ਼ਕਾਰੀ ਸਮੇਂ ਉਹ ਆਪ ਸੰਜੀਦਗੀ ਨਾਲ ਦਰਸ਼ਕਾਂ ਦੇ ਹਾਵ-ਭਾਵ ਦੇਖਦਾ।

ਕਾਲਜ ਦੇ ਇਕ ਅਧਿਆਪਕ ਵਜੋਂ ਯੁਵਕ ਮੇਲਿਆਂ ਵਿੱਚ ਖੇਡੇ ਜਾਣ ਦੇ ਮੰਤਰ ਨਾਲ ਉਸ ਨੇ ਨਾਟਕ ਲਿਖਣੇ ਸ਼ੁਰੂ ਕੀਤੇ ਸਨ। ਕੁਝ ਕੁ ਸਾਲਾਂ ਵਿੱਚ ਹੀ ਉਸ ਦੇ ਨਾਟਕਾਂ ਇੰਨੇ ਹਰਮਨ ਪਿਆਰੇ ਹੋ ਗਏ ਕਿ ਵਿਦਿਆਰਥੀ ਤੇ ਅਧਿਆਪਕ ਉਡੀਕਦੇ ਕਿ ਮਾਨਸਾ ਕਾਲਜ ਵਾਲੇ ਕਦੋਂ ਆਉਣਗੇ ਤੇ ਕਦੋਂ ਉਹਨਾਂ ਦਾ ਨਾਟਕ ਵੇਖਣ ਨੂੰ ਮਿਲੇਗਾ। ਇਹ ਨਾਟਕ ਅਤੇ ਸਕਿੱਟ ਅਕਸਰ ਪਹਿਲਾ ਇਨਾਮ ਹੀ ਜਿੱਤਦੇ।

ਅਜਮੇਰ ਐਲਖ ਨੇ ਨਾਵਲਕਾਰ ਗੁਰਦਿਆਲ ਸਿੰਘ ਅਤੇ ਪੰਜਾਬੀ ਆਲੋਚਕ ਟੀ. ਆਰ. ਵਿਨੋਦ ਦੇ ਕਹਿਣ 'ਤੇ ਪ੍ਰੇਰਿਤ ਹੋ ਕੇ 1976 ਵਿੱਚ ਮਾਨਸਾ ਵਿੱਚ ਲੋਕ ਕਲਾ ਮੰਚ ਨਾਮ ਦਾ ਇਕ ਨਾਟਕ ਗਰੂਪ ਸ਼ੁਰੂ ਕੀਤਾ। ਯੁਵਕ ਮੇਲਿਆਂ ਦੇ ਨਾਲ - ਨਾਲ ਇਸ ਗਰੂਪ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਸਨ। ਇਸ ਗਰੂਪ ਨੇ ਵੱਖ-ਵੱਖ ਥਾਵਾਂ 'ਤੇ 1000 ਤੋਂ ਵੱਧ ਨਾਟਕਾਂ ਦਾ ਮੰਚਨ ਕੀਤਾ ਅਤੇ ਇਹ ਗਰੂਪ ਅਜ ਤਕ ਸਫਲ ਮੰਚਨ ਕਰ ਰਿਹਾ ਹੈ। ਅਜਮੇਰ ਐਲਖ ਵਲੋਂ 35 ਤੋਂ ਵੱਧ ਨਾਟਕ ਲਿਖੇ ਹਨ ਜਿਨ੍ਹਾਂ ਵਿੱਚੋਂ ਕਈ ਯੂਨੀਵਰਸਿਟੀ ਦੇ ਸਲੇਬਸ ਵਿੱਚ ਵੀ ਲਗਾਏ ਗਏ ਹਨ।¹³

ਅਪਣੇ ਨਾਟਕਾਂ ਵਿੱਚ ਐਲਖ ਵਲੋਂ ਹਮੇਸ਼ਾ ਦਬੇ-ਕੁਚਲੇ ਵਰਗ 'ਤੇ ਹੋ ਰਹੇ ਅਤਿਆਚਾਰਾਂ ਵਿੱਚੁੱਗ ਆਵਾਜ਼ ਉਠਾਈ ਅਤੇ ਨਾਟਕਾਂ ਦੇ ਸਿਰਲੇਖ ਅਕਸਰ ਗੁਰਬਾਣੀ ਅਤੇ ਸੂਫ਼ੀ ਸਿਆਣਪਾਂ ਵਿੱਚੋਂ ਲਏ ਗਏ ਸਨ। ਪਿੰਡਾਂ ਵਿੱਚ ਪ੍ਰਸ਼ੰਸਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੋਣ ਦੇ ਬਾਵਜੂਦ ਉਹ ਇਕ ਆਮ ਵਿਅਕਤੀ ਵਾਂਗ ਹੀ ਵਿਚਰਿਆ ਅਤੇ ਉਸ ਨੇ ਆਪਣੀ ਮਹਾਨਤਾ ਦਾ ਅਹਿਸਾਸ ਕਦੀ ਵੀ ਆਪਣੇ ਦੋਸਤਾਂ-ਮਿੱਤਰਾਂ ਜਾਂ ਜਾਣ ਪਹਿਚਾਣ ਵਾਲਿਆਂ ਨੂੰ ਨਹੀਂ ਹੋਣ ਦਿੱਤਾ। ਪਰਤੂ ਉਸ ਦੇ ਚਾਹੁਣ ਵਾਲੇ ਦਰਸ਼ਕ ਆਪਣੇ ਹਰਮਨ ਪਿਆਰੇ ਅਤੇ ਮਹਾਨ ਵਿਅਕਤੀ ਦੇ ਜੀਵਨ ਅਤੇ ਸਿਰਜਣ ਢੰਗ ਬਾਰੇ ਜਾਣਨਾ ਜ਼ਰੂਰ ਚਾਹੁੰਦੇ ਹਨ। ਇਸੇ ਕਾਰਨ ਲੇਖਕ ਦੁਆਰਾ ਜੀਵਨ ਯਾਦਾਂ ਲਿਖਣ ਪਿੱਛੇ ਇਕ ਹੀ ਕਾਰਨ ਪ੍ਰਵਾਨ ਕੀਤਾ ਗਿਆ ਹੈ ਕਿ ਇਹ ਪੁਸਤਕ ਹੋਰਨਾਂ ਦੀ ਮਦਦ ਕਰੇਗੀ, ਖਾਸ ਤੌਰ 'ਤੇ ਵਿਦਿਆਰਥੀਆਂ ਦੀ ਜੋ ਅਜਮੇਰ ਐਲਖ ਦੇ ਨਾਟਕਾਂ 'ਤੇ ਖੋਜ ਕਾਰਜ ਕਰਨਾ ਚਾਹੁੰਦੇ ਹਨ। ਇਸ ਢੰਗ ਨਾਲ ਖੋਜਾਰਥੀ ਇਹਨਾਂ ਨਾਟਕਾਂ ਨੂੰ ਹੋਰ ਵਧੀਆ ਤਰੀਕੇ ਨਾਲ ਸਮਝ ਸਕਣਗੇ ਕਿਉਂਕਿ ਇਹ ਨਾਟਕ ਲੇਖਕ ਦੇ ਅਨੁਭਵਾਂ ਦਾ ਹੀ ਪ੍ਰਤਿਬਿੰਬ ਹਨ।

ਭੁੰਨੀ ਹੋਈ ਛੱਲੀ ਦੀ ਪੜ੍ਹਤ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੇਖਕ ਨੇ ਆਪਣੇ ਜੀਵਨ ਦੀਆਂ ਯਾਦਾਂ ਨੂੰ 12 ਭਾਗਾਂ ਵਿੱਚ ਵੰਡ ਕੇ ਪੇਸ਼ ਕੀਤਾ ਹੈ। ਬਚਪਨ ਦੀਆਂ ਯਾਦਾਂ, ਸਕੂਲ ਦੇ ਵਿਦਿਆਰਥੀ ਹੋਣ ਸਮੇਂ ਦੇ ਕਿਸੇ, ਆਪਣੇ ਪਿੰਡ ਦੀਆਂ ਯਾਦਾਂ ਅਤੇ ਬਾਵਾਂ, ਆਪਣੇ ਘਰ ਦੀ ਆਰਥਿਕ ਹਾਲਤ ਅਤੇ ਤੰਗੀਆਂ-ਤੁਰਸ਼ੀਆਂ, ਆਪਣੇ ਕਾਲਜ ਅਤੇ ਯੂਨੀਵਰਸਿਟੀ ਜੀਵਨ ਦੇ ਕਿਸੇ ਅਤੇ ਪਾਤਰ, ਆਪਣੀ ਮੰਗਣੀ ਅਤੇ ਵਿਆਹ ਅਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਾ ਹੋਇਆ ਲੇਖਕ ਨਾਟਕਾਂ ਦੀ ਬੁਨਿਆਦ ਬਣੀਆਂ ਆਪਣੇ ਜੀਵਨ ਦੀਆਂ ਅਸਲ ਘਟਨਾਵਾਂ ਅਤੇ ਅਸਲ ਪਾਤਰਾਂ ਨਾਲ ਵੀ ਜਾਣ-ਪਛਾਣ ਕਰਾਉਂਦਾ ਹੈ। ਅਜਮੇਰ ਐਲਖ ਦਾ ਜਨਮ ਕਿਸ਼ਨਗੜ੍ਹ ਫਰਵਾਹੀ ਵਿੱਚ 1942 ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਕੌਰ ਸਿੰਘ ਸੀ ਜੋ ਇਕ ਸਿੱਧਾ ਸਾਧਾ ਕਿਸਾਨ ਸੀ। ਉਸ ਦੀ ਮਾਂ ਦਾ ਨਾਂ ਹਰਨਾਮ ਕੌਰ ਸੀ ਜੋ ਇਕ ਘਰੇਲੂ ਅੰਰਤ ਸੀ। ਅਜਮੇਰ ਐਲਖ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਚੌਥੀ

ਜਮਾਤ ਪਾਸ ਕੀਤੀ ਅਤੇ ਨੈਸ਼ਨਲ ਮਿਡਲ ਸਕੂਲ ਭੀਖੀ ਤੋਂ ਪੰਜਵੀਂ ਪਾਸ ਕੀਤੀ ਅਤੇ 1958 ਵਿੱਚ ਇਸੇ ਸਕੂਲ ਤੋਂ ਦਸਵੀਂ ਕੀਤੀ ਜੇ ਉਦੋਂ ਤਕ ਹਾਈ ਸਕੂਲ ਬਣ ਗਿਆ ਸੀ। ਇਸ ਸਮੇਂ ਦੌਰਾਨ ਉਹ ਆਪਣੇ ਦੋਸਤ ਸੁਖਦੇਵ ਨਾਲ ਰਲ ਕੇ ਗੀਤ ਅਤੇ ਕਵਿਤਾਵਾਂ ਲਿਖਣ ਲੱਗ ਪਿਆ ਸੀ ਅਤੇ ਅੰਤਰ ਸਕੂਲੀ ਮੁਕਾਬਲਿਆਂ ਵਿੱਚ ਦੋਵੇਂ ਦੋਸਤ ਰਲ ਕੇ ਇਹ ਕਵਿਤਾਵਾਂ ਗਾਉਂਦੇ ਵੀ ਸਨ। ਲੇਖਕ ਦੀ ਯਾਦਾਂ ਦੀ ਪੁਸਤਕ ਵਿੱਚੋਂ ਉਸ ਦੇ ਬਚਪਨ ਦੇ ਇਸ ਦੋਸਤ ਨਾਲ ਖੇਡੀਆਂ ਖੇਡਾਂ ਅਤੇ ਕੀਤੀਆਂ ਸ਼ਗਾਰਤਾਂ ਦਾ ਜ਼ਿਕਰ ਮਿਲਦਾ ਹੈ। ਇਕ ਘਟਨਾ ਅਨੁਸਾਰ ਉਹ ਦੋਵੇਂ ਸਿਖਰ ਦੁਪਹਿਰੇ ਬੀੜ ਵਿੱਚ ਪੀਲ੍ਹਾਂ ਖਾਣ ਗਏ ਜਿਥੇ ਉਹਨਾਂ ਨੂੰ ਚਿੱਟੇ ਕਪੜੇ ਪਾਈ, ਚਿੱਟੇ ਵਾਲਾਂ ਵਾਲੀ ਗੋਰੀ ਨਿਛੋਹ ਫੈਣ ਦਿਸਾ ਹੈ। ਲੇਖਕ ਲਿਖਦਾ ਹੈ,

ਜੂਰੂ ਇਹ ਤਾਂ ਡੈਣ ਹੈ ਕੋਈ? ਅਸੀਂ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਡਰ ਗਏ। ਡਾਹਣੇ ਨੂੰ ਪੂਰਾ ਹਲੂਣਨ ਤੋਂ ਬਾਦ ਉਹ ਕਾਹਲੀ ਨਾਲ ਬਣ ਤੋਂ ਹੇਠਾਂ ਉਤਰਨ ਲੱਗ ਪਈ। ਸਾਡੇ ਮਨ ਅੰਦਰ ਡਰ ਪੈਦਾ ਹੋ ਗਿਆ ਕਿ ਕਾਹਲੀ ਨਾਲ ਉਤਰ ਕੇ ਉਹ ਸਾਨੂੰ ਦੁਬੇਚਣ ਸਾਡੇ ਵੱਲ ਹੀ ਆਵੇਗੀ। ਅਸੀਂ ਝੱਟ-ਪੱਟ ਹੇਠਾਂ ਉਤਰਨਾ ਸ਼ੁਰੂ ਕਰ ਦਿੱਤਾ ਅਤੇ ਜਦ ਘਬਰਾਹਟ ਵਿੱਚ ਕਾਹਲੀ ਨਾਲ ਉਤਰਦਿਆਂ ਅਸੀਂ ਬਣ ਦੇ ਵਿਚ-ਵਿਚਾਲੇ ਪਹੁੰਚੇ ਤਾਂ ਵਿਚ-ਵਿਚਾਲਿਉਂ ਹੀ ਹੇਠਾਂ ਨੂੰ ਛਾਲਾਂ ਮਾਰ ਦਿੱਤੀਆਂ।¹⁴

ਅਜਮੇਰ ਅੰਲਖ ਦੇ ਨਾਟਕ ਪੇਂਡੂ ਜੀਵਨ ਦੇ ਮੁਸ਼ਕਲਾਂ ਭਰੇ ਜੀਵਨ ਨੂੰ ਦੇਸੀ ਦੇਹਾਤੀ ਢੰਗ ਨਾਲ ਠੇਠ ਮਲਵਈ ਬੋਲੀ ਵਿੱਚ ਪੋਸ਼ ਕਰਦੇ ਹਨ। ਸ਼ੁਰੂ ਤੋਂ ਹੀ ਮਜ਼ਦੂਰਾਂ ਵਜੋਂ ਜਗੀਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਨ ਅਤੇ ਉਹਨਾਂ ਦਾ ਸ਼ੋਸ਼ਣ ਆਪ ਹੰਦਾਉਣ ਕਾਰਨ ਉਸ ਦੀ ਕਲਮ ਪੇਂਡੂ ਮਜ਼ਦੂਰ ਵਰਗ ਦੀ ਦੁਰਦਸ਼ਾ ਨੂੰ ਬੇਨਕਾਬ ਕਰਨ ਲਈ ਹੀ ਚਲੀ ਸੀ। ਉਸਦੇ ਨਾਟਕਾਂ ਵਿੱਚ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ, ਅੰਤਰਾਂ ਅਤੇ ਮਜ਼ਲੂਮ ਜਾਤਿਆਂ ਦੇ ਸੰਤਾਪ ਨੂੰ ਚਿਤਰਿਆ ਗਿਆ ਹੈ। ਉਸ ਦੁਆਰਾ ਉਲੀਕੀਆਂ ਰੰਗਮੰਚ ਦੀਆਂ ਤਸਵੀਰਾਂ ਦਰਸ਼ਕਾਂ ਨੂੰ ਹਲੂਣੀਆਂ ਹਨ ਅਤੇ ਇਸੇ ਰੋਹ ਵਿੱਚੋਂ ਪੈਦਾ ਹੋਈ ਸੰਘਰਸ਼ ਕਰਨ ਦੀ ਚੇਤਨਾ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀ ਆਸ ਵੀ ਬੰਨ੍ਹਦੀ ਹੈ। ਜਿਥੇ ਲੇਖਕ ਦੀ ਜ਼ਿੰਦਗੀ ਦੇ ਨਿੱਜੀ ਤਜਰਬੇ ਉਸ ਦੇ ਨਾਟਕਾਂ ਦਾ ਆਧਾਰ ਬਣਦੇ ਹਨ ਉਥੇ ਉਸ ਦੇ ਆਪਣੇ ਮਾਂ, ਬਾਪ, ਤਾਇਆ ਜਾਂ ਪਿੰਡ ਦੇ ਹੋਰ ਲੋਕ ਉਸ ਦੇ ਨਾਟਕਾਂ ਦੇ ਕਿਰਦਾਰ ਵਜੋਂ ਵਿਚਰਦੇ ਹਨ। ਯਾਦਾਂ ਨਾਲ ਸਬੰਧਤ ਇਸ ਪੁਸਤਕ ਵਿੱਚ ਪਾਤਰਾਂ ਦੀ ਗੱਲ ਕਰਦਾ ਉਸ ਦੱਸਦਾ ਹੈ ਕਿ:

ਉਹ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਆਪਣੇ ਤਾਏ ਤੋਂ ਪ੍ਰਭਾਵਿਤ ਸੀ ਪਰ ਆਪਣੇ ਨਾਟਕਾਂ ਵਿੱਚ ਉਸ ਨੇ ਆਪਣੇ ਤਾਏ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਘੱਟ ਪਾਤਰ ਘੜੇ ਹਨ। ਅੰਲਖ ਦੀ ਮਾਨਸਿਕਤਾ ਨਾਲ ਤਾਏ ਦੀ ਕਿਰਤੀ ਜ਼ਿੰਦਗੀ ਦਾ ਬਿਬੰਬ ਇਸ ਢੰਗ ਨਾਲ ਚਿੰਬੜਿਆ ਹੋਇਆ ਸੀ ਕਿ ਉਹ ਆਪਣੇ ਤਾਏ ਨੂੰ ਤਪੱਸਵੀ ਅਤੇ ਮਹਾਂ ਤਿਆਰੀ ਮੰਨਦਾ ਹੈ।¹⁵

ਉਸ ਨੇ ਇਹ ਗੱਲ ਵੀ ਮੰਨੀ ਹੈ ਕਿ ਆਪਣੇ ਨਾਟਕਾਂ ਦੇ ਮਰਦ ਪਾਤਰ ਘੜਨ ਸਮੇਂ ਉਸ ਦਾ ਬਾਪ ਜਾਂ ਤਾਇਆ ਉਸ ਦੇ ਜ਼ਿਹਨ ਵਿੱਚ ਨਹੀਂ ਆਉਂਦੇ ਸਨ। ਮਰਦ ਪਾਤਰ ਘੜਨ ਵੇਲੇ ਅੰਲਖ ਦੀ ਕਲਪਨਾ ਵਿੱਚ ਜੋ ਵਿਅਕਤੀ ਸਾਹਮਣੇ ਆ ਖੜਦਾ ਸੀ ਉਹ ਉਸ ਦੀ ਤੂਆ ਦਾ ਪੁੱਤਰ ਜੰਗੀਰ ਸੀ। ਲੇਖਕ ਮੰਨਦਾ ਹੈ ਕਿ ਉਹ ਜ਼ਿਆਦਾ ਹੁਸ਼ਿਆਰ ਜਾਂ ਸਮਝ ਵਾਲਾ ਬੰਦਾ ਨਹੀਂ ਸੀ ਅਤੇ ਗੁੱਸਾ ਵੀ ਉਸਦਾ ਬਹੁਤ ਭੈੜਾ ਸੀ ਪਰ ਫਿਰ ਵੀ ਆਪਣੇ ਨਾਟਕਾਂ ਵਿੱਚ ਕਈ

ਪਾਤਰਾਂ ਦੀਆਂ ਆਦਤਾਂ ਅਤੇ ਕਾਰਵਾਈਆਂ ਉਸ ਦੇ ਵਿਅਕਤਿਤਵ ਤੋਂ ਪ੍ਰਭਾਵਿਤ ਹਨ। ਲੇਖਕ ਦਸਦਾ ਹੈ,

ਮਿੱਟੀ ਨਾਲ ਮਿੱਟੀ ਹੋਣ ਵਾਲਾ ਅਤੇ ਅਣਹੋਇਆਂ ਵਾਲੀ ਜਿੰਦਗੀ ਜਿਉਣ ਵਾਲਾ ਇਹ ਕਿਰਤੀ ਯੋਧਾ 1980 ਵਿੱਚ ਮਿੱਟੀ ਵਿੱਚ ਮਿੱਟੀ ਹੋ ਗਿਆ। ਜੰਗੀਰ ਦੀ ਪੂਰਨ ਕਹਾਣੀ ਤਾਂ ਮੈਂ ਆਪਣੇ ਕਿਸੇ ਨਾਟਕ ਵਿੱਚ ਬਿੰਬਤ ਨਾ ਕਰ ਸਕਿਆ ਪਰ ਜਦ ਵੀ ਕਿਸੇ ਸਿੱਧੇ-ਸਾਦੇ, ਭੋਲੇ-ਭਾਲੇ ਕਿਰਤੀ ਪਾਤਰ ਦੀ ਉਸਾਰੀ ਕਰਨ ਦੀ ਮੈਨੂੰ ਜ਼ਰੂਰਤ ਪੈਂਦੀ ਹੈ ਤਾਂ ਜੰਗੀਰ ਮੇਰੀਆਂ ਅੱਖਾਂ ਸਾਹਮਣੇ ਆ ਖੜੋਂਦਾ ਹੈ ਤੇ ਮੈਨੂੰ ਕਹਿੰਦਾ ਜਾਪਦਾ ਹੈ, ਕਿਉਂ ਜਮੇਰ ਸਿਆਂ, ਆਉਣੇ ਮੈਂ ਤੇਰੇ ਕਿਸੇ ਕੰਮ?¹

ਦੂਜੇ ਪਾਸੇ ਅੌਰਤ ਪਾਤਰਾਂ ਦੀ ਸਿਰਜਨਾ ਸਮੇਂ ਉਹ ਹਮੇਸ਼ਾ ਆਪਣੀ ਮਾਂ ਤੋਂ ਪ੍ਰਭਾਵਿਤ ਹੁੰਦਾ ਸੀ। ਆਪਣੀ ਮਾਂ ਨੂੰ ਭੁੱਬਲ ਦੀ ਅੱਗ ਕਹਿਣ ਵਾਲਾ ਅਜਮੇਰ ਔਲਖ ਦਸਦਾ ਹੈ ਕਿ

ਉਸ ਦੇ ਨਾਨੇ ਨੇ ਉਸ ਦੀ ਮਾਂ ਨਾਲ ਵਿਆਹ ਕਰਵਾਉਣ ਦੇ ਬਦਲੇ ਉਸ ਦੇ ਪਿਉਂ ਤੋਂ ਪੈਸੇ ਲਏ ਸਨ। ਨਾਨੇ ਦੀ ‘ਅਮਲੀ ਸੂਝ ਅਤੇ ‘ਦੂਰ ਦ੍ਰਿਸ਼ਟੀ’ ਪਿੱਛੇ ਇਹ ਵਿਸ਼ਵਾਸ ਕੰਮ ਕਰਦਾ ਸੀ ਕਿ ਧੀਆਂ ਦੇ ਪੈਸੇ ਲੈਣ ਨਾਲ ਧੀਆਂ ਦੀ ਉਹਨਾਂ ਦੇ ਸਹੁਰੇ ਘਰੀਂ ਕਦਰ ਵਧੇਰੇ ਪੈਂਦੀ ਹੈ।²

ਤੇ ਸੱਚੀਂ ਉਹਨਾਂ ਦੇ ਤੀਵੰਥ ਸੱਖਣੇ ਘਰ ਵਿੱਚ ਉਸ ਦੀ ਮਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਸੀ ਪਰਤੂ ਉਸ ਦੀ ਮਾਂ ਨੇ ਸਹੁਰੇ ਘਰ ਦੀ ਗਰੀਬੀ ਕਾਰਨ ਕਸ਼ਟ ਵੀ ਬਹੁਤ ਭੋਗਿਆ ਸੀ। ਨਾਟਕਕਾਰ ਅਜਮੇਰ ਔਲਖ ਇਹ ਮੰਨਦਾ ਹੈ ਕਿ ਮਾਂ ਦੁਆਰਾ ਭੋਗੇ ਕਸ਼ਟਾਂ ਦਾ ਉਸ ਦੇ ਸਾਹਿਤਕ ਮਨ ਉਤੇ ਬਹੁਤ ਦੁਖਦ ਅਸਰ ਪਿਆ। ਉਹ ਲਿਖਦਾ ਹੈ, ‘ਨਾਟਕ ਲਿਖਣ ਵੇਲੇ ਜਦ ਵੀ ਮੈਂ ਬੁੜਾਂ-ਮਾਰੀ ਕਿਸਾਨੀ ਪਰਿਵਾਰ ਦੀ ਕਿਸੇ ਤ੍ਰੀਮਤ ਦਾ ਚਿਤੱਰ ਚਿਤਰਣ ਲਗਦਾ ਹਾਂ ਤਾਂ ਸਭ ਤੋਂ ਪਹਿਲਾਂ ਮੇਰੇ ਸਾਹਮਣੇ ਮੇਰੀ ਮਾਂ ਦੀ ਤਸਵੀਰ ਹੀ ਉਘੜਦੀ ਹੈ ਤੇ ਉਸ ਚਰਿੱਤਰ ਵਿੱਚ ਚਾਹੇ-ਨਾ-ਚਾਹੇ ਮਾਂ ਦੇ ਚਰਿੱਤਰ ਦਾ ਕੋਈ ਨਾ ਕੋਈ ਪੱਖ ਆਪ ਮੁਹਾਰੇ ਆ ਵੜਦਾ ਹੈ।³

ਇਸ ਦੇ ਨਾਲ ਹੀ ਉਹ ਆਪਣੀ ਮਾਂ ਬਾਰੇ ਲਿਖਦਿਆਂ ਇਹ ਵੀ ਮੰਨਦਾ ਹੈ ਕਿ ਉਸ ਨੇ ਨਾਟਕਾਂ ਵਿੱਚ ਆਪਣੀ ਮਾਂ ਦੇ ਅਸਲੀਅਤ ਵਿੱਚ ਬੋਲੇ ਡਾਇਲਾਗ ਜਿਉਂ ਦੇ ਤਿਉਂ ਵਰਤੇ ਹਨ। ਆਪਣੀ ਮਾਂ ਦੀਆਂ ਆਦਤਾਂ, ਵਿਵਹਾਰ ਅਤੇ ਲੜਾਈਆਂ, ਗੀਤ-ਸੰਗੀਤ ਅਤੇ ਗਿੱਧਾ ਪਾਉਣ ਦਾ ਹੁਨਰ ਤਕ ਔਲਖ ਵੱਲੋਂ ਆਪਣੇ ਨਾਟਕਾਂ ਵਿੱਚ ਵਰਤਿਆ। ਉਹ ਲਿਖਦਾ ਹੈ,

‘ਨਿਮਨ-ਲਿਖਤ ਗੀਤ, ਜਿਹੜਾ ਮੈਂ ਬਾਦ ਵਿੱਚ ਆਪਣੇ ਨਾਟਕ ‘ਸੱਤ ਬਗਾਨੇ’ ਵਿੱਚ ਮਿੱਦ੍ਹੇ ਨਾਂ ਦੀ ਪਾਤਰ ਦੇ ਮੂੰਹ ਵਿੱਚ ਹੂ-ਬ-ਹੂ ਪਾਇਆ, ਮਾਂ ਬੜੀ ਹੀ ਦਿਲ-ਖਿਚਵੀਂ ਲੈਅ ਤੇ ਹੇਕ ਵਿੱਚ ਗਾਇਆ ਕਰਦੀ ਸੀ:

‘ਉਚੇ ਤਾਂ ਬੀਜਿਆ ਤੇਰਾ ਬਾਜਰਾ, ਮਾਂ ਦਿਆ ਕਾਹਨ ਚੰਦਾ,

ਨੀਵੇਂ ਤਾਂ ਬੀਜੀ ਵੇ ਜਵਾਰ, ਖੂਨੀ ਨੈਣ ਜਲ ਭਰੇ।

ਚਿੜੀਆਂ ਨੇ ਚੁਗ ਲਿਆ ਤੇਰਾ ਬਾਜਰਾ, ਵੇ ਮਾਂ ਦਿਆ ਕਾਹਨ ਚੰਦਾ,

ਕਾਵਾਂ ਨੇ ਛੁੰਗੀ ਵੇ ਜਵਾਰ, ਵੇ ਖੂਨੀ ਨੈਣ ਜਲ ਭਰੇ।’⁴

ਉਸ ਨੇ ਆਪਣੀ ਮਾਂ ਦੀ ਮੌਤ ਦੇ ਹਾਦਸੇ ਤਕ ਨੂੰ ਵੀ ਨਾਟਕ ‘ਨਿਕੇ ਸੂਰਜਾਂ ਦੀ ਲੜਾਈ’ ਦੀ ਇਕ ਝਾਕੀ ਵਿੱਚ ਸਿਰਜਿਆ ਹੈ। ਦੂਜੇ ਪਾਸੇ ਆਪਣੀ ਮਾਂ ਦੇ ਨਾਲ ਬਾਪ ਦੀਆਂ ਆਦਤਾਂ ਅਤੇ ਸ਼ਖਸੀਅਤ ਨੂੰ ਵੀ ਉਸ ਨੇ ਆਪਣੇ ਨਾਟਕਾਂ ਵਿੱਚ ਚਿੜ੍ਹਤ ਕੀਤਾ ਹੈ। ਘਰ ਵਿੱਚ

ਉਹਨਾਂ ਵਿਚਾਲੇ ਹੋ ਰਹੀ ਗੱਲਬਾਤ, ਵਿਚਾਰ-ਚਰਚਾਵਾਂ ਅਤੇ ਲੜਾਈਆਂ ਅੱਲਖ ਦੇ ਜ਼ਿਹਨ ਵਿੱਚ ਇਸ ਢੰਗ ਨਾਲ ਬੈਠੀਆਂ ਹੋਈਆਂ ਸਨ ਕਿ ਉਸ ਨੇ ਆਪਣੇ ਨਾਟਕਾਂ ਵਿੱਚ ਉਹ ਬੋਲ ਆਪਣੇ ਪਾਤਰਾਂ ਦੇ ਮੂੰਹਾਂ ਬੋਲਵਾਏ ਹਨ। ਅੱਲਖ ਦੇ ਸ਼ਬਦਾਂ ਵਿੱਚ,

‘ਬਾਪੂ ਦੀ ਉੱਚਾ ਬੋਲਣ ਦੀ ਇਹ ਸੁਰ ਅਤੇ ਮਾਂ ਦੀ ਵਿਰੋਧ ਕਰਨ ਵਾਲੀ ਗੱਲ ਨੂੰ ਮੈਂ ਆਪਣਾ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਲਿਖਣ ਵੇਲੇ ਇਸ ਨਾਟਕ ਦੇ ਮੁੱਖ ਪਾਤਰਾਂ- ਗੱਜਣ ਅਤੇ ਗੁਰਨਾਮ ਕੁਰ- ਦੇ ਮੂੰਹਾਂ ਵਿੱਚ ਹੂ-ਬ-ਹੂ ਪਾ ਕੇ ਵਰਤਿਆ।’¹⁰

ਅਜਮੇਰ ਅੱਲਖ ਨੇ ਆਪਣੀਆਂ ਜੀਵਨ ਯਾਦਾਂ ਨੂੰ ਕਲਮਬੱਧ ਕਰਨ ਲਈ ਰਵਾਨੀ ਵਾਲੀ ਸਾਦੀ ਪੰਜਾਬੀ ਭਾਸ਼ਾ ਵਰਤੀ ਹੈ। ਇਥੇ ਇਹ ਕਹਿਣਾ ਗੈਰ-ਮੁਨਾਸਿਬ ਨਹੀਂ ਹੋਵੇਗਾ ਕਿ ਉਸ ਨੇ ਆਪਣੇ ਨਾਟਕਾਂ ਵਾਂਗ ਮਲਵਈ ਉਪਭਾਸ਼ਾ ਦੀ ਵਰਤੋਂ ਕੀਤੀ ਹੈ। ਉਹ ਥਾਂ-ਪ੍ਰਤੀ-ਥਾਂ ਪਾਠਕ ਨੂੰ ਸੰਬੋਧਨ ਕਰਕੇ ਗੱਲ ਕਰਦਾ ਹੈ ਅਤੇ ਆਪਣੇ ਨਾਲ ਉਂਗਲ ਫੜਾ ਕੇ ਤੌਰੀ ਰੱਖਦਾ ਹੈ। ‘ਮੈਂ ਤੁਹਾਨੂੰ ਦੱਸਦਾ ਹਾਂ’, ‘ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ’, ਜਾਂ ‘ਤੁਸੀਂ ਮੇਰੀ ਗੱਲ ਸੁਣੋ’, ਵਰਗੇ ਉਪਵਾਕਾਂ ਉਸ ਨੇ ਆਮ ਹੀ ਵਰਤੇ ਹਨ। ਇਥੇ ਇਹ ਕਿਹਾ ਜਾ ਸਕਦਾ ਹੈ ਕਿ ਅੱਲਖ ਵੱਲੋਂ ਜੀਵਨ ਯਾਦਾਂ ਨੂੰ ਵੀ ਇੰਝ ਲਿਖਿਆ ਗਿਆ ਹੈ ਜਿਵੇਂ ਨਾਟਕ ਦੀ ਪੁਸਤਤੀ ਸਮੇਂ ਉਹ ਸਟੇਜ ਤੋਂ ਆਪਣੇ ਦਰਸ਼ਕਾਂ ਨੂੰ ਸੰਬੋਧਨ ਕਰਦਾ ਸੀ। ਉਸ ਦੀ ਕਲਪਨਾ ਵਿੱਚ ਇਹਨਾਂ ਜੀਵਨ ਯਾਦਾਂ ਨੂੰ ਪੜ੍ਹਨ ਵਾਲਾ ਪਾਠਕ ਸਾਹਮਣੇ ਬੈਠਾ ਹੈ ਜਿਸ ਨਾਲ ਉਹ ਗੈਰ-ਰਸਮੀ ਗੱਲਬਾਤ ਕਰ ਰਿਹਾ ਹੈ। ਇਸ ਢੰਗ ਨਾਲ ਇਹ ਗੱਲ ਇਥੇ ਸਿੱਧ ਹੁੰਦੀ ਹੈ ਜਿਸ ਮਕਸਦ ਨੂੰ ਮੁੱਖ ਰੱਖ ਕੇ ਲੇਖਕ ਵੱਲੋਂ ਇਸ ਪੁਸਤਕ ਦੀ ਰਚਨਾ ਕੀਤੀ ਗਈ ਉਹ ਉਸ ਮਕਸਦ ਵਿੱਚ ਕਾਮਯਾਬ ਹੁੰਦਾ ਹੈ। ਲੇਖਕ ਦੀਆਂ ਰਚਨਾਵਾਂ ਨੂੰ ਸਮਝਣ ਅਤੇ ਅਧਿਐਨ ਕਰਨ ਲਈ ਖੋਜਾਰਬੀਆਂ ਲਈ ਇਹ ਪੁਸਤਕ ਜ਼ਰੂਰ ਹੀ ਸਹਾਇਕ ਸਿੱਧ ਹੋਵੇਗੀ। ਉਸ ਦੇ ਨਾਟਕਾਂ ਦੇ ਕਥਾਨਕ, ਪਾਤਰ ਅਤੇ ਦ੍ਰਿਸ਼ਾਂ ਇਥੋਂ ਤਕ ਕਿ ਸੰਵਾਦਾਂ ਦੇ ਅਧਿਐਨ ਵਿੱਚ ਸਹਾਇਤਾ ਲਈ ਵੀ ਇਹ ਪੁਸਤਕ ਅਹਿਮ ਰੇਲ ਅਦਾ ਕਰੇਗੀ।

ਹਵਾਲੇ

- cambridge dictionary.com
- ਓਮ ਪ੍ਰਕਾਸ਼ ਸਿੰਘਲ, ਗੱਦ ਕੀ ਨਈਂ ਦਿਸ਼ਾਏਂ, ਪਿਤਾਂਬਰ ਪਬਲਿਸ਼ਿੰਗ ਕੰਪਨੀ, ਦਿੱਲੀ, 1981, ਪੰਨਾ 41
- ਰੋਹੀ ਦਾ ਕੇਸੂ, ਅਭਿਨੰਦਨ ਪ੍ਰੋ. ਅਜਮੇਰ ਸਿੰਘ, ਅਜਮੇਰ ਸਿੰਘ ਅੱਲਖ ਅਭਿਨੰਦਨ ਕਮੇਟੀ, ਮਾਨਸਾ, 2001, ਪੰਨਾ 8
- ਅਜਮੇਰ ਅੱਲਖ, ਭੁੰਨੀ ਹੋਈ ਛੱਲੀ (ਜੀਵਨ ਯਾਦਾਂ), ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ, 2015, ਪੰਨਾ 11
- ਰੋਹੀ ਦਾ ਕੇਸੂ, ਉਹੀ, ਪੰਨਾ 30
- ਅਜਮੇਰ ਅੱਲਖ, ਭੁੰਨੀ ਹੋਈ ਛੱਲੀ, ਪੰਨਾ 141
- ਉਹੀ, ਪੰਨਾ 108
- ਉਹੀ, ਪੰਨਾ 113
- ਉਹੀ, ਪੰਨਾ 120
- ਉਹੀ, ਪੰਨਾ 126

ਵਿਸ਼ਵੀਕਰਨ ਤੇ ਕਸ਼ਮੀਰ ਦੀ ਦਸਤਕਾਰੀ ਦਾ ਸੰਕਟ: ਕਸ਼ਮੀਰ ਬੁਲਬੁਲ

-ਸਰਵਦੀਪ ਕੌਰ

ਸੁਰਿੰਦਰ ਨੀਰ ਪੰਜਾਬੀ ਗਲਪ ਸਾਹਿਤ ਦੀ ਮਹੱਤਵਪੂਰਨ ਹਸਤਾਖਰ ਹੈ। ਪੰਜਾਬੀ ਨਾਵਲ ਦੇ ਖੇਤਰ ਵਿਚ ਉਸ ਦੀ ਸ਼ਖਸੀਅਤ ਕਿਸੇ ਪਛਾਣ ਦੀ ਮੁਖਾਜ਼ ਨਹੀਂ। ਕਹਾਣੀ-ਸੰਗ੍ਰਹਿ ਦਸਤਕ ਦੀ ਉਡੀਕ (2002) ਤੋਂ ਆਪਣਾ ਸਾਹਿਤਕ ਸਫਰ ਆਰੰਭ ਕਰਨ ਵਾਲੀ ਨੀਰ ਨੇ ਅੱਜ ਨਾਵਲ ਜਗਤ ਵਿਚ ਆਪਣੀ ਮਕਬੂਲ ਥਾਂ ਬਣਾ ਲਈ ਹੈ। ਆਪਣੇ ਪਹਿਲੇ ਨਾਵਲ ਸ਼ਿਕਾਰਗਾਹ (2010) ਤੋਂ ਮਹਾਰੋਂ ਉਸ ਨੇ ਕ੍ਰਮਵਾਰ ਮਾਇਆ (2013) ਅਤੇ ਚਸ਼ਮਿ ਬੁਲਬੁਲ (2019) ਦੀ ਸਿਰਜਣਾ ਰਾਹੀਂ ਪੰਜਾਬੀ ਨਾਵਲ ਦੇ ਅਮੀਰ ਭੰਡਾਰ ਨੂੰ ਹੋਰ ਵਸੀਰ ਕੀਤਾ ਹੈ। ਕਸ਼ਮੀਰ ਦੀ ਜੰਮਪਲ ਹੋਣ ਕਰਕੇ ਸੁਰਿੰਦਰ ਨੀਰ ਕੋਲ ਉਥੋਂ ਦੇ ਜੀਵਨ ਅਨੁਭਵ ਦਾ ਅਸੀਮ ਖੜਾਨਾ ਹੈ। ਇਹ ਅਨੁਭਵ ਉਸ ਦੇ ਨਾਵਲਾਂ ਦੀ ਬਿਰਤਾਂਤਕ ਸਿਰਜਣਾ ਦਾ ਆਧਾਰ ਬਣਦੇ ਹਨ। ਕਸ਼ਮੀਰੀ ਸਭਿਆਚਾਰ ਦੀ ਕਦਰਤੀ ਰਹਿਤਲ, ਉਥੋਂ ਦੇ ਵਸਨੀਕਾਂ ਦਾ ਰਹਿਣ ਢੰਗ, ਰਿਸ਼ਤਿਆਂ ਦਾ ਸਰੂਪ, ਵਿਭਿੰਨ ਸਭਿਆਚਾਰਕ ਪਰਤਾਂ, ਰਾਜਸੀ ਮਾਹੌਲ ਅਤੇ ਆਪੁਨਿਕਤਾ ਕਾਰਨ ਵਾਪਰੇ ਕਸ਼ਮੀਰੀ ਸਭਿਆਚਾਰ ਵਿਚ ਬਦਲਾਵਾਂ ਨੂੰ ਨੀਰ ਦੇ ਨਾਵਲ ਬਾਬੂਬੀ ਬਿਆਨ ਕਰਦੇ ਹਨ। ਕੁੱਝ ਅਜਿਹੇ ਹੀ ਅਨੁਭਵਾਂ ਨੂੰ ਵਿਅਕਤ ਕਰਦਾ ਉਸ ਦਾ ਨਵ-ਪ੍ਰਕਾਸ਼ਤ ਨਾਵਲ ਚਸ਼ਮਿ ਬੁਲਬੁਲ (2019) ਹੈ।

ਚਸ਼ਮਿ ਬੁਲਬੁਲ ਨਾਵਲ ਰਾਹੀਂ ਸੁਰਿੰਦਰ ਨੀਰ ਨੇ ਕਸ਼ਮੀਰ ਦੀ ਸਮੁੱਚੀ ਇਤਿਹਾਸਕ, ਰਾਜਨੀਤਕ, ਸਮਾਜਕ, ਆਰਥਕ, ਸਭਿਆਚਾਰਕ ਪਰਸਥਿਤੀਆਂ ਨਾਲ ਪਾਠਕਾਂ ਦਾ ਤਾਲਮੇਲ ਸਥਾਪਿਤ ਕੀਤਾ ਹੈ। ਇਸ ਨਾਵਲ ਵਿਚ ਕਸ਼ਮੀਰੀ ਬੁਣਨ ਕਲਾ ਦੇ ਸਦੀਆਂ ਪੁਰਾਣੇ ਇਤਿਹਾਸ ਤੋਂ ਲੈ ਕੇ ਸਮਕਾਲੀ ਆਤਮਕੀ ਵਾਤਾਵਰਨ ਵਿਚ ਵਿਚਰਦੇ ਲੋਕਾਂ ਦੀ ਸਥਿਤੀ ਅਤੇ ਹਸਤ-ਕਲਾਵਾਂ ਦੇ ਹੁੰਦੇ ਘਾਣ ਦੇ ਵੇਰਵੇ ਸ਼ਾਮਿਲ ਹਨ।

ਚਸ਼ਮਿ ਬੁਲਬੁਲ ਨਾਵਲ ਇਕ ਅਜਿਹੇ ਮੁਸਲਮਾਨ ਕਸ਼ਮੀਰੀ ਪਰਿਵਾਰ ਦੀ ਕਥਾ ਨੂੰ ਬਿਆਨ ਕਰਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਕਾਨੀਸ਼ਾਲ ਬੁਣਦਾ ਹੈ। ਇਹ ਕਾਨੀਸ਼ਾਲ ਪੁਰਾਤਨ ਜਟਿਲ ਬੁਣਤੀ ਵਾਲੀ ਹਸਤ ਕਲਾ ਹੋਣ ਕਾਰਨ ਕਸ਼ਮੀਰ ਦੀ ਨਿਵੇਕਲੀ ਪਹਿਚਾਣ ਬਣਦੀ ਹੈ। ਨਾਵਲ ਦਾ ਸਿਰਲੇਖ ਵੀ ਕਾਨੀਸ਼ਾਲ ਦੇ ਡਿਜ਼ਾਇਨ ਦੀ ਇਕ ਕਿਸਮ ‘ਚਸ਼ਮਿ ਬੁਲਬੁਲ’ ਵੱਲ ਸੰਕੇਤ ਕਰਦਾ ਹੈ। ਇਸ ਦੇ ਸਿਰਲੇਖ ਤੋਂ ਸਪੱਸ਼ਟ ਹੈ ਕਿ ਇਹ ਨਾਵਲ ਕਸ਼ਮੀਰ ਦੀ ਲੋਕ-ਕਲਾ ਕਾਨੀਸ਼ਾਲ ਦੀ ਦਸਤਕਾਰੀ ਦੇ ਰੂਪ ਵਿਚ ਇਤਿਹਾਸਕ ਸਥਿਤੀ, ਮਹੱਤਤਾ ਅਤੇ ਪੂਜੀਵਾਦੀ ਦੌਰ ਵਿਚ ਇਸ ਦਸਤਕਾਰੀ ਦੇ ਪੈਦਾ ਹੋਏ ਸੰਕਟ ਵੱਲ ਕੇਂਦਰਿਤ ਹੈ।

ਸਮਕਾਲੀ ਦੌਰ ਵਿਸ਼ਵੀਕਰਨ ਦਾ ਦੌਰ ਹੈ। ਵਿਸ਼ਵੀਕਰਨ ਦੇ ਪ੍ਰਭਾਵ ਨਾਲ ਜਿਥੇ ਸਮੁੱਚਾ ਵਿਸ਼ਵ ਬਦਲਿਆ ਹੈ ਉਥੇ ਕਸ਼ਮੀਰ ਦੀ ਰਹਿਣ-ਸਹਿਣ, ਕੀਮਤ-ਪ੍ਰਣਾਲੀ, ਰਸਮ-ਰਿਵਾਜ, ਰਿਸਤੇ-ਨਾਤੇ, ਸਭਿਆਚਾਰ, ਲੋਕ-ਕਲਾ, ਉਦਯੋਗ ਆਦਿ ਵੀ ਪੂਰੀ ਤਰ੍ਹਾਂ ਪ੍ਰਭਾਵਿਤ

ਹੋਏ ਹਨ। ਨਿਰਸੰਦੇਹ ਵਿਸ਼ਵੀਕਰਨ ਉਦਯੋਗਿਕ ਕ੍ਰਾਂਤੀ ਅਤੇ ਪੂੰਜੀਵਾਦ ਦੀ ਦੇਣ ਹੈ। ਇਸ ਦਾ ਮੂਲ ਮਨੋਰਥ ਵਿਸ਼ਵ ਆਰਥਿਕ ਸੁਮੇਲਤਾ ਅਤੇ ਮੁਨਾਫ਼ਾਖੋਰੀ ਬਿਰਤੀ ਰਹੀ ਹੈ। ਇਸ ਮੁਨਾਫ਼ਾਖੋਰੀ ਬਿਰਤੀ ਨੇ ਜਿਥੇ ਲਘੂ ਉਦਯੋਗਾਂ ਨੂੰ ਪਤਨ ਵੱਲ ਧੰਕਿਆ ਹੈ ਉਥੇ ਭਾਰਤ ਦੀਆਂ ਹਸਤ ਕਲਾਵਾਂ ਅਤੇ ਦਸਤਕਾਰੀ ਦੇ ਕਿੱਤੇ ਲਈ ਵੀ ਵੱਡਾ ਸੰਕਟ ਪੈਦਾ ਕੀਤਾ ਹੈ। ਵਿਉਪਾਰ ਅਤੇ ਉਦਯੋਗਾਂ ਦਾ ਨਿੱਜੀਕਰਨ ਵਧਿਆ ਹੈ। ਪੂੰਜੀ ਕੁੱਝ ਕੁ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਸੀਮਿਤ ਹੋ ਗਈ ਹੈ। “ਇਸ ਤਰ੍ਹਾਂ ਵਿਸ਼ਵੀਕਰਨ ਨੂੰ ਅਮੀਰ ਲੋਕਾਂ ਅਤੇ ਜਮਾਤਾਂ ਦੇ ਆਰਥਿਕ, ਰਾਜਨੀਤਿਕ, ਸਭਿਆਚਾਰਕ ਸਾਮਰਾਜਵਾਦ ਦਾ ਨਾਂ ਦਿੱਤਾ ਜਾ ਸਕਦਾ ਹੈ”¹ ਵਿਸ਼ਵੀਕਰਨ ਨੇ ਬਾਜ਼ਾਰ ਦੀ ਮੰਗ ਨੂੰ ਪ੍ਰਭੂਲਤ ਕਰਕੇ ਵਸਤਾਂ ਅਤੇ ਸੇਵਾਵਾਂ ਦੀ ਵਿਕਗੀ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਹੈ। ਇਸ ਕ੍ਰਾਂਤੀਕਾਰੀ ਪਰਿਵਰਤਨ ਨੇ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ। ਸਿੱਟੇ ਵਜੋਂ ਵਿੱਤੀ ਪੱਧਰ ਉੱਤੇ ਮਜ਼ਬੂਤ ਧਿਰਾਂ ਬਜ਼ਾਰ ਵਿਚ ਨਿਵੇਸ਼ ਕਰਕੇ ਆਰਥਿਕ ਇਜ਼ਾਫ਼ਾ ਖੱਟਦੀਆਂ ਹਨ ਅਤੇ ਕਮਜ਼ੋਰ ਲਘੂ ਉਦਯੋਗ ਹੌਲੀ-ਹੌਲੀ ਪਤਨ ਵੱਲ ਕੂਚ ਕਰਦੇ ਹਨ।

ਚਸ਼ਮਿ ਬੁਲਬੁਲ ਨਾਵਲ ਵਿਚ ਮੰਡੀ ਸਭਿਆਚਾਰ ਦੇ ਉਭਾਰ ਕਾਰਨ ਪੈਦਾ ਹੋਏ ਦਸਤਕਾਰੀ (ਹਸਤ ਕਲਾ ‘ਕਾਨੀਸ਼ਾਲ’) ਦੇ ਸੰਕਟ ਅਤੇ ਮੁਨਾਫ਼ਾਖੋਰੀ ਮਾਨਸਿਕਤਾ ਕਾਰਨ ਹੋ ਰਹੀ ਕਿਰਤ ਦੀ ਲੁੱਟ ਨੂੰ ਯਥਾਰਥਕ ਪੱਧਰ ਉੱਤੇ ਅਭਿਵਿਅਕਤ ਕੀਤਾ ਗਿਆ ਹੈ। ਇਸ ਨਾਵਲ ਦਾ ਬਿਰਤਾਂਤ ਕਸ਼ਮੀਰ ਦੇ ਇਕ ਛੋਟੇ ਜਿਹੇ ਪਿੰਡ ਕਾਨੀਗਾਮ ਦੇ ਦੁਆਲੇ ਉਸਾਰਿਆ ਗਿਆ ਹੈ। ਕਾਨੀਗਾਮ ਪਿੰਡ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਅਤੇ ਵਿਲੱਖਣਤਾ ਇਥੋਂ ਦੀ ਹਸਤ ਕਲਾ ‘ਕਾਨੀਸ਼ਾਲ’ ਹੈ ਜੋ ਪੂਰੇ ਕਸ਼ਮੀਰ ਵਿਚੋਂ ਸਿਰਫ਼ ਇਸੇ ਪਿੰਡ ਦੀ ਹੀ ਨਿਵੇਕਲੀ ਪਹਿਚਾਣ ਬਣਦੀ ਹੈ। ਨਾਵਲਕਾਰਾ ਕਸ਼ਮੀਰ ਦੀ ਪਹਿਚਾਣ ਨੂੰ ਵੀ ਇਸੇ ਹਸਤ ਕਲਾ ‘ਕਾਨੀਸ਼ਾਲ’ ਨਾਲ ਜੋੜਦੀ ਹੈ ਜੋ ਮਹਿਜ਼ ਇਕ ਸ਼ਾਲ ਨਾ ਹੋ ਕੇ ਉਥੋਂ ਦੀ ਰਹਿਤਲ, ਸੁਭਾਅ, ਸਭਿਆਚਾਰ ਅਤੇ ਕਸ਼ਮੀਰੀਅਤ ਦੀ ਗਵਾਹੀ ਭਰਦੀ ਹੈ:

ਆਸਲ ਵਿਚ ਇਸ ਕਾਰਜ ਨੂੰ ਸ਼ਾਲ ਬੁਣਨਾ ਆਖਣਾ ਕਾਨੀਸ਼ਾਲ ਦੀ ਪੂਰੀ ਕਲਾਕਾਰੀ ਨੂੰ ਉਜਾਗਰ ਨਹੀਂ ਕਰਦਾ। ਕਾਨੀਸ਼ਾਲ ਇਕ ਕਲਾ ਹੈ, ਸਿਰਜਨਾ ਹੈ। ਇਸ ਦੀ ਬਹੀਕੀ ਤੇ ਸੂਖਮਤਾ ਦਾ ਕੁੱਝ ਅੰਦਾਜ਼ਾ ਇਥੋਂ ਲੱਗ ਸਕਦਾ ਹੈ ਕਿ ਜਿਥੇ ਪਸੰਦੀਨੇ ਦੀ ਇਕ ਸਾਧਾਰਨ ਸ਼ਾਲ ਬੁਣਨ ਵਿਚ ਇਕ ਕਾਰੀਗਰ ਨੂੰ ਤਿੰਨ-ਚਾਰ ਹਫ਼ਤੇ ਲੱਗਦੇ ਹਨ, ਕਾਨੀਸ਼ਾਲ ਦਸ ਘੰਟੇ ਕੰਮ ਕਰਨ ਵਾਲੇ ਦੋ ਕਾਰੀਗਰਾਂ ਦਾ ਪੂਰਾ ਸਾਲ ਲੈ ਲੈਂਦੀ ਹੈ। ਲੇਖਿਕਾ ਠੀਕ ਹੀ ਇਸ ਨੂੰ “ਸਰੀਰ ਦੁਆਲੇ ਲਪੇਟਿਆ ਜਾਣ ਵਾਲਾ ਕੱਪੜਾ” ਹੋਣ ਦੀ ਥਾਂ “ਕਸ਼ਮੀਰ ਤੇ ਕਸ਼ਮੀਰੀਅਤ ਦੀ ਆਪ ਮੁਹਾਰੇ ਬੋਲਦੀ ਪਹਿਚਾਣ” ਅਤੇ “ਸਾਰੀ ਦੁਨੀਆਂ ਦੇ ਨਫ਼ਾਸਤ ਪਸੰਦ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਕਲਾ” ਆਖਦੀ ਹੈ।²

ਸਮੁੱਚੇ ਵਿਸ਼ਵ ਦੇ ਰਾਜ ਘਰਾਣਿਆਂ ਵਿਚ ਇਸ ਸ਼ਾਲ ਦੀ ਮੰਗ ਅਤੇ ਪ੍ਰਸਿੱਧੀ ਇਸ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਦੀ ਹੈ। ਕਰੜੀ ਮਿਹਨਤ ਅਤੇ ਸਿਦਕ ਨਾਲ ਬਣਨ ਵਾਲੀ ਇਸ ਸ਼ਾਲ ਦੀ ਕੀਮਤ ਲਗਭਗ 50 ਤੋਂ 60 ਹਜ਼ਾਰ ਰੁਪਏ ਹੁੰਦੀ ਹੈ, ਜਿਸ ਨੂੰ ਖਰੀਦਣ

ਦੀ ਅੰਕਾਤ ਕੇਵਲ ਅਮੀਰ ਵਰਗ ਕੋਲ ਹੈ। ਨਾਵਲ ਦੀ ਵਿਡੰਬਨਾ ਇਹ ਹੈ ਕਿ ਦੁਨੀਆਂ ਦੀ ਸਭ ਤੋਂ ਮਹਿੰਗੇ ਮੁੱਲ ਉੱਤੇ ਵਿਕਣ ਵਾਲੀ ਸ਼ਾਲ ਦੇ ਕਰਿੰਦੇ ਸਾਰੀ ਉਮਰ ਅਪੂਰੀਆਂ ਸੱਧਰਾਂ ਅਤੇ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਦੇ ਹਨ, ਜਿੰਨਾਂ ਨੂੰ ਦੋ ਵਕਤ ਦੀ ਰੋਟੀ ਵੀ ਕਿਸਮਤ ਨਾਲ ਨਸੀਬ ਹੁੰਦੀ ਹੈ। ਨਾਵਲ ਵਿਚ ਕਾਨੀਸ਼ਾਲ ਦੇ ਬੁਣਕਰ (ਕਾਗੀਗਰਾਂ) ਦੀਆਂ ਅਪੂਰਨ ਰਹਿ ਗਈਆਂ ਸੱਧਰਾਂ ਅਤੇ ਗੀਝਾਂ ਦਾ ਦੁਖਾਂਤ ਅਕਬਰ ਅਲੀ ਅਤੇ ਉਸ ਦੇ ਪਰਿਵਾਰ ਦੀ ਗੁਰਬਤ ਭਰੀ ਜ਼ਿੰਦਗੀ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ:

ਜਦੋਂ ਕੋਈ ਬੁਣਕਰ ਕਾਨੀਸ਼ਾਲ ਬੁਣਦਾ ਹੈ ਤਾਂ ਉਹ ਕੇਵਲ ਲਕੜੀ ਦੀਆਂ ਮਹੀਨ ਕਾਨੀਆਂ ਦੁਆਲੇ ਰੰਗ ਬਰੰਗੇ ਧਾਗੇ ਲਪੇਟ ਕੇ ਤਾਣਾ ਬਾਣਾ ਹੀ ਨਹੀਂ ਬੁਣਦਾ, ਉਹ ਤਾਂ ਉਹਨਾਂ ਕਾਨੀਆਂ ਨਾਲ ਆਪਣੀਆਂ ਨਾ ਪੂਰੀਆਂ ਹੋ ਸਕਣ ਵਾਲੀਆਂ ਗੀਝਾਂ, ਸੱਧਰਾਂ ਵੀ ਉਸ ਨਾਲ ਬੁਣਦਾ ਹੈ।³

ਨਾਵਲ ਦੇ ਆਰੰਭ ਵਿਚ ਹੀ ਨਾਵਲਕਾਰਾ ਦੁਆਰਾ ਵਰਤਿਆ ਗਿਆ ਮੈਟਾਫਰ “ਇਕ ਉਦਾਸ ਜਿਹਾ ਘਰ” ਇਸ ਨਾਵਲ ਦੇ ਕੇਂਦਰੀ ਪਾਤਰ ਮੁਸਤਫ਼ਾ ਦੇ ਘਰ ਦੀ ਗਾਰੀਬੀ ਅਤੇ ਖੁਸ਼ੀਆਂ ਦੀ ਗੈਰ-ਹਾਜ਼ਰੀ ਵੱਲ ਸੰਕੇਤ ਕਰਦਾ ਹੈ। ਇਸੇ ਤਰ੍ਹਾਂ “ਚਸ਼ਮਿ ਬੁਲਬੁਲ ਦੀ ਅੱਖ ਵਿਚ ਲਹੂ ਦੇ ਅੱਥਰੂ” ਦਾ ਮੈਟਾਫਰ ਪੂੰਜੀਵਾਦ ਦੇ ਫੈਲਾਅ ਅਤੇ ਕਸ਼ਮੀਰ ਵਿਚ ਆਤੰਕੀ ਮਾਹੌਲ ਕਾਰਨ ਹੋਈ ਕਾਨੀਸ਼ਾਲ (ਦਸਤਕਾਰੀ) ਦੀ ਮੰਦਹਾਲੀ ਵੱਲ ਇਸ਼ਾਰਾ ਹੈ। ਮੁਸਤਫ਼ਾ ਨੂੰ ਕਾਨੀਸ਼ਾਲ ਬਣਨ ਦਾ ਹੁਨਰ ਵਿਗਸਤ ਵਿਚ ਆਪਣੇ ਬਾਬਾ ਜਾਨ (ਦਾਦਾ) ਅਕਬਰ ਅਲੀ ਕੋਲੋਂ ਮਿਲਦਾ ਹੈ। ਪਿਤਾ ਦੀ ਮੌਤ ਤੋਂ ਮਗਰੋਂ ਉਸਦੇ ਦਾਦਾ-ਦਾਦੀ ਅਕਬਰ ਅਲੀ ਅਤੇ ਜਨੰਤੀ ਹੀ ਮੁਸਤਫ਼ਾ ਅਤੇ ਉਸ ਦੀ ਛੋਟੀ ਭੈਣ ਗੁਲਾਲਾ ਦਾ ਪਾਲਣ ਪੋਸ਼ਣ ਕਰਦੇ ਹਨ। ਮੁਸਤਫ਼ਾ ਆਪਣੇ ਦਾਦਾ ਦੀ ਆਖਰੀ ਇੱਛਾ ਪੁਗਾਉਣ ਖਾਤਿਰ ਸਾਰੀ ਉਮਰ ਇਸ ਲੋਕ ਕਲਾ ਨੂੰ ਸੰਭਾਲੀ ਰੱਖਣ ਦਾ ਵਾਅਦਾ ਕਰਦਾ ਹੈ ਪਰੰਤੂ ਅਕਬਰ ਅਲੀ ਦਾ ਦੂਜਾ ਪੁੱਤਰ ਹਸਨ ਅਲੀ ਪੂੰਜੀਵਾਦੀ ਰੁਚੀਆਂ ਅਤੇ ਨਿੱਜਵਾਦੀ ਬਿਰਤੀ ਤਹਿਤ ਆਪਣੇ ਜੱਦੀ ਕਿੱਤੇ ਕਾਨੀਸ਼ਾਲ ਨੂੰ ਤਿਲਾਂਜਲੀ ਦੇ ਕੇ ਕਾਲੀਨ ਬਾਢੀ ਦਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ ਤਾਂ ਜੋ ਸੌਖਿਆਂ ਅਮੀਰ ਹੋ ਸਕੇ। ਇਸ ਸਵਾਰਥ ਕਰਕੇ ਉਹ ਛੇਤੀ ਹੀ ਆਪਣੀ ਜ਼ਮੀਨ ਅਤੇ ਮਕਾਨ ਪਰਿਵਾਰ ਤੋਂ ਵੱਖ ਕਰ ਲੈਂਦਾ ਹੈ। ਹਸਨ ਅਲੀ ਪਦਾਰਥਕ ਰੁਚੀਆਂ ਦਾ ਧਾਰਨੀ ਵਿਅਕਤੀ ਹੈ। ਉਸ ਦਾ ਕਾਨੀਸ਼ਾਲ ਦੇ ਕਿੱਤੇ ਤੋਂ ਨਾਬਹੀ ਦਾ ਕਾਰਨ ਕਿਤੇ ਨਾ ਕਿਤੇ ਏਨੀ ਮਿਹਨਤ ਦੇ ਬਾਵਜੂਦ ਕਾਨੀਕਾਰਾਂ ਦੀ ਗੁਰਬਤ ਭਰੀ ਜ਼ਿੰਦਗੀ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਅਲੱਗ ਤੌਰ ਉੱਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿਣ ਲੱਗ ਜਾਂਦਾ ਹੈ। ਸੋ ਨਾਵਲ ਪੂੰਜੀਵਾਦੀ ਮਾਨਸਿਕਤਾ ਤਹਿਤ ਤਿੜਕੇ ਰਿਸ਼ਤਿਆਂ ਦੀ ਦਾਸਤਾਨਾ ਬਾਬੂਬੀ ਬਿਆਨ ਕਰਦਾ ਹੈ:

ਪਰ ਹਸਨ ਅਲੀ ਨੂੰ ਨਾ ਬਾਬਾ ਜਾਨ ਦੇ ਅਜਿਹੇ ਸ਼ਾਇਰਾਨਾ ਸੰਵਾਦ ਚੰਗੇ ਲਗਦੇ ਸਨ ਤੇ ਨਾ ਹੀ ਉਹ ਇਸ ਕਾਨੀਸ਼ਾਲ ਤੇ ਹੋਣ ਵਾਲੀ ਮਿਹਨਤ ਤੋਂ ਖੁਸ਼ ਸੀ। ਤਾਂ ਹੀ ਉਹ ਇਸ ਸਬਰ ਦੇ ਇਮਤੇਹਾਨ ਵਰਗੇ ਪੇਸ਼ੇ ਨੂੰ ਛੱਡ ਸੌਖਾ ਤੇ ਮੁਨਾਫ਼ਾ ਦੇਣ ਵਾਲਾ ਕਾਰੋਬਾਰ ਕਰਨਾ ਚਾਹੁੰਦਾ ਸੀ।⁴

ਹਸਨ ਅਲੀ ਦੇ ਸੁਪਨੇ ਸੌਥੇ ਰਾਹ ਤੁਰਨ ਦੇ ਸਨ। ਉਸ ਆਪਣੇ ਸੁਪਨਿਆਂ ਦੀ ਪੂਰਤੀ ਲਈ ਪਹਿਲਾਂ ਘਰ ਬਾਰ, ਜ਼ਮੀਨ ਤੇ ਫਿਰ ਕਾਰੋਬਾਰ ਵੰਡਿਆ।⁵

ਉਦਯੋਗੀਕਰਨ ਨੇ ਦਸਤਕਾਰੀ ਦੇ ਕਿੱਤੇ ਅੱਗੇ ਕਈ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਮਸ਼ੀਨਾਂ ਰਾਹੀਂ ਤਿਆਰ ਕੀਤਾ ਗਿਆ ਮਾਲ ਘੱਟ ਕੀਮਤਾਂ ਉੱਤੇ ਬਾਜ਼ਾਰਾਂ ਵਿਚ ਵੱਧ ਵਿਕਦਾ ਹੈ ਜਿਸ ਕਾਰਨ ਦਸਤਕਾਰੀ ਦੇ ਕਿੱਤੇ ਵਿਚ ਦਿਨ-ਪ੍ਰਤੀ-ਦਿਨ ਗਿਰਾਵਟ ਪੈਦਾ ਹੋ ਰਹੀ ਹੈ। ਨਾਵਲ ਵਿਚ ਮੁਸਤਫ਼ਾ ਪੜ੍ਹਿਆ ਲਿਖਿਆ ਅਤੇ ਸੂਝਵਾਨ ਪਾਤਰ ਹੈ ਜੋ ਇਸ ਸਮੱਸਿਆ ਨੂੰ ਭਲੀਭਾਂਤ ਮਹਿਸੂਸ ਕਰਦਾ ਹੈ ਕਿ ਆਰਥਿਕ ਮੰਦਹਾਲੀ ਕਾਰਨ ਲੋਕ ਕਾਨੀਸ਼ਾਲ ਦੇ ਹੁਨਰ ਤੋਂ ਪਾਸਾ ਵੱਟਦੇ ਜਾ ਰਹੇ ਹਨ। ਨਵੇਂ ਪੂਜ਼ੀਵਾਦੀ ਜਾਗ੍ਰਤੀ ਯੁੱਗ ਵਿੱਚ ਮੁਸਤਫ਼ਾ ਇਸ ਹੁਨਰ ਦਾ ਪੁਨਰ ਰੂਪਾਂਤਰਨ ਨਵੇਂ ਰੁਜ਼ਗਾਰ ਦੇ ਰੂਪ ਵਿਚ ਕਰਦਾ ਹੈ। ਉਹ ਆਪਣੀ ਸੂਝ ਅਤੇ ਸਰਕਾਰੀ ਅਧਿਕਾਰੀ ਅਸਦੂਲਾ ਦੀ ਮਦਦ ਨਾਲ ਸਰਕਾਰੀ ਕਰਜ਼ੇ ਉੱਪਰ ਪਿੰਡ ਵਿਚ ਕਾਨੀਸ਼ਾਲ ਦਾ ਕਾਰਖਾਨਾ ਖੋਲ੍ਹਦਾ ਹੈ। ਇਸ ਕਾਰਖਾਨੇ ਦੇ ਖੁੱਲ੍ਹਣ ਨਾਲ ਪਿੰਡ ਦੇ ਸਾਰੇ ਕਾਨੀਕਾਰਾਂ ਅਤੇ ਇਸ ਕਿੱਤੇ ਨਾਲ ਜੁੜੇ ਦਸਤਕਾਰਾਂ ਨੂੰ ਰੁਜ਼ਗਾਰ ਮਿਲਦਾ ਹੈ। ਮੁਸਤਫ਼ਾ ਆਪ ਦੁਕਾਨਦਾਰਾਂ ਨੂੰ ਜਾ ਕੇ ਆਪਣੀ ਸ਼ਾਲ ਚੰਗੇ ਭਾਅ ਉੱਤੇ ਵੇਚਦਾ ਹੈ ਜਿਸ ਕਾਰਨ ਉਸ ਦਾ ਕਾਰੋਬਾਰ ਛੇਤੀ ਬੁਲੰਦੀਆਂ ਨੂੰ ਛੋਂਹਦਾ ਹੈ। ਇਸ ਨਾਲ ਕਾਰੀਗਰਾਂ ਦੀ ਆਰਥਿਕ ਹਾਲਤ ਸਥਿਰ ਹੁੰਦੀ ਹੈ ਅਤੇ ਉਹ ਕਿਰਤ ਦੀ ਲੁੱਟ ਤੋਂ ਵੀ ਬੱਚਦੇ ਹਨ। ਇਸ ਕਾਰਖਾਨੇ ਤੋਂ ਪਹਿਲਾਂ ਇਕ ਸਾਲ ਭਰ ਦੀ ਕਰੜੀ ਮਿਹਨਤ ਤੋਂ ਪਿਛੋਂ ਉਹਨਾਂ ਦੀ ਕਾਨੀਸ਼ਾਲ ਦੀ ਕਦਰ ਕੇਵਲ ਚਾਰ ਤੋਂ ਪੰਜ ਹਜ਼ਾਰ ਪੈਂਦੀ ਸੀ ਜੋ ਅੱਗੇ ਜਾ ਕੇ 50 ਹਜ਼ਾਰ ਤੱਕ ਦੀ ਵਿਕਦੀ ਸੀ। ਨਾਵਲ ਵਿਚ ਮੁਸਤਫ਼ਾ ਆਸ਼ਾਵਾਦੀ ਸ਼ਬਦਾਂ ਰਾਹੀਂ ਕਿਰਤ ਦੀ ਹੋ ਰਹੀ ਲੁੱਟ ਬਾਰੇ ਜਾਗਰੂਕ ਕਰਕੇ ਪਿੰਡ ਦੇ ਵਸਨੀਕਾਂ ਵਿਚ ਨਵੀਂ ਚੇਤਨਾ ਭਰਦਾ ਹੈ:

ਇਥੇ ਇਕ ਸ਼ਾਲ ਨੂੰ ਬੁਣਨ ਵਿਚ ਕੀਤੀ ਗਈ ਸਾਲ ਡੇਢ ਸਾਲ ਦੀ ਮਿਹਨਤ ਦਾ ਮੁੱਲ ਕੇਵਲ ਚਾਰ ਜਾਂ ਪੰਜ ਹਜ਼ਾਰ ਪੈਂਦਾ ਹੈ। ਜਦਕਿ ਉਸੇ ਸ਼ਾਲ ਨੂੰ ਇਹ ਵੱਡੇ ਵਾਪਾਰੀ ਪੰਜਾਹ ਹਜ਼ਾਰ ਤੋਂ ਲੈ ਕੇ ਇਕ ਜਾਂ ਡੇਢ ਲੱਖ ਤਕ ਵੇਚਦੇ ਹਨ। ਇਹ ਸਾਡੀ ਮਿਹਨਤ ਦਾ ਸ਼ੋਸ਼ਣ ਹੈ, ਜਿਸ ਦੇ ਖਿਲਾਫ ਖੜ੍ਹੇ ਹੋ ਕੇ ਹੁਣ ਅਸੀਂ ਆਪਣੀ ਮਿਹਨਤ ਦਾ ਜਾਇਜ਼ ਇਵਜ਼ਾਨਾ ਮੰਗਣ ਦਾ ਹੱਕ ਰੱਖਦੇ ਹਾਂ।⁶

ਇਸ ਨਾਵਲ ਵਿਚ ਵਿਉਪਾਰੀ ਵਰਗ ਦੇ ਭ੍ਰਿਸ਼ਟ ਕਿਰਦਾਰ ਨੂੰ ਵੀ ਨਸ਼ਰ ਕੀਤਾ ਗਿਆ ਹੈ। ਮੰਡੀ ਦੇ ਇਸ ਦੌਰ ਵਿਚ ਇਕ ਵਿਉਪਾਰੀ ਮੁਨਾਫੇ ਖਾਤਿਰ ਦੂਜੇ ਵਿਉਪਾਰੀ ਨੂੰ ਥੱਲੇ ਖਿੱਚਣ ਦੀ ਹਰ ਹੀਲੇ ਕੋਸ਼ਿਸ਼ ਕਰਦਾ ਹੈ। ਮੁਨਾਫ਼ਾਖੋਰੀ ਦੀ ਭੁੱਖ ਨੇ ਬਾਜ਼ਾਰ ਵਿਚ ਵਿਉਪਾਰਕ ਮੁਕਾਬਲੇ ਨੂੰ ਹੋਰ ਵਧਾ ਦਿੱਤਾ ਹੈ। ਕਾਨੀਗਾਮ ਪਿੰਡ ਵਿਚ ਨਵਾਂ ਕਾਰਖਾਨਾ ਖੁੱਲ੍ਹਣ ਦੀ ਪੱਥਰ ਸੁਣ ਕੇ ਹਸਨ ਅਲੀ ਦੇ ਪੁੱਤਰ ਕਾਦਰਾ ਅਤੇ ਰਸੀਦਾ ਈਰਖਾ ਮਹਿਸੂਸ ਕਰਦੇ ਹਨ ਅਤੇ ਆਪਣੇ ਚਾਚੇ ਦੇ ਪੁੱਤਰ ਮੁਸਤਫ਼ੇ ਦੇ ਰਾਹ ਵਿਚ ਐਕੜਾਂ ਪੈਦਾ ਕਰਨ ਦੀਆਂ ਵਿਉਂਤਾਂ ਰਚਦੇ ਹਨ। ਇਸੇ ਮੰਡੀਵਾਦ ਅਤੇ ਮੁਕਾਬਲੇ ਦੀ ਸਥਿਤੀ ਨੇ ਬਾਜ਼ਾਰ ਵਿਚ ਜਾਅਲੀ ਮਾਲ ਪਰੋਸਿਆ ਹੈ ਜਿਸ ਨੂੰ ਸਸਤੇ ਭਾਅ ਵੇਚ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਰਸੀਦਾ ਅਤੇ ਕਾਦਰਾ ਚਲਾਕ ਵਿਉਪਾਰੀ ਜਮਾਲ ਜੱਲਾ ਨਾਲ ਮਿਲ ਕੇ ਕਾਨੀਸ਼ਾਲ ਦੀ ਮਸ਼ੀਨੀ ਨਕਲ ਨੂੰ ਅਸਲੀ

ਕਾਨੀਸ਼ਾਲ ਦੇ ਨਾਮ ਉੱਤੇ ਵੇਚਣ ਦੀ ਸਲਾਹ ਬਣਾਉਂਦੇ ਹਨ ਤਾਂ ਜੋ ਮੁਸਤਫ਼ੇ ਦਾ ਨੁਕਸਾਨ ਕਰਕੇ ਆਪ ਵੱਧ ਤੋਂ ਵੱਧ ਮੁਨਾਫ਼ਾ ਖੱਟ ਸਕਣ:

ਜਮਾਲ ਜੱਲਾ ਜਿੰਨਾ ਚਲਾਕ ਵਪਾਰੀ ਸੀ ਓਨਾ ਭਾਵੇਂ ਕਾਦਰਾ ਨਹੀਂ ਸੀ। ਪਰ ਉਹ ਵੀ ਘਟੀਆ ਕੁਆਲਿਟੀ ਦੇ ਕਾਲੀਨ ਕਸ਼ਮੀਰ ਹੈਂਡੀਕ੍ਰਾਫਟ ਦੇ ਬ੍ਰਾਂਡ ਹੇਠ ਵੱਡੇ ਵੱਡੇ ਸ਼ਹਿਰਾਂ ਵਿਚ ਵੇਚ ਕੇ ਪੈਸਿਆਂ ਦੀ ਵਾਢੀ ਕਰਦਾ। ਹੁਣ ਤਾਂ ਗਜ਼ੀਦਾ ਵੀ ਚੁਸਤ ਚਲਾਕ ਤੇ ਘਾਗ ਵਪਾਰੀ ਬਣ ਚੁੱਕਾ ਸੀ। ਇਹਨਾਂ ਤਿੰਨਾਂ ਦੀ ਤਿਕੜੀ ਹਰ ਵੇਲੇ ਕਿਸੇ ਚੜ੍ਹਦੇ ਵਪਾਰੀ ਦੀ ਲੱਤ ਖਿੱਚ ਉਸ ਨੂੰ ਹੇਠਾਂ ਡਿਗਾ ਕੇ ਆਪ ਉਸ ਤੋਂ ਅੱਗੇ ਨਿਕਲਣ ਲਈ ਮਾਰੋਮਾਰ ਕਰਦੀ ਰਹਿੰਦੀ।... “ਅਸੀਂ ਨਕਲੀ ਕਾਨੀਸ਼ਾਲ ਤਿਆਰ ਕਰਕੇ ਅਸਲੀ ਦੇ ਨਾਂ ‘ਤੇ ਵੇਚਾਂਗੇ ਤੇ ਖੂਬ ਕਮਾਈ ਕਰਾਂਗੇ। ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਅਸਲੀ ਕੀ ਹੈ ਤੇ ਨਕਲੀ ਕੀ।”⁷

ਇਸੇ ਤਰ੍ਹਾਂ ਪਦਾਰਥਵਾਦੀ-ਮੁਨਾਫ਼ਾਖੋਰੀ ਭਾਵਨਾ ਹੇਠ ਕਾਦਰਾ ਘਟੀਆ ਕੁਆਲਿਟੀ ਦੇ ਕਾਲੀਨ ਸ਼ਹਿਰ ਵਿਚ ਮਹਿੰਗੇ ਭਾਅ ‘ਕਸ਼ਮੀਰ ਹੈਂਡੀਕ੍ਰਾਫਟ’ ਦੇ ਬ੍ਰਾਂਡ ਹੇਠ ਵੇਚਦਾ ਹੈ। ਅਜਿਹੇ ਵਿਉਪਾਰੀਆਂ ਵਲੋਂ ‘ਕਸ਼ਮੀਰੀ’ ਬ੍ਰਾਂਡ ਦੇ ਨਾਮ ਉੱਤੇ ਬਾਜ਼ਾਰ ਵਿਚ ਨਕਲੀ ਮਾਲ ਪਰੋਸ ਕੇ ਕਸ਼ਮੀਰ ਦੀ ਵਿਰਾਸਤੀ ਹਸਤ ਕਲਾ ਦੀ ਅਹਿਮੀਅਤ ਅਤੇ ਦਸਤਕਾਰੀ ਦੇ ਰੁਜ਼ਗਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਨਾਵਲ ਵਿਚ ਪ੍ਰਸਤੁਤ ਅਜਿਹੇ ਵੇਰਵੇ ਬੇਲੋਝੀਆਂ ਇੱਛਾਵਾਂ ਲਈ ਮਨੁੱਖ ਦੇ ਕਿਰਦਾਰ ਵਿਚ ਪੈਦਾ ਹੋਈ ਨੈਤਿਕ ਗਿਰਾਵਟ ਅਤੇ ਸਵੈ-ਕੇਂਦਰਿਤ ਮਾਨਸਿਕਤਾ ਦੀ ਗਵਾਹੀ ਭਰਦੇ ਹਨ। ਪੂੰਜੀਵਾਦ ਨੇ ਜਿਸ ਕਦਰ ਪੈਸੇ ਨੂੰ ਮਨੁੱਖੀ ਜ਼ਿੰਦਗੀ ਦਾ ਮੁੱਖ ਮਕਸਦ ਬਣਾ ਦਿੱਤਾ ਹੈ ਉਸੇ ਤਰ੍ਹਾਂ ਲੋਕਾਂ ਦੀ ਤਬਾਅਤ ਵਿਚ ਝੂਲ, ਫਰੋਬ, ਧੋਖਾ, ਬੇਈਮਾਨੀ, ਵਧਦੇ ਸੁਆਰਥ ਨਾਲ ਵੱਧ ਗਈ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ “ਕਲਾ ਦੀ ਸਰਪ੍ਰਸਤੀ ਤੋਂ ਵਾਂਵਿਆਂ ਹੋ ਕੇ ਅਤੇ ਮਸ਼ੀਨ ਨਾਲ ਇਨਸਾਨ ਮੁਕਾਬਲੇ ਵਿਚ ਆ ਕੇ ਕਲਾਕਾਰ, ਹੁਨਰ ਹੌਲੀ ਹੌਲੀ ਇਥੋਂ ਤਕ ਤਬਾਹ ਹੋ ਗਏ ਨੇ ਕਿ ਉਹ ਖਤਮ ਹੀ ਹੋ ਗਏ ਹਨ। ਮਸ਼ੀਨ ਰਾਹੀਂ ਤਿਆਰ ਕੀਤੀਆਂ ਗਈਆਂ ਵਸਤੂਆਂ ਹੌਲੇ ਹੌਲੇ ਦਸਤਕਾਰਾਂ ਰਾਹੀਂ ਘਟਾਈਆਂ ਗਈਆਂ ਵਸਤੂਆਂ ਦੀ ਥਾਂ ਲੈ ਰਹੀਆਂ ਹਨ।”⁸

ਮੰਡੀ ਅਤੇ ਮੁਨਾਫ਼ੇ ਦਾ ਇਕ ਨਿਯਮ ਲੋਕਾਂ ਨੂੰ ਭਰਮਾਉਣਾ ਹੈ। ਮੰਡੀਕਰਨ ਅਤੇ ਬਜ਼ਾਰੀਕਰਨ ਦੇ ਭਿਆਨ ਸਰੂਪ ਅਧੀਨ ਮੁਕਾਬਲੇ ਦੀ ਦੌੜ ਵਿਚ ਉਹੀ ਮੁਨਾਫ਼ਾ ਖੱਟ ਸਕਦਾ ਹੈ ਜੋ ਸਮੇਂ ਦੀਆਂ ਬਜ਼ਾਰੂ ਕੀਮਤਾਂ ਨੂੰ ਸਮਝ ਕੇ ਆਪਣੇ ਆਪ ਨੂੰ ਢਾਲਦਾ ਹੈ। ਇਹ ਵਿਸ਼ਵੀਕਰਨ ਦੀ ਸਾਜਿਸ਼ ਹੈ ਜੋ ਘੱਟ ਕੀਮਤਾਂ ਉੱਤੇ ਮਸ਼ੀਨੀ ਮਾਲ ਲੋਕਾਂ ਨੂੰ ਮੁਹੱਈਆ ਕਰਵਾ ਕੇ ਛੋਟੇ ਵਿਉਪਾਰੀ, ਲਘੂ ਉਦਯੋਗ ਅਤੇ ਦਸਤਕਾਰੀ ਦੇ ਕਿੱਤੇ ਨੂੰ ਨਸ਼ਟ ਕਰ ਰਿਹਾ ਹੈ। ਬਜ਼ਾਰ ਵਿਚ ਨਕਲੀ ਕਾਨੀਸ਼ਾਲ ਆ ਜਾਣ ਕਾਰਨ ਮੁਸਤਫ਼ਾ ਦੇ ਕਾਰੋਬਾਰ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਦੀ ਮਿਹਨਤ ਅਤੇ ਕਲਾ ਦਾ ਦੁਰਉਪਯੋਗ ਹੁੰਦਾ ਹੈ:

“ਅੱਜ ਕਲੁ ਬਜ਼ਾਰੀਕਰਨ ਤੇ ਵਿਸ਼ਵੀਕਰਨ ਦੋ ਅਜਿਹੇ ਹਉਣੇ ਇਨ੍ਹਾਂ ਸ਼ਾਤਿਰ ਲੋਕਾਂ ਨੇ ਭੋਲੇ ਭਾਲੇ ਲੋਕਾਂ ਦੇ ਮਨਾਂ ਵਿਚ ਬਿਠਾ ਦਿੱਤੇ ਹਨ ਕਿ ਉਹ ਇਨ੍ਹਾਂ ਭਬਲ-ਭੂਸਿਆਂ ਦੇ ਬੋਥ ਹੇਠ ਦਬੇ ਬਜ਼ਾਰ ਦੀਆਂ ਸਾਜਿਸ਼ਾਂ ਨੂੰ ਸਮਝ ਨਹੀਂ ਪਾ ਰਹੇ। ਕੋਈ

ਨਹੀਂ ਸੌਚ ਰਿਹਾ ਕਿ ਅਸਲ ਗੋਮ ਤਾਂ ਕੋਈ ਹੋਰ ਬੇਡ ਰਿਹਾ ਹੈ। ਉਹਨਾਂ ਦੀ ਅਸਲੀਅਤਾਂ ਉੱਤੇ ਪਰਦਾ ਪਾਉਣ ਲਈ ਹੀ ਇਹ ਨਿੱਤ ਨਵੀਆਂ ਮਿਥਿਆਂ ਜਾ ਰਹੀਆਂ ਹਨ ਲੋਕਾਂ ਨੂੰ ਉਲੱਝਾ ਕੇ ਰੱਖਣ ਲਈ, ਹੋਰ ਕੁਝ ਨਹੀਂ।”⁹

ਵਿਸ਼ਵੀਕਰਨ ਦਾ ਇਕ ਹੋਰ ਦੁਰਪ੍ਰਭਾਵ ਹਸਤ ਕਲਾ (ਦਸਤਕਾਰੀ) ਉੱਪਰ ਇਹ ਪਿਆ ਹੈ ਕਿ ਘੱਟ ਸਮੇਂ ਵਿਚ ਵੱਧ ਪੂੰਜੀ ਕਮਾਉਣ ਦੀ ਲਾਲਸਾ ਵਿਉਪਾਰੀ ਤਬਕੇ ਵਿਚ ਹੀ ਨਹੀਂ ਕਾਰੀਗਰਾਂ ਵਿਚ ਵੀ ਪੈਦਾ ਹੋਈ ਹੈ। ਇਸ ਦੀ ਪ੍ਰਮੁੱਖ ਮਿਸਾਲ ਪਾਸ਼ਾ ਦਾ ਪਿਤਾ ਗੁਲਫ਼ਾਮ ਹੈ ਜੋ ਮੁਸਤਫ਼ਾ ਲਈ ਰੰਗਸਾਜ਼ੀ ਦਾ ਕੰਮ ਛੱਡ ਕੇ ਮੁਨਾਫੇ ਖਾਤਿਰ ਰਸੀਦੇ ਅਤੇ ਕਾਦਰੇ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਬਣਦਾ ਹੈ। ਇਸ ਨਵੇਂ ਪੂੰਜੀਵਾਦੀ ਯੁੱਗ ਵਿਚ ਸਵਾਰਥੀ ਅਤੇ ਪੂੰਜੀਵਾਦੀ ਕੀਮਤਾਂ ਦਾ ਹੀ ਬੋਲਬਾਲਾ ਵੱਧ ਰਿਹਾ ਹੈ। “ਇਹ ਅਜੋਕੀਆਂ ਪੈਸਾ—ਕੀਮਤਾਂ ਦੇ ਚੜ੍ਹ ਮੱਚ ਜਾਣ ਅਤੇ ਇਸ ਵਿਚ ਬੰਦੇ ਦੇ ਗੁੰਮ—ਗੁਆਚ ਜਾਣ ਦਾ ਸਮਾਜ ਦੀ ਨਵੀਂ ਤੌਰ ਵਿਚ ਹੱਥੀਂ ਕਿਰਤ ਦੀ ਥਾਂ ਮਸ਼ੀਨ ਜਾਂ ਕਾਰਖਾਨਾ ਆ ਜਾਂਦਾ ਹੈ। ਨਾਲ ਹੀ ਆਪਸੀ ਮੁਕਾਬਲੇਬਾਜ਼ੀ ਈਰਖਾ ਤੇ ਮਾਰ—ਮਰਾਈ ਵਰਗਾ ਅਮਾਨਵੀ ਵਿਹਾਰ ਉਪਜਣ ਲੱਗਦਾ ਹੈ। ਸਾਡੀ ਸਭਿਅਤਾ ਦੀ ਤੌਰ ਬਹੁ ਦਿਸ਼ਾਵੀ ਹੈ। ਕਈ ਚੰਗੇ ਪੱਖ ਅਲੋਪ ਹੋ ਰਹੇ ਹਨ ਤੇ ਮਾੜੇ ਉੱਭਰ ਰਹੇ ਹਨ। ਇਸ ਨਾਵਲ ਵਿਚ ਸਾਨੂੰ ਸਭਿਅਤਾ ਅਤੇ ਸਭਿਆਚਾਰ ਦਾ ਗਤੀਸੀਲ ਬਿੰਬ ਨਜ਼ਰ ਆਉਂਦਾ ਹੈ।”¹⁰ ਲੋਕ—ਕਲਾ ਕੇਵਲ ਮਸ਼ੀਨੀ ਯੁੱਗ ਕਰਕੇ ਹੀ ਪਤਨ ਵੱਲ ਨਹੀਂ ਜਾਂਦੀ ਬਲਕਿ ਸਮੇਂ ਦੇ ਵਿਗਾੜੇ ਰਾਜਨੀਤਕ—ਸਮਾਜਕ ਹਾਲਾਤ ਵੀ ਕਲਾ ਉੱਤੇ ਨਾਕਗਾਤਮਕ ਪ੍ਰਭਾਵ ਪਾਉਂਦੇ ਹਨ। ਨਾਵਲ ਵਿਚ ਕਸ਼ਮੀਰ ਦਾ ਆਤੰਕੀ ਮਾਹੌਲ ਵੀ ਕਾਨੀਸ਼ਾਲ ਦੇ ਨਿਘਾਰ ਦਾ ਕਾਰਨ ਬਣਦਾ ਹੈ।

ਇਹ ਨਾਵਲ ਵਿਉਪਾਰਕ ਕੂਟਨੀਤੀਆਂ ਤਹਿਤ ਰਿਸ਼ਤਿਆਂ ਦੇ ਸਾਜ਼ਸ਼ੀ ਰੂਪ ਨੂੰ ਵੀ ਨਸ਼ਰ ਕਰਦਾ ਹੈ। ਪਹਿਲਾਂ ਕਾਦਰਾ ਅਤੇ ਰਸੀਦਾ ਵਿਉਪਾਰਕ ਲਾਭ ਖਾਤਿਰ ਮੁਸਤਫ਼ਾ ਨਾਲ ਈਰਖਾ ਕਰਦੇ ਹਨ ਅਤੇ ਬਦਲਾਖੋਗੀ ਦੀ ਭਾਵਨਾ ਹੇਠ ਮੁਸਤਫ਼ਾ ਦੇ ਪੁੱਤਰ ਦਾਨਿਸ਼ ਨੂੰ ਆਤੰਕੀ ਜਹਾਦ ਵਿਚ ਉਲੱਝਾ ਕੇ ਮਰਵਾ ਦਿੰਦੇ ਹਨ। ਦੂਜੇ ਪਾਸੇ ਰਸੀਦਾ ਵੀ ਸੱਪ ਦੀ ਭੂਮਿਕਾ ਨਿਭਾਉਂਦਾ ਕਾਦਰੇ ਨੂੰ ਨਸ਼ੇ ਦੇ ਜ਼ਹਿਰ ਵਿਚ ਫੁਬੋ ਕੇ ਸਾਰਾ ਕਾਰੋਬਾਰ ਆਪ ਸਾਂਭ ਲੈਂਦਾ ਹੈ। ਸੋ ਮਾਇਆ ਦੇ ਪ੍ਰਭਾਵ ਹੇਠ ਭਰਾ ਹੀ ਭਰਾ ਦਾ ਦੁਸ਼ਮਣ ਬਣਿਆ ਨਜ਼ਰ ਆਉਂਦਾ ਹੈ। ਪੂੰਜੀਵਾਦ ਦੇ ਨਸ਼ੇ ਵਿਚ ਚੂਰ ਹੋਏ ਦੋਵੇਂ ਭਰਾ ਆਪਣੇ ਬਿਮਾਰ ਪਿਤਾ ਹਸਨ ਅਲੀ ਦੀ ਹਸਤਪਾਲ ਸਾਰ ਤੱਕ ਨਹੀਂ ਲੈਣ ਜਾਂਦੇ। ਜੇਕਰ ਕਾਦਰਾ ਇਕ ਵਾਰ ਹਸਪਤਾਲ ਜਾਂਦਾ ਵੀ ਹੈ ਤਾਂ ਪਿਤਾ ਦੀ ਮੌਹ ਭਾਵਨਾ ਵੱਸ ਨਹੀਂ ਸਗੋਂ ਜ਼ਬਰਦਸਤੀ ਜਾਇਦਾਦ ਦੇ ਕਾਗਜ਼ਾਂ ਉੱਪਰ ਹਸਨ ਅਲੀ ਦਾ ਅੰਗੂਠਾ ਲਗਾ ਕੇ ਵਾਪਸ ਪਰਤ ਆਉਂਦਾ ਹੈ। ਕਾਨੀਸ਼ਾਲ ਵੀ ਦਸਤਕਾਰੀ ਦੇ ਸੰਕਟ ਦਾ ਖਮਿਆਜ਼ਾ ਮੁਸਤਫ਼ਾ ਅਤੇ ਉਸ ਦੀ ਪ੍ਰੇਮਿਕਾ ਪੋਸ਼ਮਾਲ ਦੇ ਰਿਸਤੇ ਨੂੰ ਵੀ ਭੁਗਤਣਾ ਪੈਂਦਾ ਹੈ। ਪੋਸ਼ਮਾਲ ਦੀ ਮਾਂ ਸ਼ਾਦਾ ਬਾਨੇ ਜੋ ਰਿਸਤੇ ਵਿੱਚ ਮੁਸਤਫ਼ਾ ਦੀ ਭੂਆ ਹੈ, ਪਦਾਰਥਕ ਰੁਚੀਆਂ ਤਹਿਤ ਪੋਸ਼ਮਾਲ ਦਾ ਵਿਆਹ ਪੂੰਜੀਹੀਣ ਮੁਸਤਫ਼ਾ ਦੀ ਥਾਂ ਉੱਚ ਵਿਉਪਾਰੀ ਕਾਦਰੇ ਨਾਲ ਕਰ ਦਿੰਦੀ ਹੈ। ਫਿਰ ਕਾਦਰਾ ਈਰਖਾ ਵੱਸ ਤਮਾਂ ਉਮਰ ਪੋਸ਼ਮਾਲ ਨੂੰ ਤਸੀਹੇ ਦਿੰਦਾ ਹੈ। ਹਸਨ ਅਲੀ ਦੀ ਮੌਕਾਪ੍ਰਸਤੀ ਸੁਆਰਥੀ, ਈਰਖਾਲੂ ਬਿਰਤੀ ਉਸ ਦੀਆਂ ਅਗਲੀਆਂ ਪੀੜ੍ਹੀਆਂ (ਕਾਦਰਾ ਅਤੇ ਰਸੀਦਾ) ਅਤੇ

ਕਾਦਰੇ ਦਾ ਪੁੱਤਰ ਰਮਜ਼ਾਨ) ਤੱਕ ਵਿਰਾਸਤੀ ਰੂਪ ਵਿਚ ਪਹੁੰਚਦੀ ਹੈ। ਦੂਜੇ ਪਾਸੇ ਅਕਬਰ ਅਲੀ ਦੀ ਦਾਗਸ਼ਨਿਕ ਸੂਝ, ਸਾਕਾਰਤਮਕ ਨਜ਼ਗੀਆ, ਇਨਸਾਨੀਅਤ ਜਿਹੇ ਲਾਭਕਾਰੀ ਗੁਣ ਮੁਸਤਫ਼ਾ, ਗੁਲਾਲਾ ਅਤੇ ਬੁਲਬੁਲ ਨੂੰ ਵਿਰਾਸਤ ਵਿਚ ਮਿਲਦੇ ਹਨ।

ਹਸਤ ਕਲਾ ਦੇ ਪੱਖ ਤੋਂ ਇਕ ਹੋਰ ਨੁਕਤਾ ਮਹੱਤਵਪੂਰਨ ਹੈ ਕਿ ਉਦਯੋਗਿਕ ਤਕਨੀਕੀ ਕ੍ਰਾਂਤੀ ਸਦਕਾ ਸਮੇਂ ਦੇ ਗੇੜ ਨਾਲ ਕਿਸੇ ਵੀ ਪੁਰਾਤਨ ਕਲਾ ਦਾ ਸਰੂਪ ਵੱਖ-ਵੱਖ ਢੰਗ ਨਾਲ ਬਦਲਦਾ ਰਿਹਾ ਹੈ। ਕਲਾ ਦੇ ਬਦਲਾਵ ਦੀ ਪਿੱਠੂਮੀ ਵਿਚ ਵੀ ਪੂੰਜੀਵਾਦੀ ਸਮਾਜਕ-ਆਰਥਕ ਬਣਤਰ ਕਾਰਜਸ਼ੀਲ ਹੈ। ਇਸ ਬਦਲਦੇ ਸਮੇਂ ਨਾਲ ਕਾਨੀਸ਼ਾਲ ਦੇ ਪੁਸ਼ਤਾਨੀ ਸਰੂਪ ਵਿਚ ਰੂਪਾਂਤਰਨ ਵਾਪਰਦਾ ਹੈ। ਕਾਨੀਸ਼ਾਲ ਤੋਂ ਬਿਨ੍ਹਾਂ ਕਾਨੀ ਸੂਟ, ਕਾਨੀ ਸਟੋਲ, ਕਾਨੀ ਫਿਰਨ ਆਦਿ ਦੇ ਰੂਪ ਸਾਹਮਣੇ ਆਉਂਦੇ ਹਨ।

ਉਪਰੋਕਤ ਵੇਰਵਿਆਂ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਵਿਸ਼ਵੀਕਰਨ ਅਤੇ ਪੂੰਜੀਵਾਦ ਨੇ ਜੀਵਨ ਵਿਹਾਰ ਤੋਂ ਲੈ ਕੇ ਕਲਾ, ਸਾਹਿਤ, ਰਿਸ਼ਤੇ, ਧਰਮ, ਰਾਜਨੀਤੀ, ਆਰਥਿਕ, ਸਮਾਜ-ਸਭਿਆਚਾਰ ਦੇ ਹੋਰੇ ਪੱਖ ਨੂੰ ਆਪਣੀ ਗਿਰਫਤ ਵਿਚ ਲਿਆ ਹੈ। ਨਾ ਚਾਹੁੰਦੇ ਹੋਏ ਵੀ ਵਿਅਕਤੀ ਇਹਨਾਂ ਮਾਰੂ ਕੀਮਤਾਂ ਤੋਂ ਬਚ ਨਹੀਂ ਸਕਿਆ। ਇਹ ਨਾਵਲ ਪੂੰਜੀਵਾਦ ਕੀਮਤਾਂ ਤਹਿਤ ਸਵਾਰਥੀ ਮਾਨਵ ਦੀ ਕਹਾਣੀ, ਵਿਉਪਾਰਕ ਪੈਂਤੜੇਬਾਜ਼ੀਆਂ ਅਤੇ ਮਸੀਨੀਕਰਨ ਦੇ ਫੈਲਾਅ ਕਾਰਨ ਦਸਤਕਾਰੀ ਦੇ ਪੈਦਾ ਹੋਏ ਸੰਕਟ ਦੀ ਦਾਸਤਾਨ ਯਥਾਰਥਕ ਧਰਾਤਲ ਉੱਤੇ ਬਿਆਨ ਕਰਦਾ ਹੈ।

ਹਵਾਲੇ

1. ਭੀਮ ਇੰਦਰ ਸਿੰਘ, ਵਿਸ਼ਵੀਕਰਨ : ਵਿਸ਼ਲੇਸ਼ਣ ਤੇ ਵਿਵੇਚਨ, ਪੰਨਾ 12.
2. ਸੁਰਿੰਦਰ ਨੀਰ, ਚਸ਼ਮਿ ਬੁਲਬੁਲ, ਪੰਨਾ 8.
3. ਉਹੀ, ਪੰਨਾ 17.
4. ਉਹੀ, ਪੰਨਾ 27.
5. ਉਹੀ, ਪੰਨਾ 29.
6. ਉਹੀ, ਪੰਨਾ 67.
7. ਉਹੀ, ਪੰਨੇ 68-69.
8. ਐਲ.ਆਰ.ਪਰਵਾਨ, ਸ਼ਾਨਤੀ ਸਭਰਵਾਲ (ਅਨੁ), ਕਲਾ ਅਤੇ ਸਮਾਜ, ਪੰਨਾ 257.
9. ਸੁਰਿੰਦਰ ਨੀਰ, ਉਹੀ, ਪੰਨਾ 105.
10. ਡਾ. ਮਹਿਲ ਸਿੰਘ, ਚਸ਼ਮਿ ਬੁਲਬੁਲ : ਨਾਵਲੀ ਬਣਤਰ, ਸੰਵਾਦ, ਅੰਕ 10, ਜੁਲਾਈ-ਦਸੰਬਰ 2019, ਪੰਨਾ 27.

ਡਾ. ਸੁਨੀਤਾ ਵਸ਼ਿਸ਼ਟ ਦਾ ਮਿਥਹਾਸ ਵੱਲ ਖੁਲ੍ਹਦਾ ਖੋਜੀ ਬੂਹਾ: ‘ਕ੍ਰਿਸ਼ਨ’

(ਆਧੁਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿੱਚ)

-ਜਸਵੀਰ ਰਾਣਾ

ਡਾ. ਸੁਨੀਤਾ ਵਸ਼ਿਸ਼ਟ ਪੰਜਾਬੀ ਆਲੋਚਨਾ ਦੀ ਸੱਜਗੀ ਪੈੜ ਹੈ। ਉਸਦਾ ਖੋਜ-ਪੰਧ ਵੱਖਰਾ ਹੈ। ਉਸਦੀ ਪਲੇਠੀ ਖੋਜ-ਪੁਸਤਕ ‘ਕ੍ਰਿਸ਼ਨ’ ਆਧੁਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿੱਚ’ ਉਸਦੀ ਵੱਖਰੀ ਆਲੋਚਨਾ-ਸੈਲੀ ਦਾ ਖੁਬਸੂਰਤ ਪ੍ਰਮਾਣ ਹੈ। ਉਹ ਜਦੋਂ ਬਾਲਵਰੇਸ ਉਮਰ ਵਿੱਚ ਸੀ। ਉਸਦੀ ਸੁਰਤਿ ਵਿੱਚ ਕ੍ਰਿਸ਼ਨ ਦੀ ਸਰਗੁਣੀ ਛਵੀ ਟਿਕ ਜਾਂਦੀ ਹੈ। ਵੱਡੀ ਹੋ ਉਹ ਉਸ ਨਾਲ ਮਨਬਚਨੀ ਦੀ ਵਿਧੀ ਨਾਲ ਲੰਬੇ-ਲੰਬੇ ਸੰਵਾਦ ਰਚਾਉਂਦੀ ਹੈ। ਕ੍ਰਿਸ਼ਨ ਉਸਨੂੰ ਆਪਣਾ ਬਾਲ ਸਖਾ ਲੱਗਦਾ ਹੈ। ਉਸ ਵਿੱਚੋਂ ਪਤੀ, ਭਰਾ ਤੇ ਪ੍ਰੇਮੀ ਦੀ ਝਲਕ ਦਿਖਾਈ ਦਿੰਦੀ ਹੈ। ਡਾ. ਸੁਨੀਤਾ ਦੇ ਸਵੈ-ਕਬਨ ਵਿੱਚ ਦਰਜ ਇਹ ਗੱਲਾਂ ਉਸ ਅੰਦਰਲੇ ਸਿਰਜਕ ਦਾ ਅਵਚੇਤਨ ਫਰੋਲਦੀਆਂ ਹਨ। ਇਹ ਉਹ ਮਾਇਨੋਖੇਜ਼ ਗੱਲਾਂ ਹਨ ਜਿਨ੍ਹਾਂ ਦੀ ਪਿੱਠ-ਤੂਮੀ ਵਿੱਚੋਂ ਕ੍ਰਿਸ਼ਨ ਦਾ ਬਿੰਬ ਉਦੈ ਹੁੰਦਾ ਹੈ। ਜਿਸ ਵਕਤ ਇਹ ਬਿੰਬ ਆਲੋਚਨਾ ਦੀ ਭਾਸ਼ਾ ਵਿੱਚ ਰੂਪਾਂਤਰ ਹੁੰਦਾ ਹੈ। ਇਸ ਦੀਆਂ ਵੱਖ-ਵੱਖ ਕਿਸਮਾਂ ਸਾਡੇ ਰੂ-ਬ-ਰੂ ਹੁੰਦੀਆਂ ਹਨ। ਈਸ਼ਵਰੀ ਬਿੰਬ, ਮਾਨਵੀ ਬਿੰਬ, ਦਾਰਸ਼ਨਿਕ ਬਿੰਬ, ਦ੍ਰਿਸ਼ ਬਿੰਬ, ਨਾਦ ਬਿੰਬ, ਗੰਧ ਬਿੰਬ, ਸਪਰਸ਼ ਬਿੰਬ ਤੇ ਸਵਾਦ ਬਿੰਬ। ਡਾ. ਸੁਨੀਤਾ ਆਪਣੀ ਖੋਜੀ ਦ੍ਰਿਸ਼ਟੀ ਨਾਲ ਹਰ ਕਿਸਮ ਦੇ ਬਿੰਬ ਨੂੰ ਸੌਖੀ ਭਾਸ਼ਾ ਵਿੱਚ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਦੀ ਹੈ। ਉਸਦੀ ਨਵ-ਆਲੋਚਨਾ ਪਰਿਭਾਸ਼ਾ ਵਿੱਚ ਕ੍ਰਿਸ਼ਨ ਦੇ 108 ਸਿਫ਼ਤੀ ਨਾਵਾਂ ਦਾ ਮਹਾਤਮ ਹੈ। ਉਹ ਸਿਸੂਪਾਲ ਦੁਆਰਾ ਦਿੱਤੇ 101 ਦੁਸ਼ਨਾਮਾਂ ਜਾਂ ਗਾਲ੍ਹਾਂ ਨੂੰ ਵੀ ਫੋਕਸ ਵਿੱਚ ਲਿਆਉਂਦੀ ਹੈ। ਇਸ ਤਰ੍ਹਾਂ ਉਹ ਕ੍ਰਿਸ਼ਨ ਲੀਲਾ ਦੇ ਆਰ-ਪਾਰ ਵੇਖਦੀ ਹੋਈ ਉਸਦਾ ਪ੍ਰਮਾਣਿਕ ਬਿੰਬ ਸਥਾਪਿਤ ਕਰਨ ਦੇ ਰਾਹ ਤੁਰਦੀ ਹੈ। ਉਸਦਾ ਖੋਜੀ-ਰਾਹ ਜਿਸ ਦਿਸ਼ਾ ਵੱਲ ਨੂੰ ਜਾਂਦਾ ਹੈ ਉਹ ਇਸ ਪ੍ਰਕਾਰ ਹੈ:-

1. ਸਰਵਰਕ ਪੰਨੇ 'ਚੋਂ ਦਿੱਤਦਾ ਕ੍ਰਿਸ਼ਨ :-

ਇੱਕ ਚੰਗੀ ਕਿਤਾਬ ਸਰਵਰਕਪਨੇ ਤੋਂ ਹੀ ਲਿਖੀ ਜਾਣੀ ਸ਼ੁਰੂ ਹੋ ਜਾਂਦੀ ਹੈ। ਲਿਖਤਕਾਰ ਇਸ ਨੂੰ ਰੰਗਾਂ ਵਿੱਚ ਡਿਜ਼ਾਇਨ ਕਰਦਾ ਹੈ। ਪੜ੍ਹਨ ਤੋਂ ਪਹਿਲਾਂ ਮੈਂ ਜਦੋਂ ਇਸ ਕਿਤਾਬ ਨੂੰ ਵੇਖਿਆ। ਮੇਰੀ ਨਜ਼ਰ ਸਰਵਰਕ-ਪੰਨੇ ਉੱਪਰ ਜੰਮ ਗਈ। ਸਫੈਦ ਰੰਗ ਵਿੱਚ ਲਿਖੇ ਸ਼ਬਦ ‘ਕ੍ਰਿਸ਼ਨ’ ਦੇ ਹੇਠਾਂ ‘ਆਧੁਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿੱਚ’ ਸਤਰ ਲਿਖੀ ਹੋਈ ਹੈ। ਇਹ ਵੀ ਸਫੈਦ ਰੰਗ ਦੀ ਹੈ। ਇਸ ਸਤਰ ਦੇ ਹੇਠਾਂ ਕ੍ਰਿਸ਼ਨ ਦੀ ਤਸਵੀਰ ਹੈ। ਜਿਥੋਂ ਉਸਦਾ ਬੰਸਰੀ ਵਾਲਾ ਹੱਥ ਹੈ। ਉਸਦੀ ਬਾਂਹ ਦੇਪਿੱਛੇ ਦਿਲ ਹੈ। ਡਾ. ਸੁਨੀਤਾ ਵਸ਼ਿਸ਼ਟ ਦਾ ਨਾਂ ਉਸਦੇ ਦਿਲ ਵਾਲਾ ਥਾਂ ਉੱਪਰ ਲਿਖਿਆ ਹੋਇਆ ਹੈ। ਇਸ ਦਾ ਰੰਗ ਵੀ ਸਫੈਦ ਹੈ। ਇਸ ਦਾ ਅਰਥ ਹੈ ਕਿ ਕ੍ਰਿਸ਼ਨ ਸ਼ਬਦ ਤੇ ਉਸਦੀ ਤਸਵੀਰ ਵਿਚਕਾਰ ‘ਆਧੁਨਿਕ ਪੰਜਾਬੀ ਕਵਿਤਾ’ ਹੈ। 108 ਨਾਵਾਂ ਵਾਲੇ ਲੀਲਾ ਪ੍ਰਸ਼ੰਸਕ ਦੇ ਦਿਲ ਉੱਪਰ ਡਾ. ਸੁਨੀਤਾ ਦਾ ਨਾਂ ਲਿਖਿਆ ਹੈ। ਕਿਤਾਬ ਵਿੱਚ ਦਰਜ ਖੋਜ-ਕਾਰਜ

ਇਸ ਗੱਲ ਦੀ ਗਵਾਈ ਦਿੰਦਾ ਹੈ ਕਿ ਖੋਜੀ ਦੇ ਨਾਂ ਦੀ ਥਾਂ ਇੱਥੋਂ ਹੀ ਹੈ। ਕਿਉਂਕਿ ਜਿਸ ਉਪਰ ਉਸਨੇ ਖੋਜ ਕੀਤੀ ਹੈ ਉਹ ਬਚਪਨ ਤੋਂ ਹੀ 'ਬਾਲ ਸਥਾ' ਬਣ ਉਸਦੇ ਦਿਲ ਵਿੱਚ ਵਸਦਾ ਹੈ। ਜੋ ਦਿਲ ਵਿੱਚ ਵਸਦਾ ਹੈ। ਉਹ ਸਾਂਵਰਾ ਜਿਹਾ ਹੁੰਦਾ ਹੈ। ਉਸ ਦੀਆਂ ਅੱਖਾਂ ਵਿੱਚ ਲੀਲਾ ਹੁੰਦੀ ਹੈ। ਉਸਦੇ ਮੁਕਟ ਤੋਂ ਲੈ ਕੇ ਦੂਰ ਤੱਕ ਫੈਲੇ ਅੱਗੇ ਤੱਕ ਮੌਰ ਪੰਖ ਉਡਦੇ ਹਨ। ਉਹ ਬੰਦ ਹੋਠਾਂ ਨਾਲ ਵੀ ਬੰਸਰੀ ਵਜਾ ਲੈਂਦਾ ਹੈ। ਉਸਦੀ ਬੰਸਰੀ ਦੀ ਆਵਾਜ਼ ਸੁਣ ਕੁਲ ਸ਼੍ਰਿਸ਼ਟੀ ਉਸਦੇ ਦੁਆਲੇ ਪੁੰਮਣ ਲੱਗਦੀ ਹੈ। ਆਲਾ-ਦੁਆਲਾ ਸਾਂਵਰਾ ਹੋ ਜਾਂਦਾ ਹੈ। ਸਰਵਰਕ ਪੰਨੇ ਦੀ ਤਸਵੀਰ ਵੇਖਣ ਵਾਲਾ ਮੇਰੇ ਵਾਂਗ ਕ੍ਰਿਸ਼ਨ ਦੀਆਂ ਉਨ੍ਹਾਂ ਅੱਖਾਂ ਵਿੱਚ ਡੁੱਬ ਜਾਂਦਾ ਹੈ, ਜਿਨ੍ਹਾਂ ਵਿੱਚ ਕੁਰਕਸ਼ੇਤਰ ਦਾ ਯੁੱਧ ਵੀ ਚੱਲਦਾ ਹੈ ਤੇ ਗੀਤਾ ਦਾ ਉਚਾਰਨ ਵੀ ਹੁੰਦਾ ਹੈ।

2. ਖੋਜ-ਕਾਰਜ ਲਈ ਵਿਸ਼ਾ-ਚੋਣ ਦਾ ਮਸਲਾ :-

ਸਹੀ ਵਿਸ਼ਾ-ਚੋਣ ਸਹੀ ਖੋਜ-ਕਾਰਜ ਵੱਲ ਨੂੰ ਜਾਂਦਾ 'ਸਿੱਧਾ ਰਾਹ' ਹੁੰਦੀ ਹੈ। ਇਸ ਨੁਕਤਾ ਨਿਗਾਹ ਤੋਂ ਇਹ ਕਿਤਾਬ ਵੱਖਰੀ ਖੋਜ ਵੱਲ ਨੂੰ ਜਾਂਦਾ ਸਿੱਧਾ ਰਾਹ ਹੈ। ਇਸ ਰਾਹ ਦੀ ਪਿੱਠ-ਤੂਮੀ ਵਿੱਚ ਡਾ. ਸੁਨੀਤਾ ਵਸ਼ਿਸ਼ਟ ਦਾ ਅਵਚੇਤਨ ਖੜ੍ਹਾ ਹੈ। ਉਸਦੇ ਅਚੇਤ ਮਨ ਵਿੱਚ ਜੋ ਬਹੁਤ ਸਾਰੀਆਂ 'ਕੁਲੈਕਟਿਵ ਚੀਜ਼ਾਂ' ਦਾ ਧਰਾਤਲ ਹੈ, ਉਸ ਵਿੱਚ ਅੱਖਰ ਤੇ ਸ਼ਬਦ ਚੱਲਣ ਵਾਲਾ ਸੰਕਲਪ ਵੀ ਸ਼ਾਮਿਲ ਹੈ। ਉਸ ਨੂੰ ਪਤਾ ਹੈ ਕਿ ਪੰਜਾਬ ਦਾ ਸੱਭਿਆਚਾਰ 'ਸ਼ਬਦ ਸੱਭਿਆਚਾਰ' ਹੈ। ਇਸ ਵਿੱਚ ਸਿਰਫ਼ ਤੀਰ, ਤਲਵਾਰ, ਗੋਲੀ, ਬੰਦੂਕ ਤੇ ਹਥਿਆਰ ਹੀ ਨਹੀਂ ਚੱਲਦਾ। ਅੱਖਰ ਵੀ ਚੱਲਦਾ ਹੈ। ਸ਼ਬਦ ਤੇ ਵਿਚਾਰ ਵੀ ਚੱਲਦਾ ਹੈ। ਉਸਦੀ ਵੀ ਧਾਰ ਤੇ ਮਾਰ ਹੁੰਦੀ ਹੈ। ਇਸ ਲਈ ਅੱਖਰ ਤੇ ਸ਼ਬਦ ਚਲਾਉਣ ਤੋਂ ਪਹਿਲਾਂ ਉਹ ਉਸਦੀ ਚੋਣ ਕਰਦੀ ਹੈ। ਉਸਦੀ ਅੰਤਰ-ਦਿੱਸ਼ਾਂ ਵਿੱਚ ਵਿਸ਼ਾ-ਚੋਣ ਦਾ ਵਿਸ਼ਾਲ ਭੰਡਾਰ ਸੀ। ਉਸਦੇ ਅੱਗੇ ਅਮੁੱਕ ਵਿਸ਼ਿਆਂ ਦੀ ਲੜੀ ਸੀ। ਜੇਕਰ ਉਹ ਉਸ ਵਿੱਚੋਂ 'ਕ੍ਰਿਸ਼ਨ' ਦੀ ਚੋਣ ਕਰਦੀ ਹੈ। ਇਸ ਦਾ ਕਾਰਨ ਉਸਦੇ ਅਵਚੇਤਨ ਵਿੱਚ ਬਚਪਨ ਤੋਂ ਜੋ 'ਕ੍ਰਿਸ਼ਨ' ਦਾ ਬਿਬਿ ਟਿਕਿਆ ਹੋਇਆ ਸੀ, ਉਹ ਹੈ। ਅੱਗੇ ਇਹ ਹੀ ਉਹ ਪੁਖਤਾ ਕਾਰਨ ਹੈ ਜਿਸ ਕਾਰਨ ਡਾ. ਸੁਨੀਤਾ ਦੀ ਖੋਜ ਦਾ ਰਸਤਾ ਦਿਲ ਵਿੱਚੋਂ ਦੀ ਦਿਮਾਗ ਵੱਲ ਨੂੰ ਜਾਂਦਾ ਹੈ। ਇਸ ਦਾ ਸਭ ਤੋਂ ਬੂਝਸੂਰਤ ਪ੍ਰਭਾਵ ਉਸਦੀ ਖੋਜ-ਸਮੱਗਰੀ ਨੂੰ ਆਲੋਚਨਾਤਮਕ ਭਾਸ਼ਾ ਦੇ ਬੋਝ ਹੋਠੋਂ ਕੱਢ ਕੇ ਉਸ ਨੂੰ ਸਿਰਜਣਾ ਦੀ ਛੋਹ ਬਖਸ਼ਦਾ ਹੈ।

3. ਮਿਥਹਾਸ ਵੱਲ ਖੁੱਲ੍ਹਦਾ ਬੂਹਾ:-

ਸਮਕਾਲ ਦਾ ਮਨੁੱਖ ਜਿਸ ਯੁੱਗ ਵਿੱਚ ਰਹਿ ਰਿਹਾ ਹੈ। ਉਹ 'ਡਿਜੀਟਲ ਯੁੱਗ' ਹੈ। ਇਹ ਯੁੱਗ ਕਾਰਪੋਰੇਟ ਸੈਕਟਰ ਦੀ ਪੁੰਜੀਵਾਦੀ ਨੀਅਤ ਅਤੇ ਸਿਸਟਮ ਦੀ ਸੱਤਾ ਭੋਗਣ ਦੀ ਲਾਲਸਾ ਨਾਲ ਜੁੜੀ ਨੀਤੀ ਦਾ ਗੱਠਜੋੜ ਹੈ। ਚੇਤਨਾ ਵਿਰੋਧੀ ਇਸ ਗੱਠਜੋੜ ਨੇ 'ਸਕਰੀਨ ਉਪਰ ਦੰਤਦੇ ਮਨੁੱਖ' ਦੀਆਂ ਨਵੀਆਂ ਪੁਸ਼ਤਾਂ ਦੇ ਸਿਲੇਬਸ ਵਿੱਚੋਂ ਇਤਿਹਾਸ-ਮਿਥਹਾਸ ਨੂੰ ਡਿਲੀਟ ਕਰ ਦਿੱਤਾ ਹੈ। ਨਵੀਂ ਪੀੜ੍ਹੀ ਪੁਰਖਿਆਂ, ਗਰੂਆਂ, ਦੇਵੀ-ਦੇਵਤਿਆਂ, ਗ੍ਰਿਥਾਂ ਤੇ ਯੋਧਿਆਂ-ਸੂਰਵੀਰਾਂ ਦੀ ਪ੍ਰੇਪਰਾ ਨਾਲੋਂ ਟੁੱਟ ਗਈ ਹੈ। ਉਸਨੇ ਚੇਤਨਾ ਦੇ ਦਸਵੇਂ ਦੁਆਰ ਦਾ ਬੂਹਾ ਬੰਦ ਕਰ ਦਿੱਤਾ ਹੈ। ਡਾ. ਸੁਨੀਤਾ ਦਾ ਖੋਜ ਕਾਰਜ ਇਹ ਬੂਹਾ ਖੁੱਲ੍ਹਦਾ ਹੈ। ਉਹ ਨਵੀਂ ਪੀੜ੍ਹੀ ਨੂੰ, ਆਪਣੇ ਸਮਕਾਲ ਨੂੰ ਆਧੁਨਿਕ ਕਿਵਿਤਾ ਦੇ ਸਾਹਮਣੇ ਭੜਾ ਕਰਦੀ ਹੈ। ਉਹ ਆਪਣੀ ਖੋਜੀ-ਦਿੱਸ਼ਾਂ ਨਾਲ

ਕਾਵਿ ਵਿੱਚ 'ਕ੍ਰਿਸ਼ਨ ਬਿੰਬ' ਨੂੰ ਅੰਡਰ-ਲਾਈਨ ਕਰਦੀ ਹੈ। ਕਵਿਤਾ ਤੇ ਖੋਜ ਦੀ ਪਗਡੰਡੀ ਉਪਰ ਤੁਰਦਾ ਪੜ੍ਹਤਕਾਰ ਮਾਨਸਿਕ ਤੌਰ 'ਤੇ ਕ੍ਰਿਸ਼ਨ-ਯੁਗ ਵਿੱਚ ਜਾ ਪਹੁੰਚਦਾ ਹੈ। ਇਹ ਡਾ. ਸੁਨੀਤਾ ਦੀ ਖੋਜ-ਵਿਧੀ ਦਾ ਸਭ ਤੋਂ ਵੱਡਾ ਕਮਾਲ ਹੈ।

4. ਸੌਖੀ ਭਾਸ਼ਾ-ਸੈਲੀ ਵਿੱਚ 'ਕ੍ਰਿਸ਼ਨ ਬਿੰਬ' ਦੀ ਸਥਾਪਨਾ :-

ਮੈਂ ਜਦੋਂ ਸਕੂਲ-ਕਾਲਜ ਪੜ੍ਹਦਾ ਸੀ। ਪੰਜਾਬੀ ਦੇ ਸਿਲੇਬਸ ਵਿੱਚ ਜਦੋਂ 'ਬਿੰਬ' ਪੜ੍ਹਨ ਦੀ ਵਾਰੀ ਆਉਂਦੀ। ਉਹ ਪੜ੍ਹ ਤਾਂ ਲੈਂਦਾ। ਪਰ ਆਪਣੀ ਅੱਖੀ ਭਾਸ਼ਾ-ਸੈਲੀ ਕਾਰਨ ਉਹ ਸਮਝ ਨਹੀਂ ਸੀ ਆਉਂਦਾ। ਜਿਸ ਵਕਤ ਮੈਂ ਡਾ. ਸੁਨੀਤਾ ਵਸ਼ਿਸ਼ਟ ਦੀ ਕਿਤਾਬ ਪੜ੍ਹੀ। ਮੈਨੂੰ ਇਹ ਵੀ ਸਮਝ ਆ ਗਿਆ ਕਿ ਬਿੰਬ ਕੀ ਹੁੰਦਾ ਹੈ। ਉਸਦੀ ਸੌਖੀ ਭਾਸ਼ਾ-ਸੈਲੀ ਕਾਰਨ ਕਵਿਤਾ ਵਿੱਚ ਬਿੰਬ ਦੀ ਸ਼ਨਾਖਤ ਕਰਨ ਦੀ ਜਾਂਚ ਵੀ ਆ ਗਈ। ਪੰਜਾਬੀ ਆਲੋਚਨਾ ਦੇ ਸੰਦਰਭ ਵਿੱਚ ਇਹ ਉਹ ਗੱਲ ਹੈ ਜੋ ਪੜ੍ਹਤਕਾਰ ਲਈ ਆਲੋਚਨਾ ਨੂੰ ਅੱਖਾ ਜਾਂ ਸੌਖਾ ਕਰਦੀ ਹੈ। ਡਾ. ਸੁਨੀਤਾ ਦੀ ਆਲੋਚਨਾ-ਵਿਧੀ ਕਿਸ ਤਰ੍ਹਾਂ ਗੱਲ ਨੂੰ ਸੌਖੀ ਭਾਸ਼ਾ-ਸੈਲੀ ਵਿੱਚ ਅਨੁਵਾਦ ਕਰਦੀ ਹੈ। ਇਸ ਦੀ ਉਦਾਹਰਨ ਪੰਨਾ ਨੰਬਰ:13 ਉੱਪਰ ਇੱਕ ਸੁਹਾਗ ਵਿੱਚੋਂ ਵੇਖੀ ਜਾ ਸਕਦੀ ਹੈ। ਸੁਹਾਗ ਵਿੱਚ ਲਿਖਿਆ ਹੈ:-

ਬੇਟੀ ਚੰਦਨ ਦੇ ਉਹਲੇ ਉਹਲੇ ਕਿਉਂ ਖੜ੍ਹੀ
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ
ਕਰਾਂ ਅਰਦਾਸ ਬਾਬਲ ਵਰ ਲੋੜੀਏ,
ਜਿਵੇਂ ਤਾਰਿਆਂ ਚੌਂ ਚੰਨ, ਚੰਨਾਂ ਵਿੱਚੋਂ ਕਾਨੁ
ਘਨਈਆ ਵਰ ਲੋੜੀਏ।

ਇਹਨਾਂ ਸਤਰਾਂ ਵਿੱਚ ਚੰਦਨ ਦੇ ਉਹਲੇ ਖੜ੍ਹੀ ਕੁੜੀ ਜਦੋਂ ਬਾਬਲ ਤੇ ਮਨ ਨਾਲ ਗੱਲਾਂ ਕਰਦੀ ਹੈ। ਉਸਦੀ ਅਰਦਾਸ ਵਿੱਚ 'ਘਨਈਆ ਵਰ' ਦਾ ਆਉਣਾ ਦੱਸਦਾ ਹੈ ਕਿ ਇਹ 'ਕ੍ਰਿਸ਼ਨ ਬਿੰਬ' ਹੈ।

5. 'ਕ੍ਰਿਸ਼ਨ ਬਿੰਬ' ਦੀ ਸ਼ਨਾਖਤ ਤੇ ਸਥਾਪਨਾ ਵਿਧੀ ਦਾ ਮਨੋ-ਵਿਗਿਆਨ:-

ਡਾ. ਸੁਨੀਤਾ ਵਸ਼ਿਸ਼ਟ ਦੀ ਖੋਜ-ਪੁਸਤਕ ਦਾ ਪੰਨਾ ਨੰਬਰ 11 ਬਹੁਤ ਅਹਿਮ ਹੈ। ਆਦਿਕਾ ਸਿਰਲੇਖ ਹੇਠ ਇਸ ਦਾ ਨਾਂ 'ਬਾਲ ਸਖਾ' ਹੈ। ਡਾ. ਸੁਨੀਤਾ ਇੱਕ ਅੱਰਤ ਦੀ ਸਹੇਲੀ 'ਸਖੀ' ਹੁੰਦੀ ਹੈ। ਪਰ ਉਹ ਆਪਣੇ ਬਾਲ ਮਨ ਵਿੱਚ 'ਸਖਾ' ਨੂੰ ਪ੍ਰਥਮ ਥਾਂ ਦਿੰਦੀ ਹੈ। ਕ੍ਰਿਸ਼ਨ ਬਾਲਵਰੇਸ ਤੋਂ ਹੀ ਉਸਦੇ ਮਨ ਵਿੱਚ ਆ ਬੈਠਾ ਸੀ। ਬਚਪਨ ਵਿੱਚ ਵੇਖੇ ਚਿੱਤਰਾਂ ਤੇ ਟੀ.ਵੀ. ਸੀਰੀਅਲਾਂ ਰਾਹੀਂ ਉਸਦੇ ਅੰਦਰ ਕ੍ਰਿਸ਼ਨ ਦੀ ਸਰਗੁਣੀ ਛਵੀ ਬਣ ਜਾਂਦੀ ਹੈ। ਜਨਮ ਅਸ਼ਟਮੀ ਦਾ ਤਿਉਹਾਰ ਇਸ ਨੂੰ ਹੋਰ ਵੀ ਗੁੜ੍ਹੀ ਕਰ ਜਾਂਦਾ ਸੀ। ਜਦੋਂ ਕੋਈ ਉਸ ਨਾਲ ਕ੍ਰਿਸ਼ਨ ਬਾਰੇ ਗੱਲਾਂ ਕਰਦਾ। ਉਹ ਆਪਣੇ ਆਪ ਨੂੰ ਪ੍ਰਸਾਦ ਮਹਿਸੂਸ ਕਰਦੀ। ਆਪਣੇ ਅੰਦਰਲੇ 'ਖਾਸ' ਬਾਰੇ ਉਹ ਕ੍ਰਿਸ਼ਨ ਨਾਲ ਮਨਬਚਨੀ ਦੀ ਵਿਧੀ ਨਾਲ ਲੰਬੇ-ਲੰਬੇ ਸੰਵਾਦ ਰਚਾਉਂਦੀ। ਇਹ ਗੱਲਾਂ ਸੰਵੇਦਨਾ ਦੇ ਉਹ ਧਰਾਤਲ ਹਨ ਜਿਨ੍ਹਾਂ ਵਿੱਚੋਂ ਡਾ. ਸੁਨੀਤਾ ਦਾ ਸਿਰਜਣੀ ਅਵਚੇਤਨ ਉਦੈ ਹੁੰਦਾ ਹੈ। ਇਸ ਦੀ ਰੋਸ਼ਨੀ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਅਸੀਂ ਜੋ ਵੇਖਦੇ ਹਾਂ ਉਹੀ ਦਿਸ਼ਾ ਨਹੀਂ ਹੁੰਦਾ। ਦਿਸ਼ਾ ਨੂੰ ਵੇਖਣ ਵਾਲੀ ਨਜ਼ਰ ਹੀ ਦਿਸ਼ਾਟੀ ਨਹੀਂ ਹੁੰਦੀ। ਮਨੁੱਖ ਅੰਦਰ ਇੱਕ

ਤੀਸਰੀ ਧਿਰ ਦ੍ਰਸ਼ਟਾ ਵੀ ਹੁੰਦੀ ਹੈ। ਸਾਡੇ ਅੰਦਰ ਬੈਠਾ ਜੋ ਦ੍ਰਿਸ਼ ਤੇ ਦ੍ਰਿਸ਼ਟੀ ਦੋਵਾਂ ਨੂੰ ਵੇਖਦਾ ਹੈ। ਉਹ ਦ੍ਰਸ਼ਟਾ ਹੁੰਦਾ ਹੈ। ਡਾ. ਸੁਨੀਤਾ ਵਸ਼ਿਸ਼ਟ ਆਪਣੀ ‘ਅਵਚੇਤਨੀ ਦ੍ਰਸ਼ਟਾ ਸ਼ਕਤੀ’ ਨਾਲ ਪੰਜਾਬੀ ਕਵਿਤਾ ਵਿੱਚ ਕ੍ਰਿਸ਼ਨ ਦਾ ਜੋ ਦ੍ਰਿਸ਼ ਅਤੇ ਦ੍ਰਿਸ਼ਟੀ ਵੇਖਦੀ ਹੈ, ਉਹ ਉਸਦੀ ਖੋਜ ਦਾ ਸਭ ਤੋਂ ਖੂਬਸੂਰਤ ਪਛਾਣ-ਚਿੰਨ੍ਹ ਹੈ। ਆਪਣੀ ਗੱਲ ਦੀ ਤਸਦੀਕ ਲਈ ਮੈਂ ‘ਕ੍ਰਿਸ਼ਨ ਬਿੰਬ’ ਦੀ ਸ਼ਨਾਖਤ ਤੇ ਸਥਾਪਨਾ ਵਿਧੀ ਦੀ ਮਨੋ-ਵਿਗਿਆਨਕ ਪੜ੍ਹਤ ਪੇਸ਼ ਕਰਦਾ ਹਾਂ:-

(ਉ) ਪੜ੍ਹਤ-1. (ਦ੍ਰਿਸ਼ ਬਿੰਬ):- ਡਾ. ਸੁਨੀਤਾ ਆਪਣੀ ਬਾਲਵਰੇਸ ਵਿੱਚ ਕ੍ਰਿਸ਼ਨ ਨੂੰ ਬਾਲ ਸਖਾ ਵਜੋਂ ਵੇਖਦੀ ਹੈ। ਉਸਦਾ ਵੇਖਣਾ ਜੈਂਡਰ-ਫ਼ਰੀ ਹੈ। ਉਹ ਸਖਾ ਵਿੱਚੋਂ ਸਖੀ ਅਤੇ ਸਖੀ ਵਿੱਚੋਂ ਸਖਾ ਵੇਖਦੀ ਹੈ। ਜਿਸ ਵਕਤ ਉਹ ਮੰਦਰ ਜਾਂਦੀ ਹੈ। ਅੱਖਾਂ ਬੰਦ ਕਰ ਸੀਸ ਝੁਕਾਉਂਦੀ ਹੈ। ਉਸ ਨੂੰ ਕਿਤਾਬ ਦੇ ਸਰਵਰਕ ਪੰਨੇ ਤੇ ਬਣੀ ਕ੍ਰਿਸ਼ਨ ਦੀ ਤਸਵੀਰ ਦਿੱਤੀ ਹੈ। ਉਸਦੇ ਮੁਕਟ ਵਿੱਚ ਲੱਗਿਆ ਮੌਰ ਪੰਖ ਦਿੱਤਾ ਹੈ। ਜੋ ਉਸ ਨੂੰ ਦਿੱਤਾ ਹੈ। ਉਹ ਕਵਿਤਾ ਵਿੱਚ ਦ੍ਰਿਸ਼ ਬਿੰਬ ਬਣ ਉਦੈ ਹੁੰਦਾ ਹੈ:-

ਉਧਰ ਸਾੜੀ ਨੂੰ ਕਿਸੇ ਨੇ ਹੱਥ ਪਾਇਆ
ਏਧਰ ਦੁਆਰਕਾ ਦੇ ਕਿੰਗਰੇ ਡੋਲ ਉੱਠੇ
ਸ਼ਾਮ ਮੂਰਤੀ ਮੌਰ ਦੇ ਮੁਕਟ ਵਾਲੇ
ਪ੍ਰਭੂ ਹੱਸ ਕੇ ਤਖਤੋਂ ਅਡੋਲ ਉੱਠੇ ।

(ਅ) ਪੜ੍ਹਤ-2. (ਗੰਧ ਬਿੰਬ):- ਡਾ. ਸੁਨੀਤਾ ਦੀ ਸੰਵੇਦਨਾ, ਸ਼ਿੱਦਤ ਤੇ ਅਹਿਸਾਸ ਦੀ ਗਹਿਰਾਈ ਉਸ ਦੀ ਸੂਖਮ ਸੁੰਘਣ ਚੇਤਨਾ ਨਾਲ ਜੁੜੀ ਹੋਈ ਹੈ। ਦੁੱਧ ਭਾਵੇਂ ਕਟੋਰੀ ਵਿੱਚ ਹੈ ਜਾਂ ਮਾਂ ਦੀ ਛਾਤੀ ਵਿੱਚ। ਪਸੀਨਾ ਭਾਵੇਂ ਦੇਹ ਉਪਰ ਹੈ ਜਾਂ ਹੱਥਾਂ ਉਪਰ। ਉਸ ਨੂੰ ਹਰ ਥਾਂ ਤੋਂ ਦੁੱਧ ਤੇ ਪਸੀਨੇ ਦੀ ਗੰਧ ਆਉਂਦੀ ਹੈ। ਕਿਉਂਕਿ ਕ੍ਰਿਸ਼ਨ ਦਾ ਸਬੰਧ ਦੁੱਧ-ਮੱਖਣ ਨਾਲ ਵੀ ਸੀ। ਇਸ ਲਈ ਡਾ. ਸੁਨੀਤਾ ਦਾ ਸਵੈ ਦੁੱਧ ਦੀ ਮਹਿਕ ਵਿੱਚ ਵੀ ਘੁਲਿਆ ਹੋਇਆ ਹੈ ਤੇ ਪਸੀਨੇ ਦੀ ਗੰਧ ਵਿੱਚ ਵੀ। ਸੁਖਚੈਨ ਮਿਸਤਰੀ ਦੀ ਕਵਿਤਾ ‘ਉਹ ਮੈਂ ਹੀ ਸਾਂ’ ਉਸਦੀ ਗੰਧ ਸ਼ਕਤੀ ਦਾ ਅਨੁਵਾਦ ਕਰਦੀ ਹੈ:-

ਆਪਣੇ ਪਸੀਨੇ ਦੀਆਂ ਬੂੰਦਾਂ ਵਿੱਚਾਂ
ਦੁੱਧ ਦੀ ਮਹਿਕ ਨੂੰ ਸੁੰਘਦੇ ਸੁੰਘਾਉਂਦੇ ਹੋਏ
ਮੁਹੱਥਤ ਨਾਲ ਨੱਕੇ ਨੱਕ ਭਰ ਨੱਚਦੇ ਨਚਾਉਂਦੇ ਹੋਏ
ਤੁਸੀਂ ਜਿਸ ਵੀ ਆਦਮੀ ਨੂੰ ਮਿਲੋਗੇ ਉਹ ਮੈਂ ਹੀ ਹੋਵਾਂਗਾ ।

(ਇ) ਪੜ੍ਹਤ-3. (ਨਾਦ ਬਿੰਬ):- ਕ੍ਰਿਸ਼ਨ ਜਦੋਂ ਬੰਸਰੀ ਵਜਾਉਂਦਾ ਸੀ। ਉਸਦੀ ਬੰਸਰੀ ਦੀ ਆਵਾਜ਼ ਸੁਣ ਸਭ ਪੰਛੀ, ਜਾਨਵਰ, ਰੁਖ, ਮਨੁਖ ਤੇ ਗੋਪੀਆਂ ਅੰਦਰ ਇੱਕ ਨਾਦ ਛਿੜ ਪੈਂਦਾ ਸੀ। ਉਹ ਕ੍ਰਿਸ਼ਨ-ਪ੍ਰੇਮ ਵਿੱਚ ਖੀਵੇਂ ਹੋ ਝੂਮਣ ਲੱਗਦੇ ਸਨ। ਉਨ੍ਹਾਂ ਦਾ ਝੂਮਰ ਜਿੱਥੇ ਜਿੱਦਗੀ ਦੇ ਸੱਤ ਰੰਗਾਂ ਦੀ ਬਾਤ ਪਾਉਂਦਾ ਉਥੇ ਮੁਹੱਥਤੀ ਗਿਸ਼ਤਿਆਂ ਦੇ ਅੱਠਵੇਂ ਰੰਗ ਦੀ ਤਲਾਸ਼ ਦਾ ਪ੍ਰਵਚਨ ਵੀ ਸਿਰਜਦਾ ਸੀ। ਉਸ ਸਿਰਜਣਾ ਦੇ ਗਰਭ ਵਿੱਚ ਜੋ ਪ੍ਰੇਮ-ਨਾਦ ਉਦੈ ਹੁੰਦਾ ਸੀ। ਡਾ. ਸੁਨੀਤਾ ਉਸਦੀ ਖਾਮੋਸ਼ੀ ਨੂੰ ਜਨਮਾਂ-ਜਨਮਾਂ ਤੋਂ ਸੁਣਦੀ ਆਈ ਹੈ। ਉਸ ਦੀਆਂ ਅੱਖਾਂ ਵਿੱਚ ਬਾਰਿਸ਼ ਦੀ ਰਿਮਿਸ਼ ਜਾਂ ਛਮ-ਛਮ ਸੁਣਾਈ ਦਿੰਦੀ ਹੈ। ਉਸਦੇ ਕੰਨਾਂ ਵਿੱਚ ਝੱਖੜ ਭਰੀ ਰਾਤ

ਦੀ ਖਾੜ-ਖਾੜ ਗੁੰਜਦੀ ਹੈ। ਉਸਦੀ ਰੂਹ ਅਤੇ ਦੇਹ ਵਿੱਚ ਹੋਲੀ ਦਾ ਰੰਗ ਨਾਦ ਬਿੰਬ ਬਣ ਛਣਕਦਾ ਹੈ। ਉਸਦੀ ਅਵਚੇਤਨੀ-ਲੀਲਾ ਨੂੰ ਹਰਿੰਦਰ ਪਤੰਗਾ ਦੀ ਕਵਿਤਾ ‘ਰਾਧਾ ਤੇ ਘਨੈਈਆ’ ਪ੍ਰਗਟ ਕਰਦੀ ਹੈ:-

ਭੱਜ ਕਾਹਨ ਰਾਧਾ ਫੜੀ
ਲਾਲੀ ਚਿਹਰੇ ਉੱਤੇ ਚੜ੍ਹੀ
ਲਾਈ ਪਿਆਰ ਵਾਲੀ ਝੜੀ
ਹਿੱਕ ਲਾਈਕੇ।

(ਸ) ਪੜ੍ਹਤ-4 (ਸਪਰਸ਼ ਬਿੰਬ):- ਜਿਨ੍ਹਾਂ ਵਿਅਕਤੀਆਂ, ਵਸਤੂਆਂ ਤੇ ਵਰਤਾਰਿਆਂ ਦਾ ਰੰਗ-ਰੂਪ ਕ੍ਰਿਸ਼ਨ ਵਰਗਾ ਹੈ। ਡਾ. ਸੁਨੀਤਾ ਜਦੋਂ ਉਨ੍ਹਾਂ ਨੂੰ ਸਪਰਸ਼ ਕਰਦੀ ਹੈ। ਉਸਨੂੰ ਕ੍ਰਿਸ਼ਨ ਨੂੰ ਸਪਰਸ਼ ਕਰ ਲੈਣ ਵਰਗਾ ਅਹਿਸਾਸ ਹੁੰਦਾ ਹੈ। ਉਸਦੀ ਹਰ ਛੋਹ ਵਿੱਚ ਕ੍ਰਿਸ਼ਨ-ਛੋਹ ਹੈ। ਰਾਧਾ ਤੇ ਕ੍ਰਿਸ਼ਨ ਦੀ ਪ੍ਰੇਮ ਛੋਹ ਦਾ ਦਿੱਸ ਉਸਦੀ ਸਪਰਸ਼ ਗਤੀ ਨੂੰ ਤੇਜ਼ ਕਰਦਾ ਹੈ। ਉਹ ਉੰਗਲਾਂ ਦੇ ਪੋਟਿਆਂ ਨਾਲ ਬੰਸਰੀ ਨੂੰ ਛੋਹ ਲੈਂਦੀ ਹੈ। ਉਸਦੇ ਹੋਂਠ ਮੁਕਟ ਵਿੱਚ ਲੱਗਿਆ ਮੌਰ ਪੰਖ ਚੁੰਮ ਲੈਂਦੇ ਹਨ। ਉਸਦੀ ਸੁਰਤਿ ਵਿੱਚ ਤੈਰਦਾ ਸਪਰਸ਼ ਬਿੰਬ ਸੁਖਪਾਲਵੀਰ ਹਸਰਤ ਦੀ ਕਵਿਤਾ ‘ਕਾਹਨ’ ਵਿੱਚ ਰੂਪਮਾਨ ਹੁੰਦਾ ਹੈ:-

ਸੂਕੇ ਜਮਨਾ ਹੁਸਨ ਸਮੇਟੀ
ਕਾਹਨ ਦੇ ਅੰਗ ਮਿਲੇ ਹਰ ਗੋਪੀ
ਚੁੰਮ ਰਿਹਾ ਹੈ ਮਰਦ ਸਲੇਟੀ
ਗੀਤ ਗੋਵਿੰਦ ਵਿੱਚ ਠੀਕ ਹੈ ਲਿਖਿਆ
ਨੇਜਾ ਖੁਭਦਾ ਹਰ ਨਾਗੀ ਵਿੱਚ
ਹਿੱਕ ਉਭਾਰ ਨਾ ਛੋਹ ਕੇ ਰੱਜੇ
ਦੈਵੀ ਮਸਤੀ ਹਰ ਪਿਆਰੀ ਵਿੱਚ ।

(ਹ) ਪੜ੍ਹਤ-5 (ਸਵਾਦ ਬਿੰਬ):- ਜਿਸ ਨੇ ਕ੍ਰਿਸ਼ਨ ਦਾ ਈਸ਼ਵਰੀ ਸਵਾਦ ਚੱਖ ਲਿਆ ਉਸਦਾ ਨਾਂ ਡਾ. ਸੁਨੀਤਾ ਹੈ। ਉਹ ਕਾਹਨਾ ਦਾ ਮਾਨਵੀ ਸਵਾਦ ਵੀ ਜਾਣਦੀ ਹੈ। ਉਸਦੀ ਚੇਤਨਾ ਦੀ ਪਟੜੀ ’ਤੇ ਬੰਸਰੀ ਵਾਲੇ ਦਾ ਦਾਰਸ਼ਨਿਕ ਸਵਾਦ ਵੀ ਦੰਡਦਾ ਹੈ। ਉਹ ਇਸ ਨੂੰ ਚੱਖਦੀ ਹੈ ਪਰ ਗੂੰਗੇ ਦੇ ਗੁੜ ਖਾਣ ਵਾਂਗ ਦੱਸ ਨਹੀਂ ਸਕਦੀ। ਉਹ ਜੋ ਦੱਸਣਾ ਚਾਹੁੰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਉਸਦੀ ‘ਅਣਕਹੀ ਦੱਸ’ ਨੂੰ ਕਾਵਿ-ਬਿੰਬ ਵਿੱਚ ਢਾਲਦੀ ਹੈ। ਡਾ. ਸੁਨੀਤਾ ਜਦੋਂ ਉਹ ਕਵਿਤਾ ਪੜ੍ਹਦੀ ਹੈ। ਉਸਦੇ ਅਵਚੇਤਨ ਵਿੱਚ ਟਿਕਿਆ ਕ੍ਰਿਸ਼ਨ ਦਾ ‘ਕੁਲੈਕਟਿਵ ਬਿੰਬ’ ਖੋਜ ਕਾਰਜ ਦੀ ਵਸਤੂ ਬਣਨ ਲੱਗਦਾ ਹੈ। ਉਸਦੀ ਖੋਜ-ਬਣਤਰ ਦੇ ਆਰ-ਪਾਰ ਫੈਲੀ ਸੰਤੋਖ ਸਿੱਖ ਸਾਰੰਗ ਦੀ ਕਵਿਤਾ ‘ਰਾਧਾ ਦਾ ਪ੍ਰੇਮ ਪੱਤਰ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ’ ਇਸ ਗੱਲ ਦਾ ਸਟੀਕ ਪ੍ਰਾਣ ਹੈ:-

ਵਿੰਦਾਵਨ ਦੀਆਂ ਜੂਹਾਂ ਭੁੱਲ ਗਏਓਂ
ਜਦ ਗਊਆਂ ਚਾਰਜ ਜਾਂਦਾ ਸੀ
ਸੌਂਕੀ ਮੈਂ ਦੁੱਧ ਮਲਾਈਆਂ ਦਾ

ਮੱਖਣ ਵੀ ਚੋਰੀ ਖਾਂਦਾ ਸੀ।

ਨੋਟ:- ਉਪਰੋਕਤ ਪੰਜ ਪੜ੍ਹਤਾਂ ਉਸ ਅਵਚੇਤਨੀ ਧਰਾਤਲ ਨਾਲ ਸੰਵਾਦ ਰਚਾਉਂਦੀਆਂ ਹਨ, ਜਿਨ੍ਹਾਂ ਉੱਪਰ ਖੜ੍ਹ ਕੇ ਡਾ. ਸੁਨੀਤਾ ਵਸ਼ਿਸ਼ਟ ਆਧੁਨਿਕ ਪੰਜਾਬੀ ਕਵਿਤਾ ਵਿੱਚੋਂ ‘ਕ੍ਰਿਸ਼ਨ ਬਿੰਬ’ ਦੀ ਸ਼ਨਾਖਤ ਕਰਦੀ ਹੋਈ ਉਸ ਨੂੰ ਆਪਣੀ ਖੋਜ ਵਿੱਚ ਸਥਾਪਿਤ ਕਰਦੀ ਹੈ। ਜਿਸ ਦ੍ਰਿਸ਼ ਨੂੰ ਉਸਨੇ ਦ੍ਰਸ਼ਟਾ ਭਾਵ ਨਾਲ ਵੇਖਿਆ ਹੈ। ਸਪਰਸ਼ ਕੀਤਾ ਹੈ। ਜਿਸਦੀ ਬੰਸਰੀ ਦੀ ਆਵਾਜ਼ ਵਿੱਚੋਂ ਉਸਦੀ ਆਵਾਜ਼ ਸੁਣੀ ਹੈ। ਜਿਸ ਦੀ ਗੰਧ ਨੂੰ ਉਸਨੇ ਸੁਧਿਆ ਹੈ। ਜਿਸਦਾ ਸਵਾਦ ਚੱਖ ਕੇ ਉਹ ਨਿਸ਼ਬਦ ਹੋ ਗਈ ਹੈ। ਆਧੁਨਿਕ ਪੰਜਾਬੀ ਕਵਿਤਾ ਉਸ ਕ੍ਰਿਸ਼ਨ ਦੀ ਹੋਂਦ, ਹਸਤੀ ਤੇ ਹੋਣ ਨੂੰ ਵੱਖ-ਵੱਖ ਦ੍ਰਸ਼ਟੀਕੋਣਾਂ ਤੋਂ ਪ੍ਰਸਤੁਤ ਕਰਦੀ ਹੈ। ਕਵਿਤਾ ਦਾ ਪ੍ਰਸਤੁਤੀਕਰਨ ਡਾ. ਸੁਨੀਤਾ ਦੇ ਅਵਚੇਤਨ ਦਾ ਰਿਫਲੈਕਸ਼ਨ ਹੈ। ਉਹ 170 ਕਵੀਆਂ ਦੀਆਂ 200 ਕਵਿਤਾਵਾਂ ਦਾ ਜਿਸ ਖੋਜ-ਵਿਧੀ ਤੇ ਭਾਸ਼ਾ ਸ਼ੈਲੀ ਵਿੱਚ ਵਿਸ਼ਲੇਸ਼ਣ ਕਰਦੀ ਹੈ, ਉਹ ਇਸ ਕਿਤਾਬ ਨੂੰ ਰੈਕੌਰਸ ਕਿਤਾਬ ਦਾ ਰੁਤਬਾ ਦਿੰਦਾ ਹੈ। ‘ਕ੍ਰਿਸ਼ਨ ਬਿੰਬ’ ਦੇ ਨੁਕਤਾ ਨਿਗਾਹ ਤੋਂ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਇਹ ਕਿਤਾਬ ਇੱਕ ਨਵਾਂ ਟਰੈਂਡ ਸੈਟ ਕਰਦੀ ਹੈ।

6. ਪਾਠ ਤੋਂ ਪਹਿਲਾਂ ਪਾਠ ਦੀ ਕੁੰਜੀ ਦੀ ਜੁਗਤ:-

ਇਹ ਕਿਤਾਬ ਸਿਰਫ਼ ‘ਕ੍ਰਿਸ਼ਨ ਬਿੰਬ’ ਦਾ ਅਨੁਵਾਦ ਨਹੀਂ ਹੈ। ਇਹ ਗੁਰਬਾਣੀ, ਸੂਫ਼ੀ ਸਾਹਿਤ, ਲੋਕਧਾਰਾ, ਸੁਹਾਗ ਤੇ ਕਵਿਤਾ ਤੱਕ ਫੈਲੀ ਹੋਈ ਹੈ। ਪੜ੍ਹਨਕਾਰ ਨੂੰ ਯੁੱਗਾਂ ਦੇ ਆਰ-ਪਾਰ ਦਿਖਾਉਣ ਲਈ ਡਾ. ਸੁਨੀਤਾ ਇੱਕ ਜੁਗਤ ਵਰਤਦੀ ਹੈ। ਉਹ ‘ਕ੍ਰਿਸ਼ਨ ਬਿੰਬ’ ਦੀ ਸ਼ਨਾਖਤ ਕਰਦੀ ਹੋਈ ਉਸ ਨੂੰ ਮੱਧਕਾਲ ਤੋਂ ਆਧੁਨਿਕ ਕਾਲ ਤੱਕ ਲਿਆਉਂਦੀ ਹੋਈ ਮਿਹਹਾਸ-ਕਾਲ ਨਾਲ ਜੋੜਦੀ ਹੈ। ਹਰ ਪਾਠ ਤੋਂ ਪਹਿਲਾਂ ਉਹ ਬਲੈਕ ਐਂਡ ਵਾਈਟ ਲਕੀਰਾਂ ਦਾ ਇੱਕ ਚਿੱਤਰ ਅੰਕਿਤ ਕਰਦੀ ਹੈ। ਚਿੱਤਰ ਤੋਂ ਬਾਅਦ ਸ਼ਾਇਰੀ ਦੀਆਂ ਕੁਝ ਸਤਰਾਂ ਦਰਜ ਕਰਦੀ ਹੈ। ਇਹ ਉਸਦੀ ਖੋਜ-ਜੁਗਤ ਹੈ। ਇਸ ਦੇ ਅੰਤਰਗਤ ਉਹ ਜੋ ਚਿੱਤਰ ਤੇ ਸ਼ਾਇਰੀ ਦੀਆਂ ਸਤਰਾਂ ਛਿਜ਼ਾਈਨ ਕਰਦੀ ਹੈ, ਉਹ ਦਰਸਲ ਹਰ ਪਾਠ ਦੀ ਕੁੰਜੀ ਹਨ। ਉਨ੍ਹਾਂ ਨਾਲ ਪਾਠ ਦਾ ਜਿੰਦਗਾ ਖੁੱਲ੍ਹਦਾ ਹੈ। ਪਾਠ ਡੀ-ਕੋਡ ਹੁੰਦਾ ਹੈ। ਉਹ ਕਵਿਤਾ ਦੇ ਹਵਾਲੇ ਨਾਲ ਪੜ੍ਹਨਕਾਰ ਨੂੰ ‘ਕ੍ਰਿਸ਼ਨ ਯੁੱਗਾ’ ਵਿੱਚ ਲੈ ਜਾਂਦੀ ਹੈ। ਇਸ ਕਿਤਾਬ ਦਾ ਪਾਠ ਕਰਦਿਆਂ ਮੈਂ ਕ੍ਰਿਸ਼ਨ ਨੂੰ ਗੋਪੀਆਂ ਨਾਲ ਰਾਸ ਰਚਾਉਂਦੇ ਵੀ ਵੇਖਿਆ ਹੈ। ਯੁੱਧ ਖੇਤਰ ਵਿੱਚ ਸੁਦਰਸ਼ਨ ਚੱਕਰ ਘੁੰਮਦਾ ਵੀ ਵੇਖਿਆ। ਉਸਨੂੰ ਗੀਤਾ ਦਾ ਉਚਾਰਨ ਕਰਦਿਆਂ ਵੀ ਵੇਖਿਆ ਹੈ। ਉਸਦੇ 108 ਸਰਗੁਣੀ ਨਾਵਾਂ ਤੇ 101 ਦੁਸ਼ਨਾਵਾਂ ਦੇ ਸਮਾਨਅੰਤਰ ‘ਕ੍ਰਿਸ਼ਨ ਦਾ ਕਾਲਜੀਵੀ ਬਿੰਬ’ ਸਥਾਪਿਤ ਕਰਦੀ ਆਧੁਨਿਕ ਪੰਜਾਬੀ ਕਵਿਤਾ ਡਾ. ਸੁਨੀਤਾ ਵਸ਼ਿਸ਼ਟ ਦੀ ਖੋਜ-ਵਸਤੂ ਬਣ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਈ ਹੈ।

ਮੇਰੀ ਨਜ਼ਰ ਵਿੱਚ ਇਹ ਖੋਜ ਪੁਸਤਕ ਪੰਜਾਬੀ ਖੋਜ-ਆਲੋਚਨਾ ਦੇ ਨਵੇਂ ਪ੍ਰਵੇਸ਼ ਦੁਆਰ ਖੋਲ੍ਹਦੀ ਹੈ।

ਪੰਜਾਬੀ ਸਾਹਿਤਕ ਮੁਲਾਕਾਤਾਂ: ਵਿਧਾ ਤੇ ਪ੍ਰਕਾਰਜ

(ਨਾਗੀ ਲੇਖਕਾਂ ਦੇ ਵਿਸ਼ੇਸ਼ ਪ੍ਰਸੰਗ ਵਿੱਚ)

- ਡਾ. ਗੁਰਪ੍ਰੀਤ ਕੌਰ ਬਰਾੜ

ਹਰੇਕ ਲੇਖਕ ਆਪੋ-ਆਪਣੇ ਮੂਡ, ਪ੍ਰਸਥਿਤੀਆਂ, ਚੌਗਿਰਦੇ ਅਤੇ ਨਿਯਮਾਂ ਅਨੁਸਾਰ ਲਿਖਦਾ ਹੈ। ਸਾਹਿਤਕ ਮੁਲਾਕਾਤਾਂ ਕਿਸੇ ਲੇਖਕ ਨਾਲ ਸੰਵਾਦ ਰਚਾ ਕੇ ਉਸ ਦੀ ਰਚਨਾ ਪ੍ਰਕਿਰਿਆ ਤੇ ਸ਼ਕਸਪੀਅਤ ਨੂੰ ਜਾਣਨ ਅਤੇ ਸਮਝਣ ਦਾ ਕਲਾਮਈ ਢੰਗ ਹਨ। ਮੁਲਾਕਾਤਾਂ ਵਿੱਚ ਦੋ ਧਿਰਾਂ ਦੇ ਸੰਵਾਦ ਵਿੱਚੋਂ ਉਪਜਿਆ ਚਿੰਤਨ ਆਪਣੇ ਆਪ ਵਿੱਚ ਵਿੱਲਖਣ ਅਤੇ ਵਿਸ਼ੇਸ਼ ਹੈ। John Rodden ਸਾਹਿਤਕ ਮੁਲਾਕਾਤਾਂ ਦੀ ਵਿਸ਼ੇਸ਼ ਪ੍ਰਕਿਰਿਆ ਬਾਰੇ ਲਿਖਦਾ ਹੈ:

ਸਾਹਿਤਕ ਮੁਲਾਕਾਤ ਨਾ ਤਾਂ ‘ਰਚਨਾਤਮਕ’ ਅਤੇ ਨਾ ਹੀ ‘ਆਲੋਚਨਾਤਮਕ’ ਰੂਪ ਹੈ, ਕਿਉਂਕਿ ਇਹ ਸ਼ਬਦ ਰਵਾਇਤੀ ਤੌਰ 'ਤੇ ਵਰਤੇ ਜਾਂਦੇ ਹਨ। ਪਰ ਇੱਕ ਅਜਿਹਾ ਰੂਪ ਹੈ ਜੋ ਇਕ ਮਹੱਤਵਪੂਰਨ ਨਵੀਂ ਕਿਸਮ ਦੇ ਸੰਵਾਦ ਰਾਹੀਂ ਪ੍ਰਫੂਲਤ ਹੋ ਰਿਹਾ ਹੈ।

ਸਾਹਿਤਕ ਮੁਲਾਕਾਤਾਂ ਦੀ ਵਿਧਾ ਵਿੱਚ ਦੋ ਮਹੱਤਵਪੂਰਨ ਕੜੀਆਂ ਮੁਲਾਕਾਤ ਕਰਤਾ ਅਤੇ ਉੱਤਰਦਾਤਾ ਹਨ ਅਤੇ ਉਹਨਾਂ ਦੀ ਸਾਂਝੀ ਸਿਰਜਣਾ ਹੀ ਇਸਦਾ ਆਧਾਰ ਬਣਦੀ ਹੈ। ਮੁਲਾਕਾਤ ਕਰਤਾ ਉਹ ਮਹੱਤਵਪੂਰਨ ਧਿਰ ਹੈ ਜਿਸ ਨੇ ਸਮੁੱਚੀ ਮੁਲਾਕਾਤ ਵਿੱਚ ਉੱਤਰਦਾਤਾ(ਲੇਖਕ) ਦੀ ਰਚਨਕਾਰੀ ਅਤੇ ਜੀਵਨ ਬਿਰਤਾਂਤ ਦੇ ਅੰਤਰ ਸੰਬੰਧਾਂ ਨੂੰ ਆਪਣੇ ਖਾਸ ਸਵਾਲਾਂ ਦੇ ਹਵਾਲੇ ਨਾਲ ਉਲੀਕਣਾ ਹੁੰਦਾ ਹੈ। ਇਹਨਾਂ ਸਵਾਲਾਂ ਦੇ ਉੱਤਰਦਾਤਾ ਵੱਲੋਂ ਦਿੱਤੇ ਜਵਾਬਾਂ ਨੂੰ ਕਲਮਬੱਧ ਕਰਕੇ ਉਹ ਇਸਨੂੰ ਪਾਠਕਾਂ ਦੇ ਸਨਮੁਖ ਕਰਦਾ ਹੈ। ਅਸਲ ਵਿੱਚ ਉੱਤਰਦਾਤਾ ਤੇ ਉਤੇਜਨਾ ਭਰਪੂਰ ਮੁਲਾਕਾਤਾਂ ਪਾਠਕ ਅਤੇ ਲੇਖਕ ਵਿਚਕਾਰ ਨੇੜਤਾ ਸਿਰਜਦੀਆਂ ਹਨ। ਲੇਖਕ ਦੀ ਸ਼ਕਸਪੀਅਤ ਅਤੇ ਉਸਦੀ ਸਿਰਜਣਾਤਮਕ ਪ੍ਰਤਿਬਾਨੀ ਨੂੰ ਪ੍ਰਕਾਸ਼ਮਾਨ ਕਰਨ ਵਿੱਚ ਮੁਲਾਕਾਤ ਕਰਤਾ ਦੀ ਭੂਮਿਕਾ ਸੰਬੰਧੀ John Rodden ਲਿਖਦਾ ਹੈ:

ਅਸਲੀਅਤ ਇਹ ਹੈ ਕਿ ਮੁਲਾਕਾਤ ਕਰਤਾ (ਇੰਟਰਵਿਊ ਲੈਣ ਵਾਲਾ) ਵੀ Subject” ਹੈ, ਜਿਸਦੀ ਭੂਮਿਕਾ ਨੂੰ ਘੱਟ ਸਮਝ ਕੇ ਭੁੱਲਣਾ ਨਹੀਂ ਚਾਹੀਦਾ। ਮੁਲਾਕਾਤ ਦੀ ਪ੍ਰਕਿਰਿਆ ਵਿੱਚ ਉਸਦੀ ਮੌਜੂਦਗੀ ਪਰਛਾਵੇਂ ਵਾਂਗ ਹੁੰਦੀ ਹੈ ਅਤੇ ਬਹੁਤ ਸਾਰੇ ਪਾਠਕ ਇਸਨੂੰ ਇਸ ਤਰੀਕੇ ਨਾਲ ਹੀ ਤਰਜੀਹ ਦਿੰਦੇ ਹਨ। ਮੁਲਾਕਾਤ ਕਰਤਾ ਭਾਵੇਂ ਅਦਿਖ ਹੁੰਦਾ ਹੈ ਪਰ ਉਹ ਸੂਖਮ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।¹²

‘ਮੁਲਾਕਾਤ’ ਦੀ ਦਿਸ਼ਾ ਨੂੰ ਨਿਰਧਾਰਤ ਕਰਨ ਵਿੱਚ ‘ਮੁਲਾਕਾਤ ਕਰਤਾ’ ਮੋਹਰੀ ਰੋਲ ਅਦਾ ਕਰਦਾ ਹੈ। ਮੁਲਾਕਾਤ ਦੀ ਪ੍ਰਕਿਰਿਆ ਵਿੱਚ ਮੁਲਾਕਾਤ ਕਰਤਾ ਆਪਣੀ ਛੂੰਘੀ ਸੋਝੀ ਨਾਲ ਉਲੀਕੇ ਸਵਾਲਾਂ ਰਾਹੀਂ ਲੇਖਕ ਦੇ ਅੰਦਰਲੇ ਨੂੰ ਕੁਰੋਦਣ ਦਾ ਕਾਰਗਰ ਯਤਨ ਕਰਦਾ ਹੈ। ਆਪਣੇ ਉਦੇਸ਼ ਵਿੱਚ ਸਾਹਸ਼ਟ ਹੋਣ ਲਈ ਉਸਨੂੰ ਲੇਖਕ ਦੇ ਅਚੇਤ ਮਨ ਨੂੰ ਘੋਖਣ ਲਈ ਮਿਹਨਤ ਤੇ ਸੂਝ ਨਾਲ ਲੇਖਕ ਦੇ ਸਾਹਿਤਕ ਕਾਰਜ ਦਾ ਲੇਖਾ ਜੋਖਾ ਕਰਨਾ ਪੈਂਦਾ ਹੈ। ਪਹਿਲਾਂ ਤੋਂ ਪ੍ਰਾਪਤ ਸਮੁੱਚੀਆਂ ਜਾਣਕਾਰੀਆਂ ਅਤੇ ਹੋਰ ਸਰੋਤਾਂ ਦੇ ਗੰਭੀਰ ਅਧਿਐਨ ਕਰਕੇ ਅਜਿਹੇ ਸਵਾਲ ਉਲੀਕਣੇ ਹੁੰਦੇ ਹਨ ਜੋ ਲੇਖਕ ਦੇ ਨਿੱਜੀ ਜੀਵਨ ਅਤੇ ਰਚਨਾ ਪ੍ਰਕਿਰਿਆ ਦੇ ਅੰਤਰ-

ਸੰਬੰਧਾਂ ਨੂੰ ਸਮਝਣ ਵਿੱਚ ਸਹਾਈ ਹੋ ਸਕਣ। ਮੁਲਾਕਾਤਾਂ ਦੀ ਬਿਥਮ ਪ੍ਰਕਿਰਿਆ ਸੰਬੰਧੀ ਡਾ. ਰਘਬੀਰ ਸਿੰਘ ਆਪਣੀ ਪੁਸਤਕ 'ਮੁਲਾਕਾਤਾਂ' ਦੀ ਪ੍ਰਵੇਸ਼ਕਾ ਵਿੱਚ ਲਿਖਦੇ ਹਨ:

ਇਹ ਕੋਈ ਸਾਧਾਰਨ ਲਿਖਤ ਨਹੀਂ ਸੀ, ਜਿਸਨੂੰ ਤੁਸੀਂ ਕਿਸੇ ਬਾਹਰੀ ਦੱਖਲ ਦੇ ਆਭਾਵ ਵਿੱਚ, ਸੌਖਿਆਂ ਹੀ ਆਪਣੇ ਘਰ ਨਿਵੇਕਲੇ ਬਹਿ ਕੇ ਲਿਖ ਸਕਦੇ ਹੋ। ਇਸ ਨਾਲ ਸੰਬੰਧਤ ਲੇਖਕ ਤੱਕ ਪਹੁੰਚਣਾ, ਉਸ ਦੀ ਸਹੂਲਤ ਅਨੁਸਾਰ ਉਸ ਨਾਲ ਮੁਲਾਕਾਤ ਦਾ ਸਮਾਂ ਨਿਚਿਤ ਕਰਨਾ, ਗੱਲਬਾਤ ਗੀਕਾਰਡ ਕਰਨਾ, ਉਸ ਗੱਲਬਾਤ ਨੂੰ ਕਾਗਜ਼ ਉੱਤੇ ਉਤਾਰਨਾ, ਫੇਰ ਉਸ ਦੀ ਕਾਂਟ-ਛਾਂਟ ਅਥਵਾ ਸੰਪਾਦਨ ਕਰਨਾ ਅਤੇ ਇਉਂ ਪੜ੍ਹਨਯੋਗ ਲਿਖਤ ਬਣਾਉਣਾ-ਕਿੰਨੇ ਹੀ ਬਹੁਤ ਜੋਖਮ ਭਰੇ ਕੰਮ ਸਾਹਮਣੇ ਸਨ। ਅਮਲੀ ਤੌਰ 'ਤੇ ਇਸ ਕੰਮ ਨੂੰ ਹੋਂਖ ਵਿੱਚ ਲੈਣ ਤੋਂ ਪਹਿਲਾਂ ਹਰ ਸੰਬੰਧਿਤ ਲੇਖਕ ਦੀਆਂ ਲਿਖਤਾਂ ਨੂੰ ਵਾਚਣਾ, ਉਹਨਾਂ ਬਾਰੇ ਹੋਈ ਆਲੋਚਨਾ ਅਤੇ ਪ੍ਰਭਾਵਾਂ ਨੂੰ ਧਿਆਨ-ਗੋਚਰ ਕਰਨਾ ਅਤੇ ਫੇਰ ਸਭ ਤੋਂ ਵੱਧ ਸੰਬੰਧਿਤ ਲੇਖਕ ਦੀ ਨਿੱਜੀ ਸ਼ਖਸੀਅਤ, ਉਸ ਦੇ ਪਿਛੋਕੜ ਤੇ ਚੌਂਗਿਰਦੇ ਬਾਰੇ ਜਾਨਣਾ ਜ਼ਰੂਰੀ ਸੀ। ਤਦ ਹੀ ਉਸ ਦੀ ਲਿਖਤ ਅਤੇ ਉਸ ਦੀ ਸ਼ਖਸੀਅਤ ਦੀਆਂ ਖਾਸੀਅਤਾਂ ਦੇ ਨਾਲ ਨਾਲ ਲੁਕਵੀਆਂ ਪਰਤਾਂ ਉੱਤੇ ਝਾਤ ਪਾਈ ਜਾ ਸਕਦੀ ਸੀ।³

ਸਾਹਿਤਕ ਮੁਲਾਕਾਤਾਂ ਦੇ ਇਸ ਅਮਲ ਵਿੱਚ ਵਿਸ਼ੇਸ਼ ਲੇਖਕ ਦੇ ਨਿੱਜ ਅਤੇ ਸਿਰਜਣ ਪ੍ਰਕਿਰਿਆ ਨੂੰ ਪਾਠਕ ਦੇ ਰੂ-ਬ-ਰੂ ਕਰਨ ਲਈ ਮੁਲਾਕਾਤ ਕਰਤਾ ਨੂੰ ਲੰਮੀ ਪ੍ਰਕਿਰਿਆ ਵਿੱਚਾਂ ਲੰਘਣਾ ਪੈਂਦਾ ਹੈ। ਮੁਲਾਕਾਤ ਕਰਤਾ ਬੜੇ ਵਿਲੱਖਣ ਢੰਗ ਨਾਲ ਉੱਤਰਦਾਤਾ(ਲੇਖਕ) ਦੇ ਜੀਵਨ ਦੇ ਅਹਿਮ ਅਤੇ ਸੂਖਮ ਪੱਖਾਂ ਨੂੰ ਰੂਪਮਾਨ ਕਰਦਾ ਹੈ। ਲੇਖਕ ਦੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਉਸ ਦੇ ਆਪਣੇ ਬੋਲਾਂ ਰਾਹੀਂ ਹੋਣ ਕਰਕੇ ਇਹ ਪਾਠਕ ਲਈ ਵਧੇਰੇ ਪ੍ਰਮਾਣਿਕ ਹੁੰਦੀ ਹੈ। ਸਾਹਿਤਕ ਮੁਲਾਕਾਤਾਂ ਦੀ ਵਿਧਾ ਵਿੱਚ ਮੁਲਾਕਾਤ ਕਰਤਾ ਤੇ ਉੱਤਰਦਾਤਾ ਵਿਚਲੇ ਸੰਵਾਦ ਦਾ ਪਾਠਕ ਤੱਕ ਪਹੁੰਚਣ ਦੀ ਪੂਰੀ ਪ੍ਰਕਿਰਿਆ ਨੂੰ Ted Lyon ਨੇ ਇੰਜ ਬਿਆਨਿਆ ਹੈ:

ਸਾਹਿਤਕ ਵਿਧਾ ਦੇ ਤੌਰ 'ਤੇ, ਮੁਲਾਕਾਤ ਉਚਾਰ ਤੋਂ ਸ਼ੁਰੂ ਹੋ ਕੇ ਲਿਖਤ ਪਾਠ ਵਿੱਚ ਤਥਵੀਲ ਹੁੰਦੀ ਹੈ। ... ਮੁਲਾਕਾਤ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਸੰਵਾਦ ਵਿੱਚ ਤੀਜੀ ਧਿਰ ਪਾਠਕ ਸ਼ਾਮਿਲ ਹੋ ਜਾਂਦੀ ਹੈ। ਇਸ ਸਮੇਂ ਮੁਲਾਕਾਤ ਕਰਤਾ ਤੇ ਉੱਤਰਦਾਤਾ ਇੱਕ ਹਸਤੀ ਬਣ ਜਾਂਦੇ ਹਨ ਅਤੇ ਪਾਠਕ ਉਹਨਾਂ ਦੇ ਸੰਵਾਦ ਨਾਲ ਆਪਣਾ ਸੰਬੰਧ ਸਥਾਪਤ ਕਰਦਾ ਹੈ।⁴

ਪੰਜਾਬੀ ਸਾਹਿਤਕ ਜਗਤ ਵਿੱਚ ਲੇਖਕਾਂ ਨਾਲ ਮੁਲਾਕਾਤਾਂ ਕਰਨ ਦੀ ਰਵਾਇਤ ਆਧੁਨਿਕ ਕਾਲ ਦੀ ਦੇਣ ਹੈ। ਇਹ ਮੁਲਾਕਾਤਾਂ ਸਾਹਿਤਕ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਣੀਆਂ ਸ਼ੁਰੂ ਹੋਈਆਂ ਸਨ। ਇਤਿਹਾਸਕ ਤੌਰ 'ਤੇ ਸਾਹਿਤਕ ਮੁਲਾਕਾਤਾਂ ਨੂੰ ਸਾਹਿਤਕ ਰਸਾਲਿਆਂ ਵਿੱਚ ਛਾਪਣ ਦੀ ਪਿਰਤ ਦਾ ਅਧਾਰ The Paris Review⁵ ਰਸਾਲੇ ਨੂੰ ਮੰਨਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਅੰਮ੍ਰਿਤਾ ਪ੍ਰੀਤਮ ਵੱਲੋਂ ਸ਼ੁਰੂ ਕੀਤੇ ਮਾਸਿਕ ਪੱਤਰ 'ਨਾਗਮਣੀ' ਵਿੱਚ ਪੰਜਾਬੀ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਲੰਮੀ ਲੜੀ ਮਿਲਦੀ ਹੈ। ਸਮਕਾਲ ਵਿੱਚ ਇਹਨਾਂ ਮੁਲਾਕਾਤਾਂ ਦਾ ਵੱਖ-ਵੱਖ ਸਾਹਿਤਕ ਰਸਾਲਿਆਂ ਵਿੱਚ ਛਪਣਾ ਜਾਰੀ ਹੈ।

20ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸਾਹਿਤਕ ਮੁਲਾਕਾਤਾਂ ਦੀ ਪਹਿਲੀ ਪੁਸਤਕ ਹਰਚੰਦ

ਸਿੰਘ ਬੇਦੀ ਰਚਿਤ ‘ਗੁਫਤਗੂ’ ਸਿਰਲੇਖ ਅਧੀਨ ਸਾਲ 1984 ਵਿੱਚ ਛਪਦੀ ਹੈ। ਇਸ ਕਿਤਾਬ ਵਿੱਚ ਛਪੀਆਂ ਸਾਰੀਆਂ ਮੁਲਾਕਾਤਾਂ ਕਿਤਾਬੀ ਰੂਪ ਵਿੱਚ ਆਉਣ ਤੋਂ ਪਹਿਲਾਂ ‘ਸੰਪਰਕ’ ਮਾਸਿਕ ਪੱਤਰ ਦੇ ‘ਆਹਮੋ-ਸਾਹਮਣੇ’ ਕਾਲਮ ਵਿੱਚ ਛਪ ਚੁਕੀਆਂ ਹਨ। ਨਿਰੋਲ ਪੁਸਤਕ ਰੂਪ ਵਿੱਚ ਇਸ ਵਿਧਾ ਦੀ ਪਹਿਲੀ ਪੁਸਤਕ ਜਸਬੀਰ ਭੁੱਲਰ ਰਚਿਤ ‘ਲਿਖਣ ਵੇਲਾ’ ਮੰਨੀ ਜਾ ਸਕਦੀ ਹੈ, ਜੋ ਸਾਲ 1994 ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇਹ ਪੁਸਤਕ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਇੱਕ ਵਿਸ਼ੇਸ਼ ਪ੍ਰੈਸ਼ੈਕਟ(1991-1994) ਅਧੀਨ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਇਸ ਪ੍ਰੈਸ਼ੈਕਟ ਅਧੀਨ ਪੰਜਾਬੀ ਸਾਹਿਤ ਦੇ ਨਾਮਵਰ ਲੇਖਕਾਂ ਨੇ ਮੁਲਾਕਾਤ ਕਰਤਾ ਦੀ ਭੂਮਿਕਾ ਵਿੱਚ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨਾਲ ਸਬੰਧਿਤ ਲੇਖਕਾਂ ਨਾਲ ਮੁਲਾਕਾਤਾਂ ਨੂੰ ਕਲਮਬੱਧ ਕੀਤਾ ਹੈ।

ਹਥਲਾ ਖੋਜ-ਪੱਤਰ ਪੰਜਾਬੀ ਨਾਗੀ ਲੇਖਕਾਂ ਨਾਲ ਹੋਈਆਂ ਮੁਲਾਕਾਤਾਂ ਤੇ ਕੇਂਦਰਿਤ ਹੈ। ਇਸ ਲਈ ਮੁਲਾਕਾਤਾਂ ਦੇ ਪ੍ਰਕਾਰਜੀ ਮਹੱਤਵ ਨੂੰ ਸਮਝਣ ਤੋਂ ਪਹਿਲਾਂ ਇਹਨਾਂ ਦੇ ਸੰਖੇਪ ਇਤਿਹਾਸ ਨੂੰ ਚਿਤਰਿਆ ਗਿਆ ਹੈ। ਪੰਜਾਬੀ ਸਾਹਿਤ ਦੀਆਂ ਜਿਹੜੀਆਂ ਪੁਸਤਕਾਂ ਵਿੱਚ ਨਾਗੀ ਲੇਖਕਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਹਨਾਂ ਦੀ ਗਿਣਤੀ ਤੀਹ(30) ਹੈ। ਇਹ ਪੁਸਤਕਾਂ ਸਾਲ 1984 ਤੋਂ 2020 ਦੌਰਾਨ ਪ੍ਰਕਾਸ਼ਿਤ ਹੁੰਦੀਆਂ ਹਨ। ਇਹਨਾਂ ਪੁਸਤਕਾਂ ਵਿੱਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਅਤੇ ਪਰਵਾਸੀ ਨਾਗੀ ਲੇਖਿਕਾਵਾਂ ਦੀਆਂ ਮੁਲਾਕਾਤਾਂ ਦਰਜ ਹਨ। ਸਾਹਿਤਕ ਮੁਲਾਕਾਤਾਂ ਦੀਆਂ ਵੱਖ-ਵੱਖ ਵੰਨਰੀਆਂ ਵਾਲੀਆਂ ਪੁਸਤਕਾਂ ਹਨ, ਜਿਹਨਾਂ ਨੂੰ ਸਮਝਣਾ/ਪਛਾਨਣਾ ਜ਼ਰੂਰੀ ਹੈ। ਪਹਿਲੀ ਵੰਨਰੀ ਉਹਨਾਂ ਪੁਸਤਕਾਂ ਦੀ ਹੈ ਜਿਸ ਵਿਚਲੀਆਂ ਮੁਲਾਕਾਤਾਂ ਕਿਤਾਬੀ ਰੂਪ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਜਿਵੇਂ ‘ਗੁਫਤਗੂ’(ਹਰਚੰਦ ਸਿੰਘ ਬੇਦੀ) ਅਤੇ ‘ਸਿਰਜਣਾ ਤੇ ਸੰਵਾਦ’(ਪ੍ਰੀਤਮ ਸਿੰਘ ਕੌਰ)। ਦੂਜੀ ਵੰਨਰੀ ਦੀਆਂ ਪੁਸਤਕਾਂ ਵਿੱਚ ‘ਸਾਹਿਤਕ ਮੁਲਾਕਾਤਾਂ’ (ਬਲਬੀਰ ਮਾਧੀਪੁਰੀ) ਅਤੇ ‘ਗੱਲਾਂ ਤੇ ਰੇਗਾਂ ਤੇ ਕੁੱਝ ਮੇਰੀਆਂ’(ਸੁਕੀਰਤ) ਵਿੱਚ ਛਪੀਆਂ ਕੁਝ ਮੁਲਾਕਾਤਾਂ ਪਹਿਲਾਂ ‘ਨਵਾਂ ਜ਼ਮਾਨਾ’ ਅਖਬਾਰ ਵਿੱਚ ਛਪੀਆਂ ਹਨ। ਅਗਲੀ ਵੰਨਰੀ ਵਿੱਚ ਅਜਿਹੀਆਂ ਪੁਸਤਕਾਂ ਹਨ, ਜਿਸ ਵਿੱਚ ਸਾਹਿਤਕ ਸ਼ਬਦਸੀਅਤਾਂ ਦੀਆਂ ਮੁਲਾਕਾਤਾਂ ਦਰਜ ਹਨ ਜਿਸ ਅਧੀਨ ‘ਨੇੜੇ-ਨੇੜੇ’(ਗੁਰਬਚਨ ਸਿੰਘ ਭੁੱਲਰ) ਅਤੇ ‘ਬਿਨ ਤੁਸਾਂ ਅਸੀਂ ਸੱਖਣੇ’(ਗੁਰਦੀਪ ਸਿੰਘ ਪੁਰੀ) ਵਿਚਾਰਨਯੋਗ ਹਨ। ਇੱਕ ਵੰਨਰੀ ਅਜਿਹੀਆਂ ਪੁਸਤਕਾਂ ਦੀ ਵੀ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੀ ਕਿਸੇ ਇੱਕ ਵਿਧਾ ਵਿੱਚ ਸਥਾਪਿਤ ਲੇਖਕਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ ਜਿਵੇਂ ਕਿ ‘ਲਿਖਣ ਵੇਲਾ’ ਤੇ ‘ਗੁਫਤਗੂ’ (ਜਸਬੀਰ ਭੁੱਲਰ), ‘ਮੁਲਾਕਾਤਾਂ’ (ਰਘਬੀਰ ਸਿੰਘ), ‘ਬਚਨ ਬਿਲਾਸ’ ਤੇ ‘ਸੁਖਨ ਸੁਣਾਏ ਸਿਰਜਕ’ (ਗੁਰਬਚਨ ਸਿੰਘ ਭੁੱਲਰ), ‘ਕਵੀ ਕਵਿਤਾ ਸੰਵਾਦ’ (ਵਨੀਤਾ), ‘ਕਵੀ ਤੇ ਕਵਿਤਾ : ਕਾਵਿ ਸੰਵਾਦ’ (ਹਰਬੰਸ ਸਿੰਘ ਪੀਮਾਨ), ‘ਸੰਵਾਦ ਤੇ ਸਿਰਜਣਾ’ (ਜਗਦੀਸ਼ ਰਾਏ ਕੁਲਰੀਆਂ)। ਅਗਲੀ ਵੰਨਰੀ ਵਿੱਚ ਪੰਜਾਬੀ ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਜਿਵੇਂ ਨਾਵਲ, ਕਹਾਣੀ, ਕਵਿਤਾ ਤੇ ਨਾਟਕ ਨਾਲ ਸੰਬੰਧਿਤ ਲੇਖਕਾਂ ਦੀਆਂ ਮੁਲਾਕਾਤਾਂ ਨਾਲ ਸੰਬੰਧਿਤ ਪੁਤਸਕ ‘ਗੱਲਾਂ ਚੋਂ ਗੱਲਾਂ’ (ਜਿੰਦਰ) ਅਤੇ ‘ਸਾਹਿਤ ਸੰਵਾਦ’(ਸੁਸ਼ੀਲ ਸ਼ਰਮਾ) ਮਿਲਦੀ ਹੈ। ਇੱਕ ਹੋਰ ਵੰਨਰੀ ਜਿਸ ਵਿੱਚ ਮੁਲਾਕਾਤ ਕਰਤਾ ਦੁਆਰਾ ਵੱਖ-ਵੱਖ ਖੇਤਰਾਂ ਦੀਆਂ ਸ਼ਬਦਸੀਅਤਾਂ (ਸਾਹਿਤ, ਪ੍ਰਕਾਸ਼ਨ, ਅਖਬਾਰਾਂ ਦੇ ਸੰਪਾਦਕ, ਸਿਆਸਤ,

ਅਦਾਕਾਰੀ, ਗਾਇਕੀ, ਫਿਲਮ, ਸਕਰਿਪਟ ਰਾਈਟਰ, ਚਿਤਰਕਾਰ) ਨਾਲ ਸੰਵਾਦ ਸਿਰਜਿਆ ਗਿਆ ਹੈ। ਇਸ ਵੰਨਗੀ ਵਜੋਂ 'ਵਾਰਤਾਲਾਪ' (ਬਲਦੇਵ ਸਿੰਘ), 'ਅੰਦਰਲੇ ਸੱਚ ਫਰੋਲਦਿਆਂ' (ਸੁਕੀਰਤ), 'ਨਿੱਘੇ ਮਿੱਤਰ-ਮੁਲਾਕਾਤਾਂ' (ਸਾਬੀ ਲੁਧਿਆਣਵੀ), 'ਮੇਰੀਆਂ ਸਾਹਿਤਕ ਮੁਲਾਕਾਤਾਂ' (ਗੁਰਪ੍ਰੀਤ ਡੈਨੀ), 'ਕਲਾ ਸਾਹਿਤ ਸੰਵਾਦ' (ਵਨੀਤਾ), 'ਗੱਲਾਂ ਤੇਰੀਆਂ ਤੇ ਕੁੱਝ ਮੇਰੀਆਂ' (ਸੁਕੀਰਤ), 'ਆਹਮਣੇ-ਸਾਹਮਣੇ' (ਮੇਜ਼ਰ ਮਾਂਗਟ), 'ਉਕਾਬ ਦੀ ਅੱਖ' (ਕਾਨੂ ਸਿੰਘ), 'ਸੱਤ ਸਵਾਲ' (ਗੁਰਦਿਆਲ ਸਿੰਘ ਰੋਸ਼ਨ) ਪੁਸਤਕਾਂ ਨੂੰ ਦੇਖਿਆ ਜਾ ਸਕਦਾ ਹੈ। ਸਾਹਿਤਕ ਮੁਲਾਕਾਤਾਂ ਦੀ ਇੱਕ ਵੱਖਰੀ ਅਜਿਹੀ ਪੁਸਤਕ ਡਾ. ਗੁਰਮੁਖ ਸਿੰਘ ਰਚਿਤ 'ਕਿਛੁ ਸੁਣੀਐ ਕਿਛੁ ਕਹੀਐ' ਵੀ ਉਪਲਬਧ ਹੈ ਜੋ ਇੱਕੋ ਲੇਖਿਕਾ 'ਦਲੀਪ ਕੌਰ ਟਿਵਾਣਾ' ਨਾਲ ਲੰਬੇ ਸੰਵਾਦ ਦੇ ਫਲਸਰੂਪ ਹੋਂਦ ਵਿੱਚ ਆਉਂਦੀ ਹੈ।

ਇਸੇ ਤਰ੍ਹਾਂ ਹੀ ਮੁਲਾਕਾਤਾਂ ਵਿਧਾ ਦੀਆਂ ਪੁਸਤਕਾਂ ਵਿੱਚ ਇੱਕ ਹੋਰ ਪੁਸਤਕ 'ਸੱਚੋ ਸੱਚੀ ਦੱਸ ਵੇ ਜੋਗੀ' (ਜਸਵੰਤ ਦੀਦ) ਹੈ, ਜਿਸ ਵਿੱਚ ਰਿਕਾਰਡ ਹੋਈਆਂ ਰੇਡੀਓ ਮੁਲਾਕਾਤਾਂ ਨੂੰ ਪੁਸਤਕ ਰੂਪ ਦਿੱਤਾ ਗਿਆ ਹੈ। 'ਲੇਖਕਾਵਾਂ ਨੂੰ ਜਾਣਦਿਆਂ' (ਡਾ. ਅੰਮ੍ਰਿਤਪਾਲ ਕੌਰ) ਅਜਿਹੀ ਪੁਸਤਕ ਹੈ, ਜਿਸ ਵਿੱਚ ਸਿਰਫ ਨਾਗੀ ਲੇਖਿਕਾਵਾਂ ਨਾਲ ਮੁਲਾਕਾਤਾਂ ਦਰਜ ਹਨ। ਸਾਹਿਤਕ ਮੁਲਾਕਾਤਾਂ ਦੀ ਇੱਕ ਹੋਰ ਵੰਨਗੀ ਉਹਨਾਂ ਪੁਸਤਕਾਂ ਦੀ ਹੈ ਜਿਸ ਵਿੱਚ ਕਿਸੇ ਇੱਕ ਲੇਖਕ/ਲੇਖਿਕਾ ਦੀਆਂ ਵੱਖ-ਵੱਖ ਬਾਵਾਂ ਤੇ ਛਪੀਆਂ ਮੁਲਾਕਾਤਾਂ ਨੂੰ ਸੰਪਾਦਿਤ ਕਰਕੇ ਇਕ ਪੁਸਤਕ ਅਧੀਨ ਛਾਪਿਆ ਗਿਆ ਹੈ। ਜਸਬੀਰ ਭੁੱਲਰ ਰਚਿਤ 'ਆਹ ਲੈ ਸਾਂਭ ਕੁੰਜੀਆਂ' (ਦਲੀਪ ਕੌਰ ਟਿਵਾਣਾ ਨਾਲ ਲੰਮੀਆਂ ਮੁਲਾਕਾਤਾਂ) ਅਤੇ ਪਰਮਜੀਤ ਵਰਮਾ ਰਚਿਤ 'ਕੀ ਜਾਣਾ ਮੈਂ ਕੌਣ' (ਬੁਸ਼ਰਾ ਏਜਾਜ਼ ਨਾਲ ਮੁਲਾਕਾਤਾਂ) ਪੁਸਤਕਾਂ ਇਸ ਵਰਗ ਅਧੀਨ ਆਉਂਦੀਆਂ ਹਨ। 'ਛੂੰਘੇ ਵਹਿਣਾਂ ਦੇ ਭੇਤ' (ਸਤਨਾਮ ਸਿੰਘ ਢਾਅ) ਪੁਸਤਕ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਇਲਾਵਾ ਪਰਵਾਸੀ ਲੇਖਿਕਾਵਾਂ ਦੀਆਂ ਮੁਲਾਕਾਤਾਂ ਦਰਜ ਹਨ।

ਸਾਹਿਤਕ ਮੁਲਾਕਾਤਾਂ ਦੀਆਂ ਉਪਰੋਕਤ ਪੁਸਤਕਾਂ ਵਿੱਚ ਸਭ ਤੋਂ ਵੱਧ ਅੰਮ੍ਰਿਤਾ ਪ੍ਰੀਤਮ ਅਤੇ ਦਲੀਪ ਕੌਰ ਟਿਵਾਣਾ ਦੀਆਂ ਪੰਜ(5) ਮੁਲਾਕਾਤਾਂ ਮਿਲਦੀਆਂ ਹਨ। ਪੰਜਾਬੀ ਲੇਖਿਕਾਵਾਂ ਅਜੀਤ ਕੌਰ, ਬਚਿੰਤ ਕੌਰ, ਕੈਲਾਸ਼ਪੁਰੀ ਅਤੇ ਬਲਬੀਰ ਕੌਰ ਸੰਘੇੜਾ ਦੀਆਂ ਤਿੰਨ(3) ਅਤੇ ਪੁਭਜੋਤ ਕੌਰ, ਚੰਦਨ ਨੇਗੀ, ਸੁਖਵੰਤ ਕੌਰ ਮਾਨ, ਰਾਜਿੰਦਰ ਕੌਰ ਅਤੇ ਵੀਨਾ ਵਰਮਾ ਦੀਆਂ ਦੋ(2) ਮੁਲਾਕਾਤਾਂ ਪੁਸਤਕ ਰੂਪ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ ਮਹਿੰਦਰ ਕੌਰ ਗਿੱਲ, ਸੁਰਿੰਦਰ ਨੀਰ, ਪਾਲ ਕੌਰ, ਸ਼ਰਨ ਮੱਕੜ, ਸੁਖਵਿੰਦਰ ਅੰਮ੍ਰਿਤ, ਡਾ. ਵਨੀਤਾ, ਰਸ਼ਪਿੰਦਰ ਰਾਸ਼ਿਮ, ਅਮਰ ਜਿਉਤੀ, ਅਨਵੰਤ ਕੌਰ, ਮਿੰਨੀ ਗਰੇਵਾਲ, ਸੁਰਜੀਤ ਸਖੀ, ਸੁਰਜੀਤ ਕਲਸੀ, ਮਨਜੀਤਪਾਲ ਕੌਰ, ਇੰਦਰਜੀਤ ਕੌਰ, ਜਸਵਿੰਦਰ ਕੌਰ ਬਿੰਦਰਾ, ਪੰਜਕ ਕੇ ਸਿੰਘ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੇ ਜੀਵਨ ਅਤੇ ਸਿਰਜਣ ਪ੍ਰਕਿਰਿਆ ਨੂੰ ਉਲੀਕਿਆ ਗਿਆ ਹੈ। ਪਾਕਿਸਤਾਨੀ ਲੇਖਿਕਾਵਾਂ ਵਿੱਚੋਂ ਅਫਜ਼ਲ ਤੌਸੀਫ ਅਤੇ ਬੁਸ਼ਰਾ ਏਜਾਜ਼ ਦੀਆਂ ਮੁਲਾਕਾਤਾਂ ਉਪਲਬਧ ਹਨ।

ਸਾਹਿਤਕ ਮੁਲਾਕਾਤਾਂ ਕਿਸੇ ਵੀ ਲੇਖਕ ਦੀ ਸਿਰਜਣ ਪ੍ਰਕਿਰਿਆ ਨੂੰ ਸਮਝਾਉਣ ਤੱਕ ਹੀ ਸੀਮਿਤ ਨਹੀਂ ਹਨ ਸਗੋਂ ਲੇਖਕ ਵਿਸ਼ੇਸ਼ ਦੁਆਰਾ ਰਚਿਤ ਸਾਹਿਤ ਦੇ ਅੰਤਰੀਵੀ ਅਰਥਾਂ ਤੱਕ ਰਸਾਈ ਕਰਨ ਦਾ ਸੌਖਾ ਅਤੇ ਠੋਸ ਮਾਧਿਅਮ ਵੀ ਹਨ। ਨਾਗੀ ਲੇਖਕਾਂ ਦਾ ਵਿਆਖਿਆਤਮਕ ਹੁੰਗਾਰਾ ਉਲੀਕਦੀਆਂ ਇਹ ਮੁਲਾਕਾਤਾਂ ਉਹਨਾਂ ਦੀਆਂ ਰਚਨਾਵਾਂ ਵਿਚਲੇ ਉਦੇਸ਼ ਅਤੇ

ਸਿਰਜਣਾ ਦੇ ਪ੍ਰੇਰਕਾਂ ਨੂੰ ਬਾਬੂਬੀ ਚਿਤਰਦੀਆਂ ਹਨ। ਪੰਜਾਬੀ ਸਾਹਿਤਕ ਮੁਲਾਕਾਤਾਂ ਵਿੱਚ ਨਾਗੀ ਲੇਖਕਾਂ ਨੂੰ ਮੁਲਾਕਾਤ ਕਰਤਾ ਦੁਆਰਾ ਪੁੱਛਿਆ ਗਿਆ ਅਹਿਮ ਸਵਾਲ ਇਹ ਕਿ ਉਹਨਾਂ ਦੇ ਮਨ ਵਿੱਚ ਸਾਹਿਤ ਦੇ ਬੀਜ ਕਿਵੇਂ ਪੁੰਗਰੇ ਤੇ ਉਹਨਾਂ ਦੀਆਂ ਰਚਨਾਵਾਂ ਦੇ ਪ੍ਰੇਰਕ ਸੋਏ ਕੀ ਸਨ। ਇਸ ਸਵਾਲ ਦਾ ਤਕਰੀਬਨ ਸਾਂਝਾ ਜਵਾਬ ਇਹ ਉਪਜਿਆ ਕਿ ਘਰ ਵਿੱਚ ਪਈਆਂ ਕਿਤਾਬਾਂ ਨੇ ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਆ, ਭਾਵੇਂ ਕਿ ਇਹਨਾਂ ਨੂੰ ਘਰ ਵਿੱਚਲਾ ਮਾਹੌਲ ਕੁੜੀ ਹੋਣ ਕਰਕੇ ਪੜ੍ਹਨ-ਲਿਖਣ ਲਈ ਪ੍ਰੇਰਿਤ ਨਹੀਂ ਕਰਦਾ ਸੀ। ਵੀਨਾ ਵਰਮਾ, ਰਸ਼ਾਪਿੰਦਰ ਰਸ਼ਿਸ਼, ਇੰਦਰਜੀਤਪਾਲ ਕੌਰ ਆਦਿ ਲੇਖਕਾਵਾਂ ਦਾ ਮੰਨਣਾ ਹੈ ਕਿ ਲੇਖਣੀ ਸਬੰਧੀ ਪਰਿਵਾਰ ਵੱਲੋਂ ਕਦੇ ਕੋਈ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਤੀਕਿਰਿਆ ਨਹੀਂ ਮਿਲੀ। ਪਰ ਚੰਦਨ ਨੇਗੀ, ਕੈਲਾਸ਼ਪੁਰੀ, ਬਲਵੀਰ ਕੌਰ ਸੰਘੇੜਾ ਅਤੇ ਅਫਜ਼ਲ ਤੌਸੀਫ਼ ਅਤੇ ਬੁਸ਼ਰਾ ਏਜਾਜ਼ ਦਾ ਵੱਖਰਾ ਤਜਰਬਾ ਮੁਲਾਕਾਤਾਂ ਕਰਤਿਆਂ ਨੂੰ ਦਿੱਤੇ ਜਵਾਬ ਰਾਹੀਂ ਸਾਹਮਣੇ ਆਉਂਦਾ ਹੈ। ਚੰਦਨ ਨੇਗੀ ਤੇ ਅਫਜ਼ਲ ਤੌਸੀਫ਼ ਨੂੰ ਸਾਹਿਤ ਪੜ੍ਹਨ ਦੀ ਪ੍ਰੇਰਨਾ ਆਪਣੇ ਬਾਪ ਤੋਂ ਮਿਲੀ ਸੀ ਅਤੇ ਬੁਸ਼ਰਾ ਏਜਾਜ਼ ਨੂੰ ਲੇਖਕ ਬਣਨ ਵਿੱਚ ਉਸਦਾ ਅਮੀਰ ਵਿਰਸਾ ਸਹਾਈ ਹੋਇਆ। ਪਰਵਾਸੀ ਲੇਖਕਾਵਾਂ ਕੈਲਾਸ਼ਪੁਰੀ ਤੇ ਬਲਵੀਰ ਕੌਰ ਸੰਘੇੜਾ ਤਾਂ ਆਪਣੀ ਲਿਖਤ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਹੀ ਆਪਣੇ ਪਤੀ ਦਾ ਮੰਨਦੀਆਂ ਹਨ। ਜਿਵੇਂ:

ਹਾਂ ਇਹ ਜਿਹੜਾ ਮੈਂ ਅਜੇ ਵੀ ਲਗਾਤਾਰ ਲਿਖਦੀ ਹਾਂ, ਇਹ ਮੇਰੇ ਲਈ ਨਿਆਮਤ ਵਾਂਗ ਹੈ ਤੇ ਇਹ ਨਿਆਮਤ ਵੀ ਡਾ. ਸਾਹਿਬ ਦੀ ਹੀ ਦਾਤ ਹੈ। ਮੈਂ ਤੇ ਸਧਾਰਨ ਤੋਂ ਵੀ ਨਿਮਨ ਬੁੱਧੀ ਵਾਲੀ ਸਾਂ। ਉਹਨਾਂ ਨੇ ਹੀ ਮੈਨੂੰ ਤੁਗਸ਼ਿਆ¹⁶ (ਕੈਲਾਸ਼ਪੁਰੀ)

ਹਰ ਲੇਖਕਾ ਦਾ ਅੰਤਰੀਵ ਜੀਵਨ ਅਨੁਭਵ ਅਤੇ ਤਜਰਬਾ ਉਸਦੀਆਂ ਰਚਨਾਵਾਂ ਦੇ ਵੇਰਵਿਆਂ ਵਿੱਚ ਦਰਜ ਹੁੰਦਾ ਹੈ। ਸਮੇਂ-ਸਮੇਂ ਤੇ ਜਿੰਦਗੀ ਵਿੱਚ ਮਿਲੇ ਗਿਰੇ ਅਨੁਭਵ ਜੋ ਲੇਖਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ, ਉਸਦੇ ਰਚਨਾਤਮਕ ਪਲਾਂ ਸਮੇਂ ਸ਼ਾਮਿਲ ਹੋ ਜਾਂਦੇ ਹਨ। ਮੁਲਾਕਾਤ ਕਰਤਾ ਦੁਆਰਾ ਸਾਹਿਤ ਸਿਰਜਣਾ ਵਿੱਚ ਅੰਰਤ ਲੇਖਣੀ ਦੀ ਮਹਤੱਤਾ, ਮਕਸਦ, ਪਾਤਰਾਂ ਦੀ ਹੋਣੀ ਬਾਰੇ ਹੋਏ ਸਵਾਲਾਂ ਬਾਬਤ ਇਹਨਾਂ ਲੇਖਕਾਵਾਂ ਦੇ ਵੱਖਰੇ-ਵੱਖਰੇ ਜਵਾਬ ਵਿਚਾਰਨਯੋਗ/ਗੌਲਣਯੋਗ ਹਨ:

ਸਿਰਜਣਾ ਤਾਂ ਸਿਰਜਣਾ ਹੈ। ਅੰਰਤ ਲੇਖਕ ਦਾ ਇੱਕ ਵਾਧਾ ਹੋਰ ਹੈ। ਉਹ ਕਰਤਾਰੀ ਤੌਰ ਤੇ ਹੀ ਸਿਰਜਕ ਹੁੰਦੀ ਹੈ। ਉਸਨੂੰ ਅੰਦਰੋਂ ਹੀ ਟੁੰਡ ਮਿਲਦੀ ਰਹਿੰਦੀ ਹੈ ਜਿਵੇਂ ਬੱਚਾ ਜਣਨ ਤੋਂ ਪਹਿਲਾ ਉਹ ਆਪਣੀ ਕੁੱਖ ਵਿੱਚ ਪਲਦੇ ਬੱਚੇ ਬਾਰੇ ਵਿਉਂਤਾ ਗੁੰਦਦੀ ਰਹਿੰਦੀ ਹੈ, ਉਸ ਦੇ ਨਕਸ਼ ਚਿਤਰਦੀ ਹੈ। ..ਇਹੀ ਹਾਲ ਸਿਰਜਣਾ ਵੇਲੇ ਵੀ ਹੁੰਦਾ ਹੈ। ਲੇਖਕ ਹਰ ਪਾਤਰ ਨੂੰ ਉਭਾਰਦਾ ਹੈ, ਕਰਮ ਕਰਵਾਂਦਾ ਹੈ, ਕਹਾਣੀ ਅਨੁਸਾਰ ਉਸਦਾ ਚਿਤਰਣ ਕਰਦਾ ਹੈ।.. ਲੇਖਕ ਰਚਨਾ ਦਾ ਸਿਰਜਣਾਰ ਰੱਬ ਹੁੰਦਾ ਹੈ। (ਚੰਦਨ ਨੇਗੀ)

ਕੋਈ ਵੀ ਲੇਖਕਾ ਇਕ ਅੰਰਤ ਨਹੀਂ ਹੁੰਦੀ, ਉਹ ਕਈ ਅੰਰਤਾਂ ਦਾ ਸੰਗ੍ਰਹਿ ਹੁੰਦੀ ਹੈ।¹⁷ (ਦਲੀਪ ਕੌਰ ਟਿਵਾਣਾ)

ਜੇ ਤੁਸੀਂ ਅੰਰਤਾਂ ਦੀ ਦੁਨੀਆਂ ਚਿਤਰਨੀ ਹੈ ਤਾਂ ਉਹਦੇ ਵਿਚ ਤੁਹਾਡੀ ਸੋਚ ਦੇ ਨਾਲ-ਨਾਲ ਤੁਹਾਡਾ ਕੁਝ ਅਨੁਭਵ ਵੀ ਹੈ। ਤੁਸੀਂ ਕੁਝ ਅਨੁਭਵ ਇਨਹੈਰਟ ਵੀ

ਕੀਤੇ, ਕੁਝ ਤੁਹਾਡੇ ਵਾਤਾਵਰਨ ਵਿੱਚ ਵੀ ਹੈ ਅਤੇ ਕੁਝ ਤੁਹਾਡੀ ਆਪਣੀ ਜ਼ਿੰਦਗੀ ਵਿੱਚ। ਸਗੋਂ ਜਿਆਦਾ ਸੱਚ ਦੇ ਨੇੜੇ ਹੁੰਦੇ, ਔਰਤ ਦੀ ਜ਼ਿੰਦਗੀ ਦਾ ਸੱਚ ॥(ਦਲੀਪ ਕੌਰ ਟਿਵਾਣਾ)

ਇਹ ਲੇਖਿਕਾਵਾਂ ਸਿਰਜਣਾ ਦੇ ਸਮਿਆਂ ਵਿੱਚ ਅਨੁਭਵ ਦੀ ਖਾਸੀਅਤ ਨੂੰ ਚਿਤਰਦੀਆਂ ਹਨ। ਆਪਣੀਆਂ ਰਚਨਾਵਾਂ ਵਿੱਚ ਇਹ ਔਰਤ ਦੇ ਸਮਾਜਿਕ-ਆਰਥਿਕ ਸੰਘਰਸ਼ ਨੂੰ ਹੀ ਤਵ੍ਹੋਂ ਨਹੀਂ ਦਿੰਦੀਆਂ ਸਗੋਂ ਮਾਨਸਿਕ ਪੀੜ੍ਹੀ ਵੀ ਸ਼ਿੱਦਤ ਨਾਲ ਬਿਆਨਦੀਆਂ ਹਨ। ਲੇਖਿਕਾਵਾਂ ਦਾ ਸਿਰਜਣ ਪ੍ਰਕਿਰਿਆ ਦੇ ਸਮੇਂ ਬਾਰੇ ਮੰਨਣਾ ਹੈ ਕਿ ਇਹਨਾਂ ਪਲਾਂ ਵਿੱਚ ਖੋਰੇ ਕਿਥੋਂ-ਕਿਥੋਂ ਦੇ ਪਾਤਰ ਚੇਤਿਆਂ ਦੀਆਂ ਤਹਿਆਂ ਹੋਣੋਂ ਕਲਮ ਨਾਲ ਤੁਰ ਪੈਂਦੇ ਹਨ ਤੇ ਉਹਨਾਂ ਦੇ ਹਾਵ-ਭਾਵ, ਅਨੁਭਵ, ਦੁਖ-ਸੁਖ ਰਚਨਾ ਵਿੱਚ ਸਾਕਾਰ ਹੋ ਜਾਂਦੇ ਹਨ।

ਪੰਜਾਬੀ ਸਾਹਿਤਕ ਮੁਲਾਕਾਤਾਂ ਵਿੱਚ ਇੱਕ ਮਹੱਤਵਪੂਰਨ ਪੱਖ ਇਹ ਵੀ ਉਘੜਦਾ ਹੈ ਕਿ ਸਮਾਜਿਕ ਸਰੰਚਨਾ ਵਿਚਲੀ ਮਰਦ ਦੀ ਪ੍ਰਭੂਸੱਤਾ ਸਾਹਿਤਕ ਸਮਾਜ ਵਿੱਚ ਵੀ ਬਰਕਰਾਰ ਰਹਿੰਦੀ ਹੈ। ਸਾਹਿਤਕ ਜਗਤ ਦੇ ਸੱਤਾ ਪ੍ਰਬੰਧ ਵਿੱਚ ਨਾਗੀ ਲੇਖਕਾਂ ਦੀ ਸਿਰਜਣਕਾਰੀ ਨੂੰ ਮਿਲਦੀ ਸਪੇਸ ਨੂੰ ਜਾਣਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਕਿਸੇ ਵੀ ਲੇਖਕ ਨੂੰ ਇਨਾਮ ਸਨਮਾਨ ਦੇ ਮਸਲੇ ਵਿੱਚ ਇਹ ਮੋਹਰੀ ਰੋਲ ਨਿਭਾਉਂਦੀ ਹੈ। ਪੰਜਾਬੀ ਸਾਹਿਤਕ ਮੁਲਾਕਾਤਾਂ ਵਿੱਚ ਇਨਾਮ ਸਨਮਾਨ ਦੇ ਮਸਲੇ ਸੰਬੰਧੀ ਵੀ ਸਵਾਲ ਪੁੱਛੇ ਜਾਂਦੇ ਹਨ। ਪੰਜਾਬੀ ਸਾਹਿਤ ਦੀਆਂ ਨਾਮਵਰ ਨਾਗੀ ਲੇਖਕਾਂ ਦਾ ਜਵਾਬ ਹੈ ਕਿ ਰਚਨਾਕਾਰ ਨੂੰ ਅਸਲੀ ਬਲ ਤਾਂ ਉਸ ਦੀਆਂ ਕਿਰਤਾਂ ਹੀ ਬਖਸ਼ਦੀਆਂ ਹਨ। ਉਹਨਾਂ ਅਨੁਸਾਰ ਸਾਹਿਤਕ ਸਮਾਜ ਵਿੱਚ ਇਨਾਮ ਸਨਮਾਨਾਂ ਦੀ ਵੰਡ ਵੇਲੇ ਦੇ ਪ੍ਰੈਸੈਸ ਵਿੱਚ 'ਰਚਨਾ' ਕੇਂਦਰ ਵਿੱਚ ਘੱਟ ਹੀ ਰਹਿੰਦੀ ਹੈ। ਕੰਮ ਦਾ ਸਹੀ ਮਲਾਂਕਣ ਨਾ ਹੋਣ ਕਰਕੇ ਬਹੁਤ ਘੱਟ ਇਨਾਮ-ਸਨਮਾਨ ਪ੍ਰਤਿਭਾ ਅਨੁਸਾਰ ਮਿਲਦੇ ਹਨ। ਇਹਨਾਂ ਲੇਖਿਕਾਵਾਂ ਦਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਸਿਰਫ਼ ਲਿਖਣ ਖਾਤਰ ਜਾਂ ਇਨਾਮ ਸਨਮਾਨ ਖਾਤਿਰ ਲਿਖਣਾ ਹੀ ਨਹੀਂ ਚਾਹੀਦਾ ਸਗੋਂ ਸਮਾਜ ਦੇ ਹਿੱਤ ਖਾਤਿਰ ਲਿਖਣਾ ਚਾਹੀਦਾ ਹੈ। ਜਿਵੇਂ :

ਲੇਖਕ ਨੇ ਆਪਣੀ ਸਮਰੱਥਾ, ਸਿਰਜਣਾ ਤੇ ਦਿਆਨਤਦਾਰੀ ਨਾਲ ਸਾਹਿਤ ਤੇ ਸਮਾਜ ਲਈ ਵਚਨਬੱਧਤਾ ਨਾਲ ਕੰਮ ਕਰਨਾ ਹੁੰਦਾ ਹੈ। ਇਨਾਮ ਉਸਦੀ ਮੰਜ਼ਿਲ ਜਾਂ ਮਕਸਦ ਨਹੀਂ, ਰਸਤੇ ਵਿੱਚ ਬੋੜਾ ਜਿਹਾ ਹੌਸਲਾ ਹੋ ਸਕਦਾ ਹੈ।¹⁰(ਪਾਲ ਕੌਰ)

ਨਾਗੀ ਲੇਖਕਾਂ ਅਨੁਸਾਰ ਭਾਵੇਂ ਇਨਾਮ-ਸਨਮਾਨ ਲਿਖਤ ਦਾ ਮਾਪਦੰਡ ਨਹੀਂ ਹੁੰਦੇ ਅਤੇ ਆਪਣੀ ਸਿਰਜਣਾ ਨੂੰ ਉਤਮ ਸਾਬਤ ਕਰਨ ਲਈ ਇਹ ਪ੍ਰਭਾਵੀ ਵੀ ਨਹੀਂ ਹਨ ਪਰ ਫਿਰ ਵੀ ਉਹ ਅਪ੍ਰਤੱਖ ਰੂਪ ਵਿੱਚ ਇਹਨਾਂ ਦੀ ਅਹਿਮੀਅਤ ਨੂੰ ਸਵੀਕਾਰਦੀਆਂ ਜ਼ਰੂਰ ਹਨ। ਇਹਨਾਂ ਇਨਾਮਾਂ ਪਿੱਛੇ ਹੁੰਦੀ ਰਾਜਨੀਤੀ ਪ੍ਰਤੀ ਇਹਨਾਂ ਮੁਲਾਕਾਤਾਂ ਵਿੱਚ ਕੁਝ ਲੇਖਕਾਂ ਖਾਸ ਕਰਕੇ ਅਜੀਤ ਕੌਰ, ਬਚਿੰਤ ਕੌਰ, ਸੁਖਵੰਤ ਕੌਰ ਮਾਨ, ਅਫਜ਼ਲ ਤੌਸੀਫ਼ ਅਤੇ ਰਜਿੰਦਰ ਕੌਰ ਪ੍ਰਤੱਖ-ਅਪ੍ਰਤੱਖ ਰੂਪ ਵਿੱਚ ਆਪਣਾ ਵਿਰੋਧ ਅਤੇ ਰੋਸ ਪ੍ਰਗਟਾਉਂਦੀਆਂ ਹਨ।

ਨਾਗੀ ਲੇਖਕਾਂ ਨਾਲ ਹੋਈਆਂ ਇਹਨਾਂ ਮੁਲਾਕਾਤਾਂ ਰਾਹੀਂ ਜਿਹੜੀ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਹ ਇਹ ਹੈ ਕਿ ਇਨ੍ਹਾਂ ਲਈ ਵੱਡਾ ਮਾਣ ਉਹਨਾਂ ਦੀਆਂ ਰਚਨਾਵਾਂ ਦੇ ਪਾਠਕ ਹਨ ਜੋ ਉਹਨਾਂ ਨੂੰ ਉਮਾਹ ਨਾਲ ਪੜ੍ਹਦੇ ਹਨ। ਇਸੇ ਲਈ ਉਹਨਾਂ ਲਈ

ਪਾਠਕ ਅਜਿਹਾ ਉਤਸ਼ਾਹ ਦਾ ਸੋਮਾ ਹਨ ਜੋ ਕਲਮ ਦੀ ਨਿਰੰਤਰਤਾ ਵਿੱਚ ਸਹਾਈ ਹੁੰਦੇ ਹਨ। ਕਲਮ ਤੇ ਪਾਠਕ ਦੇ ਆਪਸੀ ਸੰਬੰਧ ਪ੍ਰਤੀ ਅੰਮ੍ਰਿਤਾ ਪ੍ਰੀਤਮ ਦਾ ਜਵਾਬ ਵਿਚਾਰਨਯੋਗ ਹੈ, “ਅਸਲ ਵਿੱਚ ਇਹ ਜਿਹੜੀ ਕਲਮ ਦੀ ਕਿਰਤ ਹੈ . ਇਹ ਦੋ ਚੀਜ਼ਾਂ ਦਾ ਸੰਗਮ ਹੈ। Combination of two things.... Emotion and Idea. ਖਾਲੀ ਤੁਸੀਂ ਜੇ ਜਜ਼ਬਾਤ ਦੇ ਜ਼ੋਰ 'ਤੇ ਲਿਖੋਗੇ ਤਾਂ ਉਥੇ ਵੀ ਕਸਰ ਰਹਿ ਜਾਵੇਗੀ ਤੇ ਜੇ ਕੇਵਲ ਬੌਧਿਕਤਾ ਦੇ ਜ਼ੋਰ 'ਤੇ ਲਿਖੋਗੇ ਤਾਂ ਉਹ ਵੀ ਪੁਸ਼ਕ ਰਹਿ ਜਾਵੇਗੀ, ਜੋ ਪਾਠਕ ਦੇ ਜਜ਼ਬਾਤ ਤੱਕ ਨਹੀਂ ਅਪੜੇਗੀ।”¹¹ ਲਿਖਤ ਲਈ ਪਾਠਕ ਦੀ ਮਹੱਤਤਾ ਸੰਬੰਧੀ ਇੱਕ ਸਾਂਝਾ ਨੁਕਤਾ ਇਹਨਾਂ ਮੁਲਾਕਾਤਾਂ ਦੇ ਜ਼ਰੀਏ ਇਹ ਵੀ ਬਣਦਾ ਹੈ ਕਿ ਲਿਖਤ ਵਿਚਲੀ ਗਿਰਹਾਈ ਹੀ ਪਾਠਕ ਦੇ ਧੁਰ ਅੰਦਰ ਤੱਕ ਰਸਾਈ ਕਰਦੀ ਹੈ। ਪਾਠਕਾਂ ਦੇ ਵੱਡੇ ਦਾਇਰੇ ਲਈ ਵੱਖਰੇ-ਵੱਖਰੇ ਵਿਸ਼ਿਆਂ ਤੇ ਲਗਨ ਤੇ ਦ੍ਰਿੜਤਾ ਨਾਲ ਲਿਖਣਾ ਹੀ ਲੇਖਕ ਦੀ ਲਿਖਤ ਦਾ ਮੰਤਵ ਹੋਣਾ ਚਾਹੀਦਾ ਹੈ। ਲਿਖਤ ਲਈ ਪਾਠਕ ਦੀ ਮਹੱਤਤਾ ਅਤੇ ਸ਼ਕਤੀ ਸੰਬੰਧੀ ਇਹ ਜਵਾਬ ਵਿਚਾਰਨਯੋਗ ਹੈ:

ਕਿਸੇ ਲੇਖਕ ਲਈ ਸਭ ਤੋਂ ਵੱਧ ਵੱਕਤ ਉਸ ਦੇ ਸਿਆਣੇ ਪਾਠਕ ਦੀ ਹੋਣੀ ਚਾਹੀਦੀ ਹੈ। ਮੇਰੀ ਜਾਂਦੇ ਇੱਕ ਸਿਆਣਾ ਪਾਠਕ ਹੀ ਸਭ ਤੋਂ ਸੁਚੱਜਾ ਆਲੋਚਕ ਵੀ ਹੋ ਸਕਦਾ ਹੈ। ਇੱਕ ਸਿਆਣਾ ਪਾਠਕ ਹੀ ਕਿਸੇ ਲੇਖਕ ਦਾ ਸਹੀ ਮੁੱਲ ਵੀ ਪਾਉਣਾ ਜਾਣਦਾ ਹੈ ਤੇ ਆਲੋਚਨਾ ਕਰਨਾ ਵੀ।¹² (ਅਜੀਤ ਕੌਰ)

ਸਾਹਿਤਕ ਮੁਲਾਕਾਤਾਂ ਵਿੱਚ ਨਾਗੀ ਲੇਖਕਾਂ ਦੀਆਂ ਲਿਖਤਾਂ ਸੰਬੰਧੀ ਅਗਲਾ ਮਸਲਾ ਪੰਜਾਬੀ ਆਲੋਚਨਾ ਦੁਆਲੇ ਉਸਰਦਾ ਹੈ। ਲੱਗਭੱਗ ਹਰ ਮੁਲਾਕਾਤ ਕਰਤਾ ਨੇ ਇਸ ਬਾਬਤ ਇਹਨਾਂ ਲੇਖਿਕਾਵਾਂ ਦਾ ਨਜ਼ਰੀਆ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਾਰੇ ਲੇਖਕਾਂ ਤਿੱਖੀ ਸੁਰ ਵਿੱਚ ਜਵਾਬ ਦਿੰਦੀਆਂ ਹਨ ਤੇ ਇਸਦੀ ਨਿਰਪੱਖਤਾ ਤੇ ਵੀ ਪ੍ਰਸ਼ਨ ਚਿੰਨ ਅੰਕਿਤ ਕਰਦੀਆਂ ਹਨ। ਉਹਨਾਂ ਅਨੁਸਾਰ ਆਲੋਚਕ ਰਚਨਾ ਨੂੰ ਘੋਖਣ ਦੀ ਬਜਾਏ ਸਿਰਾਂ ਨੂੰ ਸਲਾਮ ਵਧੇਰੇ ਕਰਦੇ ਹਨ। ਸਾਹਿਤਕ ਜਗਤ ਵਿੱਚ ਅੰਰਤ ਲੇਖਣੀ ਦੀ ਸਮਰੱਥਾ ਨੂੰ ਸਮਝਣ ਲਈ ਸਿਰਫ਼ ਆਲੋਚਕਾਂ ਦੀ ਹੀ ਨਹੀਂ ਸਮਕਾਲੀ ਮਰਦ ਲੇਖਕਾਂ ਦੀ ਦ੍ਰਿਸ਼ਟੀ ਨੂੰ ਇਹਨਾਂ ਜਵਾਬਾਂ ਵਿੱਚੋਂ ਪਛਾਣਿਆ ਜਾ ਸਕਦਾ ਹੈ:

ਦੂਜੀ ਪੀੜ੍ਹੀ ਹਮ ਉਮਰ ਵਾਲਿਆਂ ਦੀ, ਉਹਨਾਂ ਨਾਲ ਤੁਰਨ ਵਾਲਾ ਵੇਲਾ, ਕੰਡਿਆਲਾ ਵੇਲਾ ਸੀ। ਉਸ ਪੀੜ੍ਹੀ ਵਾਲੇ ਸਿਰਫ਼ ਮੇਰੀ ਉਮਰ ਦੇਖਦੇ ਸਨ, ਮੈਨੂੰ ਪਛਾਣਦੇ ਨਹੀਂ ਸਨ।¹³ (ਅੰਮ੍ਰਿਤਾ ਪ੍ਰੀਤਮ)

ਪੰਜਾਬੀ ਦੇ ਆਲੋਚਕ ਅੰਰਤ ਲੇਖਕ ਨੂੰ ਦੂਜੇ ਦਰਜੇ ਦੀ ਲੇਖਕ ਸਮਝਦੇ ਹਨ। ਮੇਰੇ ਜ਼ਮਾਨੇ ਵਿੱਚ ਅੰਰਤ ਲੇਖਕਾਂ ਤੋਂ ਜਾਂ ਤਾਂ ਕਾਮ-ਲਿੱਬੜੀਆਂ ਕਹਾਣੀਆਂ ਦੀ ਤਵੱਕੋ ਕੀਤੀ ਜਾਂਦੀ ਜਿਨ੍ਹਾਂ ਨੂੰ ਪੜ੍ਹ ਕੇ ਸਵਾਦੇ-ਸਵਾਦ ਹੋਇਆ ਜਾ ਸਕੇ, ਜਾ ਫਿਰ ਮਰਦ ਵੱਲੋਂ ਸਤਾਈ ਅੰਰਤ ਦੀ ਲੇਰਾਂ ਅਤੇ ਭੁੱਬਾਂ ਮਾਰਦੀ ਸਾਹਿਤਕਾਰੀ ਦੀ ਆਸ ਰੱਬੀ ਜਾਂਦੀ ਸੀ।¹⁴ (ਸੁਖਵੰਤ ਕੌਰ ਮਾਨ)

ਆਲੋਚਨਾ ਬਾਰੇ ਪਾਕਿਸਤਾਨੀ ਪੰਜਾਬੀ ਲੇਖਿਕਾ ਦਾ ਜਵਾਬ ਵੀ ਮਹੱਤਵਪੂਰਨ ਹੈ:

ਸਾਡੇ ਪਾਸੇ ਆਲੋਚਨਾ ਦਾ ਕੋਈ ਮਿਆਰ ਹੀ ਨਹੀਂ। ਕਹਾਣੀ ਖਾਸ ਕਰਕੇ ਚੰਗੀ ਏ। ਪਰ ਆਲੋਚਨਾ ਨਾ ਹੋਣ ਦੇ ਬਾਬਰ ਏ। ਆਲੋਚਨਾ ਜਾਂ ਤਾਗੀਫ਼ ਹੋ ਨਿੱਬੜਦੀ ਏ

ਜਾਂ ਨਿੰਦਿਆ। ਚਾਹੀਦਾ ਏ ਆਲੋਚਨਾ ਨੂੰ ਕਰੋਏਟਿਵ ਹੋਣਾ।¹⁵ (ਅਫਜ਼ਲ ਤੌਸੀਫ)

ਇਹਨਾਂ ਲੇਖਕਾਂ ਦੇ ਜਵਾਬ ਪੰਜਾਬੀ ਆਲੋਚਨਾ ਤੇ ਆਲੋਚਕਾਂ ਪ੍ਰਤੀ ਸੰਤੁਸ਼ਟੀਜਨਕ ਨਹੀਂ ਹਨ। ਪੰਜਾਬੀ ਆਲੋਚਨਾ ਦੇ ਮਿਆਰ ਸੰਬੰਧੀ ਇਹਨਾਂ ਲੇਖਕਾਵਾਂ ਖਾਸ ਕਰਕੇ ਦਲੀਪ ਕੌਰ ਟਿਵਾਣਾ ਦਾ ਤਾਂ ਮੰਨਣਾ ਹੈ ਕਿ ਲਿਖਤ ਨੂੰ ਇਤਿਹਾਸ, ਕਲਚਰ ਤੇ ਫੈਮੀਨਨ ਸੈਸੇਬਿਲਟੀ ਦੇ ਪੱਖ ਤੋਂ ਵਿਚਾਰਿਆ ਹੀ ਨਹੀਂ ਜਾਂਦਾ। ਅੰਮ੍ਰਿਤਾ ਪ੍ਰੀਤਮ ਤੇ ਦਲੀਪ ਕੌਰ ਟਿਵਾਣਾ ਤਾਂ ਆਪ ਆਲੋਚਕਾਂ ਨੂੰ ਸੁਚੇਤ ਤੌਰ ਤੇ ਬਹੁਤੀ ਤਰ੍ਹਾਂ ਨਹੀਂ ਦਿੰਦੀਆਂ। ਸਗੋਂ ਇਹਨਾਂ ਅਨੁਸਾਰ ਤਾਂ ਅਸਲੀ ਆਲੋਚਕ ਤਾਂ ਲੇਖਕ ਦੇ ਅੰਦਰ ਹੁੰਦਾ ਹੈ, ਜੋ ਕੱਚੀ ਉਮਰ ਦੀਆਂ ਲਿਖਤਾਂ ਨੂੰ ਆਪਣੇ ਨਾਲੋਂ ਝਾੜ ਦਿੰਦਾ ਹੈ। ਭਾਵੇਂ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਕਿਸੇ ਲੇਖਕ ਦੀ ਲਿਖਤ ਨੂੰ ਪਾਠਕਾਂ, ਲੇਖਕਾਂ ਅਤੇ ਆਲੋਚਕਾਂ ਤਿੰਨਾਂ ਵੱਲੋਂ ਸਲਾਹਿਆ ਜਾਂਦਾ ਹੈ ਤਾਂ ਉਸਦੀ ਸਾਹਿਤਕ ਸਮਾਜ ਵਿਚਲੀ ਸ਼ਨਾਖਤ ਨੂੰ ਹੁੰਗਾਰਾ ਮਿਲਦਾ ਹੈ।

ਸਾਹਿਤਕ ਮੁਲਾਕਾਤਾਂ ਵਿੱਚ ਲੇਖਕਾਵਾਂ ਦੀ ਰਚਨਾਵਾਂ ਵਿਚਲੀ ਵਿਚਾਰਧਾਰਾ ਅਤੇ ਸਮਕਾਲੀਆਂ ਦੁਆਰਾ ਉਹਨਾਂ ਦੀਆਂ ਲਿਖਤਾਂ ਦੀ ਪੜ੍ਹਤ ਥਾਰੇ ਵੀ ਬਦੇ ਸੂਖਮ ਸਵਾਲ ਮੁਲਾਕਾਤ ਕਰਤਾ ਦੁਆਰੇ ਪੁੱਛੇ ਗਏ ਹਨ। ਇਹਨਾਂ ਲੇਖਕਾਵਾਂ ਦਾ ਜਵਾਬ ਹੈ ਕਿ ਇਹ ਆਪਣੀ ਕਲਮ ਉਸ ਸਮੇਂ ਸਾਹਿਤ ਵਿੱਚ ਚੱਲਦੇ ਕਿਸੇ ਵਾਡ ਭਾਵ ਪ੍ਰਗਤੀਵਾਦ, ਨਕਸਲਵਾਦ, ਨਵ ਪ੍ਰਗਤੀਵਾਦ ਅਤੇ ਦਲਿਤ ਸਾਹਿਤ ਤੇ ਫੋਕਸ ਕਰਨ ਦੀ ਬਜਾਏ ਜੀਵਨ ਯਥਾਰਥ ਤੇ ਕੇਂਦਰਿਤ ਕਰਦੀਆਂ ਹਨ। ਪਰ ਇਸ ਸੰਬੰਧੀ ਸੁਖਵਿੰਦਰ ਅੰਮ੍ਰਿਤ ਦਾ ਕਹਿਣਾ ਹੈ ਕਿ “ਕਵੀ ਨੂੰ ਸੱਚ ਨਾਲ ਤੇ ਸ਼੍ਰੀਸ਼ਟੀ ਦੇ ਭਲੇ ਨਾਲ ਪ੍ਰਤਿਬਹੁੱਧ ਹੋਣਾ ਚਾਹੀਦਾ ਹੈ। ਆਪਣੀ ਸਮਝ ਨੂੰ ਵਿਸ਼ਾਲ ਤੇ ਪ੍ਰਮਾਣਿਕ ਬਣਾਉਣ ਲਈ ਸਿਧਾਂਤਾਂ ਤੋਂ ਵੀ ਰੈਸ਼ਨੀ ਲੈਣੀ ਚਾਹੀਦੀ ਹੈ।”¹⁶ ਇਸ ਤੋਂ ਇਲਾਵਾ ਇਹਨਾਂ ਮੁਲਾਕਾਤਾਂ ਵਿੱਚ ਰਚਨਾਵਾਂ ਵਿਚਲੀ ਵਾਕ ਬਣਤਰ, ਅਲੰਕਾਰਾਂ ਤੇ ਪ੍ਰਤੀਕਾਂ ਦੀ ਵਰਤੋਂ, ਭਾਸ਼ਾ ਅਤੇ ਰਚਨਾਵਾਂ ਦੇ ਸਿਰਲੇਖ ਸੰਬੰਧੀ ਹੋਏ ਸੰਬੰਧੀ ਕੁਝ ਸੰਵਾਦ ਉਪਜਦਾ ਹੈ।

ਕਿਸੇ ਵੀ ਲੇਖਕ ਦੀ ਰਚਨਾ ਪ੍ਰਕਿਰਿਆ ਨੂੰ ਉਸ ਸਮੇਂ ਦੀ ਸਮਾਜਿਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਸਥਿਤੀ ਪ੍ਰਭਾਵਿਤ ਕਰਦੀ ਹੈ। ਨਾਗੀ ਲੇਖਕਾਂ ਨਾਲ ਹੋਈਆਂ ਸਾਹਿਤਕ ਮੁਲਾਕਾਤਾਂ ਵਿੱਚ ਕੁਝ ਮੁਲਾਕਾਤ ਕਰਤਿਆਂ ਵੱਲੋਂ ਸਮਾਜ ਵਿੱਚ ਤਤਕਾਲੀ/ਸਮਕਾਲੀ ਸਥਿਤੀਆਂ ਵਿੱਚੋਂ ਉਪਜੀਆਂ ਸਮੱਸਿਆਵਾਂ ਸੰਬੰਧੀ ਵੀ ਸਵਾਲ ਕੀਤੇ ਗਏ। ਖਾਸ ਕਰਕੇ 1947 ਦੀ ਦੇਸ਼ ਵੰਡ ਅਤੇ 1984 ਦਾ ਸਾਕਾ ਨੀਲਾ ਤਾਰਾ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਰੂਹ ਤੱਕ ਝੰਜੜਿਆ। ਉਸ ਸਮੇਂ ਵਾਪਰੀਆਂ ਇਹਨਾਂ ਘਟਨਾਵਾਂ ਨੂੰ ਨਾਗੀ ਲੇਖਣੀ ਨੇ ਨਾਗੀ ਦੀ ਦਿੱਸ਼ਟੀ ਤੋਂ ਉਲੀਕਿਆ। ਇਹਨਾਂ ਲੇਖਕਾਵਾਂ ਵਿੱਚੋਂ ਖਾਸ ਕਰਕੇ ਅੰਮ੍ਰਿਤਾ ਪ੍ਰੀਤਮ ਅਤੇ ਅਫਜ਼ਲ ਤੌਸੀਫ ਨੇ ਆਪਣੀਆਂ ਰਚਨਾਵਾਂ ਵਿੱਚ 1947 ਦੀ ਵੰਡ ਦੇ ਦੁਖਾਂਤ ਅਤੇ ਪੰਜਾਬ ਸੰਕਟ ਦੀ ਪੀੜ੍ਹੀ ਨੂੰ ਅਜੀਤ ਕੌਰ ਨੇ ਆਪਣੀ ਲਿਖਤ ਤੇ ਪਏ ਪ੍ਰਭਾਵਾਂ ਨੂੰ ਬਿਆਨਿਆ।

ਪੰਜਾਬੀ ਨਾਗੀ ਲੇਖਕਾਂ ਨਾਲ ਹੋਈਆਂ ਸਾਹਿਤਕ ਮੁਲਾਕਾਤਾਂ ਵਿੱਚ ਉਹਨਾਂ ਦੀ ਰਚਨਾ ਪ੍ਰਕਿਰਿਆ ਦੇ ਮੰਤਵ, ਪਾਪਤੀਆਂ-ਆਪਾਪਤੀਆਂ, ਸਾਹਿਤਕ ਸਮਾਜ ਵਿੱਚ ਉਹਨਾਂ ਦੀ ਹੋਂਦ ਸਥਿਤੀ ਤੋਂ ਇਲਾਵਾ ਮੁਲਾਕਾਤ ਕਰਤਿਆਂ ਦੁਆਰਾ ਉਹਨਾਂ ਦੇ ਨਿੱਜੀ ਜੀਵਨ ਖਾਸ ਕਰਕੇ ਪ੍ਰੇਮ-ਸੰਬੰਧਾਂ ਬਾਰੇ ਖਾਸ ਤੌਰ ਤੇ ਸਵਾਲ ਪੁੱਛੇ ਜਾਂਦੇ ਹਨ। ਪੰਜਾਬੀ ਦੀ ਪ੍ਰਸਿੱਧ ਲੇਖਕਾਂ ਅੰਮ੍ਰਿਤਾ ਪ੍ਰੀਤਮ ਨੇ ਆਪਣਾ ਜੀਵਨ ਗੈਰ ਰਵਾਇਤੀ ਢੰਗ ਨਾਲ ਆਪਣੀਆਂ ਸ਼ਰਤਾਂ ਉਤੇ ਜੀਵਿਆ

ਹੀ ਨਹੀਂ ਸਗੋਂ ਕਲਮ-ਬੱਧ ਵੀ ਕੀਤਾ। ਵਿਆਹ ਦੀ ਸੰਸਥਾ ਤੋਂ ਬਾਹਰੀ ਹੋ ਕੇ ਖੁੱਲ੍ਹੇ ਢੰਗ ਨਾਲ ਜੀਵੇ ਜੀਵਨ ਨੂੰ ਸਾਹਿਤਕ ਮੁਲਾਕਾਤਾਂ ਵਿੱਚ ਮੁਲਾਕਾਤ ਕਰਤਿਆਂ ਦੇ ਸਵਾਲਾਂ ਦੇ ਜਵਾਬ ਵੀ ਬਿਨਾਂ ਕਿਸੇ ਸੰਕੋਚ ਤੋਂ ਦਿੱਤੇ। ਇਸੇ ਤਰ੍ਹਾਂ ਅਜੀਤ ਕੌਰ ਵੀ ਅਜਿਹੇ ਨਿੱਜੀ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਨਿਪੱਛ ਹੋ ਕੇ ਦਿੰਦੀ ਹੈ। ਪੰਜਾਬੀ ਦੀਆਂ ਇਹਨਾਂ ਸਮਰੱਥ ਲੇਖਿਕਾਵਾਂ ਦੇ ਨਿੱਜੀ ਜੀਵਨ ਤੇ ਫੋਕਸ ਕਰਕੇ ਕੁਝ ਮੁਲਾਕਾਤ ਕਰਤਾ ਦੁਆਰਾ ਪੰਜਾਬੀ ਸਮਾਜ ਵਿੱਚ ਇਕੱਲੀ ਅੱਤੇ ਦੀ ਸਥਿਤੀ ਤੇ ਸੁਰੱਖਿਆ ਦੇ ਮਸਲੇ ਸੰਬੰਧੀ ਕੀਤੇ ਗਿਆਂ ਦੇ ਸਵਾਲ ਵੀ ਗੌਲਣਯੋਗ ਹਨ। ਇਹਨਾਂ ਸਵਾਲਾਂ ਦੇ ਜਵਾਬ ਵਿੱਚ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ ਤੇ ਬਚਿੰਤ ਕੌਰ ਦੇ ਜਵਾਬ ਮਹੱਤਵਪੂਰਨ ਹਨ। ਸਮਾਜ ਵਿੱਚ 'ਇਕੱਲੀ ਅੱਤੇ' ਦੀ ਹੋਂਦ ਤੇ ਸਥਿਤੀ ਸੰਬੰਧੀ ਉਹ ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਦੀਆਂ ਹੋਈਆਂ ਅਨੁਭਵ ਨੂੰ ਬੋਲ ਦਿੰਦੀਆਂ ਹਨ। ਸਾਰੀ ਜ਼ਿੰਦਗੀ ਆਪ ਬਣਾਉਣ ਸੰਵਾਰਨ ਦੇ ਬਾਵਜੂਦ ਘਰ ਵਿੱਚ ਮਰਦ ਦੀ ਅਣਹੋਂਦ ਕਾਰਨ 'ਇਨਸਿਕਿਓਰਟੀ' ਅਤੇ ਸਾਥ ਨਾਲ ਮਹਿਸੂਸ ਕੀਤੀ 'ਸਿਕਿਓਰਟੀ' ਸੰਬੰਧੀ ਅਜੀਤ ਕੌਰ ਦਾ ਜਵਾਬ ਹੈ:

ਪਰ ਇਹਦਾ ਇਕ ਦੂਜਾ ਪਾਸਾ ਵੀ ਹੈ। ਜਿਸਦੇ ਸਰੀਰਕ ਅਰਥ ਨਹੀਂ ਲੈਣੇ ਚਾਹੀਦੇ।
ਇਹ ਕਿਤੇ ਛੁੰਘੇਰਾ ਅਹਿਸਾਸ ਹੈ, ਜਿਸਨੂੰ ਬਹੁਤ ਘੱਟ ਲੋਕ ਸਮਝ ਸਕਦੇ ਹਨ।¹⁷(ਅਜੀਤ ਕੌਰ)

ਸਾਹਿਤਕ ਮੁਲਾਕਾਤਾਂ ਦੀ ਵਿਧਾ ਲੇਖਕ ਦੀ ਸ਼ਖਸੀਅਤ ਅਤੇ ਸਿਰਜਣ ਪ੍ਰਕਿਰਿਆ ਬਾਰੇ ਅਹਿਮ ਸਮਝ ਪ੍ਰਦਾਨ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਮੁਲਾਕਾਤ ਕਰਤਾ ਦੇ ਸਵਾਲਾਂ ਰਾਹੀਂ ਉੱਤਰਦਾਤਾ (ਲੇਖਕ) ਦਾ ਜੀਵਨ ਬਿਰਤਾਂਤ ਅਤੇ ਰਚਨਾਵੀ ਸਰੋਕਾਰ ਇਕੋਂ ਸਮੇਂ ਗਿਆਨਮਈ ਅਤੇ ਆਨੰਦਮਈ ਹੁੰਦੇ ਹਨ। ਪੰਜਾਬੀ ਸਾਹਿਤ ਵਿੱਚ ਮੁਲਾਕਾਤਾਂ ਦੀ ਵਿਧਾ ਸੰਬੰਧੀ 20ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਹੋਂਦ ਵਿੱਚ ਆਈਆਂ ਪੁਸਤਕਾਂ ਦੇ ਸੰਦਰਭ ਵਿੱਚ ਵਿਸ਼ੇਸ਼ ਨੁਕਤਾ ਇਹ ਹੈ ਕਿ ਜਿਹੜੀਆਂ ਪੁਸਤਕ ਖਾਸ ਕਰਕੇ ਸਾਹਿਤ ਅਕਾਦਮੀ ਦੁਆਰਾ ਛਾਪੀਆਂ ਗਈਆ (ਜਿਥੋਂ ਮੁਲਾਕਾਤ ਕਰਤਾ ਆਪ ਵੀ ਲੇਖਕ ਹੈ), ਉਹ ਸਾਹਿਤਕ ਮੁਲਾਕਾਤਾਂ ਦੀਆਂ ਮਿਆਰ ਪੱਖੋਂ ਮੁੱਲਵਾਨ ਪੁਸਤਕਾਂ ਹਨ। ਕਿਉਂਕਿ ਇਹਨਾਂ ਮੁਲਾਕਾਤਾਂ ਦੇ ਸੰਵਾਦ ਦੇ ਕੇਂਦਰ ਵਿੱਚ ਉੱਤਰਦਾਤਾ ਦਾ ਚਿੰਤਨ ਵਧੇਰੇ ਰਹਿੰਦਾ ਹੈ। ਲੇਖਕ ਮੁਲਾਕਾਤ ਕਰਤਾ ਜਿਵੇਂ ਰੱਖਬੀਰ ਸਿੰਘ, ਗੁਰਬਚਨ ਭੁੱਲਰ, ਜਸਬੀਰ ਭੁੱਲਰ, ਬਲਦੇਵ ਸਿੰਘ, ਬਲਵੀਰ ਮਾਧੇਪੁਰੀ, ਵਨੀਤਾ, ਸੁਕੀਰਤ, ਗੁਰਦੀਪ ਪੁਰੀ ਦੁਆਰਾ ਸੰਬੰਧਤ ਨਾਗੀ ਲੇਖਕਾਂ ਦੀਆਂ ਰਚਨਾਵਾਂ ਦੀ ਕੀਤੀ ਗਹਿਰੀ ਪੜ੍ਹਤ ਦੁਆਰਾ ਹੋਂਦ ਵਿੱਚ ਆਏ ਅਹਿਮ ਸਵਾਲਾਂ ਵਿੱਚੋਂ ਉਪਜੇ ਜਵਾਬ ਪਾਠਕ ਨੂੰ ਨਵੀਆਂ ਅੰਤਰ-ਦਿਸ਼ਟੀਆਂ ਪ੍ਰਦਾਨ ਕਰਦੇ ਹਨ।

ਨਾਗੀ ਲੇਖਕਾਂ ਦੁਆਰਾ ਵੱਖ-ਵੱਖ ਵਿਧਾਵਾਂ ਵਿੱਚ ਰਚੀਆਂ ਰਚਨਾਵਾਂ ਵਧੇਰੇ ਤੌਰ 'ਤੇ ਸਮਾਜ ਵਿੱਚ ਅੱਤੇ ਦੀ ਹੋਂਦ ਤੇ ਸਥਿਤੀ ਦੁਆਲੇ ਕੇਂਦਰਿਤ ਹਨ। ਇਹਨਾਂ ਲੇਖਿਕਾਵਾਂ ਨਾਲ ਵੱਖ-ਵੱਖ ਸਮੇਂ ਹੋਈਆਂ ਮੁਲਾਕਾਤਾਂ ਉਹਨਾਂ ਦੀ ਸਿਰਜਣ ਪ੍ਰਕਿਰਿਆ ਦੇ ਰੱਸਾਂ ਦੀਆਂ ਗੁੰਝਲਾਂ ਨੂੰ ਬੋਲਣ ਤੋਂ ਇਲਾਵਾ ਸਾਹਿਤਕ ਸਮਾਜ ਵਿੱਚ ਨਾਗੀ ਲੇਖਕਾਂ ਦੀ ਹੋਂਦ ਤੇ ਹੋਣੀ ਦੇ ਵੀ ਵੱਡੇ ਅਰਥ ਸਿਰਜਦੀਆਂ ਹਨ। ਨਿੱਜੀ ਜੀਵਨ ਤੋਂ ਇਲਾਵਾ ਸਾਹਿਤਕ ਸਮਾਜ ਵਿੱਚ ਨਾਗੀ ਲੇਖਕਾਂ ਪ੍ਰਤੀ ਸਮਕਾਲੀ ਮਰਦ ਲੇਖਕਾਂ ਅਤੇ ਆਲੋਚਕਾਂ ਦਾ ਪ੍ਰਤੀਕਰਮ, ਇਨਾਮ-ਸਨਮਾਨਾਂ

ਵਿੱਚ ਨਾਗੀ ਲਿਖਤ ਦੀ ਸਪੇਸ ਦਾ ਮਸਲਾ, ਕਲਮ ਲਈ ਪਾਠਕ ਦੀ ਮਹੱਤਤਾ ਤੇ ਕੇਂਦਰਿਤ ਹੁੰਦੀਆਂ ਹੋਈਆਂ ਇਹ ਮੁਲਾਕਾਤਾਂ ਪਾਠਕ ਲਈ ਵੱਖਰਾ ਵਿਜ਼ਨ ਸਿਰਜਿਦੀਆਂ ਹਨ। ਸਮਕਾਲੀ/ਤਤਕਾਲੀ ਸਮਾਜਿਕ, ਆਰਬਿਕ ਤੇ ਰਾਜਨੀਤਿਕ ਮਸਲਿਆਂ ਬਾਰੇ ਭਾਵੇਂ ਬਹੁਤ ਘੱਟ ਨਾਗੀ ਲੇਖਕਾਂ ਨੂੰ ਸਵਾਲ ਹੋਏ ਹਨ ਪਰ ਗਿਣਤੀ ਦੇ ਹੋਏ ਸਵਾਲਾਂ ਦੇ ਜਵਾਬ ਗੌਲਣਯੋਗ ਹਨ। ਸੋ ਨਾਗੀ ਲੇਖਕਾਂ ਨਾਲ ਹੋਈਆਂ ਮੁਲਾਕਾਤਾਂ ਸਮੱਗਰੀ ਭਰਪੂਰ ਅਜਿਹਾ ਦਸਤਾਵੇਜ਼ ਹਨ, ਜਿਸਦੀ ਮਹੱਤਤਾ ਸਮਾਂ ਬੀਤਣ ਨਾਲ ਹੋਰ ਨਿੱਖਰ ਕੇ ਸਾਹਮਣੇ ਆਵੇਗੀ। ਇਹਨਾਂ ਸਾਹਿਤਕ ਮੁਲਾਕਾਤਾਂ ਜ਼ਰੀਏ ਪੰਜਾਬੀ ਸਾਹਿਤ ਦੇ ਵੱਡੇ/ਸਮਰੱਥ ਨਾਗੀ ਲੇਖਕਾਂ ਦੇ ਰਿਕਾਰਡ ਹੋਏ ਵਿਚਾਰ ਆਉਣ ਵਾਲੀ ਪੀੜ੍ਹੀ ਲਈ ਗਿਆਨ ਅਤੇ ਪ੍ਰੇਰਨਾ ਦਾ ਸੋਤ ਹੋਣਗੇ।

ਹਵਾਲੇ ਅਤੇ ਟਿੱਪਣੀਆਂ

1. "The Literary interview is neither a "creative" nor "critical" genre, as those words are conventionally used, but a form that is flowering into an important new kind of discourse.". John Rodden, Performing the Literary interview, University of Nebraska Press, Lincoln and London, B@@A, p.BA.
2. "The very fact that the interviewer is also a "subject" and also a performer- should not be forgotten or underestimated. The interviewer is frequently a shadowy presence in the interview-and many readers prefer it that way. But even if the interviewer is near invisible, he or she plays a subtle yet vital role." John Rodden, Performing the Literary interview, p. A1.
3. ਰਘਬੀਰ ਸਿੰਘ, ਮੁਲਾਕਾਤਾਂ (ਦਸ ਪ੍ਰਸਿੱਧ ਨਾਵਲਕਾਰਾਂ ਨਾਲ), ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ, 1997, ਪ੍ਰਵੇਸ਼ਿਕਾ, ਪੰਨਾ-11
4. "As a Literary genre, interview begins as an oral genre but is often converted into a written text....The moment the interview is published, however it involves a third creator, the reader of dialogue. At this point the author and his/her interviewer blend into a single entity, and the reader establishes his/her dialogic relationship with them." Ted Lyon, Jorge Luis Borges and the Interview as Literary Genre, Latin Amercian Literary Review, Vol BB, No. DD(Jul-Dec,AIID), p.GG.

<https://www.jstore.org/stable/B@AAIFHE>, Retrived on June 20,

2023

5. The Paris Review ਇੱਕ ਸਾਹਿਤਕ ਰਸਾਲਾ ਹੈ ਜਿਸ ਵਿੱਚ ਪ੍ਰਸਿੱਧ ਲੇਖਕਾਂ ਨਾਲ ਢੂੰਘਾਈ ਨਾਲ ਕੀਤੀਆਂ ਮੁਲਾਕਾਤਾਂ ਨੂੰ ਛਾਪਿਆ ਗਿਆ। ਇਸ ਵਿੱਚ ਛਪਣ ਵਾਲੇ ਲੇਖਕਾਂ ਦੀਆਂ ਮੁਲਾਕਾਤਾਂ ਦੀ ਲੰਮੀ ਸੂਚੀ ਹੈ। The Art of Poetry, Fiction and Theatre ਸਿਰਲੇਖ ਅਧੀਨ E.M. Forster, Ernest Hemingway, T.S. Eliot, Robert Frost, William Faulkner, Arthur Miller, Robert Frost, Pablo Neruda, John Steinbeck ਆਦਿ ਸਾਹਿਤਕਾਰਾਂ ਨਾਲ ਹੋਈਆਂ ਮੁਲਾਕਾਤਾਂ ਨੂੰ www.theparisreview.org ਤੇ ਪੱਤ੍ਰ ਆ ਜਾ ਸਕਦਾ ਹੈ।
6. ਸੁਕੀਰਤ, ਅੰਦਰਲੇ ਸੱਚ ਫਰੋਲਦਿਆਂ, ਪੀਪਲਜ਼ ਫੌਰਮ ਬਰਮਾੜੀ, ਪੰਜਾਬ, 2015, ਪੰਨਾ-91.
7. ਜਸਵੀਰ ਭੁੱਲਰ, ਗੁਫਤਗੂ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ, 2001, ਪੰਨਾ-151.
8. ਜਸਬੀਰ ਭੁੱਲਰ (ਸੰਪਾ.), ਆਹ ਲੈ ਸਾਂਭ ਕੁੰਜੀਆਂ (ਡਾ. ਦਲੀਪ ਕੌਰ ਟਿਵਾਣਾ ਦੀ ਸਖੀਸ਼ਾਤ, ਸਿਰਜਣਾ ਅਤੇ ਚਿਤਨ ਨੂੰ ਘੋਖਦੀਆਂ ਮੁਲਾਕਾਤਾਂ), ਸੰਗਮ ਪਬਲੀਕਸ਼ਨ, ਸਮਾਣਾ, 2012, ਪੰਨਾ-16.
9. ਰਘਬੀਰ ਸਿੰਘ, ਉਹੀ, ਪੰਨਾ-270.
10. ਗੁਰਪ੍ਰੀਤ ਡੈਨੀ ਮੇਰੀਆਂ ਸਾਹਿਤਕ ਮੁਲਾਕਾਤਾਂ, ਸੂਰਜਾਂ ਦੇ ਵਾਰਿਸ ਪ੍ਰਕਾਸ਼ਨ, ਬਠਿੰਡਾ, 2020, ਪੰਨਾ-16.
11. ਗੁਰਦੀਪ ਸਿੰਘ ਪੁਰੀ, ਬਿਨ ਤੁਸਾਂ ਅਸੀਂ ਸੱਖਣੇ, ਦੀਪਕ ਪਬਲਿਸ਼ਰਜ਼, ਜਲੰਧਰ, 1985, ਪੰਨਾ-33.
12. ਸੁਕੀਰਤ, ਗੱਲਾਂ ਤੇਰੀਆਂ ਤੇ ਕੁਝ ਮੇਰੀਆਂ, ਨਵਯੁਗ ਪਬਲਿਸ਼ਰਜ਼, ਦਿੱਲੀ, 2002, ਪੰਨਾ-48.
13. ਜਸਬੀਰ ਭੁੱਲਰ, ਗੁਫਤਗੂ, ਪੰਨਾ-84.
14. ਜਸਬੀਰ ਭੁੱਲਰ, ਲਿਖਣ ਵੇਲਾ (ਦਸ ਨਾਮਵਰ ਕਹਾਣੀਕਾਰਾਂ ਨਾਲ ਲੰਮੀਆਂ ਮੁਲਾਕਾਤਾਂ) ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ, 1994, ਪੰਨਾ 145-148.
15. ਗੁਰਬਚਨ ਸਿੰਘ ਭੁੱਲਰ, ਸੁਖਨ ਸੁਣਾਏ ਸਿਰਜਕਾਂ, ਆਰਸੀ ਪਬਲਿਸ਼ਰਜ਼, ਦਿੱਲੀ, 2019, ਪੰਨਾ-210.
16. ਹਰਬੰਸ ਸਿੰਘ ਧੀਮਾਨ, ਕਵੀ ਤੇ ਕਵਿਤਾ : ਕਾਵਿ ਸੰਵਾਦ, ਗਗਨ ਪ੍ਰਕਾਸ਼ਨ, ਦਿੱਲੀ, 2001, ਪੰਨਾ-32
17. ਸੁਕੀਰਤ, ਗੱਲਾਂ ਤੇਰੀਆਂ ਤੇ ਕੁਝ ਮੇਰੀਆਂ, ਪੰਨਾ-56.

ਕਹਾਣੀ ਪੜ੍ਹਤ

(ਪ੍ਰਵਚਨ 92 ਵਿੱਚ ਪ੍ਰਕਾਸ਼ਿਤ ਪੰਜਾਬੀ ਕਹਾਣੀਆਂ ਦੇ ਆਧਾਰ 'ਤੇ)

-ਡਾ. ਪਰਮਜੀਤ ਕੌਰ

ਸਾਹਿਤ, ਸਮੀਖਿਆ ਤੇ ਸੱਭਿਆਚਾਰ ਨੂੰ ਸਮਰਪਿਤ ਤੈ ਮਾਸਿਕ ਪਟਿੰਕਾ ਪ੍ਰਵਚਨ ਲਗਾਤਾਰ ਪੰਜਾਬੀ ਸਾਹਿਤਕਾਰੀ ਦੇ ਸਰਵੋਤਮ ਮਿਆਰ ਨੂੰ ਸਥਾਪਿਤ ਕਰਨ ਲਈ ਵਚਨਬੱਧ ਰਿਹਾ ਹੈ। ਤੈ ਮਾਸਿਕ ਪਟਿੰਕਾ ਲੜੀ 92 ਵਿੱਚ ਸਲਾਹਕਾਰ ਬੋਰਡ ਵੱਲੋਂ ਤਿੰਨ ਕਹਾਣੀਆਂ ਛਾਪੀਆਂ ਗਈਆਂ ਹਨ। ਪਹਿਲੀ ਕਹਾਣੀ ਹਿੰਦੀ ਕਹਾਣੀਕਾਰ ਕ੍ਰਿਸ਼ਨਾ ਸੋਬਤੀ ਦੀ ਕਹਾਣੀ ਦਾ ਪੰਜਾਬੀ ਅਨੁਵਾਦ 'ਸਿੱਕਾ ਬਦਲ ਗਿਆ' ਅਨੁਵਾਦ ਸੁਕੀਰਤ, ਦੂਜੀ ਕਰਮਜੀਤ ਸਿੰਘ ਨਡਾਲਾ ਦੀ ਕਹਾਣੀ 'ਗਲੇਸ਼ੀਅਰ ਪਿਘਲ ਗਿਆ' ਤੇ ਤੀਜੀ ਤਰਸੇਮ ਸਿੰਘ ਬੰਗੂ ਦੁਆਰਾ ਰਚਿਤ ਕਹਾਣੀ 'ਜੁਆਬ ਤਾਂ ਦੇਣਾ ਈ ਪੈਣਾ' ਹਨ। ਤਿੰਨਾਂ ਕਹਾਣੀਆਂ ਦੀ ਪੜ੍ਹਤ ਦੰਗਨ ਪਾਠਕ ਅਨੁਭਵ ਕਰਦਾ ਹੈ ਕਿ ਇਹ ਕਹਾਣੀਆਂ ਆਪਣੇ ਸਮੇਂ ਦੇ ਸਾਹਿਤ, ਸਮਾਜਕ ਕਸ਼ੇਟੀਆਂ ਤੇ ਮਨੁੱਖੀ ਹੋਂਦ ਦੇ ਮਸਲਿਆਂ ਨੂੰ ਬੜੀ ਸੰਜੀਦਗੀ ਨਾਲ ਪੇਸ਼ ਕਰਨ ਦਾ ਹੁਨਰ ਰੱਖਦੀਆਂ ਹਨ। ਕਹਾਣੀਆਂ ਵਿੱਚ ਦਰਪੇਸ਼ ਕੇਂਦਰੀ ਨੁਕਤੇ ਪਾਠਕ ਮਨ ਨੂੰ ਹਲੂਣਾ ਦਿੰਦੇ ਮਨੁੱਖੀ ਹੋਂਦ ਦੇ ਮਸਲਿਆਂ ਨੂੰ ਉਜਾਗਰ ਕਰਦੇ ਹਨ। ਕਹਾਣੀਆਂ ਦੀ ਪੜ੍ਹਤ ਪਾਠਕ ਅੰਦਰ ਜਿਹੜੀ ਚੇਤਨਾ ਅਤੇ ਡੂੰਘੇ ਅਹਿਸਾਸਾਂ ਨੂੰ ਪੈਦਾ ਕਰਦੀ ਹੈ ਉਹ ਰਚਨਕਾਰ ਦੀ ਪ੍ਰਾਪਤੀ ਹੋ ਨਿਬੜਦੀ ਹੈ।

'ਸਿੱਕਾ ਬਦਲ ਗਿਆ' ਕਹਾਣੀ ਦੇ ਆਰੰਭ ਵਿੱਚ ਤਰਜਮਾਕਾਰ ਸੁਕੀਰਤ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਦੀ ਸਾਹਿਤਕ ਜਗਤ ਵਿੱਚ ਵਿਲੱਖਣ ਪਛਾਣ ਸੰਬੰਧੀ ਤੁਆਰਫ ਕਰਵਾਉਂਦਾ ਹੈ। ਸੁਕੀਰਤ ਕ੍ਰਿਸ਼ਨਾ ਸੋਬਤੀ ਨੂੰ ਹਿੰਦੀ ਕਹਾਣੀ ਲਿਖਣ ਵਾਲੀ ਠੇਠ ਪੰਜਾਬਣ ਆਖਦਾ ਉਸ ਦੀਆਂ ਪ੍ਰਸਿੱਧ ਰਚਨਾਵਾਂ 'ਮਿਤ੍ਰੇ ਮਰ ਜਾਣੀ' ਜਾਂ 'ਡਾਰ ਸੇ ਬਿਛੁੜੀ' ਦਾ ਜ਼ਿਕਰ ਕਰਦਾ ਹੈ। ਇਹ ਰਚਨਾਵਾਂ ਕ੍ਰਿਸ਼ਨਾ ਸੋਬਤੀ ਦੀ ਪਛਾਣ ਬਣਦੀਆਂ ਉਸ ਦੀ ਸਾਹਿਤਕ ਵਿਲੱਖਣਤਾ ਨੂੰ ਸਥਾਪਿਤ ਕਰਦੀਆਂ ਹਨ। ਸੁਕੀਰਤ ਕ੍ਰਿਸ਼ਨਾ ਸੋਬਤੀ ਦੀ ਸਾਹਿਤ ਜਗਤ ਵਿੱਚ ਪ੍ਰਸਿੱਧੀ ਤੇ ਹਰਮਨ ਪਿਆਰਤਾ ਸੰਬੰਧੀ ਲਿਖਦਾ ਹੈ ਕਿ;

ਮੇਰੀ ਪੀੜ੍ਹੀ ਦੇ ਹਿੰਦੀ ਸਾਹਿਤ ਪੜ੍ਹਣ ਵਾਲੇ ਪਾਠਕ ਉਸਦੀ ਹਰ ਨਵੀਂ ਕਿਤਾਬ ਨੂੰ ਬਹੁਤ ਉਤਸੁਕਤਾ ਨਾਲ ਉਡੀਕਦੇ ਹਨ। ਹੁਣ ਤਾਂ ਉਸ ਦੀਆਂ ਕਿਤਾਬਾਂ ਦੇ ਅੰਗਰੇਜ਼ੀ ਅਤੇ ਉਰਦੂ ਅਨੁਵਾਦ ਵੀ ਬਹੁਤ ਮਕਬੂਲ ਹਨ।¹

ਪ੍ਰਵਚਨ ਅੰਕ 92 ਵਿੱਚ ਕ੍ਰਿਸ਼ਨਾ ਸੋਬਤੀ ਦੀ ਕਹਾਣੀ 'ਸਿੱਕਾ ਬਦਲ ਗਿਆ' ਅਨੁਵਾਦ ਸੁਕੀਰਤ, ਸ਼ਾਮਿਲ ਕੀਤੀ ਹੈ। ਸੁਕੀਰਤ ਕਹਾਣੀ ਦੇ ਆਰੰਭ ਵਿੱਚ ਹੀ ਇਸ ਬਿਰਤਾਂਤਕ ਕਥਾ ਦੇ ਕੇਂਦਰੀ ਨੁਕਤੇ² ਵਲ ਇਸ਼ਾਰਾ ਕਰਦਾ ਪਾਠਕ ਦੀ ਮਾਨਸਿਕਤਾ ਨੂੰ ਕਹਾਣੀ ਵਿੱਚ ਅਭਿਵਿਅਕਤ ਇਤਿਹਾਸਕ ਪ੍ਰਸੰਗ ਨਾਲ ਜੋੜ ਲੈਂਦਾ ਹੈ। ਕਥਾ-ਪਾਠ ਦੇ ਆਰੰਭ ਵਿੱਚ ਕਹਾਣੀ ਦੀ ਨਾਇਕਾ ਸ਼ਾਹਣੀ ਵੱਲੋਂ ਖੱਦਰ ਦੀ ਚਾਦਰ ਲੈ ਕੇ ਦਰਿਆ ਕੰਢੇ ਸੂਰਜ ਦੇਵਤੇ ਨੂੰ ਪ੍ਰਣਾਮ ਕਰਨ ਦਾ ਕਾਰਜ ਸ਼ਾਹਣੀ ਦੇ ਹਿੰਦੂ ਹੋਣ ਦਾ ਸੰਕੇਤ ਦਿੰਦਾ ਹੈ। ਚੰਗਿਰਦੇ ਦੀ ਸੁੰਨ ਸ਼ਾਹਣੀ ਅੰਦਰ ਵਸਦੇ ਦੇਸ਼ ਵੰਡ ਦੰਗਨ ਵਾਪਰਦੇ ਦੰਗਿਆਂ ਦੇ ਭੈਅ ਨੂੰ ਪੇਸ਼ ਕਰਦਾ ਹੈ। ਦਰਿਆ ਦੇ ਕੰਢੇ

ਹੀ ਅਤੇਤਮੁਖੀ ਹੁੰਦੀ ਸ਼ਾਹਣੀ ਆਪਣੇ ਜੀਵਨ ਦੇ ਗੁਜਰ ਚੁੱਕੇ ਪੰਜਾਹ ਵਾਹਿਆਂ ਦੀਆਂ ਸਿਮਰਤੀਆਂ ਵਿੱਚ ਗੁਆਚਦੀ ਹੈ ਜਦੋਂ ਉਹ ਇਸ ਪਿੰਡ ਵਿੱਚ ਨਵੀਂ ਵਿਆਹੀ ਆਈ ਸੀ ਤੇ ਫਿਰ ਪਤੀ ਤੇ ਨੌਜਵਾਨ ਪੁੱਤਰ ਦੀ ਮੌਤ ਉਸ ਨੂੰ ਭਰੇ ਪਿੰਡ ਵਿੱਚ ਇਕੱਲਾਂ ਕਰ ਦਿੰਦੀ ਹੈ। ਹਰੇ ਖੇਤ ਉਸ ਨੂੰ ਆਪਣੇ ਲੱਗਦੇ ਅਤੇ ਖੇਤਾਂ ਵਿੱਚ ਰਹਿੰਦਾ ਸ਼ੇਰਾ ਤੇ ਉਸਦੀ ਪਤਨੀ ਉਸ ਦਾ ਸਾਬ ਸਨ। ਸ਼ਾਹਣੀ ਦੀ ਅਵਾਜ਼ ਸੁਣ ਕੇ ਸੇਰੇ ਦਾ ਗੰਡਾਸਾ ਲੁਕਾਉਣਾ ਉਸ ਦੇ ਦੋਹਰੇ ਕਿਰਦਾਰ ਵੱਲ ਇਸ਼ਾਰਾ ਕਰਦਾ ਹੈ। ਇਸ ਸਮੇਂ ਬੇਸ਼ਕ ਮੁਸਲਮਾਨ ਹਿੰਦੂਆਂ ਦੇ ਵੈਰੀ ਬਣੇ ਸਨ। ਸੇਰੇ ਨੇ ਵੀ ਰਾਤ ਬਰਾਤੇ ਅਨੇਕਾਂ ਕਤਲ ਕੀਤੇ ਪਰ ਇਸ ਵਰਤਾਰੇ ਸੰਬੰਧੀ ਉਹ ਸ਼ਾਹਣੀ ਪਾਸੋਂ ਲੁਕਾਅ ਰੱਖਦਾ। ਮਨ ਹੀ ਮਨ ਸ਼ੇਰਾ ਸ਼ਾਹਨੀ ਦੀ ਹਵੇਲੀ ਵਿੱਚ ਪਏ ਸੋਨੇ ਤੇ ਜਾਇਦਾਦ ਸੰਬੰਧੀ ਨਕਾਰਾਤਮਕ ਸੌਚ ਰੱਖਦਾ ਪਰ ਫਿਰ ਸ਼ਾਹਣੀ ਦਾ ਦਿਆਲੂ ਕਿਰਦਾਰ ਉਸ ਅੰਦਰ ਵੱਸਦੇ ਲੋਟੂ ਮਨੁੱਖ ਦੀ ਪੈੜ ਨੂੰ ਰੋਕ ਦਿੰਦਾ। ਅਸਮਾਨ ਵਿੱਚ ਉਠਦੇ ਧੂੰਬੇ ਦੇ ਪ੍ਰਤੀਕ ਰਾਹੀਂ ਸ਼ੇਰਾ ਤੇ ਸ਼ਾਹਣੀ ਜਬਲਪੁਰ ਪਿੰਡ ਵਿੱਚ ਲੱਗੀ ਅੱਗ ਤੇ ਫਸਾਦੀਆਂ ਦੇ ਕਹਿਰ ਦਾ ਪ੍ਰਗਟਾਵਾ ਕਰਦੇ ਹਨ। ਇਹ ਧੂੰਆਂ ਸ਼ਾਹਣੀ ਨੂੰ ਉਸ ਦੇ ਪਿੰਡ ਆਉਂਦੇ ਖਤਰੇ ਦਾ ਆਭਾਸ ਕਰਵਾਉਂਦਾ ਹੈ।

ਹਵੇਲੀ ਦੀ ਦਹਿਲੀਜ਼ ਲੰਘਦਿਆਂ ਹੀ ਰਮੂਲੀ ਦੁਆਰਾ ਪਿੰਡ ਵਿੱਚ ਮੁਸਲਮਾਨਾਂ ਦੇ ਟਰੱਕ ਆਉਣ ਦੀ ਖਬਰ ਨਿਸਚਿਤ ਕਰ ਦਿੰਦੀ ਹੈ ਕਿ ਸ਼ਾਹਣੀ ਨੂੰ ਆਪਣਾ ਪਿੰਡ ਤੇ ਹਵੇਲੀ ਛੱਡ ਕੇ ਭਾਰਤੀ ਕੌਮਾਂ ਵਿੱਚ ਸ਼ਾਮਿਲ ਹੋਣਾ ਪਵੇਗਾ। ਮੁਸਲਮਾਨਾਂ ਥਾਣੇਦਾਰ ਦਾਉਦ ਵੀ ਸ਼ਾਹਣੀ ਦੇ ਦਿਆਲੂ ਵਿਅਕਤੀਤਵ ਦੀ ਕਦਰ ਕਰਦਾ ਪਰ ਸੱਤਾ ਦੇ ਜ਼ੋਰ ਕਰਕੇ ਉਹ ਸ਼ਾਹਣੀ ਸਾਹਮਣੇ ਆਪਣੀ ਬੇਵਸੀ ਜਾਹਰ ਕਰਦਾ ਹੈ। ਜਦ ਉਹ ਸ਼ਾਹਣੀ ਨੂੰ ਕੁੱਝ ਨਕਦੀ ਲੈਣ ਲਈ ਆਖਦਾ ਤਾਂ ਇਮਾਨਦਾਰੀ ਤੇ ਸਵੈ-ਮਾਣ ਵਿੱਚ ਵਿਚਰਦੀ ਸ਼ਾਹਣੀ ਹਵੇਲੀ ਵਿੱਚਾਂ ਕੁੱਝ ਨਾ ਲੈ ਜਾਣ ਦਾ ਫੈਸਲਾ ਲੈਂਦੀ ਹੋਈ ਸਭ ਕੁੱਝ ਪਿੰਡ ਵਾਸੀਆਂ ਨੂੰ ਦੇਣ ਦਾ ਫੈਸਲਾ ਦਿੰਦੀ ਹੈ। ਸ਼ਾਹਣੀ ਦਾ ਅਜਿਹਾ ਕਰਮ ਉਸ ਅੰਦਰ ਵੱਸਦੀ ਉਦਾਰਤਾ, ਨਿਮਰਤਾ ਅਤੇ ਇਮਾਨਦਾਰੀ ਦੇ ਗੁਣਾਂ ਨੂੰ ਪ੍ਰਗਟਾਉਂਦਾ ਹੈ। ਸ਼ਾਹਣੀ ਜਦੋਂ ਆਪਣੀ ਹਵੇਲੀ ਤੇ ਪਿੰਡ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ ਤਾਂ ਹਵੇਲੀ ਵਿਚਲਾ ਪੈਸਾ, ਸੋਨਾ ਉਸ ਦੀਆਂ ਭਾਵਨਾਵਾਂ ਸਾਹਮਣੇ ਨੀਵਾਂ ਪੈ ਜਾਂਦਾ ਹੈ। ਸ੍ਰੈਮਾਣ ਤੇ ਨਿਰਸੁਆਰਥ ਦੀ ਭਾਵਨਾ ਉਸ ਦੀ ਨੈਤਿਕਤਾ ਦੇ ਗੁਣਾਂ ਨੂੰ ਉਭਾਰਦੀ ਹੈ। ਸਮੇਂ ਦੀ ਰਾਜਨੀਤਿਕ ਉਥਲ ਪੁਥਲ ਸਾਹਮਣੇ ਸ਼ਾਹਣੀ ਝੁਕ ਜਾਂਦੀ ਹੈ। ਕਥਾ ਬਿਰਤਾਂਤ ਵਿੱਚ ਲੇਖਿਕਾ ਨੇ ਸ਼ਾਹਣੀ ਦੀ ਅਜਿਹੀ ਮਨੋਸਥਿਤੀ ਨੂੰ ਬਾਖੂਬੀ ਚਿਤ੍ਰਿਆ ਹੈ:

ਸ਼ਾਹਣੀ ਮਨ ਵਿੱਚ ਮੈਲ ਨਾ ਰੱਖੀ। ਕੁੱਝ ਕਰ ਸਕਦੇ ਤਾਂ ਹੱਥੀਂ ਨਾ ਚੁੱਕ ਲੈਂਦੇ। ਵਕਤ ਹੀ ਇਹੋ ਜਿਹਾ ਹੈ। ਰਾਜ ਪਲਟ ਗਿਆ ਹੈ। ਸਿੱਕਾ ਬਦਲ ਗਿਆ ਹੈ।¹³

ਕੈਪ ਵਿੱਚ ਭੁੰਜੇ ਪਈ ਸ਼ਾਹਣੀ ਰਾਜ ਪਲਟਣ ਤੇ “ਸਿੱਕਾ ਬਦਲ ਗਿਆ” ਦੀ ਪ੍ਰਕਿਰਿਆ ਸੰਬੰਧੀ ਪਹਿਲਾਂ ਸੰਕਾ ਪ੍ਰਗਟਾਉਂਦੀ ਪਰ ਜਲਦ ਹੀ ਉਸ ਦੀ ਮਾਨਸਿਕਤਾ ਇਸ ਸੱਚ ਨੂੰ ਪ੍ਰਵਾਨ ਕਰ ਲੈਂਦੀ ਹੈ। ਸਮੁੱਚੀ ਕਹਾਣੀ ਸੰਤਾਲੀ ਦੇ ਵੰਡ ਸਮੇਂ ਸਿਆਸੀ ਦੰਡਾਂ ਅਧੀਨ ਕੁਚਲੀ ਜਾਂਦੀ ਲੋਕ-ਮਾਨਸਿਕਤਾ ਦੇ ਰੁਦਨ ਨੂੰ ਪੇਸ਼ ਕਰਦੀ ਹੈ।

ਕਰਮਜੀਤ ਸਿੰਘ ਨਡਾਲਾ ਦੀ ਕਹਾਣੀ “ਗਲੇਸ਼ੀਅਰ ਪਿੱਲ ਗਿਆ” ਵਿੱਚ ਗਲੇਸ਼ੀਅਰ ਦੇ ਚਿਹਨ ਰਾਹੀਂ ਮਨੁੱਖੀ ਮਾਨਸਿਕਤਾ ਦੀ ਦਵੰਦਾਤਮਕ ਸਥਿਤੀ ਦਾ ਪ੍ਰਗਟਾਵਾ

ਕੀਤਾ ਹੈ। ਕਹਾਣੀ ਦੇ ਆਰੰਭਿਕ ਬਿਰਤਾਂਤ ਵਿੱਚ ਗਾਂ ਦੀ ਜਿਨਸੀ ਪੂਰਤੀ ਦੇ ਪ੍ਰਸੰਗ ਦੇ ਉਹਲੇ ਵਿੱਚ ਕਹਾਣੀ ਨਾਇਕਾ ਨਿਮੋਂ ਜੋ ਜ਼ਿੰਮੇਦਾਰਪਰਿਵਾਰ ਨਾਲ ਸੰਬੰਧ ਰੱਖਦੇ ਜਗੀਰ ਸਿੰਘ ਦੀ ਨੂੰ ਦੀ ਮਨੋਸਥਿਤੀ ਦੇ ਚਿਹਨਾਤਮਕ ਰਵੱਈਏ ਨੂੰ ਵਿਅੰਜਨਾਤਮਕ ਭਾਸ਼ਾ ਰਾਹੀਂ ਪੇਸ਼ ਕੀਤਾ ਹੈ। ਨਿਮੋਂ ਦਾ ਪਤੀ ਦਲਬੀਰ ਅਮਰੀਕਾ ਵਿੱਚ ਬਹੁਤ ਪੈਸਾ ਕਮਾਉਂਦਾ ਨਿਮੋਂ ਆਪਣੇ ਦੋ ਬੱਚਿਆਂ ਨਾਲ ਪਰਿਵਾਰ ਵਿੱਚ ਰਹਿੰਦੀ। ਉਹ ਬੇਸ਼ਕ ਆਪਣੇ ਪਤੀ ਦਲਬੀਰ ਨਾਲ ਫੋਨ ਤੇ ਗੱਲ ਕਰਦੀ ਪਰ ਉਸਦੀਆਂ ਜਿਨਸੀ ਅਕਾਂਖਿਆਵਾਂ ਉਸ ਦਾ ਦਮਨ ਕਰਦੀਆਂ। ਕਥਾ ਵਿੱਚ ਸੱਸ ਦੇ ਦੂਰ ਦੇ ਗਿਸ਼ਤੇ ਵਿੱਚ ਭਰਾ ਦਾ ਪੁੱਤ ਅਰਜਨ ਜੋ ਕਿੱਤੇ ਵਜੋਂ ਪੁਲਿਸ ਵਿੱਚ ਹਵਾਲਦਾਰ ਹੈ। ਤੀਹਾਂ ਤੋਂ ਉੱਪਰ ਕਾਟਵੀਂ ਨਜ਼ਰ ਰੱਖਣਾ ਨਿਮੋਂ ਦੀਆਂ ਆਂਤਰਿਕ ਮਨੋਬਿਰਤੀਆਂ ਨੂੰ ਹੋਰ ਤੀਖਣ ਕਰਦੀ। ਪਹਿਲਾਂ ਪਹਿਲਾਂ ਤਾਂ ਨਿਮੋਂ ਸਦਾਚਾਰ 'ਚ ਬੱਝੀ ਅਰਜਨ ਤੋਂ ਬਚਦੀ ਪਰ ਉਸ ਦੁਆਰਾ ਦਿੱਤੇ ਜੈਸੇਚਰ ਉਸਦੇ ਸਦਾਚਾਰਕ ਗਲੇਸ਼ੀਅਰ ਨੂੰ ਪਿੱਘਲਾਉਂਦੇ ਜਾਂਦੇ। ਇਕੱਲਤਾ ਹੰਢਾਉਂਦੀ ਨਿਮੋਂ ਕਾਮ ਉਤੇਜਨਾ ਅਧੀਨ ਅਰਜਨ ਤੋਂ ਬਚਦੀ ਅਤੇ ਉਸਦੇ ਆਉਣ ਦੀ ਉਡੀਕ ਕਰਦੀ ਹੋਈ ਦੋਹਰੇ ਕਿਰਦਾਰ ਵਿੱਚ ਵੜਦੀ ਜਾਂਦੀ। ਮੌਕਾ ਮੇਲ ਘਰ ਵਿੱਚ ਨਿਮੋਂ ਦੀ ਇਕੱਲਤਾ ਨੇ ਅਰਜਨ ਨੂੰ ਨਿਮੋਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਤੇ ਕਾਮ ਉਤੇਜਨਾ ਅਧੀਨ ਵਿਚਰਦੀ ਨਿਮੋਂ ਸਹੁਰੇ ਘਰੋਂ ਪੇਕੇ ਘਰ ਜਾਣ ਦਾ ਬਹਾਨਾ ਕਰਦੇ ਸਦਾਚਾਰ ਦੀ ਉਲੰਘਣਾ ਕਰਦੀ ਆਪਣੀਆਂ ਅਧੂਰੀਆਂ ਮਨੋਬਿਰਤੀਆਂ ਦੀ ਪੂਰਤੀ ਹਿੱਤ ਅਰਜਨ ਦੇ ਕੁਆਟਰ ਪਹੁੰਚ ਜਾਂਦੀ ਹੈ।

ਪਹਿਲੇ ਦਿਨ ਤੇ ਰਾਤ ਉਸ ਨੂੰ ਬਹੁਤ ਚੰਗਾ ਲਗਦਾ ਤੇ ਅਰਜਨ ਦੀ ਸਰੀਰਕ ਖਿੱਚ ਉਸ ਦੀਆਂ ਅਧੂਰੀਆਂ ਕਾਮਨਾਵਾਂ ਦੀ ਪੂਰਤੀ ਕਰਦੀ ਪਰ ਜਲਦ ਹੀ ਅਰਜਨ ਦੇ ਪਿਆਰ ਦਾ ਗਲੇਸ਼ੀਅਰ ਵੀ ਖੁਰਦਾ ਹੈ ਜਦੋਂ ਉਹ ਆਪਣੇ ਮਿੱਤਰਾਂ ਨੂੰ ਸੱਦ ਕੇ ਨਿਮੋਂ ਦਾ ਸਰੀਰਕ ਤੇ ਮਾਨਸਿਕ ਸੋਸ਼ਣ ਕਰਦਾ ਹੈ।⁴

ਪ੍ਰਸਿਤੀਆਂ ਅਧੀਨ ਜੂਝਦੀ ਨਿਮੋਂ ਜਦ ਅਰਜਨ ਦੇ ਕੁਆਟਰ ਵਿੱਚੋਂ ਨਿਕਲਦੀ ਹੈ ਤਾਂ ਰਾਹ ਵਿੱਚ ਉਸ ਦੁਆਰਾ ਟੁੱਟੇ ਸਦਾਚਾਰ ਦਾ ਭੈਅ ਤੇ ਫਿਰ ਆਪਣਾ ਸਰੀਰਕ ਸੋਸ਼ਣ ਉਸ ਦੀ ਆਂਤਰਿਕਤਾ ਨੂੰ ਖੰਡਿਤ ਕਰਦਾ ਹੈ। ਸਹੁਰੇ ਘਰ ਪਰਤੀ ਨਿਮੋਂ ਨੂੰ ਸੱਸ ਸਹੁਰਾ ਘਰੋਂ ਕੱਢ ਦਿੱਦੇ ਹਨ। ਵਿਪਰੀਤ ਸਥਿਤੀਆਂ ਵਿੱਚ ਗੁਜ਼ਰਦੀ ਨਿਮੋਂ ਜਦ ਪੇਕਿਆਂ ਦਾ ਆਸਰਾ ਲੈਣਾ ਚਾਹੁੰਦੀ ਹੈ ਤਾਂ ਮਾਂ-ਪਿਉ, ਭਰਾ, ਭਾਬੀਆਂ ਉਸ ਦੁਆਰਾ ਕੀਤੇ ਕਾਰਜ ਨੂੰ ਆਪਣਾ ਸਮਾਜਕ ਅਪਮਾਨ ਸਮਝਦੇ ਨਿਮੋਂ ਦਾ ਕਤਲ ਕਰ ਦਿੰਦੇ ਤੇ ਫਿਰ ਕੋਠੇ ਤੋਂ ਡਿੱਗ ਕੇ ਮਰਨ ਦਾ ਬਿਰਤਾਂਤ ਸਿਰਜਦੇ ਹਨ। ਸਮਾਜ ਤੇ ਗਿਸ਼ਤੇਦਾਰਾਂ ਦੀ ਚੁੱਪ ਸਮਾਜਕ ਰੂੜਗਤ ਹਿੱਸਕ ਵਰਤਾਰੇ 'ਤੇ ਤਨਜ਼ ਕੱਸਦੀ ਹੈ ਜਿਸ ਵਿੱਚ ਸੰਸਕਾਰਾਂ ਦੀ ਕੰਧ ਕੇਵਲ ਅੱਗਤ ਦੇ ਹਿੱਸੇ ਵਿੱਚ ਆਉਂਦੀ ਹੈ, ਮਰਦ ਮਰਯਾਦਾ ਭੰਜਕ ਵਰਤਾਰੇ ਵਿੱਚ ਵਿਚਰਦਾ ਵੀ ਪ੍ਰਸ਼ਨ ਦੇ ਘੇਰੇ ਵਿੱਚ ਨਹੀਂ ਆਉਂਦਾ। ਕਹਾਣੀ ਦੇ ਅੰਤ ਵਿੱਚ “ਪਰ ਅੱਗ ਤਾਂ ਅਜੇ ਵੀ ਧੁਖ ਰਹੀ ਸੀ।” ਵਾਕ ਸਪੱਸ਼ਟ ਕਰਦਾ ਹੈ ਕਿ ਅੱਗਤ ਸਮਾਜ ਦੇ ਦੋਹਰੇ ਵਿਹਾਰ 'ਤੇ ਅਖੰਤੀ ਮਖੋਟਿਆਂ ਸਾਹਮਣੇ ਹਮੇਸ਼ਾਂ ਕਮਜ਼ੂਰ ਪੈਂਦੀ ਹੈ ਅਤੇ ਉਸ ਅੰਦਰ ਸਮਾਜਕ ਕਰੂਰਤਾ ਦੇ ਕੋਝੇ ਰੂਪ ਪ੍ਰਤੀ ਇਨਸਾਫ਼ ਦੀ ਭਾਵਨਾ ਹਮੇਸ਼ਾਂ ਧੁਖਦੀ ਰਹਿੰਦੀ ਹੈ।

ਤਰਸੇਮ ਸਿੰਘ ‘ਡੰਗੂ’ ਦੀ ਕਹਾਣੀ “ਜਵਾਬ ਤਾਂ ਦੇਣਾ ਈ ਪੈਣਾ?” ਦੇ ਪਾਤਰ ਕੋਸੇ ਤੇ ਨੰਜੀ ਦਲਿਤ ਵਰਗ ਨਾਲ ਸੰਬੰਧ ਰੱਖਦੇ ਹਨ। ਕੋਸੇ ਦੇ ਘਰ ਪੰਜਵੀਂ ਧੀ ਜੰਮਣ 'ਤੇ ਆਰਥਿਕ

ਬੜ੍ਹ ਕਾਰਣ ਉਹ ਨੰਜੀ ਨਾਲ ਝਗੜਦੀ ਹੈ। ਕੋਸੇ ਅਤੀਤਮੁਖੀ ਬਿਰਤਾਂਤ ਰਾਹੀਂ ਸਪੱਸ਼ਟ ਕਰਦੀ ਹੈ ਕਿ ਨੰਜੀ ਦਾ ਪਿਉ ਜਿੰਮੀਦਾਰਾਂ ਦਾ ਸੀਰੀ ਬਣਿਆ ਅਤੇ ਘਰੋਗੀ ਜ਼ਰੂਰਤਾਂ ਨੇ ਉਸਨੂੰ ਕਰਜਾਈ ਬਣਾ ਦਿੱਤਾ। ਪਿਤਾ ਦੇ ਮੁੱਕਣ 'ਤੇ ਨੰਜੀ ਸੀਰੀ ਬਣ ਗਿਆ ਤੇ ਫਿਰ ਕੋਸੇ ਨਵਵਿਆਹੀ ਹੀ ਕੰਮ ਧੰਦੇ ਲਗ ਗਈ ਪਰ ਦੋਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਵੀ ਕਰਜ਼ੇ ਦਾ ਵਿਆਜ ਨਾ ਮੁੱਕਿਆ। ਜਦੋਂ ਕੋਸੇ ਦੇ ਕਹਿਣ 'ਤੇ ਨੰਜੀ ਸਰਦਾਰਾਂ ਨੂੰ ਕੰਮ ਤੋਂ ਜੁਆਬ ਦਿੰਦਾ ਹੈ ਤਾਂ ਸਰਦਾਰ ਪੰਚਾਇਤ ਇਕੱਠੀ ਕਰਦਾ ਹੈ। ਪੰਚਾਇਤ ਸਾਹਮਣੇ ਨੰਜੀ ਚੁੱਪ ਵੇਖ ਕੇ ਕੋਸੇ ਦਾ ਜਵਾਬ ਵਿੱਚ ਬੋਲਿਆ ਵਾਕ, “ਮੈਂ ਤਾਂ ਸਾਰੇ ਸਾਉਆਂ ਨੂੰ ਸੌ ਦੀ ਇਕੋ ਈ ਕਹਿਨੀ ਆਂ, ਸਰਦਾਰਾਂ ਦੇ ਪੈਸੇ ਮੁੜਵਾਉਣ ਤਾਂ ਆ ਗਏ ਓ, ਕੋਈ ਸਾਡੀ ਗੁਜ਼ਰ ਚੁੱਕੀ ਜਵਾਨੀ ਮੁੜਵਾਏਗਾ? ਇਹ ਸਾਡੀ ਜਵਾਨੀ ਮੌਜ਼ ਦੇਣ, ਅਸੀਂ ਹੱਸ ਕੇ ਇੱਕ ਜਨਮ ਹੋਰ ਇਨ੍ਹਾਂ ਦੇ ਬੇਤਾਂ ਵਿੱਚ ਗੁਜ਼ਾਰ ਦਿਆਂਗੇ ਵਿਚਲਾ ਵਿਰੋਧ ਪੰਚਾਇਤ ਨੂੰ ਚੁੱਪ ਕਰਵਾ ਦਿੰਦਾ ਹੈ। ਕੋਸੇ ਦਲਿਤ ਧਿਰ ਵੱਲੋਂ ਜ਼ਿੰਮੀਦਾਰ ਵਰਗ ਵੱਲੋਂ ਹੁੰਦੀ ਲੁੱਟ ਦਾ ਵਿਰੋਧ ਕਰਦੀ ਜਦ ਬਾਗੀ ਹੋ ਜਾਂਦੀ ਹੈ ਤਾਂ ਪੰਚਾਇਤ ਦੀ ਚੁੱਪ ਉਸ ਦੇ ਜੇਤੂ ਹੋਣ ਦਾ ਸੰਕੇਤ ਦਿੰਦੀ ਹੈ। ਕਹਾਣੀ ਦਾ ਅੰਤਿਮ ਵਾਕ “ਸਰਦਾਰ ਜੀ, ਜੁਆਬ ਤਾਂ ਦੇਣਾਂ ਈ ਪੈਣਾ” ਦਲਿਤ ਲੁੱਟ ਪ੍ਰਤੀ ਜਾਗਰੂਕਤਾ ਤੇ ਵਿਰੋਧਮੂਲਕ ਜਿੱਤ ਦਾ ਪ੍ਰਗਟਾਵਾ ਕਰਦਾ ਹੈ।

ਸਮੁੱਚੇ ਰੂਪ ਵਿੱਚ ਤਿੰਨਾਂ ਕਹਾਣੀਆਂ ਦੇ ਪਾਠਾਂ ਤੇ ਪ੍ਰਸੰਗ ਸਮਕਾਲੀ ਸਮਾਜ, ਇਤਿਹਾਸ ਤੇ ਮਾਨਵੀ ਕਦਰਾਂ-ਕੀਮਤਾਂ ਦੀਆਂ ਸਜੀਵ ਪਰਤਾਂ ਨੂੰ ਉਜਾਗਰ ਕਰਦੀਆਂ ਹਨ। ਕਹਾਣੀ ਲੇਖਕ ਦੁਆਰਾ ਪੇਸ਼ ਪਾਠ-ਪ੍ਰਸੰਗ ਤੇ ਪਾਤਰਾਂ ਦੀ ਵਿਹਾਰਕਤਾ ਕਹਾਣੀ ਦੀ ਸਜੀਵਤਾ ਤੇ ਚਿਰ ਸਥਾਈ ਹੋਂਦ ਦੀ ਪੇਸ਼ਕਾਰੀ ਕਰਨ ਦੇ ਸਮਰੱਥ ਹੈ।

ਹਵਾਲੇ ਤੇ ਟਿੱਪਣੀਆਂ

1. ਪ੍ਰਵਚਨ ਜੁਲਾਈ ਸਤੰਬਰ, 2023, ਪੰਨਾ- 23
2. ਵੰਡ ਦੇ ਕਹਿਗੀ ਸਮਿਆਂ ਦੇ ਇੱਕ ਦਿਨ ਨੂੰ ਉਨ੍ਹਾਂ ਦੇ ਮਖਸੂਸ ਅੰਦਾਜ਼ ਵਿੱਚ ਬਿਆਨ ਕਰਦੀ ਉਹਨਾਂ ਮਸ਼ਹੂਰ ਕਹਾਣੀ। ‘ਸਿੱਕਾ ਬਦਲ ਗਿਆ’ ਦਾ ਤਾਜ਼ਾ ਪੰਜਾਬੀ ਤਰਜਮਾ ‘ਪ੍ਰਵਚਨ’ ਦੇ ਪਾਠਕਾਂ ਦੀ ਨਜ਼ਰ ਹੈ। ਸੁਕੀਰਤ, ਪ੍ਰਵਚਨ, ਜੁਲਾਈ-ਸਤੰਬਰ “ਸਿੱਕਾ ਬਦਲ ਗਿਆ” ਪੰਨਾ- 24
3. ਪ੍ਰਵਚਨ ਜੁਲਾਈ ਸਤੰਬਰ ਪੰਨਾ-29
4. ਚੱਲ ਸਾਲੀ ਬਕਵਾਸ ਕਰਦੀ ਏ... ਇਸ ਵੇਲੇ ਫਲਸਫੇ ਘੋਟਣ ਬਹਿ ਗਈ... ਤੇਰੀ ਅਜੇ ਤੜ ਨਹੀਂ ਭੱਜੀ... ਕਰਦਾ ਤੇਰੀ ਬੋਲਤੀ ਬੰਦ, ਪ੍ਰਵਚਨ, “ਗਲੇਸ਼ੀਅਰ ਪਿਘਲ ਗਿਆ” ਪੰਨਾ-41
5. ਉਹੀ, ਪੰਨਾ- 44
6. ਪ੍ਰਵਚਨ, ਉਹੀ “ਜਵਾਬ ਤਾਂ ਦੇਣਾ ਈ ਪੈਣਾ”ਪੰਨਾ-49
7. ਉਹੀ, ਪੰਨਾ-40

ਸਮਕਾਲੀ ਸਾਹਿਤ ਨੂੰ ਵਾਚਦਿਆਂ

ਕੁਲਵੰਤ ਸੰਧੁ

1. ਵਿਪਨ ਗਿੱਲ, ਅਣਕਹੀ ਪੀੜ, ਵਾਈਟ ਕਰੋ ਪਬਲਿਸ਼ਰਜ਼, ਪਟਿਆਲਾ, 2023
2. ਜਸਪਾਲ ਕੌਰ, ਓਹਲਿਆਂ ਦੇ ਆਰ ਪਾਰ,
ਕਸਤੂਰੀ ਲਾਲ ਐੰਡ ਸਨਜ਼, ਅੰਮ੍ਰਿਤਸਰ, 2023

‘ਅਣਕਹੀ ਪੀੜ’ ਵਿਪਨ ਗਿੱਲ ਦੀ ਕਹਾਣੀਆਂ ਦੀ ਪਹਿਲੀ ਪੁਸਤਕ ਹੈ। ਇਸ ਤੋਂ ਪਹਿਲਾ ਇਕ ਕਾਵਿ ਪੁਸਤਕ ਤੇ ਕੁਝ ਪੁਸਤਕਾਂ ਦਾ ਉਸਨੇ ਪੰਜਾਬੀ ਵਿਚ ਤਰਜਮਾ ਵੀ ਕੀਤਾ ਹੈ। ਪੰਜਾਬੀ ਸਾਹਿਤ ਵਿਚ ਉਹ ਇਕ ਤਰਜਮਾਕਾਰ ਦੇ ਤੌਰ 'ਤੇ ਵਧੇਰੇ ਜਾਣੀ ਜਾਂਦੀ ਹੈ। ਦੁਸਰੀਆਂ ਭਾਸ਼ਾਵਾਂ ਦੇ ਨਾਵਲ-ਕਹਾਣੀਆਂ ਦੇ ਤਰਜਮਾਕਾਰ ਵਜੋਂ ਉਹ ਜਾਣਦੀ ਹੈ ਕਿ ਚੰਗੀ ਕਹਾਣੀ ਜਾਂ ਨਾਵਲ ਵਿਚ ਅਜੇਹਾ ਕੀ ਹੁੰਦਾ ਹੈ, ਜੋ ਉਸ ਨੂੰ ਸਧਾਰਣ ਸਾਹਿਤ ਨਾਲੋਂ ਵਖਰਾਉਂਦਾ ਹੈ। ਇਹ ਵੱਖਰਤਾ ਉਸਦੀਆਂ ਮੌਲਿਕ ਕਹਾਣੀਆਂ ਵਿਚ ਵੀ ਨਜ਼ਰ ਆਉਂਦੀ ਹੈ। ਪਿਛਲੇ ਕੁਝ ਸਮਾਂਅਂ ਵਿਚ ਬਹੁਤ ਸਾਰੀਆਂ ਅੰਨ੍ਤ ਕਹਾਣੀਕਾਨਾਂ ਨੇ ਇਸ ਖੇਤਰ ਵਿਚ ਪ੍ਰਵੇਸ਼ ਕੀਤਾ ਹੈ ਇਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਨੇ ਹੀ ਪਾਠਕਾਂ/ਆਲੋਚਕਾ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਿਪਨ ਗਿੱਲ ਵੀ ਇਸ ਲੜੀ ਵਿਚ ਸ਼ਾਮਲ ਹੈ। ਇਸ ਪੁਸਤਕ ਵਿਚ ਉਸਦੀਆਂ ਗਿਆਰਾਂ ਕਹਾਣੀਆਂ ਸ਼ਾਮਲ ਹਨ। ਉਸਦੀਆਂ ਕਹਾਣੀਆਂ ਦੀ ਕੇਂਦਰੀ ਸੁਰ ਸਥਾਪਿਤ ਸਮਾਜਕ ਕੀਮਤ ਵਿਧਾਨ ਖਾਸ ਕਰਕੇ ਪਿਤਰਕੀ ਸੱਤਾ ਨਾਲ ਜੜੀਆਂ ਕਦਰਾਂ-ਕੀਮਤਾਂ ਤੇ ਮਾਨਸਿਕਤਾ ਬਾਰੇ ਹਨ, ਜਿਨ੍ਹਾਂ ਬਾਰੇ ਉਹ ਆਪਣੀਆਂ ਕਹਾਣੀਆਂ ਵਿਚ ਉੱਚੀ ਸੁਰ ਵਿਚ ਬੋਲਦੀ ਹੈ ਤੇ ਇਨ੍ਹਾਂ ਲਈ ਚੁਣੌਤੀ ਖੜੀ ਕਰਦੀ ਹੈ।

ਪਹਿਲੀ ਕਹਾਣੀ ‘ਮਛਲੀ ਜਲ ਕੀ ਰਾਨੀ ਹੈ’ ਇਹ ਜਿੱਥੇ ਪਿਤਰ ਸੱਤਾ 'ਤੇ ਚੋਟ ਹੈ ਉਥੇ ਅਜੇਕੇ ਪਦਾਰਥਕ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਅੰਨ੍ਤ ਦੇ ਜਾਣ-ਬੁਝ ਕੇ ਬਾਜ਼ਾਰ ਦੀ ਵਸਤੂ ਬਣ ਜਾਣ ਦੇ ਵੇਰਵੇ ਵੀ ਇਸ ਕਹਾਣੀ ਨੂੰ ਵਧੇਰੇ ਗੁੰਝਲਦਾਰ ਬਣਾਉਂਦੇ ਹਨ। ਇਹ ਬਹੁ-ਪਰਤੀ ਕਹਾਣੀ ਹੈ, ਜਿਸ ਵਿਚ ਜਾਇਦਾਦ ਦੇ ਵਾਰਸ ਤੋਂ ਲੈ ਕੇ ਆਰਬਿਕ ਤੇ ਮਾਨਸਿਕ ਗੁਰਬਤ ਦੇ ਵੇਰਵੇ ਵੀ ਦਰਜ ਹਨ ਜੋ ਕਹਾਣੀ ਦੀ ਪੜ੍ਹਤ ਨੂੰ ਰੱਚਕ ਬਣਾਉਂਦੇ ਹਨ। ਕਹਾਣੀ ਵਿਚਲਾ ਵਿਅੰਗ ਬਹੁਤ ਤਿਖੀ ਸੁਰ ਵਾਲਾ ਹੈ, ਪੁਰਾਣੀ ਪੀੜ੍ਹੀ ਅਜੇ ਵੀ ਆਰਬਿਕਤਾ ਦੀ ਥਾਂ ਹਾਣ-ਪਰਵਾਣ ਵਰ ਦੀ ਕਸੌਟੀ ਨੂੰ ਪ੍ਰਮੱਖ ਮੰਨਦੀ ਹੈ-ਪਰ ਨਵੀਂ ਚਕਾਚੌਂਧ ਮਾਨਸਿਕਤਾ ਤੋਂ ਪ੍ਰਭਾਵਿਤ ਹੋ ਕੇ ਇਸ ਤੋਂ ਵਧੇਰੇ ਪਹਿਲ ਆਰਬਿਕ ਸੰਪਨਤਾ ਨੂੰ ਦੇਂਦੀ ਹੈ, ਸ਼ਾਇਦ ਇਸ ਦਾ ਕਾਰਣ ਮਰਦ ਪ੍ਰਧਾਨ ਕੀਮਤਾ ਪ੍ਰਤੀ ਇਕ ਗੁੱਝਾ ਵਿਦਰੋਹ ਵੀ ਹੋ ਸਕਦਾ ਹੈ। ਨਵੀਤ ਵੀ ਅਜੇਹਾ ਹੀ ਫੈਸਲਾ ਕਰਦੀ ਹੈ ਤੇ ਮਾਨਸਿਕ ਤੌਰ 'ਤੇ ਆਪਾਹਿਜ-ਪਰ ਅਸੀਰ ਮਾਪਿਆਂ ਦੇ ਇਕਲੋਂਤੇ ਪੁੱਤਰ ਨਾਲ ਵਿਆਹ ਕਰਵਾਉਂਦੀ ਹੈ ਤੇ ਸਹੁਰੇ ਦੀ ਹਵਸ ਦਾ ਸ਼ਿਕਾਰ ਬਣਦੀ ਹੈ, ਬਾਅਦ ਵਿਚ ਉਹ ਸੁਖਜੀਤ ਕੋਲ ਰਿਸ਼ਤਿਆਂ ਵਿਚੋਂ ਸਦੀਵਤਾ ਲੱਭਣ ਦਾ ਭਰਮ ਪਾਲਦੀ ਹੈ, ਪਰ ਇਹ ਭਰਮ ਵੀ ਜਲਦੀ ਹੀ ਟੁੱਟ ਜਾਂਦਾ ਹੈ ਕਹਾਣੀ ਵਿਚਲਾ ‘ਰਾਣੀ’ ਦਾ ਮੈਟਾਫਰ ਵੀ

ਅੰਰਤ ਦੀ ਸਥਿਤੀ ਨੂੰ ਵਿਅੰਗਾਤਮਕ ਨਜ਼ਰੀਏ ਤੋਂ ਪੇਸ਼ ਕਰਦਾ ਹੈ। ‘ਅਣਕਹੀ ਪੀੜ੍ਹੀ’ ਵੀ ਮਰਦ ਮਾਨਸਿਕਤਾ ਵਿਚ ਬੈਠੇ ਪਿਤਰਕ ਦਾਬੇ ਤੇ ਸੱਤਾ ਵਾਲੇ ਸੁਭਾਅ ਦੀ ਪੇਸ਼ਕਾਰੀ ਕਰਦੀ ਹੈ। ਕਹਾਣੀ ਵਿਚਲੇ ਦੌਵੇਂ ਪਾਤਰ ਹੀ ਅ-ਸਾਧਾਰਣ ਬਣਤਰ ਵਾਲੇ ਪਰਿਵਾਰਾਂ ਵਿਚ ਪ੍ਰਵਾਨ ਚੜ੍ਹੇ ਹੋਣ ਦੇ ਬਾਵਜੂਦ ਸਥਾਪਿਤ ਕੀਮਤ ਵਿਧਾਨ ਨੇ ਉਨ੍ਹਾਂ ਦੀ ਮਾਨਸਿਕਤਾ ਨੂੰ ਵਿਸ਼ੇਸ਼ ਬਣਤਰ ਵਿਚ ਚਾਲਿਆ ਹੈ, ਜਿਸ ਵਿਚ ਗਲਤ ਹੋਣ ਦੇ ਬਾਵਜੂਦ ਗਲਤੀ ਲਈ ਆਪਣੀ ਸਾਥੀ ਤੋਂ ਮੁਆਫੀ ਮੰਗਣਾ ਉਸਦੇ ਸੁਭਾਅ ਦਾ ਹਿੱਸਾ ਨਹੀਂ ਬਣ ਸਕਿਆ। ‘ਚਾਬੀਆ ਦਾ ਗੁੱਛਾ’ ਵਿਚ ਅੰਰਤ ਇਕ ਹੱਦ ਤੋਂ ਅੱਗੇ ਜਾ ਕੇ ਆਪਣੇ ਸਾਥੀ ਦੀਆਂ ਜ਼ਿਆਦਤੀਆਂ ਨੂੰ ਸਵੀਕਾਰ ਕਰਨ ਤੋਂ ਬਾਗੀ ਹੋ ਜਾਂਦੀ ਹੈ ਤੇ ਆਪਣੇ ਢੰਗ ਨਾਲ ਜਿੰਦਗੀ ਗੁਜ਼ਾਰਣ ਦਾ ਰਸਤਾ ਅਖਤਿਆਰ ਕਰਦੀ ਹੈ। ਜਦ ਕਿ ਪਿਛਲੀ ਪੀੜ੍ਹੀ ਦੀ ਅੰਰਤ ਮਾਂ ਉਸਦੇ ਅਜੋਹੇ ਵਿਹਾਰ 'ਤੇ ਚਿੰਤਤ ਹੈ ਤੇ ਉਸਦੇ ਹੱਥ ਵਿਚਲਾ ‘ਚਾਬੀਆ ਦਾ ਗੁੱਛਾ’ ਦਾ ਮੈਟਾਫਰ ਪਿਤਰਕੀ ਸੱਤਾ ਦੇ ਹੀ ਲੁਕਵੇਂ ਰੂਪ ਨੂੰ ਉਜਾਗਰ ਕਰਦਾ ਹੈ। ‘ਮੀਰਾ ਦੇ ਘੁੰਗਰੂ’ ਵੱਖਰੀ ਭਾਤ ਦੀ ਕਹਾਣੀ ਤੇ ਜਿਸ ਵਿਚ ਅਧੂਰੀ ਅੰਰਤ ਦੇ ਸੰਪੂਰਨ ਜਜ਼ਬਾਤਾ ਨੂੰ ਘੁੰਗਰੂ ਦੇ ਮੈਟਾਫਰ ਰਾਹੀਂ ਗਲਪੀਕ੍ਰਿਤ ਕੀਤਾ ਗਿਆ ਹੈ। ‘ਜਿੰਨ ਮਾਰਨਾ ਕਿਤੇ ਸੌਖਾ’ ਅਜੋਕੇ ਪਿਤਰਕੀ ਸੱਤਾ ਤੇ ਮਰਦ ਪ੍ਰਧਾਨ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਅੰਰਤ ਦੀ ਬੇਬਸੀ ਨੂੰ ਚਿਤਰਦੀ ਹੈ, ਪਰ ਅਜੋਕੀ ਅੰਰਤ ਇਨ੍ਹਾਂ ਜ਼ਿਆਦਤੀਆਂ ਦਾ ਵਿਹੋਧ ਕਰਨ ਦੀ ਸਮਰਥਾ ਰੱਖਦੀ ਹੈ। ਕਹਾਣੀ ਵਿਚਲੀ ਅੰਰਤ ਵੀ ਪਤੀ ਨੂੰ ਮਾਰਕੇ ਕਿਸੇ ਦੋਸ਼ ਭਾਵਨਾ ਦਾ ਨਹੀਂ, ਸਗੋਂ ਸੁਰਖਰੂ ਹੋਈ ਮਹਿਸੂਸ ਕਰਦੀ ਹੈ।

‘ਪਾਪ ਦਾ ਪਰਛਾਵਾਦ’ ਡੇਰਾਵਾਦ ਦੇ ਦਿਸਦੇ ਅਤੇ ਛੁਪੇ ਦੋਹਾਂ ਪੱਖਾਂ ਨੂੰ ਪੇਸ਼ ਕਰਦੀ ਹੈ। ਇਕ ਪਾਸੇ ਲੋਕ ਮਾਤਾ ਤੇਜ਼ ਕੌਰ ਕੌਲ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਉਂਦੇ, ਦੂਸਰੇ ਪਾਸੇ ਉਹ ਖੁਦ ਆਪਣੇ ਕੀਤੇ ਪਾਪ ਦੀ ਦੋਸ਼ ਭਾਵਨਾ ਕਾਰਣ ਮਾਨਸਿਕ ਰੋਗੀ ਹੈ, ਪਰ ਡੇਰੇ ਨਾਲ ਜੁੜੇ ਆਰਥਿਕ ਹਿਤਾਂ ਕਾਰਣ ਉਹ ਕਠਪੁਤਲੀ ਬਣੀ ਹੋਈ ਹੈ। ਜਦਕਿ ‘ਡੈਂਟ ਵਰੀ ਮਿਸਜ਼ ਸ਼ਰਮਾ’ ਅਜੋਕੇ ਦੌਰ ਦੀ ਬਜ਼ੁਰਗਾਂ ਦੀ ਇਕੱਲਤਾ ਦਾ ਬਹੁਤ ਖੁਬਸੂਰਤ ਤੋਂ ਸੁਭਾਵਿਕ ਹੱਲ ਪੇਸ਼ ਕਰਦੀ ਹੈ ਜਦਕਿ ਫੁਰਰ...ਰ’ ਇਕ ਲੋਕ ਕਹਾਣੀ ਦਾ ਅਜੋਕੇ ਪੰਜਾਬ ਵਿਚ ਰੂਪਾਂਤਰਣ ਕਰਦੀ ਹੈ, ਸਮੁੱਚੇ ਰੂਪ ਵਿਚ ਵਿਪਨ ਗਿੱਲ ਦੀ ਇਹ ਕਿਤਾਬ ਨਵੀਂ ਪੰਜਾਬੀ ਕਹਾਣੀ ਦੀ ਪ੍ਰਤੀਨਿਧ ਬਣ ਕੇ ਪੇਸ਼ ਹੁੰਦੀ ਹੈ।

‘ਓਹਲਿਆਂ ਦੇ ਆਰ-ਪਾਰ’ ਜਸਪਾਲ ਕੌਰ ਦੀ ਪਹਿਲੀ ਕਹਾਣੀਆਂ ਦੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸਨੇ ਇਕ ਵਾਰਤਕ ਪੁਸਤਕ ‘ਵਰਿਆਂ ਦੇ ਸਫਰ’ (2016) ਵੀ ਰਚੀ ਹੈ, ਇਸ ਪੁਸਤਕ ਦਾ ਸਿਰਲੇਖ ‘ਓਹਲਿਆਂ ਦੇ ਆਰ-ਪਾਰ’ ਵਿਚਲਾ ਓਹਲਿਆਂ ਦਾ ਮੈਟਾਫਰ ਸੁਚੇਤ ਪਾਠਕ ਦਾ ਧਿਆਨ ਧਿੱਚਦਾ ਹੈ, ਇਹ ਪੰਜਾਬੀ ਸਭਿਆਚਾਰ ਦਾ ਜਾਣਿਆ-ਪਛਾਣਿਆ ਬਹੁਤ ਹੀ ਸ਼ਕਤੀਸ਼ਾਲੀ ਤੇ ਬਹੁ-ਅਰਥੀ ਮੈਟਾਫਰ ਹੈ, ਜਦ ਤੱਕ ਓਹਲਾ ਕਾਇਮ ਹੈ ਸਮਾਜ ਵਿਚ ਸਭ ਕੁਝ ਪਰਵਾਨ ਹੈ, ਪਰ ਇਸ ਦੇ ਨਾ ਰਹਿਣ ਦੀ ਸਥਿਤੀ ਵਿਚ ਪ੍ਰਾਪਤ ਸਥਿਤੀ ਦੇ ਸਿਰਫ ਅਰਥ ਹੀ ਵੱਖਰੇ ਨਹੀਂ ਹੁੰਦੇ, ਸਗੋਂ ਕਈ ਵਾਰ ਉਲਟ ਵੀ ਜਾਂਦੇ ਹਨ ਇਸ ਦੀ ਸੁਚੇਤ ਵਰਤੋਂ ਲੇਖਕਾ ਦੇ ਦਿਸ਼ਟੀਕੋਣ ਨੂੰ ਵੀ ਪ੍ਰਗਟ ਕਰਦੀ ਹੈ।

ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ‘ਬੌਂਗਾਨਵਿਲੀਆ’, ‘ਛਲੀਏ’, ‘ਖੁਬਸੂਰਤ

ਬਲਾ', 'ਓਹਲਿਆਂ ਦੇ ਆਰ-ਪਾਰ' ਅੰਰਤ ਦੀ ਵਿਸ਼ੇਸ਼ ਸਥਿਤੀ 'ਤੇ ਕੋਂਦਿਤ ਹਨ ਇਕ ਪਾਸੇ ਉਹ ਵਿਆਹ ਦੀ ਸੰਸਥਾ ਵਿਚ ਬੱਣੀ ਹੋਈ ਹੈ, ਪਰ ਸਮਾਜਕ ਮਰਯਾਦਾ ਦੇ ਨਾ 'ਤੇ ਉਸ 'ਤੇ ਠੋਸਿਆ ਗਿਆ ਇਹ ਰਿਸਤਾ ਉਸ ਦੀ ਆਸਾਂ-ਉਮੰਗਾਂ ਮੁਤਾਬਿਕ ਨਹੀਂ, ਤਾਂ ਉਹ ਆਪਣੀ ਗੂਹ ਦੇ ਰਿਸਤੇ ਲਈ ਪਿਤਰਕੀ ਵਿਧਾਨ ਤੇ ਸਥਾਪਿਤ ਮਰਯਾਦਾ ਨੂੰ ਉਲੰਘ ਕੇ ਆਪਣੀ ਮਰਜ਼ੀ ਨਾਲ ਜਿਉਣ ਦੇ ਉਪਰਾਲੇ ਕਰਦੀ ਹੈ, ਪਰ ਇਥੇ ਵੀ ਉਸਦੇ ਪੱਲੇ ਨਿਰਾਸ਼ ਹੀ ਪੈਂਦੀ ਹੈ ਕਿਉਂਕਿ ਜੋ ਉਸ ਲਈ ਰੂਹ ਦਾ ਰਿਸਤਾ ਹੈ, ਮਰਦ ਲਈ---ਸੌਖ ਦਾ ਰਿਸਤਾ ਹੈ, ਕਿਉਂਕਿ ਉਹ ਆਪਣੇ ਘਰ ਨੂੰ ਸੁਰੱਖਿਅਤ ਕਾਇਮ ਰੱਖਣਾ ਚਾਹੁੰਦਾ ਹੈ ਤੇ ਅੰਰਤ ਫਿਰ ਉਸੇ ਹੀ ਸਮਾਜਕ ਪ੍ਰਬੰਧ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਨੂੰ ਉਲੰਘਣ ਜਾਂ ਤੋੜਨ ਦਾ ਹੌਸਲਾ ਉਸ ਨੇ ਕੀਤਾ ਹੁੰਦਾ ਹੈ, ਕਿਉਂਕਿ ਇਥੇ ਹੀ ਰਿਸਤਿਆਂ ਦੀ ਵਿਆਕਰਣ ਘੜਨ ਵਾਲਾ ਮਰਦ ਹੀ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਸਦੀਆਂ ਕਹਾਣੀਆਂ ਦੇ ਕੇਂਦਰ ਵਿਚ ਅੰਰਤ ਹੈ।

'ਬੈਡ ਟੱਚ' ਵੀ ਪਿਤਰਕ ਸੱਤਾ ਦੇ ਪੱਖਾਂ ਨੂੰ ਉਜਾਗਰ ਕਰਦੀ ਹੈ। ਮਰਦ ਪ੍ਰਧਾਨ ਸਮਾਜ ਦੁਆਰਾ ਨਿਰਧਾਰਿਤ ਵਿਧੀ-ਵਿਧਾਨ ਮੁਤਾਬਕ ਵਿਆਹ ਦੀ ਪਹਿਲੀ ਰਾਤ ਦੀ 'ਬੇਦਾਗ ਚਾਦਰ' ਅੰਰਤ ਦੀ ਜ਼ਿੰਦਗੀ ਦਾ ਦਾਗ ਬਣ ਜਾਣ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ, ਇਕ ਅਜੇਹੀ ਸਥਿਤੀ ਦਾ ਸਾਹਮਣਾ ਕਹਾਣੀ ਦੀ ਕੇਂਦਰੀ ਪਾਤਰ ਦੀ ਬਾਲੜੀ ਧੀ ਨੂੰ ਨਾ ਕਰਨਾ ਪਵੇ ਇਸ ਸਹਿਮ ਅਧੀਨ ਉਸ ਦੀ ਮਾਨਸਿਕਤਾ ਦਾ ਤਵਾਜ਼ਨ ਡਰਾਮਗਾ ਜਾਣ ਦੀ ਹੋਂਦ ਤਕ ਪਹੁੰਚ ਜਾਂਦੀ ਹੈ। ਬੇਦਾਗ ਤੇ ਦਾਗਾਂ ਵਾਲੀ ਸਾਂਭ ਕੇ ਰੱਖਣ ਵਾਲੀ ਚਾਦਰ ਤੇ ਮਨਸੂਬੀ ਹਾਈਮਨ ਲੇਅਰ ਅਜੇਹੇ ਮੈਟਾਫਰ ਹਨ ਜੋ ਅੰਰਤ ਦੀ ਤ੍ਰਾਸਦਿਕ ਸਥਿਤੀ ਨੂੰ ਪ੍ਰਗਟ ਕਰਦੇ ਹਨ। ਦੂਸਰੇ ਪਾਸੇ ਮਰਦ ਪ੍ਰਧਾਨ ਸਮਾਜਕ ਦਾਬੇ ਨੂੰ 'ਵਿਧਵਾ ਰੁੱਤ' ਜਿਹੀ ਕਹਾਣੀ ਵੀ ਅੰਰਤ ਦੀ ਤ੍ਰਾਸਦਿਕ ਸਥਿਤੀ ਨੂੰ ਇਕ ਵੱਖਰੇ ਨਜ਼ਰੀਏ ਤੋਂ ਪੇਸ਼ ਕਰਦੀ ਹੈ। 'ਹਮਰਾਜ਼' ਕਹਾਣੀ ਅੰਰਤ ਦੀ ਸਥਿਤੀ ਨੂੰ ਤਨਜ਼ ਤੇ ਤ੍ਰਾਸਦਿਕ ਨਜ਼ਰੀਏ ਤੋਂ ਪੇਸ਼ ਕਰਦੀ ਹੈ, ਕਿਉਂਕਿ ਹਰ ਵਾਰ ਅੰਰਤ ਨੂੰ ਆਪਣੀ ਬੇ-ਗੁਨਾਹੀ ਸਾਬਤ ਕਰਨ ਲਈ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ, ਇਸ ਪ੍ਰੀਖਿਆ 'ਚੋਂ ਲੰਘ ਕੇ ਵੀ ਉਹ ਦੋਸ਼-ਮੁਕਤ ਨਹੀਂ ਹੁੰਦੀ। 'ਅਰਜ਼ੀ' ਜਾਤ ਤੋਂ ਬਾਹਰ ਕੀਤੇ ਵਿਆਹ ਪ੍ਰਤੀ ਅਸਵੀਕਾਰਤਾ ਤੇ ਮਰਦ ਪ੍ਰਧਾਨ ਨਜ਼ਰੀਏ ਨੂੰ ਪੇਸ਼ ਕਰਦੀ ਹੈ। ਇਸ ਕਹਾਣੀ ਵਿਚ ਇਹ ਅਸਵੀਕਾਰਤਾ ਬੇਸ਼ੱਕ ਉੱਚ ਜਾਤੀ ਦੇ ਤ੍ਰਿਸਾਕਰਿਤ ਨਜ਼ਰੀਏ ਨੂੰ ਪੇਸ਼ ਕਰਦੀ ਹੈ, ਪਰ ਨਾਲ ਹੀ ਇਕ ਤ੍ਰਾਸਦਿਕ ਸਥਿਤੀ ਇਹ ਵੀ ਹੈ ਕਿ ਇਹ ਰਿਸਤਾ ਦੂਸਰੇ ਪਾਸਿਓਂ ਵੀ ਸਿਰਫ਼ ਆਰਥਿਕ ਸਥਿਤੀ ਕਰਕੇ ਹੀ ਅੱਗੇ ਵਧਾਇਆ ਜਾਂਦਾ ਹੈ ਤੇ ਦੋਵਾਂ ਧਿਰਾਂ ਲਈ ਅੰਰਤ ਦੀ ਹੋਂਦ ਤੇ ਹੋਣੀ ਕੋਈ ਮਸਲਾ ਹੀ ਨਹੀਂ। 'ਸਿਰਫ਼ ਤੇਰੇ ਦਰ 'ਤੇ' ਵੀ ਅੰਰਤ ਦੀ ਤ੍ਰਾਸਦਿਕ ਸਥਿਤੀ ਤੇ ਉਸ ਅੰਦਰਲੀ ਸੁੱਤੀ ਹੋਈ ਚੇਤਨਾ ਤੇ ਅਹਿਸਾਸ ਦੇ ਜਾਗਣ ਦਾ ਖੂਬਸੂਰਤ ਬਿਰਤਾਂਤ ਹੈ। ਸਮੁੱਚੇ ਰੂਪ ਵਿਚ ਇਹ ਦੋਵੇਂ ਪੁਸਤਕਾਂ ਅੰਰਤ ਕਹਾਣੀਕਾਰਾਂ ਦੁਆਰਾ ਅੰਰਤ ਬਾਰੇ ਕਹਾਣੀਆਂ ਪੇਸ਼ ਕਰਦੀਆਂ ਹਨ।

ਭਜਨੀਸ਼ ਬਹਾਦਰ ਸਿੰਘ ਦਾ ਆਲੋਚਨਾ ਸੰਸਾਰ



ਤਜਨੀਬ ਬਹਾਦਰ ਸਿੰਘ ਬੁਡ ਲੋਕਿਆ 'ਦੀ ਅਪਣੀ ਵਿਦਾਵਤ ਤੇ ਪ੍ਰਤਿਭਾ ਸ਼ਹਿਰ ਪੁਸ਼ਟ ਸਮੀਖਿਆ ਤੇ ਆਖੀਜਦ ਕਾਨੂੰ ਤੇਜ਼ੀ ਲਾਲ ਉੱਤਰ ਦੇ ਸਾਥਾਪਤ ਹੋਇਆ ਹੈ। ਉਹ ਪ੍ਰਕਿਸ਼ਣ ਮਾਰਕਾਨਵਾਦੀ ਆਖੀਜਦਾਨ ਦੇ ਨਿਧੀਂ ਤੇ 'ਤੇ ਚਲਦਾ ਹੋਇਆ ਕਿਸੇ ਕੀ ਕਾਢਾ ਦੇ ਸੰਭੇ ਨਾਗ ਬਲਕਾਦੇ ਚਿੰਨ੍ਹਾਂ ਨੂੰ ਬਾਚਾਵਾ ਹੈ।

ਏਤੇ ਤੁ ਪਾਹਿਲਾ ਦੇ ਮਾਡਕਸ਼ਾਈ ਆਖੀਚਰ ਪਾਹਿਲਾ ਬਿਵੇਂ ਥਾਵੇ ਜਿਲਦੇ ਗੀ ਤੇ ਇਹ ਤਿੜਾਂ ਥਾਵੇ। ਉਸ ਰਚਨਾ ਦੇ ਬੰਦਾ ਮਾਫ਼ ਸਾਹਿਤ ਹੋਣ ਜਾਂ ਨਾ ਹੋਣ ਦਾ ਦੁਆਂਮਾਦਾ ਸੰਪਰ ਦੀ ਨੀਅਮਤ ਹੁੰ ਮੰਨਿਆ ਜਾਂਦਾ ਸੀ। ... ਤਾਨੀਓ ਮਾਡਕਸ਼ਾਈ ਤੂਹਾਂ ਹੈ ਪਤ ਸਮੇਂ ਦੇ ਚਿੜਲ ਦੇ ਤਜ਼ਾਂ ਤੁਹਾਨਾਂ ਸਾਣਦਾ ਹੈ। ਉਹਾਂ 'ਚ ਕਈ ਕੰਮਾਂ ਹੁੰ ਇਕੋ ਕਾਨੀ ਹੋਣ ਪਾਇਆ ਤੇ ਤਿੜਾਂਹੀਂ ਦੀ ਸਮਝਾ ਹੈ। ਆਪਣੀ ਯਮਾਨ ਦੀ ਯਾਦ ਸੁਕਤੀ, ਤੀਬਰ ਮੁੱਖੀ-ਕਿਲੋਕ ਬਹ ਜੇ ਉਹਾਂ ਚਿੜਲ 'ਚ ਲਾਹਿਲਾਈ ਪੇਹਾ ਹੁੰਦੀ ਰਹੀ ਹੈ। -ਪੇਮ ਪ੍ਰਕਾਸ਼

ਸੰਤੋਖ ਧਾਰੀਵਾਲ ਦਾ ਗਲਪ ਸੰਸਾਰ



ਤੇਜਾ ਦਾ ਸੀਰੀਜ਼ ਪਿੰਡੀ ਸੋਨਾ ਦਾ ਹੈ
ਕੁ ਜਾਰੀ ਰਿਹਾ ਹੈ ਤਾਂਤੀ ਤੱਤੀ ਪਿੰਡ ਦਾ

ਪ੍ਰਿਣ ਕਹਾਂਦੀ ਹੈ ਸਾਡਾ ਜਾ ਦੀ
ਲਿਖਦੀ ਹੈ ਅੰ ਸਾਡ ਲਿਆ ਵਾਹਾ ੩।

ਪ੍ਰਿਤ ਦਾ ਰਿਸ਼ਤਾਵੀ ਸਿਰਫ ਪ੍ਰਕਾਸ਼ ਦੇ
ਕਾਰਨ ਦੇ ਜਾਂਚਿਆ ਕਰ ਦਿੱਤੇ ਗਿਆਂ

ੴ ਸਾਹਮਣੇ ਦੀ ਬਿਲਕੁਲੂ ਨੂੰ ਪਾਪਿ
ਗੁਰੂ ਨਿਖ ਸੀਰਾ 2। ਪ੍ਰਿਅ ਦਾ

ਮੁਹਾਰਿਹਾਰ ਰਾਤ ਉਸ ਦੀ ਵਿਸ਼ੇਸ਼ਤਾ ਹੈ ਕਿ

ਹੁ ਪ੍ਰਿਅ ਲੀਜੇ ਜਾਣ ਜਾਗਰਾ ਕੇ ਸ਼ੁਭ
ਵਿਦ ਸ਼ਾਨੀਆ ਜਾ ਸ਼ਾਹ ਕੇ ।

- 7 -

ANSWER

- ਸਿਆਦਾਰੀ ਫਿਲਮਾਂ ਵਿਖੇ ਕਿਹਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ।
 - ਨੈਟ-ਵੇਟੇ ਕੇਵਲ ਉੱਤਰ ਪੰਜਾਬ ਕੁਲਵਾਨਤ ਰਾਹੀਂ ਸਿਆਦਾਰ KULWANT SINGH ਦੇ ਨਾਮੇ ਜਾਣ।
 - ਪਰਚਾ 'ਪੁਰਾਤਨ' ਜਸ਼ਵਿਦਿਤ ਸਿਆਚਿ ਵਿੱਚੋਂ ਨੈਟ-ਵੇਟੇ ਮਹਾਂਕਾਲੀਨ ਕਲਾਕਾਰ ਜਲਦੀ ਸਾਡੀ ਸਾਡੀ ਹੈ।
 - ਟਾਈਪ ਸੈਟਿੰਗ ਵੇਂਡਿੰਗ: ਅਲੱਗ ਪ੍ਰਕਾਸ਼ਨ, ਉੱਤਰ ਪੰਜਾਬ ਪਾਦਕਾਰ ਵਿਲੋਹਿਤ, ਮਹੌਰ, ਫੋਨ: 98140-87063



ਮਾਲੀ ਰਾਲਜ ਫਾਰ ਸੂਸੈਨ, ਤਰਨ ਤਾਰਨ

ਧਾਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਮਾਨਤਾ ਪ੍ਰਾਪਤ

ਗੁਰੂ
ਨਾਨਕ ਦੇਵ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ
ਪੰਜਾਬ, ਭਾਰਤ

- ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ
ਪੰਜਾਬ, ਭਾਰਤ
- ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ



ਸੌਲੁ ਰਹੇ ਛੋਤਸ

- | | |
|---|---|
| • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ | • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ |
| • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ | • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ |
| • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ | • ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ |

ਵਿਦੇਸ਼ਤਾਵਾਂ

- ਕਿਤਾਬੀ ਸ੍ਰਕਾਰ
- ਸਾਹਿਤਾਵਾਦ ਸਾਡਾ
- ਰੋਗੀਵ ਕੁਮ
- ਸਾਹਿਤਾਵਾਦ ਸ੍ਰਕਾਰ
- ਰਿਕਾਤ ਸਾਹਿਤਾਵਾਦ
- ਲਈ ਸਾਹਿਤਾਵਾਦ ਅਨੁਭਿਤ ਵਿਦਿਵਿਤ
- ਕੁਲਾਕੀ ਸੈਕੂਨਦਾ ਉਪੀ ਹੈਂ
- ਸਾਹਿਤਾਵਾਦ ਸਾਡਾ, ਸੀਰੀਜ਼/ਕਲਾਸ/ਕਲਾਸਾਂ ਜਾਂ ਸੀਰੀਜ਼/ਕਲਾਸ/ਕਲਾਸਾਂ ਵੈਡ 1022-12 ਲੱਖ
- ਸੀਰੀਜ਼/ਕਲਾਸ/ਕਲਾਸਾਂ
- ਸੀਰੀਜ਼/ਕਲਾਸ/ਕਲਾਸਾਂ

ਕਾਲਜ ਬੱਸਾਂ ਦੇ ਤੁਰ



ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ
ਸੀਰੀਜ਼/ਕਲਾਸ/ਕਲਾਸਾਂ
ਵੈਡ 1022-12 ਲੱਖ

ਨੇੜੇ ਥਾਂਦਾ ਦੀਪ ਸਿੰਘ ਗੋਟ, ਤਰਨ ਤਾਰਨ

E-mail: info@taranaran.com | Website: www.taranaran.com | Ph: +91 98765-43210

ਅਨੱਤ ਪ੍ਰੀਤ ਮੈਡ
ਅਨੱਤ ਮੈਡ
ਵੈਡ: 1022-12 ਲੱਖ

ਅਨੱਤ ਪ੍ਰੀਤ ਮੈਡ
ਅਨੱਤ ਮੈਡ
ਵੈਡ: 1022-12 ਲੱਖ

ਡਾ. ਹਰਚੌਪ ਕੌਰ
ਅਨੱਤ ਮੈਡ